ਗੁਰੁ ਸ਼ਬਦ
ਰਤਨ ਪ੍ਰਕਾਸ਼

ਭਾਸ਼ਾ ਵਿਭਾਗ, ਪੰਜਾਬ

ਪ੍ਰਕਾਸ਼ਕ :
ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ,
ਪਟਿਆਲਾ

ਪਹਿਲੀ ਵਾਰ 1963
ਦੂਜੀ ਵਾਰ 1970 – 1500 ਕਾਪੀਆਂ

ਮੁੱਲ : 8·15

ਛਾਪਕ :
ਸੋਹਨ ਲਾਲ ਖੰਨਾ,
ਪ੍ਰੋ: ਸਵੈਨ ਪ੍ਰਿੰਟਿੰਗ ਪ੍ਰੈਸ,
ਅੱਡਾ ਟਾਂਡਾ, ਜਾਲੰਧਰ ।

ਪਹਿਲੇ ਐਡੀਸ਼ਨ

ਦੇ

ਦੋ ਸ਼ਬਦ

ਪੰਜਾਬੀ ਸਾਹਿਤ ਤੇ ਵਿਸੇਸ ਕਰਕੇ ਗੁਰਮਤਿ ਪੁਸਤਕ-ਭੰਡਾਰ ਵਿਚ ਸੰਕੇਤਕੀ ਗ੍ਰੰਥਾ ਦੀ ਥੁੜ ਚਿਰਾ ਤੋਂ ਅਨੁਭਵ ਕੀਤੀ ਜਾ ਰਹੀ ਹੈ। ਸਾਹਿਤ-ਵਿਦਿਆਰਥੀਆਂ, ਆਲੋਚਕਾਂ, ਅਧਿਆਪਕਾ ਤੇ ਖੋਜੀਆ ਨੂੰ ਇਸ ਬਾਰੇ ਵਡੀ ਔਕੜ ਸੀ, ਜਿਸ ਕਾਰਨ ਖੋਜ ਦਾ ਕੋਈ ਕੰਮ ਵੀ ਨਿਪੁੰਨਤਾ ਨਾਲ ਸਿਰੇ ਚੜ੍ਹਨਾ ਔਖਾ ਸੀ।

ਇਸ ਘਾਟ ਨੂੰ ਮੁਖ ਰਖਦਿਆ ਹੋਇਆ ਵਿਭਾਗ ਨੇ ਪੰਜਾਬੀ ਵਿਚ ਪਰਮਾਣਿਕ ਤੇ ਸਰਵੋਤਮ ਸੰਕੇਤ ਪੁਸਤਕਾ ਨੂੰ ਛਾਪਣ ਦੀ ਵਿਉਂਤ ਉਲੀਕੀ, ਜਿਸ ਅਨੁਸਾਰ ਅਸੀਂ ਪੰਜਾਬੀ ਕੋਸ, ਮਹਾਨ ਕੋਸ, ਗਿਆਨ ਸਰੋਵਰ ਆਦਿ ਜੇਹੇ ਗ੍ਰੰਥ ਪਾਠਕਾ ਦੀ ਪਹਿਲਾ ਭੇਟਾ ਕਤ ਚੁੱਕੇ ਹਾਂ। ਭਾਈ ਗੁਰਦਾਸ ਦੀ ਬਾਣੀ ਦਾ ਤੁਕ-ਤਤਕਰਾ ਵੀ ਵਿਭਾਗ ਦੀ ਮਾਇਕ ਸਹਾਇਤਾ ਨਾਲ ਛਪ ਚੁਕਾ ਹੈ। 'ਗੁਰੂ ਸਬਦ ਰਤਨ ਪ੍ਰਕਾਸ' ਵੀ ਇਸੇ ਸਿਲਸਿਲੇ ਦੀ ਇਕ ਲੜੀ ਹੈ।

ਇਹ ਗ੍ਰੰਥ ਗੁਰੂ ਗ੍ਰੰਥ ਸਾਹਿਬ ਦਾ ਤੁਕ-ਤਤਕਰਾ ਹੈ, ਜਿਹੜਾ ਅਕਾਲੀ ਕੌਰ ਸਿੰਘ ਦੀ ਘਾਲ ਦਾ ਸਿੱਟਾ ਹੈ। ਇਸ ਦੀ ਪਹਿਲੀ ਛਾਪ ਚਿਰ ਤੋਂ ਖਤਮ ਹੋ ਚੁਕੀ ਸੀ ਤੇ ਕਿਸੇ ਮੁੱਲ ਵੀ ਬਾਜਾਰੋਂ ਨਹੀਂ ਮਿਲ ਸਕਦੀ ਸੀ।

ਇਸ ਵਿਚ ਕਈ ਥਾਂ ਕ੍ਰੱਮ ਵੀ ਠੀਕ ਨਹੀਂ ਸੀ। ਸਾਨੂੰ ਇਸ ਗੱਲ ਦੀ ਖੁਸੀ ਹੈ, ਕਿ ਅਸੀਂ ਇਸ ਮਹਾਨ ਸੰਕੇਤ-ਗ੍ਰੰਥ ਨੂੰ ਫੇਰ ਸੋਧ ਕੇ ਪੰਜਾਬੀ ਪਾਠਕਾਂ ਤੇ ਗੁਰਮਤਿ ਸਾਹਿਤ ਦੇ ਪ੍ਰੇਮੀਆਂ ਦੀ ਭੇਟਾ ਕਰਨ ਵਿਚ ਸਫਲ ਹੋਏ ਹਾ। ਨਿਰਸੰਦੇਹ ਇਹ ਗ੍ਰੰਥ ਪੰਜਾਬੀ ਸੰਕੇਤ-ਪੁਸਤਕ ਭੰਡਾਰ ਵਿਚ ਇਕ ਅਦੁੱਤੀ ਵਾਧਾ ਕਰੇਗਾ।

ਇਸ ਪੁਸਤਕ ਦੀ ਤਿਆਰੀ ਲਈ ਅਸੀਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਦੇ ਧੰਨਵਾਦੀ ਹਾਂ, ਜਿਨ੍ਹਾਂ ਇਸ ਦੀ ਪੁਨਰ ਸੋਧ ਕਰਵਾ ਕੇ ਇਸ ਨੂੰ ਛਾਪਣ ਯੋਗ ਬਣਾਇਆ ਤੇ ਸਾਨੂੰ ਛਾਪਣ ਦੀ ਪਰਵਾਨਗੀ ਬਖਸੀ।

ਸਾਨੂੰ ਪੂਰਨ ਆਸ ਹੈ, ਕਿ ਪੰਜਾਬੀ ਤੇ ਗੁਰਮਤਿ ਸਾਹਿਤ ਦੇ ਪਿਆਰੇ ਇਸ ਮਹੱਤਵ ਭਰੇ ਗ੍ਰੰਥ ਦੀ ਯੋਗ ਕਦਰ ਤੇ ਇਸ ਦਾ ਨਿੱਘਾ ਸਵਾਗਤ ਕਰਨਗੇ।

ਲਾਲ ਸਿੰਘ,
ਡਾਇਰੈਕਟਰ ਜਨਰਲ,
ਭਾਸਾ ਵਿਭਾਗ, ਪੰਜਾਬ,
ਪਟਿਆਲਾ।
ਅਪ੍ਰੈਲ 30, 1963.

ਜੀਤ ਸਿੰਘ ਸੀਤਲ,
ਡਾਇਰੈਕਟਰ
ਪੰਜਾਬੀ ਵਿਭਾਗ, ਪੰਜਾਬ,
ਪਟਿਆਲਾ।

ਮੁਖਬੰਧ

ਵੇਦਾਂ ਦੇ ਸਮੇਂ ਤੋਂ ਲੈ ਕੇ ਵਰਤਮਾਨ ਕਾਲ ਦੇ ਗ੍ਰੰਥਾਂ ਦਾ ਸੂਚੀ ਪੱਤ੍ਰ, ਤਤਕਰਾ ਅਥਵਾ ਇੰਡੈਕਸ (Index) ਦੇਖੀਏ, ਤਦ ਦਿਨ ਰਾਤ ਦਾ ਭੇਦ ਪ੍ਰਤੀਤ ਹੁੰਦਾ ਹੈ ਜਿਸ ਦਾ ਕਾਰਨ ਇਹ ਹੈ ਕਿ ਜਿਉਂ ਜਿਉਂ ਪਾਠਕਾਂ ਦਾ ਅਭ੍ਯਾਸ ਘਟਦਾ ਗਿਆ, ਤਿਉਂ ਤਿਉਂ ਤਤਕਰੇ ਵਿਚ ਸੁਗਮਤਾ ਹੁੰਦੀ ਆਈ, ਪੁਰਾਣੇ ਸਮੇਂ ਵਿਦਿਆਰਥੀ ਪੁਸਤਕਾਂ ਨੂੰ ਕੰਠ ਕਰਦੇ ਸੀ, ਅਰ ਖਾਸ ਕਰਕੇ ਉਨ੍ਹਾਂ ਵਿਚ ਲਿਖੇ ਪ੍ਰਕਰਣ ਤਾਂ ਜ਼ਰੂਰ ਹੀ ਕੰਠਾਗ੍ਰ ਹੁੰਦੇ, ਪਰ ਇਸ ਸਮੇਂ ਇਹ ਬਾਤ ਨਹੀਂ ਹੈ, ਕਿਉਂਕਿ ਲੋਕ ਇਕੋ ਗ੍ਰੰਥ ਅਤੇ ਇਕੋ ਵਿਸ਼ਯ ਪਰ ਉਤਨਾ ਵੇਲਾ ਖਰਚ ਨਹੀਂ ਕਰ ਸਕਦੇ। ਇਸੇ ਬਾਤ ਨੂੰ ਵਿਚਾਰ ਕੇ ਵਿਦ੍ਵਾਨਾਂ ਨੇ ਸਮੇਂ ਦੀ ਗਤੀ ਅਨੁਸਾਰ ਤਤਕਰੇ ਦਾ ਕ੍ਰਮ ਭੀ ਬਦਲਣਾ ਯੋਗ ਜਾਣਿਆ, ਜਿਸ ਤੋਂ ਪਾਠਕਾਂ ਨੂੰ ਆਸਾਨੀ ਹੋਵੇ।

ਜੇ ਅਨੇਕ ਵਿਦਵਾਨ ਕੌਮਾਂ ਦੇ ਪੁਸਤਕਾਂ ਦਾ ਤਤਕਰਾ ਦੇਖੀਏ ਤਦ ਆਸ਼ਚਰਯ ਰਹੀਦਾ ਹੈ। ਉਨ੍ਹਾਂ ਨੇ ਖਾਸ ਕਰਕੇ ਧਰਮ ਗ੍ਰੰਥਾਂ ਦਾ ਅਜੇਹਾ ਤਤਕਰਾ ਬਣਾਯਾ ਹੈ ਜਿਸ ਤੋਂ ਹਰ ਇਕ ਸ਼ਬਦ (Word) ਬਾਬਤ ਅਸੀਂ ਦੇਖ ਸਕੀਏ ਕਿ ਇਹ ਕਿਸ ਕਿਸ ਥਾਂ ਅਤੇ ਕਿਸ ਅਰਥ ਵਿਚ ਆਇਆ ਹੈ। ਇਸ ਦੇ ਮੁਕਾਬਲੇ ਕਿਤਨਾ ਸ਼ੋਕ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਸਲੋਕਾਂ ਦਾ ਭੀ ਪੂਰਾ ਤਤਕਰਾ ਨਹੀਂ ਸੀ ਬਣਾ ਸਕੇ। ਪਰੰਤੂ ਅਕਾਲ ਪੁਰਖ ਦਾ ਧਨਯਵਾਦ ਹੈ ਕਿ ਉਸ ਨੇ ਇਕ ਕੀਟ ਦਾ ਮਨ ਪ੍ਰੇਰਿਆ ਜਿਸ ਨੇ ਅਨੇਕ ਕਠਨਾਈਆਂ ਦੇ ਹੁੰਦੇ ਭੀ ਅਖਰ ਕ੍ਰਮ ਅਨੁਸਾਰ ਸ਼ਬਦਾਂ ਦਾ ਹੀ ਨਹੀਂ, ਕਿੰਤੂ ਸਾਰੀਆਂ ਤੁਕਾਂ ਦਾ ਮਨੋਹਰ ਤਤਕਰਾ ਬੜੀ ਮਿਹਨਤ ਨਾਲ ਤਯਾਰ ਕਰ ਦਿਤਾ, ਜੋ ਹੁਣ ਆਪ ਦੇ ਹੱਥਾਂ ਵਿਚ ਹੈ।

ਇਸ ਅਧਭੁਤ ਤਤਕਰੇ ਦੀ ਸਿਖ ਕੌਮ ਨੂੰ ਚਿਰ ਤੋਂ ਡਾਢੀ ਲੋੜ ਸੀ, ਕਿਉਂਕਿ ਜਦ ਵਾਂਛਿਤ ਤੁਕ ਲਭਣੀ ਹੁੰਦੀ, ਤਦ ਬਹੁਤ ਯਤਨ ਕਰਣ ਪਰ ਭੀ ਨਹੀਂ ਮਿਲਦੀ ਸੀ। ਅਰ ਅਨੇਕ ਅਨਮਤੀਏ ਅਸੁਧ ਤੁਕਾਂ ਪੜ੍ਹ ਕੇ ਮਨ ਨੂੰ ਭ੍ਰਮ ਚਕ੍ਰ ਵਿਚ ਪਾ ਦੇਂਦੇ, ਅਰ ਲੋਕਾਂ ਨੂੰ ਯਥਾਰਥ ਪਾਠ ਦੇਖਣ ਲਈ ਕੋਈ ਸਹਾਇਤਾ ਨਾ ਮਿਲਣ ਕਾਰਣ ਵਯਾਕੁਲਤਾ ਹੁੰਦੀ, ਜੈਸੇ ਅਸੀਂ ਕਈ ਚਾਲਾਕ ਅਥਵਾ ਅਗਯਾਨੀਆਂ ਦੇ ਮੁਖ ਤੋਂ ਐਸੇ ਪਾਠ ਸੁਣਦੇ ਹਾਂ :—

'ਹਿੰਦੂ ਸਲਾਹੀ ਸਲਾਹ'......
'ਭਦਣ ਉਣੇਤ ਕਰਾਓ'......
'ਸਾਲਗ੍ਰਾਮ ਬਿਪ ਪੂਜ ਮਨਾਓ'......
'ਪਾਥਰ ਪੂਜੇ ਮੋਲ ਲੇ'......
......'ਫੂਲ ਹਰਿ ਸਰੀ ਪਾਓ'

'ਉਨ ਝਟਕਾ ਉਨ ਬਿਸਮਿਲ ਕੀਨਾ ਦਯਾ ਦੂਹੂੰ ਤੇ ਭਾਗੀ' ਆਦਿਕ।

ਜੇ ਸਾਡੇ ਪਾਸ ਕੋਈ ਐਸਾ ਤਤਕਰਾ ਹੁੰਦਾ ਜਿਸ ਤੋਂ ਅਸੀਂ ਤੁਰਤ ਦੇਖ ਸਕਦੇ ਕਿ ਇਹ ਤੁਕ ਹੈ ਅਥਵਾ ਨਹੀਂ, ਜਾਂ ਸ਼ੁਧ ਇਉਂ ਹੈ, ਤਦ ਵਿਤੰਡਾ ਵਾਦੀ ਨੂੰ ਨਿਰੁੱਤਰ ਕਰਣ, ਤਥਾ ਅਸਲ ਗੁਰਮਤ ਸਮਝਣ ਵਿਚ ਸਾਨੂੰ ਕਿਤਨੀ ਸਹਾਇਤਾ ਮਿਲਦੀ ਹੈ ?

ਪ੍ਰੇਮੀ ਪਾਠਕ ਤੇ ਵਿਦਯਾ ਦੇ ਸਨੇਹੀ ਸਜਨ ਇਸ ਤਤਕਰੇ ਨੂੰ ਦੇਖ ਕੇ ਨਿਰ-ਸੰਦੇਹ ਪ੍ਰਸੰਨ ਹੋਣਗੇ। ਔਰ ਉਸ ਕੀਟ ਲਈ (ਜਿਸ ਨੇ "ਅਕਾਲੀ" ਪਦਵੀ ਸਫਲ ਕਰਨ ਲਈ ਅਕਾਲੀ ਬਾਣੀ ਦੀ ਇਹ ਮਹਾਨ ਸੇਵਾ ਕਰਕੇ ਸਿਖ ਕੌਮ ਦੀ ਲੋੜ ਪੂਰੀ ਕੀਤੀ ਹੈ) ਸਨੇਹ ਭਰੇ ਚਿੱਤ ਤੋਂ ਅਕਾਲ ਪੁਰਖ ਦਾ ਧਨ੍ਯਵਾਦ ਕਰਨਗੇ ॥

ਪੰਥ ਦਾ ਸੇਵਕ,
ਕਾਹਨ ਸਿੰਘ ਨਾਭਾ ਨਿਵਾਸੀ

ੴ ਸਤਿਗੁਰਪ੍ਰਸਾਦਿ ॥

ਭੂਮਿਕਾ

ਜਗਤ ਰਖਯਕ ਸ੍ਰੀ ਗੁਰੂ ਸਾਹਿਬਾਨ ਨੇ ਸੰਸਾਰ ਦੇ ਉਧਾਰ ਵਾਸਤੇ ਵਾਹਿਗੁਰੂ ਦੇ ਗਿਆਨ ਦਾ ਭੰਡਾਰ ਜਿਸ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਵਿਚ ਗੁਰਿਆਈ ਦੇ ਤਖਤ ਤੇ ਸਥਾਪਤ ਕੀਤਾ ਹੈ, ਉਸ ਪੂਰਨ ਪਵਿੱਤਰ ਭੰਡਾਰ ਵਿਚ ਉੱਚੇ ਤੋਂ ਉੱਚਾ ਤੇ ਸੁੱਚੇ ਤੋਂ ਸੁੱਚਾ ਸਾਈਂ ਨਾਲ ਪਿਆਰ, ਉਸ ਦੇ ਮਿਲਣ ਦਾ ਰਸਤਾ ਤੇ ਉਸ ਦਾ ਜਗਤ ਨਾਲ ਪਰੇਮ, ਆਦਿ ਪੈਹਲੂ ਤੋਂ ਲਬਾ ਲਬ ਹੋਣ ਪਰ ਭੀ, ਇਹ ਭੰਡਾਰ ਇਸ ਤਰ੍ਹਾਂ ਨਹੀਂ ਸੀ ਰਚਿਆ ਗਿਆ, ਜਿਸ ਤਰ੍ਹਾਂ ਸੰਸਾਰਕ ਬੁਧੀ ਵਾਲਾ ਆਪਣੇ ਚਮਤਕਾਰ ਦਿਖਾਲਣ ਵਾਸਤੇ ਕੋਈ ਰਚਨਾ ਰਚਦਾ ਹੈ, ਪਰੰਤੂ ਸਤਿਗੁਰਾਂ ਦੇ ਪਵਿੱਤਰ ਹਿਰਦਿਆਂ ਤੇ ਜੋ ਪ੍ਰਤੀਬਿੰਬ ਵਾਹਿਗੁਰੂ ਜੀ ਦੇ ਪਏ, ਉਹ ਸਮੇ ਸਮੇ ਸਿਰ, ਜੀਵਾ ਦੇ ਉਧਾਰ ਵਾਸਤੇ ਓਹਨਾ ਦੇ ਮੁਖਾਰਬਿੰਦ ਤੋਂ ਉਚਾਰਨ ਹੁੰਦੇ ਰਹੇ। ਇਹ ਕਿਸੇ ਦਿਮਾਗ ਦੇ ਖਿਆਲ ਮਾਤ੍ਰ ਨਹੀਂ ਹਨ, ਪਰ ਵਾਹਿਗੁਰੂ ਦਾ ਸੁੱਚਾ ਗਯਾਨ ਜੋ ਪਰਮ ਨਿਰਮਲ ਤੇ ਸੁੱਚੇ ਹਿਰਦੇ ਤੇ ਪੈ ਕੇ ਬਿਨਾ ਕਿਸੇ ਮਿਲਾਵਟ ਦੇ ਪਰਗਟ ਕੀਤਾ ਗਿਆ ਹੈ, ਯਾ ਸਤਿਗੁਰਾਂ ਦੇ ਆਪਣੇ ਅੰਦਰਲੇ ਨੇ ਜਦੋਂ ਉਮਾਹ ਵਿਚ ਸੰਜੋਗ ਪਾਇਆ ਹੈ, ਉਸ ਉੱਚੇ, ਸੁੱਚੇ ਤੇ ਨਿਰੋਲ ਪਿਆਰ ਦੇ ਵਲਵਲੇ ਹਨ, ਯਾ ਮਹਾ ਸੁਧ ਹਿਰਦੇ ਵਾਲੇ ਭਗਤਾ ਦੇ ਉਹ ਗਿਆਨ ਹਨ ਜੋ ਅਰਸ਼ਾ ਤੋਂ ਗੁਰੂ ਜੋਤ ਉਹਨਾਂ ਨੂੰ ਦੇਂਦੀ ਰਹੀ। ਇਸੇ ਕਰਕੇ ਸਿੱਖਾਂ ਵਿਚ ਇਨ੍ਹਾਂ ਨੂੰ ਗੁਰੂ ਦਾ ਦਰਜਾ ਸੁਤੇ ਪ੍ਰਾਪਤਿ ਹੈ। ਇਸ ਸੂਰਤ ਵਿਚ ਇਸ ਪਾਵਨ ਭੰਡਾਰ ਦੀ ਗੇਣਤੀ ਤੇ ਵਿਚਾਰ ਨਿਰੀ ਪੁਸਤਕ ਸ੍ਰੇਣੀ ਵਿਚ ਤੇ ਪੁਸਤਕਾ ਵਾਙੂ ਨਹੀਂ ਹੋ ਸਕਦੀ, ਇਸ ਦਾ ਦਰਜਾ ਤੇ ਪ੍ਰਭਾਵ ਬਹੁਤ ਉੱਚਾ ਹੈ। "**ਸਿਖ ਧਰਮ ਭਗਤੀ ਮਾਰਗ ਹੈ**" ਤੇ ਭਗਤ ਨੂੰ ਆਪਣੇ ਪ੍ਰੀਤਮ ਨਾਲ ਅੰਮ੍ਰਿਤ ਪਿਆਰ ਹੁੰਦਾ ਹੈ। ਇਸ ਕਰ ਕੇ ਸਿਖ ਹਿਰਦੇ ਆਪਣੇ ਪ੍ਰੀਤਮ ਵਾਹਿਗੁਰੂ ਦੇ ਗਿਆਨ ਨੂੰ ਅੱਤ ਪਿਆਰ ਕਰਦੇ ਹਨ ॥

ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਦਰਜਾ ਹੈ ਤਦ ਇਨ੍ਹਾਂ ਦੇ ਵਿਚਾਰ ਆਦਿਕ ਲਈ ਨਿਰੀ ਬੁੱਧੀ ਕਾਫ਼ੀ ਨਹੀਂ, ਪਰ ਜਦ ਹਿਰਦੇ ਦੀ ਇਕਾਗ੍ਰਤਾ, ਸਧ ਭਗਤੀ ਦੁਆਲੇ ਮਨ ਨੂੰ ਅਕਾਲ ਪੁਰਖ ਦੇ ਪਿਆਰ ਨਾਲ ਰੰਗ ਕੇ, ਉਸ ਦੇ ਪ੍ਰਭਾਵ ਅਗੇ ਪ੍ਰਕਾਸ ਮਯ ਕਰਨ ਦੀ ਲੋੜ ਹੈ। ਅਰ ਇਹੋ ਪੁਰਾਤਨ ਤ੍ਰੀਕਾ ਗੁਰ ਸਿੱਖਾਂ ਵਿਚ ਇਸ ਸਤਿਗੁਰਾਂ ਦੇ ਸਰੂਪ ਤੋਂ ਲਾਭ ਲੈਣ ਦਾ ਰਿਹਾ ॥

ਹੁਣ ਸਮਾਂ ਵਿਚਾਰ ਤੇ ਬੁਧੀ ਦੀ ਤੀਖਯਣਤਾ ਦਾ ਆਇਆ ਹੈ, ਹਰ ਪਾਸਿਓਂ ਹਰ ਗੱਲ ਨੂੰ ਦਿਮਾਗੀ ਛਾਣ ਬੀਨ ਨਾਲ ਪਹਿਲੇ ਵੇਖਿਆ ਜਾਂਦਾ ਹੈ, ਫੇਰ ਓਹ ਮਜਹਬੀ ਪ੍ਰੀਵਰਤਨ ਜੋ ਪਿਛਲੇ ਚਾਲੀ ਬਰਸ ਰਿਹਾ, ਜਿਸ ਵਿਚ ਈਸਾਈਆਂ ਤੇ ਆਰੀਆਂ ਨੇ ਸਾਰਿਆਂ ਮਜ਼ਹਬਾਂ ਤੇ ਨੁਕਤਾ ਚੀਨੀਆਂ ਕੀਤੀਆਂ, ਅਤੇ ਸਾਰੇ ਮਜਹਬਾਂ ਵਾਲਿਆਂ ਨੂੰ ਭੀ ਉਤ੍ਰ ਤੇ ਪ੍ਰਤਿ ਉਤ੍ਰ ਦੇਣੇ ਪਏ। ਇਸ ਕਾਰਨ ਤੇ ਬੀ ਕਰਨੀ ਨਾਲੋਂ ਦਿਮਾਗੀ ਰੌ ਵਧੇਰੇ ਤ੍ਰਿਖਾ ਹੋ ਗਿਆ ਹੈ। ਸਿੱਖਾਂ ਨੂੰ ਆਪਣੇ ਕੌਮੀ ਬਚਾਉ ਲਈ ਵਿਦੱਯਕ ਆਸ੍ਰਮ ਖੋਲ੍ਹਣੇ ਪਏ। ਜਿਥੇ ਬੱਚਿਆਂ ਨੂੰ ਧਰਮ ਭਾਵ ਵਿਚ ਰੁਚੀ ਦਿਵਾਣ ਲਈ ਧਾਰਮਕ ਵਿੱਦਯਾ ਬੀ ਸਿਖਾਈ ਜਾਣ ਦਾ ਪ੍ਰਬੰਧ ਕੀਤਾ ਗਿਆ ਜਿਸ ਨੇ ਦਿਮਾਗੀ ਰੌ ਹੋਰ ਤ੍ਰਿਖਾ ਕਰ ਦਿੱਤਾ ਹੈ। ਸੋ ਜਿਥੇ ਪਹਿਲਾਂ 'ਕਰਨੀ ਕੀਰਤ' ਵਲ ਰੁਖ ਸਨ, ਹੁਣ ਪਹਿਲਾਂ ਦਿਮਾਗੀ ਸਮਝ ਨਾਲ ਹਰ ਗੱਲ ਨੂੰ ਹੀ ਨਹੀਂ ਸਗੋਂ ਧਾਰਮਕ ਜੀਵਨ ਨੂੰ ਬੀ ਸਮਝਣ ਸਮਝਾਣ ਦਾ ਯਤਨ ਹੁੰਦਾ ਹੈ। ਇਸ ਤੋਂ ਮਗਰੋਂ ਫੇਰ 'ਕਰਨੀ ਕੀਰਤ' ਵਲ ਰੁਖ ਰਖਣ ਵਾਲੇ 'ਹੈਨ ਵਿਰਲੇ ਨਾਹੀ ਘਣੇ:' ॥

ਇਸ ਵਾਸਤੇ ਪੰਥ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਮਝਣ ਲਈ ਜਿਤਨੀ ਰੌ ਪੈਹਲੇ ਜਾਰੀ ਰਹੀ ਹੈ ਉਸ ਤੋਂ ਵੀ ਵਧ ਕੇ ਪਿਛਲੇ ੩੦ ਤੀਹ ਬਰਸਾਂ ਵਿਚ ਕੋਸ, ਪ੍ਰਿਅ, ਸਬਦ ਬ੍ਰਿਤੀ ਦਾ ਸੁਲਝਾਉ, ਟੀਕੇ, ਬਾਣੀ ਦੇ ਸਿਰ ਲੇਖਾਂ ਦੇ ਸਾਰੇ ਹਾਲ ਤੇ ਹੋਰ ਭੀ ਯਤਨ ਹੁੰਦੇ ਰਹੇ ਹਨ। ਮੁਦਤ ਹੋਈ ਤਾਂ ਖਾ: ਟ੍ਰੈ: ਸੁਸੈਟੀ ਵਲੋਂ ਭਾਵ ਤਤਕਰਾ ਤਿਆਰ ਹੋਇਆ ਸੀ। ਇਸ ਤੋਂ ਪਹਿਲਾਂ ਸ੍ਰੁਤ ਹੈ ਕਿ ਕਨਕਾਰਡੈਨਸ ਯਾ ਇਉਂ ਕਹੋ ਕਿ ਹਰ ਪਦ ਦੇ ਲਭ ਲੈਣ ਦੀ ਪੁਸਤਕ ਦਾ ਬੀ ਉਪਰਾਲਾ ਕੀਤਾ ਗਿਆ ਸੀ। ਪਰ ਓਹ ਵਿਚਾਲੇ ਹੀ ਰਿਹਾ ਪ੍ਰਤੀਤ ਹੁੰਦਾ ਹੈ ॥

ਇਹ ਸਾਰੇ ਯਤਨ ਇਹ ਦਸਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਮਝਣ ਸਮਝਾਣ ਲਈ ਹਰ ਲੋੜ ਨੂੰ ਪੂਰਾ ਕਰਨ ਦੇ ਤਰੱਦਦ

ਪ੍ਰੇਬ ਵਿਚ ਹੋ ਰਹੇ ਹਨ । ਇਸੇ ਸਿਲਸਿਲੇ ਵਿਚ ਇਕ ਜ਼ਰੂਰੀ ਪਹਲੂ ਇਹ ਸੀ ਕਿ ਹਰ ਇਕ ਤੁਕ ਦੇ ਸ਼ੀਘਰ ਹੀ ਲਭਣ ਦਾ ਕੋਈ ਸਾਧਨ ਹੋਵੇ । ਅਜ ਤਕ ਤਾਂ ਜਿਸ ਵੇਲੇ ਭੀ ਕਿਸੀ ਤੁਕ ਪਦ ਆਦਿ ਨੂੰ ਲਭਣਾ ਚਾਹੋ ਤਦ ਅਤੀਯੰਤ ਕਠਿਨ੍ਹਤਾ ਹੋ ਜਾਂਦੀ ਸੀ । ਜੋ ਤਤਕਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹੈ, ਓਹ ਉਸ ਆਸ਼ੇ ਲਈ ਮੁਕੰਮਲ ਹੈ ਜਿਸ ਲਈ ਕਿ ਓਹ ਨਾਲ ਲਿਖਿਆ ਗਇਆ (ਅਰਥਾਤ ਰਾਗਾਂ ਦਾ ਤੇ ਸ਼ਬਦਾਂ ਦਾ ਲਭਣਾ) ਪਰੰਤੂ ਇਕ ਕੰਮ ਹੋਰ ਹੈ, ਜੋ ਪਿਛਲ ਜ਼ਮਾਨੇ ਵਿਚ ਰਾਗੀ ਰਬਾਬੀ ਕਰਦੇ ਰਹੇ ਹਨ । ਓਹ ਇਹ ਸੀ ਕਿ ਕੀਰਤਨ ਵੇਲੇ ਜੇ ਉਹ ਇਕ ਆਸੇ ਦਾ ਸਬਦ ਪੜ੍ਹਦੇ ਤਾਂ ਪ੍ਰਮਾਣ ਦੇਣ ਲਈ ਆਸੇ ਦੇ ਤੇ ਉਨ੍ਹਾ ਪਦਾਂ ਵਾਲੇ ਸਲੋਕ ਸਬਦ ਤੁਕਾ (ਜੋ ਉਨ੍ਹਾ ਖੋਜ ਖੋਜ ਕੇ ਕੰਠ ਕੀਤੇ ਹੁੰਦੇ ਸਨ) ਨਾਲ ਗਾਉਂਦੇ ਸਨ । ਇਸ ਨਾਲ ਉਸ ਵੇਲੇ ਉਸ ਆਸੇ ਤੇ ਭਾਵ ਦਾ ਸਮਾਂ ਬਝ ਜਾਦਾ ਸੀ । ਅਰ ਸਰੋਤਿਆ ਲਈ ਇਕ ਅਲਾਹੀ ਰੰਗ ਦੀ ਟੀਕਾ ਉਮਾਹ ਵਿਚ ਖਿਡਾਵਣ ਵਾਲੀ ਤੇ ਸੁਰਤ ਸਬਦ ਨੂੰ ਜੋੜਨ ਵਾਲੀ ਸਚੀ ਸੁਚੀ ਆਪੇ ਹੀ ਹੁੰਦੀ ਚਲੀ ਜਾਦੀ ਸੀ । ਹੁਣ ਤਾਂ ਟੀਕਾ-ਕਾਰਾਂ ਨੂੰ, ਕਥਾ ਕਰਨ ਵਾਲਿਆ ਨੂੰ, ਮਜਮੂਨ ਨਵੀਸਾ ਨੂੰ ਤੇ ਬੈਹਸ ਕਰਨ ਵਾਲਿਆ ਨੂੰ ਭੀ ਐਸੀਆਂ ਹੀ ਲੋੜਾ ਪੈਂਦੀਅ ਹਨ । ਜਿਨ੍ਹਾ ਦੇ ਪੂਰਾ ਕਰਨ ਲਈ ਉਨ੍ਹਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਤੁਕਾ ਤੇ [illegible]ਏ ਜਰੂਰ ਹੀ ਲਭਣੇ ਪੈਂਦੇ ਹਨ । ਅਤੇ ਪਰਬੀਨ ਗ੍ਰੰਥੀ, ਗਿਆਨੀ, ਰਾਗੀ, ਰਬਾਬੀ ਹਰ ਵੇਲੇ, ਹਰ ਜਗਾ ਮਿਲਦੇ ਨਹੀਂ । ਇਸ ਕਰ ਕੇ ਇਕ ਐਸੇ ਸੂਚੀ ਪੱਤਰ ਦੀ ਅਤੀਯੰਤ ਲੋੜ ਸੀ । ਜਿਸ ਦੀ ਰਾਹੀਂ ਸਾਧਾਰਨ ਲੋੜ ਵੰਦਾ ਨੂੰ ਅਰ ਪੰਥ ਦੇ ਵਿਦਵਾਨਾ ਨੂੰ ਪੜਤਾਲ ਵੇਲੇ ਸੁਖੈਨਤਾ ਹੋ ਜਾਵੇ । ਇਸ ਵਾਸਤੇ ਇਸ ਤਤਕਰੇ ਦੇ (ਜੋ ਆਪ ਦੇ ਹੱਥ ਵਿਚ ਹੈ) ਸੰਗ੍ਰਹ ਕਰਨ ਦਾ ਉਦਮ ਕੀਤਾ ਗਿਆ । ਭਾਵੇਂ ਇਸ ਦੀ ਅਤੀ ਲੋੜ ਪ੍ਰਤੀਤ ਹੋ ਰਹੀ ਰਹੀ ਸੀ, ਅਤੇ ਰਾਗੀ ਰਬਾਬੀਆ ਦਾ ਪ੍ਰਮਾਣ ਦੇਣ ਵਾਲਾ ਪੁਰਾਤਨ ਤ੍ਰੀਕਾ ਇਸ ਲੋੜ ਦੀ ਪੁਰਾਤਨ ਅਨੁਭਵਤਾ ਨੂੰ ਅਰ ਵਿਹਤ ਹੋਣ ਨੂੰ ਪ੍ਰਗਟ ਕਰ ਰਿਹਾ ਸੀ । ਫਿਰ ਵੀ ਇਸ ਪੁਸਤਕ ਨੂੰ ਸੰਗ੍ਰਹ ਕਰ ਕੇ ਤਖਤ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਜੀ ਚੀਫ ਖਾਲਸਾ ਦੀਵਾਨ ਤੇ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਨੂੰ ਦਰਸਨ ਕਰਾ ਕੇ ਅ[illegible]ਆ ਲੀਤੀ ਗਈ । ਅਤੇ ਪੰਥ ਦੇ ਕਈ ਇਕ ਵਿਦਵਾਨਾ ਦੀ ਦ੍ਰਿਸ਼ਟੀ ਗੋਚਰ ਕਰ ਕੇ ਮਗਰੋਂ ਇਸ ਦੇ ਸੰਗ੍ਰਹ ਕਰਤਾ ਨੇ ਛਾਪਣ ਦਾ ਉਦਮ ਕੀਤਾ ਹੈ । ਭਾਵੇਂ ਇਸ ਤਰਹ ਸਮਾ ਬਹੁਤ ਲਗ ਗਿਆ ਹੈ । ਪਰ ਗੁਰੂ ਦੀ ਮੇਹਰ ਨਾਲ ਪੰਥ ਦੀ ਇਕ ਲੋੜ ਪੂਰੀ ਕਰਨ ਵਾਲੀ ਪੋਥੀ ਤਾ ਤਿਆਰ ਹੋ ਕੇ ਆਪ ਦੇ ਸਾਮ੍ਹਣੇ ਅਪੜ ਗਈ ਹੈ । ਜਿਸ ਦੀ ਕਦਰ ਕਰਨੀ ਯਾ ਜਿਸ ਤੋਂ ਲਾਭ ਉਠਾਉਣਾ ਆਪ ਦੇ ਵਸ ਹੈ । ਹੁਣ ਇਸ ਵਿਚੋਂ ਤੁਕ ਲਭਨ ਲਗੇ ਆਪ ਅਗੇ ਲਿਖੀਆ ਗੱਲਾ ਪਰ ਜਰੂਰ ਧਿਆਨ ਦਿਓ ॥

੧. ਇਸ ਤਤਕਰੇ ਦੇ ਹਰ ਇਕ ਪੰਨੇ ਪਰ ਦੋ ਕਾਲਮ ਹਨ । ਅਤੇ ਹਰ ਇਕ ਕਾਲਮ ਵਿਚ ਤ੍ਰੈ ਖਾਨੇ ਹਨ । ਜਿਨ੍ਹਾ ਵਿਚੋਂ ਪੈਹਲੇ ਖਾਨੇ ਵਿਚ ਰਾਗ, ਮਹਲਾ, ਵਾਰ ਯਾ ਭਗਤਾ ਦੇ ਨਾਮ ਸੂਚਕ ਅਖਰ ਵ ਅੰਕ ਲਿਖ ਕੇ ਕਿਸੀ ਕਿਸੀ ਰਾਗ ਦਾ ਪੂਰਾ ਨਾਮ ਭੀ ਦਿਤਾ ਹੈ ਪ੍ਰੰਤੂ ਬਹੁਤੇ ਰਾਗਾ ਦੇ ਸਿਰਫ ਪੈਹਲੇ ਦੋ ਯਾ ਤਿੰਨ ਅੱਖਰ ਹੀ ਲਿਖੇ ਹਨ ।

੨. ਵਾਰ ਦਾ ਸੂਚਕ ਤਾ ਕਿਸੀ ਥਾ ਸਿਰਫ (ਵਾ:) ਲਿਖਿਆ ਹੈ ਅਤੇ ਕਿਸੀ ਥਾ (ਵਾਰ) ਹੈ । ਪ੍ਰੰਤੂ ਮਹਲੇ ਦੇ ਸੂਚਕ ਅੰਕ ੧. ੨. ੩. ੪. ੫. ੯. ਲਿਖੇ ਹਨ ॥

੩. ਭਗਤਾ ਦੇ ਨਾਮ ਸੂਚਕ ਅੱਖਰ ਦੋ ਯਾ ਤਿੰਨ ਬਹੁਤੇ ਪਹਿਲੇ ਹੀ ਲੀਤੇ ਹਨ । ਜੈਸਾ ਕੇ ਰਵਿ: (ਰਵਿਦਾਸ) ਨਾਮ: (ਨਾਮਦੇਵ) । ਪਰੰਤੂ ਰਾਮਕਲ੍ਹੀ ਰਾਗ ਦੀ ਤੀਜੀ ਵਾਰ ਦੀਆ ਤੁਕਾ ਨਾਲ ਬਜਾਏ 'ਰਾਇ ਬਲਵੰਡ ਤਥਾ ਸਤੈ ਡੂਮ ਆਖੀ' ਲਿਖਨ ਦੇ ਸਿਰਫ (ਰਾਮ: ਵ: ਰਾ:) ਹੀ ਲਿਖਿਆ ਹੈ ॥

੪. ਹਰ ਇਕ ਕਾਲਮ ਦੇ ਦੂਜੇ ਖਾਨੇ ਵਿਚ ਹਰ ਇਕ ਪੈਹਲੇ ਅਖਰ ਤੇ ਲਗ (ਮਾਤ੍ਰਾ) ਦੇ ਕ੍ਰਮ ਅਨੁਸਾਰ ਤੁਕ ਲਿਖੀ ਹੋਈ ਹੈ । ਅਤੇ ਹਰ ਇਕ ਤੁਕ ਵਿੱਚ ਜਿਸ ਤਰ੍ਹਾਂ ਸਿਵਾਏ ਪੈਹਲੇ ਅੱਖਰਾ ਦੇ ਅਗਲੇ ਅੱਖਰਾ ਦੀ ਲਗ ਦਾ ਭਾਵੇਂ ਨਿਯਮ ਨਹੀਂ ਤਾ ਭੀ ਅੱਖਰ ਦਾ ਸਿਲਸਲੇ ਵਾਰ ਕ੍ਰਮ ਜ਼ਰੂਰੀ ਰਖਿਆ ਹੈ । ਕਿਉਂਕਿ ਅੱਖਰ ਕ੍ਰਮ ਅਨੁਸਾਰ ਤੁਕ ਲਭਣ ਵਿਚ ਬਹੁਤਾ ਸੁਭੀਤਾ ਹੋਂਦਾ ਹੈ ।

੫. ਹਰ ਤੁਕ ਦੇ ਸਾਹਮਣੇ ਦਿਤੇ ਅੰਕ ਉਸ ਸਤਰ (ਲਾਈਨ) ਦੇ ਸੂਚਕ ਹਨ ਜਿਸ ਵਿਚ ਓਹੁ ਤੁਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹੈ ਪ੍ਰੰਤੂ ਤੀਜੇ ਖਾਨੇ ਵਿਚ ਹਰ ਤੁਕ ਦੇ ਸਾਹਮਣੇ ਪੰਨੇ ਦੇ ਅੰਕ ਹਨ ਜਿਨ੍ਹਾ ਤੋਂ ਜਾਣਿਆ ਜਾਵੇ ਕੇ ਏਹ ਤੁਕ ਇਤਨੇ ਪੰਨੇ ਪਰ ਹੈ

ਉਦਾਹਰਨ — ਜਿਸ ਤਰ੍ਹਾਂ | ਸਾਰੰ: ੫ | ਉਆ ਅਉਸਰ ਕੈ ਹ: ੧੬ | ੧੨੦੭ | ਏਹ ਤੁਕ ਸਾਰੰਗ ਰਾਗ ਵਿਚ ਪੰਜਵੇਂ ਮਹਲ ਦੀ ਉਚਾਰੀ ਹੋਈ ੧੪੩੦ ਪੰਨੇ ਵਾਲੀ ਬੀੜ ਦੇ ੧੨੦੭ ਪੰਨੇ ਦੀ ੧੬ ਸਤਰ ਵਿਚ ਹੈ ।

ਇਸੀ ਤਰਹ ਹਰ ਇਕ ਤੁਕ ਨੂੰ ਸੁਖੈਨ ਹੀ ਲਭ ਸਕਦੇ ਹੋ ॥

੬. ਹਰ ਇਕ ਕਾਲਮ ਦੇ ਉਪਰ ਹਾਸ਼ੀਏ ਦੀ ਲਕੀਰੋਂ ਬਾਹਰ ਉਸੀ ਕਾਲਮ ਦੀ ਅਖੀਰਲੀ ਸਤਰ ਦਿੱਤੀ ਹੋਈ ਹੈ ਜਿਸ ਤੋਂ ਭਾਵ ਇਹ ਹੈ ਕੇ ਇਸ ਨਿਰੀ ਅਖੀਰਲੀ ਸਤਰ ਨੂੰ ਪੜ੍ਹ ਕੇ ਅਸੀਂ ਸਮਝ ਸਕੀਏ ਜੋ ਜਿਸ ਤੁਕ ਨੂੰ ਅਸਾਂ ਲਭਣਾ ਹੈ ਓਹੁ ਇਸ ਵਿਚ ਹੈ ਕਿ ਨਹੀਂ ॥

ਉਦਾਹਰਨ

ਅਸਾਂ ਵੇਖਣੀ ਹੈ ਏਹ ਤੁਕ ਕਿ-'ਨਾਮੁ ਦਾਨੁ ਇਸਨਾਨ ਦ੍ਰਿੜ : ਪਰੰਤੂ ਜਿਨ੍ਹਾਂ ਤੁਕਾਂ ਦੇ ਪਹਿਲੇ 'ਨਾਮੁ' ਹੈ ਓਹੁ ੧੯ ਕਾਲਮਾਂ ਵਿਚ ਹਨ ਤੇ ਏਹ ਤੁਕ ਅਠਵੇਂ ਕਾਲਮ ਵਿਚ ਹੈ । ਜੇ ਅਸੀਂ ਸਾਰਾ ਸਾਰਾ ਕਾਲਮ ਪੜੀਏ ਤਦ ਕਰੀਬਨ ੩੦੦ ਤੁਕ ਪੜ੍ਹ ਕੇ ਮਿਲੇ । ਪਰ ਜੇ ਅਸੀਂ ਉਪਰ ਦੀ ਹੀ ਸਤਰ ਪੜ੍ਹਦੇ ਗਏ ਤਦ ਸਤਵੇਂ ਕਾਲਮ ਤੇ ਅਸੀਂ ਪੜ੍ਹਾਂਗੇ 'ਨਾਮ ਤੇਰੇ ਆਰਤੀ' ਤੇ ਅਠਵੇਂ ਕਾਲਮ ਤੇ ਪੜ੍ਹਾਂਗੇ 'ਨਾਮ ਦਾਨ ਨਾਨਕ ਵਡਿਆਈ' ਹੁਣ ਅਸੀ ਸਮਝਾਂਗੇ ਕੇ ਸਤਵੇਂ ਕਾਲਮ ਵਾਲੇ ਨਾਮ ਨਾਲ ਤੀਜਾ ਤਤਾ ਹੈ । ਪਰੰਤੂ ਅਠਵੇਂ ਦੇ ਨਾਮ ਨਾਲ ਤੀਜਾ ਦਦਾ ਚੌਥਾ, ਪੰਜਵਾਂ, ਛੇਵਾਂ ਨੰਨਾ ਹੈ । ਪਰੰਤੂ ਅਸਾਂ ਜੋ ਤੁਕ ਦੇਖਣੀ ਹੈ ਇਸ ਵਿਚ ਪੰਜਵੀਂ ਈੜੀ ਹੈ । ਇਸ ਕਰ ਕੇ ਈੜੀ ਨੰਨੇ ਤੋਂ ਪੈਹਲੇ ਤੇ ਦਦਾ ਤਤੇ ਤੋਂ ਪਿਛੇ ਹੋਣ ਕਰ ਕੇ ਸਾਡੀ ਤੁਕ ਇਸੀ ਅਠਵੇਂ ਕਾਲਮ ਵਿਚ ਹੈ । ਇਸ ਤਰ੍ਹਾਂ ਅਸੀ ਸਿਰਫ ਅਠ ਸਤਰਾਂ ਵੇਖ ਕੇ ਤੁਕ ਲਭ ਲਵਾਂਗੇ ॥

੭. ਕਈ ਇਕ ਤੁਕਾਂ ਸਾਡੀ ਜ਼ੁਬਾਨ ਤੇ ਹੋਰ ਤਰ੍ਹਾਂ ਚੜ੍ਹੀਆਂ ਹੋਈਆ ਹਨ ਪਰ ਅਸਲੋਂ ਪਾਠ ਹੋਰ ਹੋਂਦਾ ਹੈ ਜਿਸ ਤਰ੍ਹਾਂ-'ਜੁਗ ਜੁਗ ਭਗਤ ਉਪਾਇਦਾ' 'ਊਚ ਓਪਾਰ ਬੇਅੰਤ ਸੁਆਮੀ: 'ਸੁਣਿ ਸੁਣਿ ਅੰਧੇ ਪਾਵਹਿ ਰਾਹ ਏ ਪ੍ਰਚਲਤ ਪਾਠ ਬਹੁਤੇ ਹਨ । ਪਰੰਤੂ ਦਰੁਸਤ ਪਾਠ ਹੈ- 'ਹਰਿ ਜੁਗ ਜੁਗ ਭਗਤ ਉਪਾਇਆ...' ਊਚ ਅਪਾਰ ਬੇਅੰਤ ਸੁਆਮੀ...' ਸੋ ਜਦ ਤਕ ਪਾਠ ਸੁਧ ਕਰ ਕੇ ਨਾ ਲਭਾਂਗੇ ਤਦ ਤਕ ਤੁਕਾਂ ਲਭਣੀਆਂ ਕਠਨ ਹਨ । ਇਸ ਲਈ ਪਹਿਲੇ ਸੁਧ ਤੁਕ ਸਮਝਨ ਦਾ ਯਤਨ ਕਰਨਾ ਯਗ ਹੈ ॥

੮. 'ਓਇ' 'ਓਹਿ' 'ਇਹ' 'ਏਹ' 'ਇਕ' 'ਏਕ' 'ਕੈਹ' 'ਕਹ' 'ਕਹਹਿ' 'ਕੇਤ' 'ਕੈਹਤ' 'ਕਬੀਰ' 'ਕਮੀਰ' 'ਕਾਰਣ' 'ਕਰਣ' 'ਕਾਰਨ' 'ਕਰਨ' 'ਗਰਬ' 'ਗਰਭ' 'ਗੁਨ' 'ਗੁਣ' 'ਚਰਨ' 'ਚਰਣ' 'ਗ੍ਰਸਤ' 'ਗ੍ਰਿਸਤ' ਨਾ 'ਜਨਮ ਮਰਣ' 'ਜਨਮ ਮਰਨ' 'ਸਿਮਰਨ' 'ਸਿਮਰਣ' 'ਹਰਣਾਖਸ਼' 'ਹਰਨਾਖਸ਼' 'ਸਰਨਿ' 'ਸਰਣਿ' ਇਤਿ ਆਦਕ ਕਈ ਇਕ ਪਾਠ ਹਨ ਜੋ ਜ਼ੁਬਾਨੀ ਕਿਸੀ ਸ਼ਕਲ ਵਿਚ ਸਾਨੂੰ ਯਾਦ ਹੋਂਦੇ ਹਨ । ਪਰੰਤੂ ਗੁਰੂ ਬਾਣੀ ਵਿਚ ਉਨ੍ਹਾ ਦੀ ਸ਼ਕਲ ਹੋਰ ਹੈ । ਜਦ ਕਦੀ ਕਿਸੀ ਇਕ ਸ਼ਕਲ ਵਿਚੋਂ ਤੁਕ ਨਾ ਲਭੇ ਤਦ ਦੂਜੀਆ ਸ਼ਕਲਾਂ ਵਿਚ ਖੋਜ ਕਰਣੀ ਚਾਹੀਦੀ ਹੈ । ਪਰ ਜੇ ਚਾਰੇ ਬੰਨੇ ਭੂਲ ਪ੍ਰਤੀਤ ਹੋਵੇ ਤਦ ਸੰਗ੍ਰਹ ਕਰਤਾ ਨੂੰ ਲਿਖ ਕੇ ਕ੍ਰਿਤਾਰਥ ਕਰੋ । ਤਾਕੇ ਫੇਰ ਦੂਜੀ ਵੇਰ ਸੁਧ ਹੋ ਸਕੇ ॥

ਭਾਵੇਂ ਇਸ ਤਤਕਰੇ ਵਿਚ ੧੪੩੦ ਪੰਨੇ ਵਾਲੀ ਬੀੜ ਦੇ ਅੰਕ ਵਰਤੇ ਹਨ । ਪਰੰਤੂ ਇਸੀ ਗ੍ਰੰਥ ਦੇ ਅੰਤ ਪਰ ਇਕ ਐਸਾ ਤਤਕਰਾ ਲਗਾ ਦਿਤਾ ਹੈ । ਜਿਸ ਤੋਂ ਆਪ ਨੂੰ ੧੩੨੩ ਤੇ ੧੨੫੭ ਪੰਨੇ ਵਾਲੀ ਬੀੜ ਵਿਚੋਂ ਭੀ ਸੁਗਮਤਾ ਨਾਲ ਸੀਘਰ ਹੀ ਹਰ ਇਕ ਤੁਕ ਮਿਲ ਸਕੇ ॥

ਅੰਤਮ ਸਨਿਮ ਬਿਨੈ ਹੈ ਕਿ ਆਪਣੀ ਵਲੋਂ ਯਤਨ ਕੀਤਾ ਗਿਆ ਹੈ ਕੇ ਭੁਲ ਨਾ ਹੋਵੇ ਪਰੰਤੂ "**ਭੁਲਣ ਅੰਦਰ ਸਭ ਕੋ ਅਭੁਲ ਗੁਰੂ ਕਰਤਾਰ**" ਹੋਣ ਕਰ ਕੇ ਜੋ ਤੁਕ, ਸਤਰ, ਪੰਨਾ, ਰਾਗ ਯਾ ਪਦ, ਅਖਰ, ਮਾਤ੍ਰਾ ਜੋ ਰਹਿ ਗਏ ਹਨ ਉਨ੍ਹਾਂ ਵਲ ਧਿਆਨ ਦੇ ਕੇ ਗੁਰ ਬਾਣੀ ਦੇ ਪ੍ਰੇਮੀ ਵਿਦਵਾਨ ਅਤੇ ਗੁਣੀ ਸੁਜਨ ਇਸ ਤੋਂ ਲਾਭ ਲੈਂਦੇ ਹੋਏ ਜੋ ਸ਼ੁਭ ਸਿਖਯਾ ਦੇਣੀ ਉਚਿਤ ਸਮਝਣ ਉਸ ਲਈ ਸੰਗ੍ਰਹ ਕਰਤਾ ਧੰਨਵਾਦੀ ਹੋ ਕੇ ਲਾਭ ਲੈਣ ਦਾ ਯਤਨ ਕਰੇਗਾ ॥

ਲੇਖਕ-ਇਕ ਗਰਬਾਣੀ ਦਾ ਖੋਜੀ

੧ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

(ਉ)

ਗਉ: ੫	ਉਹੀ ਪੀਓ ਉਹੀ ਖੀਓ ਗੁਰਹਿ	੨	੨੧੪	ਬਿਲਾ: ੫	ਉਡੀਨੀ ਉਡੀਨੀ ਉਡੀਨੀ	੪	੮੩੦
ਗਉ: ੫	ਉਹੀ ਭਾਠੀ ਉਹੀ ਪੋਚਾ ਉਹੀ	੩	੨੧੪	ਰਾਮ: ੧	ਉਡੇ ਨ ਹੰਸਾ ਪੜੈ ਨ ਬੰਧੁ	੧੫	੯੩੯
ਗਉ: ਕਬੀ:	ਉਹ ਰਸੁ ਪੀਆ ਇਹ ਰਸ ਨ:	੭	੩੪੨	ਆਸਾ ਵਾਰ ੧	ਉਡਿ ਨ ਜਾਹੀ ਸਿਧ ਨ:	੧੩	੪੬੫
ਗਉ: ੫	ਉਕਤਿ ਸਿਆਣਪ ਸਗਲੀ ਤਿ:	੧	੧੭੭	ਰਾਮ:ਵਾਰ ੫	ਉਡਰਿਆ ਵੇਚਾਰਾ ਬਗੁਲਾ	੮	੯੬੦
ਗਉ: ੫	ਉਕਤਿ ਸਿਆਨਪ ਇਸਤੇ	੧੨	੧੯੬	ਤੁਖਾ: ੧	ਉਡਰਿ ਹੰਸੁ ਚਲਿਆ ਫੁਰਮਾ	੧੨	੧੧੧੧
ਗਉ: ੫	ਉਕਤਿ ਸਿਆਨਪ ਸਗਲ ਤਿ:	੧੨	੨੬੦	ਸਲੋ: ੧	ਉਤੰਗੀ ਪੈਓਹਰੀ ਗਹਿ	੪	੧੪੧੦
ਬਿਲਾ: ੫	ਉਕਤਿ ਸਿਆਨਪ ਕਛੂ ਨਹੀ	੨	੮੧੧	ਧਨਾ: ੫	ਉਤ ਤਾਕੈ ਉਤ ਤੇ ਉਤ ਪੇਖੈ	੫	੬੮੦
ਆਸਾ ੫	ਉਕਤਿ ਸਿਆਨਪ ਕਿਛੂ ਨ	੧੮	੩੮੭	ਮਾਰੂ ੧	ਉਤਪਤਿ ਪਰਲਉ ਆਖਹਿ	੧੩	੧੦੩੩
ਰਾਮ: ੫	ਉਕਤਿ ਜੋਤਿ ਲੈ ਸੁਰਤਿ	੮	੯੧੩	ਰਾਮ: ੧	ਉਤਪਤਿ ਪਰਲਉ ਅਵਰੁ	੧੪	੯੦੫
ਗਵਯੇ ੧	ਉਗ੍ਰਸੈਣ ਕਉ ਰਾਜ:	੮	੧੩੯੦	ਮਾਝ: ੩	ਉਤਪਤਿ ਪਰਲਉ ਸਬਦੇ	੭	੧੧੭
ਰਾਮ: ੧	ਉਗਵੈ ਸੂਰ ਅਸੁਰ ਸੰਘਾਰੈ	੧੭	੯੩੦	ਅਸਾ ੧	ਉਤੁ ਭੁਖੇ ਖਾਇ ਚਲੀਅਹਿ	੧੫	੯
ਪ੍ਰਭਾਤੀ ਪ: ੪	ਉਗਵੈ ਸੂਰੁ ਗੁਰਮੁਖਿ ਹਰਿ	੧੨	੧੩੩੫	ਗੋਂਡ ੫	ਉਤ ਭੁਜ ਖੇਲੁ ਕਰਿ ਜਗ	੧੨	੮੬੫
ਸੂਹੀ ਵਾਰ ੧	ਉਗਵੈ ਸੂਰ ਨ ਜਾਪੈ ਚੰਦੁ	੩	੭੯੧	ਰਾਮ : ੧	ਉਤ ਭੁਜ ਚਲਤੁ ਆਪਿ ਕਰਿ	੧੮	੮੭੮
ਰਾਮ:ਵਾ:ਰਾ:	ਉਗਵਣਹੁ ਤੈ ਆਥਵਣਹੁ	੧੫	੯੬੮	ਮਾਰੂ ੧	ਉਤ ਭੁਜ ਚਲਤੁ ਕੀਆ ਜਿਰਿ	੧੬	੧੦੩੭
ਨਟ ੪	ਉਗਵੈ ਦਿਨਸੁ ਆਲਜਾਲ	੮	੯੮੧	ਆਸਾ ਵਾ: ੧	ਉਤਮੁ ਏਹੁ ਬੀਚਾਰ ਹੈ ਜਿਨਿ	੮	੪੬੬
ਸਾਰੰ: ੫	ਉਘਰਿ ਗਈਆਂ ਖਿਨਿ ਭੀਤਰਿ	੧੦	੧੨੨੪	ਧਨਾ: ੫	ਉਤਮ ਸੰਤ ਭਲੇ ਸੰਜੋਗੀ	੪	੬੭੩
ਆਸਾ ੫	ਉਘਰਿ ਗਇਆ ਜੈਸਾ ਖੋਟਾ	੭	੩੮੧	ਗਉ: ੫	ਉਤਮ ਸਲੋਕ ਸਾਧ ਕੇ ਬਚਨ	੯	੨੯੫
ਗਉ: ੫	ਉਚਰਹੁ ਰਾਮਨਾਮੁ ਲਖ ਬਾ:	੧੬	੧੯੪	ਬਿਹਾ: ਵਾ ੩	ਉਤਮ ਪਦਵੀ ਪਾਈਐ ਸਚੇ	੭	੫੫੨
ਸਹਸ: ੫	ਉਚਰਣੰ ਸਰਬ ਜੀਅਕਹ	੪	੧੩੬੦	ਸਾਰੰ:ਵਾਰ ੨	ਉਤਮ ਮਧਿਮ ਜਾਤੀ ਜਿਨਸੀ	੧੩	੧੨੪੩
ਬਿਲਾ: ੫	ਉਚਰਤ ਗੁਨ ਗੋਪਾਲ ਜਸੁ	੧੮	੮੧੭	ਕਾਨ: ੫	ਉਤਰਿਆ ਦੂਖ ਮੰਦ ॥	੪	੧੩੦੪
ਜੈਤ: ਵਾ: ੫	ਉਚਰੰਤਿ ਨਾਨਕ ਹਰਿ ਹਰਿ ਰ:	੧੭	੭੦੬	ਆਸਾ ੧	ਉਤਰਿ ਅਵਘਟ ਸਰਵਰਿ ਨਾਵੈ	੯	੪੧੧
ਗੋਂਡ: ੫	ਉਚਰਤ ਰਾਮ ਭੈ ਪਾਰਿਉ:	੭	੮੬੫	ਸਾਰੰ: ੫	ਉਤਰ ਗਇਓ ਮੇਰੇ ਮਨ ਕਾ	੧੬	੧੨੧੮
ਸਿਰੀ: ਬੇ:	ਉਛਲਿਆ ਕਾਮੁ ਕਾਲਮਤਿ	੭	੯੩	ਮਾਝ ੫	ਉਤਰਿ ਗਏ ਸਭ ਸੋਗ ਸੰਤਾਪੈ	੫	੧੦੫
ਸੂਹੀ ੧	ਉਜਲੁ ਕੈਹਾ ਚਿਲਕਣਾ ਘੋਟਿ	੨	੭੨੯	ਭੈਰ: ੫	ਉਤਰਿ ਗਏ ਸਭ ਮਨ ਕੀ ਚਿੰ:	੭	੧੧੪੭
ਸੂਹੀ ਵਾਰ ੧	ਉਜਲ ਮੋਤੀ ਸੋਹਣੇ ਰਤਨਾ	੧੮	੭੮੮	ਗਉ: ੫	ਉਤਰਿ ਜਾਏ ਤੇਰੇ ਮਨ ਕੀ ਪਿ:	੨	੧੭੯
ਸਿਰੀ: ੫	ਉਝੜੁ ਥੇਹੁ ਵਸਾਇਓ ਹਉ:	੧੩	੭੩	ਸਵ: ੩	ਉਤਰਿ ਦਖਿਣਹਿ ਪੁਬਿ:	੧੮	੧੩੯੨
ਮਾਰੂ ੧	ਉਝੜਿ ਜਾਦੇ ਮਾਰਗਿ ਪਾਏ	੧	੧੦੩੨	ਸਵ: ੩	ਉਤਰਿ ਦਖਿਣਿ ਪੁਬਿ: ਦੇਸਿ	੧੦	੧੩੯੩
ਸੂਹੀ ੪	ਉਝੜ ਪੰਥਿ ਭਰਮੈ ਗਾਵਾਰੀ	੮	੭੭੩	ਪ੍ਰਭਾ ੫	ਉਤਰਿ ਮੈਲੁ ਨਾਮ ਕੈ	੧੧	੧੩੩੯
ਮਾਝ ਵਾਰ ੧	ਉਝੜਿ ਭੂਲੇ ਰਾਹ ਗੁਰਿਵੇ:	੬	੧੪੯	ਆਸਾ ਕਬੀ:	ਉਦੈ ਅਸਤੁ ਕੀਮਨ ਬੁਧਿ	੧੧	੪੭੫
ਮਾਰੂ ੫	ਉਝੜ ਮਾਰਗੁ ਸਭੁ ਤੁਮਹੀ	੯	੧੦੮੧	ਸਹਸ: ੫	ਉਦਿਆਨ ਬਸਨੰ ਸੰਸਾਰੰ	੯	੧੩੫੯
ਬਸੰ: ੫	ਉਠਿ ਇਸਨਾਨੁ ਕਰਹੁ ਪਰ:	੧੩	੧੧੮੫	ਸਿਰੀ: ੫	ਉਦਾਸੀ ਉਦਾਸਿ ਰਾਤਾ:	੮	੭੧
ਰਾਗਮਾਲਾ	ਉਠਹਿ ਤਾਨ ਕਲੋਲ ਗਾਵ	੬	੧੪੩੦	ਸਲੋ: ੧	ਉਦੋਸੀਅ ਘਰੈ ਹੀ ਵੁਠੀ ਕੁੜਿ:	੧੧	੧੪੧੨
ਬਿਲਾ: ੫	ਉਠਿ ਚਲਿਆ ਪਛੁਤਾ:	੯	੮੪੨	ਸਲੋ: ੧	ਉਦੋਸਾਹੈ ਕਿਆ ਨੀਸਾਨੀ	੧੧	੧੪੧੨
ਮਾਰੂ ੧	ਉਠਿ ਚਲਣਾ ਖਸਮੈਭਾਣਾ	੧੨	੯੮੯	ਮਾਰੂ ਕਬੀ:	ਉਦਕ ਸਮੁੰਦ ਸਲਲ ਕੀ	੧੫	੧੧੦੩
ਮਾਰੂ ੧	ਉਠਿ ਚਲਤਾ ਠਾਕਿਰਖਦ	੩	੧੦੩੧	ਆਸਾ ਨਾਮ:	ਉਦਕ ਮਾਹਿ ਜੈਸੇ ਬਗੁ ਪਿ:	੧੫	੪੮੫
ਮਾਰੂ ਵਾਰ ੫	ਉਠੀ ਝਾਲੂ ਕੰਤੜੇ ਹਉ ਪਸੀ	੧੯	੧੦੯੪	ਮਲਾਰ ੫	ਉਦੋਤੁ ਭਇਓ ਪੂਰਨਭਾਵੀ	੧੩	੧੨੬੮
ਵਡ: ਵਾਰ ੩	ਉਠਦਿਆ ਬਹਦਿਆ ਸੁਤਿਆ	੧੭	੫੯੪	ਸਵ: ੪	ਉਦਧਿ ਗੁਰੁ ਗਹਿਰ ਗੰਭੀਰ	੧	੧੪੦੧
ਗਉ: ਵਾਰ ੫	ਉਠੰਦਿਆਂ ਬਹੰਦਿਆ ਸਵੰ;	੩	੩੨੧	ਰਾਮ: ੫	ਉਦਮੁ ਅਗਮੁ ਅਗੋਚਰ	੧੫	੯੨੭
ਸਲੋ: ਫਰੀ:	ਉਠ ਫਰੀਦਾ ਉਜੂ ਸਾਜਿ ਸੁ:	੧੨	੧੩੮੧	ਮਾਝ ੫	ਉਦਮੁ ਸੋਈ ਕਰਾਇ ਪ੍ਰਭ	੯	੧੩੭
ਆਸਾ ੫	ਉਠਿ ਵੰਞੁ ਵਟਾਊੜਿਆ ਤੈ	੧੭	੪੫੯	ਸਾਰੰ: ੫	ਉਦਮੁ ਸਕਤਿ ਸਿਆਣਪ	੧੭	੧੨੧੯
ਆਸਾਵਾਰ ੧	ਉਡਿ ਉਡਿ ਰਾਵਾ ਝਾਟੈ ਪਾਇ	੭	੪੬੫	ਆਸਾ ੫	ਉਦਮੁ ਕੀਆ ਕਰਾਇ:	੧੨	੩੯੯
ਮਾਝ ਵਾ: ੧	ਉਡਿਆ ਹੰਸੁ ਦਸਾਏ ਰਾਹ ॥	੧੮	੧੩੭	ਆਸਾ ੫	ਉਦਮ ਕਰਉ ਕਰਾਵਹ: ਤਾ:	੧੭	੪੦੫
ਰਾਮ: ੧	ਉਡਹਿ ਤ ਬੇਗੁਲ ਬੇ:	੬	੯੩੪	ਸਾਰੰ: ੫	ਉਦਮ ਕਰਉ ਦਰਸਨੁ ਪੇਖਨ	੫	੧੨੨੩
ਗਉ: ਕਬੀ:	ਉਡਹੁ ਨ ਕਾਗਾ ਕਾਰੇ ॥	੧	੩੩੮	ਧਨਾ: ੫	ਉਦਮ ਕਰੈ ਸੁਆਨ ਕੀ ਨਿਆ:	੫	੬੭੨
ਮਾਰੂ ੩	ਉਡਹਿ ਨ ਮੂਲੇ ਨ: ਆਵਹਿ	੧੬	੧੦੬੮	ਜੈਤ: ੫	ਉਦਮ ਕਰਹਿ ਅਨੇਕ ਹਰਿ	੭	੭੦੫

ਸਲੋ: ੩	ਓਇ ਸਦਾ ਅਨੰਦਿ ਬਿ:	੫	੧੪੧੮
ਗੂਜ:ਵਾਰ ੩	ਓਇ ਸਦਾ ਸਦਾ ਜਨ:	੧੬	੫੦੮
ਗਉ:ਵਾਰ ੫	ਓਇ ਸੇਵਨਿ ਸੰਮ੍ਰਿਥ:	੬	੩੧੯
ਗਉ:ਵਾਰ ੪	ਓਇ ਹਾਜਰੁ ਮਿਠਾ ਬੋ:	੫	੩੦੬
ਬਿਲਾ: ੫	ਓਇ ਹਮਾਰੇ ਸਾਜਨਾ:	੪	੮੧੩
ਆਸਾ ਕਬੀ:	ਓਇ ਹਰਿ ਕੇ ਸੰਤ ਨ	੧	੪੭੬
ਤੁਖਾ: ੪	ਓਇ ਹਲਤਿ ਪਲਤਿ:	੧੨	੧੧੧੫
ਸਾਰ: ਵਾਰ ੫	ਓਇ ਕਿਰਪਾ ਕਰਿ ਕੈ:	੧੨	੧੨੪੭
ਗਉ : ੫	ਓਇ ਖਸਮੈ ਕੈ ਗ੍ਰਿਹ:	੮	੧੭੯
ਆਸਾ ਵ: ੧	ਓਇ ਜਿ ਆਖਹਿ ਸੁ ਤੂ	੩	੪੬੬
ਆਸਾ ਵਾ: ੧	ਓਇ ਜਿ ਆਵਹਿ ਆਸ:	੧੨	੪੭੦
ਸਵ: ੨	ਓਇ ਜੁ ਸੇਵਹਿ ਸਤਦੁ	੭	੧੩੯੧
ਗਉ: ਵਾਰ ੪	ਓਇ ਜੇਹਾ ਚਿਤਵਹਿ:	੨	੩੦੩
ਗਉ: ੪	ਓਇ ਜੇਹੇ ਵਣਜ ਹ:	੧੫	੧੬੫
ਮਾਰੂ ੫	ਓਇ ਜਾਗਤ ਰਹਹਿ:	੧੫	੧੦੨੫
ਗਉ: ਕਬੀ:	ਓਇ ਜੁ ਦੀਸਹਿ ਅੰਬ:	੩	੩੨੯
ਰਾਮ: ੧	ਓਇ ਜਨਮਿ ਨ ਮਰਹਿ:	੨੭	੯੪੩
ਤਿਲੰ: ੧	ਓਇ ਜਪਿ ਜਪਿ ਪਿਆ:	੧੬	੭੨੫
ਧਨਾ: ੫	ਓਇ ਜੁ ਬੀਚ ਹਮ ਤੁ:	੧	੬੭੨
ਮਾਰੂ ੪	ਓਇ ਜਮ ਦਰਿ ਬਧੇ:	੭	੯੯੬
ਮਾਰੂ ਵਾਰ ੫	ਓਇ ਜੀਵੰਦੇ ਵਿਛੁੜਹਿ	੩	੧੧੦੨
ਰਾਮ: ਵਾਰ ੩	ਓਇ ਥਾਉ ਕੁਥਾਉ ਨ:	੧੪	੯੫੦
ਗਓ: ੫	ਓਇ ਦਾਤੇ ਦੁਖ ਕਾਟ	੩	੨੮੫
ਕੇਦਾ: ੫	ਓਇ ਦਿਨ ਪਹਰ ਮੂਰ:	੫	੧੧੨੦
ਮਾਰੂ ੧	ਓਇ ਦਰਗਾਹ ਪੈਧੇ	੧੬	੧੦੨੮
ਗੂਜ: ਵਾਰ ੩	ਓਇ ਧਰਮ ਰਲਾਏ:	੧੩	੫੧੧
ਬਸੰ ੧	ਓਇ ਨਿਰੰਜਨ ਕੈਸੇ:	੧੦	੧੧੬੯
ਆਸਾ ਕਬੀ:	ਓਇ ਪਾਪੀ ਸਦਾ ਫਿਰ:	੩	੪੭੬
ਗਉ: ਵਾ: ੪	ਓਇ ਪੁਰਖ ਪ੍ਰਾਣੀਧੰ	੧੫	੩੧੧
ਆਸਾ ੫	ਓਇ ਪ੍ਰਦੇਸੀਆ ਹਾ:	੧	੪੧੧
ਬਸੰ: ਕਬੀ:	ਓਇ ਪਰਮ ਪੁਰਖ:	੧੦	੧੧੯੪
ਮਾਰੂ ੪	ਓਇ ਫਿਰ ਫਿਰ ਜੋਨਿ:	੭	੯੯੬
ਬਿਲਾ ੪	ਓਇ ਫਿਰਿ ਫਿਰ ਜੋਨਿ:	੯	੭੯੯
ਸਿਰੀ: ੪	ਓਇ ਫਿਰ ਫਿਰ ਜੋਨਿ:	੮	੪੦
ਮਾਰੂ ੧	ਓਇ ਬੈਸਹਿ ਤਖਤ:	੧੧	੧੦੨੬
ਸਾਰੰ: ਵਾਰ ੪	ਓਇ ਬਾਹੁੜਿ ਜੋਨਿ ਨ:	੧੧	੧੨੪੭
ਆਸਾ ੫	ਓਇ ਬਿਖਾਦੀ ਦੋਖੀਆ	੧੪	੪੦੦
ਗਉ: ਵਾਰ ੪	ਓਇ ਬੋਲੈ ਕਿਸੈ ਨ ਭਾ:	੫	੩੦੪
ਸਲੋ: ਕਬੀ:	ਓਇ ਭੀ ਚੰਦਨੁ ਹੋਇ:	੨	੧੩੬੫
ਆਸਾ ੫	ਓਇ ਭੀ ਜਾਨਉ ਬਿਤੈ:	੧੩	੩੭੩
ਰਾਮ:ਵਾਰ ੩	ਓਇ ਭਾਣੈ ਚਲਨਿ ਆ:	੭	੯੫੧
ਆਸਾ ੩	ਓਇ ਭੁਲਾਏ ਕਿਸੈ ਦੇ:	੮	੪੨੫
ਸੂਹੀ ਕਬੀ:	ਓਇ ਭੀ ਲਾਗੇ ਕਾਢੁ ਸ:	੬	੭੯੪
ਬਿਲਾ:ਵਾ:੪	ਓਇ ਭੀ ਮੰਗਦੇ ਫਿਰਹਿ:	੧੬	੮੫੨
ਸਲੋ: ੩	ਓਇ ਮਾਨਸ ਜੂਨਿ ਨ ਆ:	੭	੧੪੧੮
ਟੋਡੀ ੪	ਓਇ ਮਨਮੁਖ ਮੂੜ ਅ:	੮	੭੧੧
ਗਉ: ਵਾਰ:੪	ਓਇ ਲੋਚਿਨ ਓਨਾ ਗੁ:	੧੮	੩੧੬
ਗਉ: ਵ: ੪	ਓਇ ਲੋਚਨਿ ਓਨਾ ਗੁ:	੧੬	੩੬੦
ਸੋਰ: ਕਬੀ:	ਓਇ ਲੇ ਜਾਰੇ ਓਇ ਲੇ:	੪	੬੫੪
ਗਉ: ਵਾਰ ੪	ਓਇ ਵਿਚਾਰੇ ਕਿਆ ਕ:	੧੭	੩੦੬
ਗਉ: ਵਾਰ ੪	ਓਇ ਵਿਚਾਰੇ ਕਿਆ ਕ:	੧੮	੩੧੬
ਸਿਰੀ ੪	ਓਇ ਵੇਪਰਵਾਹ ਨ:	੧੦	੪੧
ਗਉ: ਵਾਰ ੪	ਓਇ ਵਲੁ ਛਲੁ ਕਰਿ ਝਤਿ:	੧੭	੩੧੪
ਗਉ: ਵਾ: ੪	ਓਸੁ ਅਗੈ ਪਿਛੈ ਢੋਈ:	੭	੩੦੭
ਸਿਰੀ ਵਾਰ ੪	ਓਸੁ ਅੰਤਰਿ ਨਾਮ ਨਿ:	੪	੮੭
ਗਉ: ਵਾਰ ੪	ਓਸੁ ਅੰਦਰਿ ਕੂੜ ਕੂੜੈ:	੧੬	੩੦੩
ਆਸਾ: ੫	ਓਸੁ ਅਨੰਦੁ ਤ ਹਮ:	੩	੩੯੧
ਸੋਰ: ਵਾਰ ੪	ਓਸੁ ਅਰਲ ਬਰਲ:	੪	੬੫੩
ਮਾਰੂ ਵਾ: ੫	ਓਸੁ ਸਦਾ ਸਦਾ ਘਰਿ:	੩	੧੧੦੦
ਸੂਹੀ ਵਾ: ੩	ਓਸਿ ਸੀਲ ਨ ਸੰਜਮੁ:	੧੧	੭੮੬
ਮਾਰੂ ੩	ਓਸੁ ਤਿਲੁ ਨ ਤਮਾਇ:	੧੪	੧੦੬੨
ਗਉ: ਵਾ: ੪	ਓਸਦੈ ਆਖਿਐ ਕੋਈ:	੧੦	੩੦੮
ਵਡ: ਵਾ: ੩	ਓਸਨੋ ਸੁਖ ਨ ਉਪ:	੮	੫੯੧
ਰਾਮ: ੩	ਓਸਨੋ ਕਿਹ ਪੋਹਿ ਨ ਸ:	੧੭	੯੨੦
ਸੋਰ: ਵਾ: ੪	ਓਸੁ ਪਿਛੈ ਵਜੈ ਫ ਤੜੀ:	੪	੬੫੩
ਆਸਾ ੫	ਓਸੁ ਬਿਨਾ ਕੋਊ ਮੁਖ:	੧੩	੩੯੦
ਆਸਾ ੫	ਓਸੁ ਬਿਨਾ ਤੂ ਹੋਈ ਹੈ:	੧੭	੩੯੦
ਆਸਾ ੫	ਓਸ ਬਿਨਾ ਤੂ ਛੁਟਕੀ:	੧੫	੩੯੦
ਆਸਾ ੧	ਓਹੀ ਓਹੀ ਕਿਆ ਕਰਹੁ	੧੦	੪੧੮
ਗੂਜ: ਵਾ: ੩	ਓਹੁ ਅਓਹਾਣੀ ਕਦੇ	੫	੫੦੯
ਬਸੰ: ੧	ਓਹੁ ਅਗਮੁ ਅਗੋਚਰੁ:	੧੬	੧੧੮੮
ਮਾਝ ੩	ਓਹੁ ਅਗਮੁ ਅਗੋਚ:	੫	੧੨੦
ਗਉ: ਕਬੀ:	ਓਹੁ ਅਥਾਹੁ ਇਹੁ ਬਿ:	੧੧	੩੪੧
ਆਸਾ ੫	ਓਹੁ ਆਦਿ ਜੁਗਾਦਿ ਜੁ:	੨	੩੯੭
ਮਾਰੂ ੧	ਓਹੁ ਆਦਿ ਜੁਗਾਦੀ ਰਾ:	੧੯	੧੦੨੭
ਮਾਝ ਵ: ੧	ਓਹਿ ਅੰਦਰਹੁ ਬਾਹ:	੯	੧੩੯
ਮਾਝ ਵਾ: ੪	ਓਹੁ ਆਪਿ ਛੁਟਾ ਕੁਟੰ:	੪	੧੪੦
ਮਾਰੂ ੧	ਓਹੁ ਆਪੇ ਤਖਤਿ ਬ:	੧੦	੧੦੨੬
ਮਾਰੂ ਵਾ: ੫	ਓਹੁ ਆਪਿ ਤਰਿਆ ਕੁ:	੨	੧੧੦੦
ਬਿਲਾ: ੧	ਓਹੁ ਅਪਰੰਪਰ ਕਰ:	੧	੮੪੦
ਆਸਾ ੫	ਓਹੁ ਅਬਿਨਾਸੀ ਅਗ:	੯	੩੯੪
ਗਉ: ੧	ਓਹੁ ਅਬਿਨਾਸੀ ਅਲ:	੪	੨੨੭
ਸੂਹੀ ੪	ਓਹੁ ਅਬਿਨਾਸੀਪੁਰਖੁ ਹੈ:	੮	੭੫੯
ਸੂਹੀ ੫	ਓਹੁ ਅਬਿਨਾਸੀ ਬਿਨ:	੧੨	੭੩੬
ਗਉ: ੫	ਓਹੁ ਅਬਿਨਾਸੀ ਰਾਇ:	੫	੨੦੬
ਬਸੰ: ੧	ਓਹੁ ਅਲਖੁ ਨ ਲਖੀ:	੧	੧੧੭੦
ਗਉ: ਵਾਰ ੪	ਓਹੁ ਆਲੁ ਪਤਾਲੁ ਮੁ:	੧੦	੧੧
ਗਉ: ਵਾਰ ੪	ਓਹੁ ਆਵੈ ਜਾਇ ਭਵਾ:	੧੪	੩੧੬
ਆਸਾ ੫	ਓਹਿ ਸਹਜਿ ਸੁਹੇਲਾ:	੪	੪੦੭

ਧਨਾ: ੫	ਅਉਖਧ ਤੇਰੋ ਨਾਮ:	੬	੬੭੫
ਫੁਨ: ੫	ਅਉਖਧੁ ਨਾਮੁ ਅਪਾਰ:	੧੩	੧੩੬੩
ਸੋਰ: ੫	ਅਉਖਧੁ ਨਾਮ ਨਿਰ:	੧੮	੬੧੬
ਸਾਰੰ: ੫	ਅਉਖਧ ਮੰਤ੍ਰ ਤੰਤ੍ਰ:	੧	੧੩੮੯
ਗਉ: ੧	ਅਉਖਧ ਮੰਤ੍ਰ ਮੂਲ:	੩	੧੫੬
ਧਨਾ: ੫	ਅਉਖਧ ਮੰਤਰ ਮੂਲ:	੧	੬੭੫
ਮਾਰੂ ੩	ਅਉਗੁਣਿਆਰੀ ਅਉ:	੬	੧੦੪੭
ਆਸਾ ੧	ਅਉਗਣਿਆਰੇ ਕਉ:	੧੮	੪੨੧
ਮਾਰੂ ੩	ਅਉਗਣਿਆਰੀ ਕੰਤ:	੭	੧੦੪੭
ਵਡ: ੩	ਅਉਗੁਣ ਸਬਦਿ ਜ:	੫	੫੮੩
ਗਉ: ੫	ਅਉਗੁਣ ਸਭਿ ਮਿਟਾ:	੧੭	੨੧੮
ਬਿਲਾ: ੩	ਅਉਗੁਣ ਕਾਟਿ ਪਾਪ:	੨	੮੩੩
ਰਾਮ: ਵਾਰ੫	ਅਉਗੁਣ ਕਾਟਿ ਮੁਖ:	੫	੯੬੬
ਮਲਾ: ਵਾ: ੫	ਅਉਗੁਣ ਕੋ ਨਾ ਚਿਤਾ:	੧੭	੧੧੦੧
ਆਸਾ ੧	ਅਉਗੁਣ ਛੋਡਹੁ ਗੁ:	੧੩	੪੧੮
ਪ੍ਰਭਾ ੧	ਅਉਗੁਣੁ ਜਾਣੈ ਤਾ ਪੁੰ	੨	੧੩੪੪
ਸਿਰੀ: ੧	ਅਉਗੁਣ ਫਿਰ ਲਾਗੂ:	੧੩	੧੯
ਗਉ:ਵਾਰ ੪	ਅਉਗੁਣੀ ਭਰਿਆ ਸ:	੬	੩੧੧
ਤੁਖਾ: ੧	ਅਉਗੁਣ ਵੀਸਰਿਆ:	੪	੧੧੧੧
ਗਉ:ਵਾਰ ੪	ਅਉਗੁਣ ਵਿਕਣ ਪ:	੮	੩੦੩
ਵਡ: ੩	ਅਉਗੁਣ ਵੰਤੀ ਕਾ:	੧੦	੫੫੯
ਸਿਰੀ ੩	ਅਉਗੁਣ ਵੰਤੀ ਗੁਣ:	੩	੩੭੦
ਭੈਰ: ਨਾਮ:	ਅਉਘਟ ਕੀ ਘਟ ਲਾ:	੭	੧੧੬੬
ਮਲਾ: ਵਾ: ੧	ਅਉਘਟ ਰੁਧੇ ਰਾਹ:	੧੬	੧੨੮੮
ਰਾਮ: ਵਾ: ਰ:	ਅਉਤਰਿਆ ਅਵ:	੫	੯੬੮
ਗਉ: ਕਬੀ:	ਅਉਧ ਅਨਲ ਤਨ:	੧੬	੩੩੬
ਪ੍ਰਭਾ: ੩	ਅਉਧੂ ਸਹਜੇ ਤਤੁ:	੯	੧੩੨੮
ਗਉ: ੫	ਅਉਧ ਘਟੈ ਦਿਨਸੁ:	੧੩	੨੦੫
ਗਉ: ੫	ਅਉਧ ਘਟੈ ਦਿਨਸੁ:	੧੪	੧੩
ਬਿਲਾ: ੫	ਅਉਧ ਬਿਹਾਵਤ ਅ:	੧੧	੮੨੯
ਰਾਮ ਕਬੀ:	ਅਉਧੂ ਮੇਰਾ ਮਨ ਮਤ:	੭	੯੬੯
ਸਾਰੰ: ੫	ਅਉਰ ਉਪਾਉ ਸਗਲ:	੧੫	੧੨੧੩
ਆਸਾ ਰਵ:	ਅਉਰ ਇਕ ਮਾਗਉ:	੧੧	੪੮੬
ਗਉ: ੯	ਅਉਰ ਸਗਲ ਜਗ:	੧੨	੨੨੦
ਕਲਿ: ੪	ਅਉਰ ਸਭ ਤਿਆਗਿ:	੧੫	੧੩੨੦
ਕਲਿ: ੪	ਅਉਰ ਕੋਈ ਨਿੰਦਕ:	੧੪	੧੩੨੦
ਬਸੰ: ਕਬੀ:	ਅਉਰ ਕਿਸਹੀਕੇ ਤੂ:	੧੬	੧੧੯੬
ਰਾਮ: ੧	ਅਉਰੀ ਕਰਮ ਨ ਲੇ:	੫	੯੫੪
ਸਿਰੀ: ਕਬੀ:	ਅਉਰ ਦੁਨੀ ਸਭ ਭਰਮ:	੧੮	੯੨
ਸੋਰ: ੯	ਅਉਰ ਧਰਮ ਤਾ ਕੇ:	੧੩	੬੩੨
ਸੋਰ: ਕਬੀ:	ਅਉਰਨ ਪਹਿ ਜਾਨਾ:	੧੫	੬੫੫
ਗਉ: ਕਬੀ:	ਅਉਰ ਮੂਏ ਕਿਆ:	੧੬	੩੩੭
ਮਾਝ ੫	ਅਸੁ ਸੁਖੀ ਵਸੰਦੀਆ:	੪	੧੩੫
ਗਉ: ੫	ਅਸੁ ਹਸਤੀ ਰਥ ਅ:	੧੬	੨੯੮
ਜਪੁ	ਅਸੰਖ ਅਮਰ ਕਰ:	੩	੪
ਜੈਤ ੫	ਅਸੰਖ ਅਵਗੁਣ ਖ:	੯	੭੦੪
ਜਪੁ	ਅਸੰਖ ਸਤੀ:	੧	੪
ਜਪੁ	ਅਸੰਖ ਸੂਰ ਮੁਹ:	੧੧	੪
ਜਪੁ	ਅਸੰਖ ਕਹਹਿ:	੭	੪
ਭੈਰ ਨਾਮ:	ਅਸੰਖ ਕੋਟ ਅਨ ਪੂ:	੧੨	੧੧੬੩
ਜਪੁ	ਅਸੰਖ ਕੂੜਿਆਰ:	੪	੪
ਗਉ: ੫	ਅਸੰਖ ਖਤੇ ਖਿਨ ਬ:	੧੧	੨੬੦
ਜਪੁ	ਅਸੰਖ ਗਰੰਥ:	੧੮	੩
ਜਪੁ	ਅਸੰਖ ਗਲ ਵਢ:	੪	੪
ਜਪੁ	ਅਸੰਖ ਚੋਰ:	੩	੪
ਜਪੁ	ਅਸੰਖ ਜੋਗ:	੧੮	੩
ਜਪੁ	ਅਸੰਖ ਜਪ:	੧੮	੩
ਸਲੋ: ੩	ਅਸੀ ਖਤੇ ਬਹੁਤ ਕ:	੫	੧੪੧੬
ਜਪੁ	ਅਸੰਖ ਨਿੰਦਕ:	੫	੪
ਜਪੁ	ਅਸੰਖ ਨਾਵ:	੬	੪
ਜਪੁ	ਅਸੰਖ ਪੂਜਾ:	੧੮	੩
ਜਪੁ	ਅਸੰਖ ਪਾਪੀ:	੪	੪
ਸੋਰ: ੧	ਅਸੰਖੁ ਬੈਰਾਗੀ ਕ:	੧੧	੬੩੪
ਜਪੁ	ਅਸੰਖ ਭਗਤ:	੧	੪
ਜਪੁ	ਅਸੰਖ ਮੋਨਿ:	੨	੪
ਜਪੁ	ਅਸੰਖ ਮੂਰਖ:	੩	੪
ਜਪੁ	ਅਸੰਖ ਮਲੇਛ:	੫	੪
ਧਨਾ: ਨਾਮ:	ਅਸਗਾ ਅਸ ਉਸਗਾ:	੧੬	੬੯੩
ਸਹਸ ੫	ਅਸਚਰਜ ਰੂਪੰ ਰਹੰਤ ਜਨਮੰ	੭	੧੩੫੯
ਸੂਹੀ ੪	ਅਸਾ ਜੋਰੁ ਨਾਹੀ ਜੋ ਕਿ:	੨	੭੩੬
ਗਉ: ਕਬੀ:	ਅਸ ਜਰਿ ਪਰ ਜਰਿ:	੧੮	੩੪੦
ਧਨਾ: ੧	ਅਸਟ ਸਾਜ ਸਾਜ:	੨	੬੬੩
ਬਸੰ: ੫	ਅਸਟ ਸਿਧਿ ਨਵ ਨਿਧ:	੩	੧੧੮੪
ਬਿਲਾ: ਰਵ:	ਅਸਟ ਦਸਾ ਸਿਧਿ ਕ:	੪	੮੫੮
ਬਿਲਾ: ੧	ਅਸਟ ਦਸਾ ਖਟ ਤੀ:	੭	੮੩੯
ਆਸਾ ੧	ਅਸਟ ਦਸੀ ਚਹ ਭੇ:	੮	੩੫੫
ਸਿਰੀ: ੧	ਅਸਟ ਧਾਤੁ ਪਾਤਿਸਾਹ	੧੩	੬੧
ਰਾਗਮਾਲਾ	ਅਸਤ ਪੁਤ੍ਰ ਸ੍ਰੀ ਰਾਗ ਕੇ:	੧੩	੧੪੩੦
ਰਾਗਮਾਲਾ	ਅਸਟ ਪੁਤ੍ਰ ਦੀਪਕ:	੧੧	੧੪੩੦
ਰਾਗਮਾਲਾ	ਅਸਟ ਪੁਤ੍ਰ ਮੇ ਕਹੇ:	੮	੧੪੩੦
ਰਾਗਮਾਲਾ	ਅਸਟ ਪੁਤ੍ਰ ਭੈਰਵ:	੨	੧੪੩੦
ਗਉ: ੫	ਅਸਟਮੀ ਅਸਟ ਸਿ:	੧੦	੨੯੮
ਬਿਲਾ: ੧	ਅਸਟਮੀ ਅਸਟ ਸਿਧ:	੧੬	੮੩੯
ਗਉ: ਕਬੀ:	ਅਸਟਮੀ ਅਸਟ:	੧੬	੩੪੩
ਭੈਰ: ੫	ਅਸਟਮ ਥੀਤਿ ਗੋਬਿੰ:	੪	੧੧੩੬
ਰਾਗਮਾਲਾ	ਅਸਟ ਮਾਲ ਕਉਸਕ:	੧	੧੪੩੦
ਮਾਰੂ ੧	ਅਸਤ ਉਦੋਤ ਭਇਆ:	੧੮	੧੦੧੯
ਗਉ: ੩	ਅਸੰਤ ਅਨਾੜੀ ਕਦੇ:	੧੬	੧੬੦
ਮਾਝ ਵ: ੧	ਅਸਤਿ ਏਕ ਦਿਗਰਿ:	੧੯	੧੪੩
ਮਾਝ ਵਾਰ ੧	ਅਸਤਿ ਏਕ ਦਿਗਰਿ:	੪	੧੪੪

ਮਾਝ ਵਾ: ੧	ਅਗੈ ਗਇਆ ਮੁਹੇ ਮੁਹਿ:	੧੩	੧੪੦
ਸਲੋਕ ਫਰੀਦ	ਅਗੈ ਗਏ ਸਿਞਾਪਸ:	੪	੧੩੮੦
ਸੋਰ: ੧	ਅਗ ਗਏ ਨ ਮੰਨੀਅ:	੯	੫੯੫
ਵਡ: ੧	ਅਗੈ ਗਈ ਨ ਮੰਨੀਆ:	੪	੫੫੮
ਆਸਾ ਵਾ:੧	ਅਗੈ ਜਾਤਿ ਨਾ ਜੋਰ ਹੈ:	੫	੪੬੯
ਮਾਰੂ ਵਾ: ੩	ਅਗੈ ਜਾਤਿ ਨ ਪੁਛੀਐ:	੧	੧੦੯੩
ਬਿਹਾ: ੫	ਅਗਣਤ ਊਚ ਅਪਾ:	੩	੫੪੬
ਗਉ: ਵਾ: ੪	ਅਗੋ ਦੇ ਸਤ ਭਾਉ ਨ:	੧੨	੩੦੫
ਗਉ: ਵਾ: ੪	ਅਗੋਦੇ ਸਦਿਆਸਤੈ:	੧੪	੩੧੫
ਸਲੋ: ਫਰੀਦ	ਅਗੈ ਦੋਜਕ ਤਪਿਆ:	੨	੧੩੮੩
ਆਸਾ ਮ: ੧	ਅਗੈ ਦੇ ਜੇ ਚੇਤੀਐ ਤਾ:	੮	੪੧੭
ਰਾਮ ਵਾਰ ੩	ਅਗੈ ਦਰਗਹਿ ਲੇਖਾ:	੧੬	੯੫੦
ਬਿਲਾ: ੧	ਅਗਾਧਿ ਬੋਧਿ ਅਕਥ:	੮	੮੪੩
ਬਿਹਾ: ੫	ਅਗਾਧਿ ਬੋਧਿ ਅਪਾਰ:	੧੧	੫੪੭
ਆਸਾ ੫	ਅਗਾਧਿ ਬੋਧ ਸਮਰ:	੧੩	੪੫੬
ਗਉ: ੫	ਅਗਾਧਿ ਬੋਧਿ ਹਰਿ:	੮	੨੦੨
ਗਉ: ੫	ਅਗਾਧਿ ਬੋਧਿ ਕਿਛੁ:	੧੧	੧੮੧
ਗੂਜ:ਵਾਰ ੩	ਅਗੈ ਨਾਉ ਜਾਤਿ ਨਾ ਜਾ:	੧੬	੫੧੪
ਮਾਰੂ ੫	ਅਗਨਿ ਉਪਾਏ ਈਧ:	੧੦	੧੦੭੧
ਮਲਾ: ਵਾ:੧	ਅਗਨਿ ਉਪਾਈ ਵਾਦੁ:	੧੧	੧੨੮੨
ਗਉ: ੫	ਅਗਨਿ ਸਾਗਰੁ ਗੁਰਿ:	੬	੧੭੮
ਗਉ: ੫	ਅਗਨਿ ਸਾਗਰ ਗੁਰ:	੩	੧੯੧
ਗਉ: ੫	ਅਗਨਿ ਸਾਗਰੁ ਜਪਿ:	੩	੧੯੨
ਗੋਂਡ: ੫	ਅਗਨਿ ਸਾਗਰ ਤੇ ਉ:	੧੬	੮੬੫
ਬਿਲਾ: ੫	ਅਗਨਿ ਸਾਗਰਿ ਤੇ ਕਾ:	੨	੮੧੪
ਬਿਲਾ: ੫	ਅਗਨ ਸਾਗਰੁ ਬੂਡ:	੨	੮੦੪
ਆਸਾ ੫	ਅਗਨਿ ਸਾਗਰ ਭਏ:	੧੪	੪੫੮
ਗਉ: ੫	ਅਗਨਿ ਸਾਗਰੁ ਮਹਾ:	੧੦	੧੯੨
ਗਉ: ੫	ਅਗਨਿ ਸੀਤ ਕਾ ਲਾਹਸ:	੨	੧੭੯
ਧਨਾ: ੫	ਅਗਨਿ ਕੁਟੰਬ ਸਾਗ:	੧੧	੬੭੫
ਬੈਰਾੜੀ ੪	ਅਗਨਿ ਕੁੰਡ ਮਹਿ ਉ:	੯	੭੨੦
ਮਾਝ ਵ: ੧	ਅਗਨੀ ਗੰਢੁ ਪਾਏ ਲੋ:	੯	੧੪੩
ਬਿਹਾ: ੯	ਅਗਨਤ ਅਪਾਰ:	੧੨	੫੩੭
ਗਉ: ੫	ਅਗਨਤ ਸਾਹੁ ਅਪ:	੮	੨੬੮
ਬਿਲਾ: ੫	ਅਗਨਤ ਗੁਣ ਨ ਕਰ:	੨	੮੦੨
ਗਉ: ਕਬੀ:	ਅਗਨਿ ਦਹੈ ਅਰੁ ਗ:	੧੩	੩੨੯
ਗਉ: ਕਬੀ:	ਅਗਨਿ ਨ ਦਹੈ ਪਵ:	੬	੩੩੬
ਗਉ: ੫	ਅਗਨਿ ਨ ਨਿਵਰੈ ਤ੍ਰਿ:	੧੫	੨੯੮
ਰਾਮ: ੫	ਅਗਨਿ ਨਿਵਾਰੀ ਸਤਿ:	੧੭	੮੯੮
ਮਾਰੂ ੧	ਅਗਨਿ ਪਾਣੀ ਸਾਗਰੁ:	੧	੧੦੨੯
ਮਾਰੂ ੧	ਅਗਨਿ ਪਾਣੀ ਜੀਉ ਜੋ:	੧੧	੧੦੩੭
ਗਉ: ੧	ਅਗਨਿ ਪਾਣੀ ਬੋਲੈ:	੫	੧੫੩
ਆਸਾ ੫	ਅਗਨਿ ਬੁਝੀ ਸਭ:	੧੬	੩੯੫
ਗਉ: ੧	ਅਗਨ ਬਿੰਬ ਜਲ ਭੀ:	੯	੧੫੬
ਪ੍ਰਭਾ: ੧	ਅਗਨਿ ਬਿੰਬ ਪਵਨ:	੫	੧੩੨੮

ਮਲਾ:ਵਾ: ੧	ਅਗਨਿ ਭਖੈ ਭੜ ਹਾੜ:	੧੭	੧੨੯੦
ਬਸੰ: ਕਬੀਰ	ਅਗਨਿ ਭੀ ਜੂਠੀ ਪਾਨੀ:	੬	੧੧੯੫
ਗਉ: ੫	ਅਗਨਿ ਮਾਹਿ ਹੋਮਤ:	੧੩	੨੬੫
ਸਿਰੀ: ੧	ਅਗਨਿ ਮਰੈ ਜਲੁ ਪਾਈ:	੮	੬੩
ਸਲੋ: ੧	ਅਗਨਿ ਮਰੈ ਜਲੁ ਲੋੜ:	੨	੧੪੧੧
ਤੁਖਾ: ੧	ਅਗਨਿ ਰਸੁ ਸੋਖੈ ਮ:	੧੦	੧੧੦੮
ਬਸੰ: ੩	ਅਗਨਿ ਤ੍ਰਿਸਨਾ ਜਲੈ:	੧੬	੧੧੭੩
ਸੋਰ: ਵਾ: ੩	ਅਗੈ ਪਿਛੈ ਸੁਖ ਨਹੀਂ:	੧	੬੪੯
ਸੂਹੀ ੧	ਅਗੈ ਪੁਛ ਨ ਹੋਵਈ:	੬	੭੩੦
ਮਾਝ:ਵਾ: ੨	ਅਗੀ ਪਾਲਾ ਕਿਕਰੈ ਸੂ:	੭	੧੫੫
ਮਾਝ: ਵਾ: ੧	ਅਗੀ ਪਾਲਾ ਕਪੜੁ ਹੋ:	੫	੧੪੨
ਬਿਹਾ:ਵਾ: ੩	ਅਗਮ ਅਗੋਚਰੁ ਅ:	੧੦	੫੫੫
ਸਾਰੰ: ੧	ਅਗਮ ਅਗੋਚਰੁ ਅ:	੪	੧੨੩੩
ਆਸਾ ੧	ਅਗਮ ਅਗੋਚਰ ਅ:	੮	੪੩੭
ਬਿਲਾ: ੧	ਅਗਮ ਅਗੋਚਰ ਅ:	੧੧	੭੯੫
ਮਾਰੂ ੩	ਅਗਮ ਅਗੋਚਰੁ ਅ:	੧੬	੧੦੬੦
ਸੂਹੀਵਾਰ ੩	ਅਗਮ ਅਗੋਚਰ ਅ:	੭	੭੮੯
ਮਾਝ ੫	ਅਗਮ ਅਗੋਚਰ ਅ:	੭	੯੮
ਸੂਹੀ ੫	ਅਗਮ ਅਗੋਚਰ ਅ:	੫	੭੪੦
ਮਾਝ ੫	ਅਗਮ ਅਗੋਚਰੁ ਸੁ:	੭	੧੫੧
ਰਾਮ: ਵਾ: ੫	ਅਗਮੁ ਅਗੋਚਰ ਸਾ:	੪	੯੬੨
ਬਸੰ: ਵਾ: ੫	ਅਗਮੁ ਅਗੋਚਰ ਸਾ:	੧੧	੧੧੯੩
ਮਾਝ ੫	ਅਗਮ ਅਗੋਚਰੁ ਸਾ:	੧੫	੧੦੬
ਗਉ: ਵਾ: ੫	ਅਗਮੁ ਅਗੋਚਰ ਸਾ:	੪	੩੨੩
ਸੂਹੀ ੫	ਅਗਮ ਅਗੋਚਰੁ ਸ:	੩	੭੪੩
ਸੋਰ: ੫	ਅਗਮ ਅਗੋਚਰ ਸ:	੧੧	੬੧੦
ਗਉ: ੫	ਅਗਮ ਅਗੋਚਰ ਸਾ:	੬	੧੮੪
ਮਾਝ ੪	ਅਗਮੁ ਅਗੋਚਰੁ ਸ:	੯	੧੩੦
ਮਾਝ ੫	ਅਗਮ ਅਗੋਚਤ ਕਿ:	੧	੧੦੪
ਮਾਰੂ ੫	ਅਗਮ ਅਗੋਚਰ ਕੀ:	੧੧	੧੦੭੬
ਮਾਰੂ ੩	ਅਗਮੁ ਅਗੋਚਰ ਕੀ:	੭	੧੦੫੩
ਮਾਰੂ: ੩	ਅਗਮ ਅਗੋਚਰੁ ਕੀ:	੪	੧੦੫੪
ਮਾਰੂ: ੩	ਅਗਮ ਅਗੋਚਰੁ ਕੀ:	੧੫	੧੦੫੩
ਮਾਰੂ ੩	ਅਗਮ ਅਗੋਚਰੁ ਕੀ:	੧੪	੧੦੬੦
ਮਾਰੂ ੩	ਅਗਮ ਅਗੋਚਰ ਕੀ:	੧੧	੧੦੬੧
ਰਾਮ: ੧	ਅਗਮ ਅਗੋਚਰ ਕੀ:	੧	੯੩੨
ਸਵ: ੫	ਅਗਮੁ ਅਗੋਚਰ ਗ:	੧	੧੪੦੮
ਮਾਰੂ: ੫	ਅਗਮੁ ਅਗੋਚਰੁ ਗੁ	੪	੧੦੭੫
ਮਲਾ: ਵਾ:੧	ਅਗਮੁ ਅਗੋਚਰੁ ਤੂ:	੧੫	੧੨੮੬
ਮਾਰੂ ੧	ਅਗਮ ਅਗੋਚਰੁ ਤੂ:	੧੦	੧੦੦੯
ਰਾਮ: ੩	ਅਗਮ ਅਗੋਚਰਾ ਤੇ:	੧੧	੯੧੮
ਰਾਮ: ੧	ਅਗਮ ਅਗੋਚਰੁ ਦੇ:	੧੬	੯੩੮
ਆਸਾ ੫	ਅਗਮ ਅਗੋਚਰ ਦ:	੪	੪੦੬
ਕੇਦਾਰਾ ੪	ਅਗਮ ਅਗੋਚਰੁ ਨ	੩	੧੧੧੮
ਮਲਾ: ੪	ਅਗਮ ਅਗੋਚਰੁ ਨਾ:	੧੩	੧੨੬੪

ਸੋਰ: ਕਬੀਰ	ਅਧ ਸੇਰ ਮਾਗਉ ਦਾ:	੧੪	੬੫੬
ਮਲਾਰ ੧	ਅਧਿਕ ਸੁਆਦ ਰੋਗ:	੬	੧੨੫੫
ਕੇਦਾਰਾ ੫	ਅਧਿਕ ਗਰਤੁ ਸੰਸਾ:	੬	੧੧੨੧
ਆਸਾ ੧	ਅਧਿਕ ਤਿਆਸ ਭੇਖ	੨	੩੫੨
ਪ੍ਰਭਾ: ੧	ਅਧਿਕ ਬਕਉ ਤੇਰੀ:	੧੫	੧੩੩੦
ਗਉ: ੧	ਅਧਿਕ ਬਿਧਾਰੁ ਕ:	੧੧	੧੫੩
ਗਉ: ੧	ਅਧਕੀ ਤ੍ਰਿਸਨਾ ਵਿਆ:	੭	੨੨੬
ਮਲਾ:ਵਾ: ੧	ਅਧੁ ਗੁਲਾ ਚਿੜੀ ਕਾ ਚੁ:	੧੦	੧੨੮੬
ਆਸਾ ੫	ਅਧਮ ਚੰਡਾਲੀ ਭਈ:	੧੪	੩੮੧
ਸਹਸ: ੫	ਅਧਰੰ ਧਰੰ ਧਾਰਣਹ	੧੮	੧੩੫੫
ਗਉ:ਵਾਰ ੪	ਆਪ ਵਿਚਿ ਫਿਰੈ ਮਨ:	੧੩	੩੦੫
ਆਸਾ ੫	ਅਨਸਿਉ ਤੋਰਿ ਫੇ:	੮	੪੦੯
ਰਾਮ: ੧	ਅਨਹਤ ਸੁਨ ਕਹਾ:	੧੬	੯੪੩
ਰਾਮ: ੧	ਅਨਹਤ ਸੁਨਿ ਰਤੇ:	੧੬	੯੪੩
ਸੂਹੀ ੫	ਅਨਹਤ ਸਬਦ ਸੋ:	੧੫	੭੭੮
ਧਨਾ: ੧	ਅਨਹਤਾ ਸਬਦ ਵਾ:	੭	੬੬੩
ਧਨਾ: ੧	ਅਨਹਤਾ ਸਬਦ ਵਾ:	੩	੧੩
ਜੈਤ ੪	ਅਨਹਤ ਧੁਨਿ ਵਾਜ:	੩	੬੯੮
ਰਾਮ ੩	ਅਨਹਤ ਬਾਣੀ ਗੁਰ:	੧੭	੯੨੧
ਗਉ: ੫	ਅਨਹਤ ਬਾਣੀ ਥਾਨੁ:	੧੬	੧੮੬
ਮਾਝ ੩	ਅਨਹਤ ਬਾਣੀ ਨਿਰ:	੪	੧੧੫
ਰਾਮ: ੧	ਅਨਹਤਿ ਰਾਤੇ ਏਹੁ:	੩	੯੪੦
ਮਾਰੂ ੧	ਅਨਹਤਿ ਲਾਲਾ ਬੋਧਿ:	੭	੧੦੧੧
ਗਉ: ੩	ਅਨਹਤ ਵਾਜੇ ਵਜ:	੧੭	੨੪੭
ਆਸਾ ੧	ਅਨਹਦੋ ਅਨਹਦ:	੧੨	੪੩੬
ਆਸਾ ੧	ਅਨਹਦ ਸੁਣਿ ਮਾਨਿ:	੧੫	੪੧੫
ਭੈਰ: ੫	ਅਨਹਦ ਸਬਦ ਅ:	੫	੧੧੪੩
ਸਿਰੀ: ੧	ਅਨਹਦ ਸਬਦ ਸੁ:	੧	੨੧
ਭੈਰ: ਕਬੀਰ	ਅਨਹਦ ਸਬਦ ਹੋ:	੯	੧੧੬੨
ਮਾਰੂ ੫	ਅਨਹਦ ਸਬਦੁ ਦ:	੬	੧੦੦੧
ਬਿਲਾ: ੧	ਅਨਹਦ ਸਬਦ:	੧੨	੮੩੬
ਭੈਰਉ ੫	ਅਨਹਦ ਸਬਦ ਵ:	੧੧	੧੧੩੭
ਸੂਹੀ ਵਾਰ ੩	ਅਨਹਦ ਸਬਦ ਵ:	੧੪	੭੯੦
ਸੂਹੀ ੩	ਅਨਹਦ ਸਬਦ ਵ:	੧੩	੭੭੦
ਰਾਮ: ੧	ਅਨਹਦ ਸਬਦੁ ਵ:	੭	੯੦੪
ਸੂਹੀ ੫	ਅਨਹਦ ਚੋਜ ਭਗ:	੧੧	੭੮੩
ਸੂਹੀ ੫	ਅਨਹਦ ਝੁਨਕਾਰੇ:	੧੨	੭੮੩
ਸਿਰੀ: ਵਾਰ ੩	ਅਨਹਦ ਧੁਨੀ ਸਦ:	੧੧	੯੧
ਸਿਰੀ: ੪	ਅਨਹਦ ਧੁਨੀ ਦਰ:	੩	੪੨
ਸਾਰੰ: ੫	ਅਨਹਦ ਧੁਨੀ ਮੇਰਾ:	੧੬	੧੨੨੬
ਆਸਾ ੪	ਅਨਹਦ ਧੁਨਿ ਵਾਜ:	੮	੪੪੨
ਰਾਮ: ੫	ਅਨਹਦ ਬਾਜੇ ਅਚ:	੧੭	੮੮੮
ਰਾਮ: ਕਬੀਰ	ਅਨਹਦ ਬਜਹਿ ਸ:	੬	੯੭੧
ਬਿਲਾ: ੫	ਅਨਹਦ ਬਾਜਿਤ੍ਰਾ ਤਿ:	੭	੮੪੬
ਭੈਰਉ ੩	ਅਨਹਦ ਬਾਣੀ ਸਬ:	੨	੧੧੫੪
ਗਉ: ੩	ਅਨਹਦ ਬਾਣੀ ਸਬ:	੧੫	੨੩੧
ਰਾਮ: ੧	ਅਨਹਦ ਬਾਣੀ ਗੁਰ:	੧੨	੯੪੫
ਸੂਹੀ ੫	ਅਨਹਦ ਬਾਣੀ ਗੁਰ:	੧੪	੭੮੧
ਆਸਾ ੫	ਅਨਹਦ ਬਾਣੀ ਨਾ:	੧੦	੩੭੫
ਸਿਰੀ: ੧	ਅਨਹਦ ਬਾਣੀ ਪਾਈ:	੨	੨੧
ਰਾਮਕਲੀ ੫	ਅਨਹਦ ਬਾਣੀ ਪੂੰਜੀ:	੧੮	੮੯੩
ਮਾਰੂ ੫	ਅਨਹਦ ਰੁਣ ਝੁਣ:	੫	੧੦੭੨
ਮਾਰੂ ੧	ਅਨਹਦ ਰੁਣ ਝੁਣ:	੧੮	੧੦੩੩
ਬਸੰ: ੧	ਅਨਹਦਿ ਰਾਤਾ ਏਕ:	੧੫	੧੧੮੮
ਮਾਝ ੫	ਅਨਹਦੁ ਵਾਜੈ ਸਹ.	੮	੯੭
ਰਾਮਕਲੀ ੫	ਅਨਹਦ ਵਾਜੇ ਸਬ:	੧੬	੯੨੪
ਰਾਮ:ਵਾਰ ੩	ਅਨਹਦ ਵ ਜੇ ਧੁਨਿ:	੧੨	੯੫੪
ਗਉ: ੩	ਅਨਹਦ ਵਾਜੈ ਨਿਜ:	੧੭	੧੬੧
ਮਾਰੂ ੧	ਅਨਹਦ ਵਾਜੈ ਭ੍ਰਮ:	੧	੧੦੩੪
ਬਿਹਾ: ੫	ਅਨਿਕ ਉਪਰੀਆ:	੪	੫੩੭
ਧਨਾ. ੫	ਅਨਿਕ ਉਪਾਵ ਕਰਉ:	੨	੬੮੭
ਸੂਹੀ ੪	ਅਨੇਕ ਉਪਾਵ ਕਰੀ:	੮	੭੫੮
ਗਉ: ੫	ਅਨਿਕ ਉਪਾਵ ਕਰੇ:	੪	੨੦੫
ਬਿਲਾ: ੪	ਅਨਿਕ ਉਪਾਵ ਚਿ:	੭	੮੦੦
ਬਸੰ: ੪	ਅਨਿਕ ਉਪਾਵ ਜਤ	੮	੧੧੯੧
ਗਉ: ੫	ਅਨਿਕ ਉਪਾਵ ਨ ਛੂ:	੧੩	੨੮੮
ਗਉ: ੫	ਅਨਿਕ ਉਪਾਵੀ ਰੋਗ:	੭	੨੮੮
ਸਿਰੀਰਾਗ ੧	ਅਨ ਕਉਮਤੀ ਦੇ ਚ:	੮	੫੬
ਬਿਹਾ: ੫	ਅਨਕ ਉਮੇਰੀਆ:	੫	੫੩੭
ਭੈਰਾਉ ੪	ਅਨੇਕ ਅਸੰਖ ਨਾਮ:	੧੬	੧੧੩੫
ਸਾਰੰ: ੫	ਅਨਿਕ ਅਕਾਸ ਅਨਿ:	੨	੧੨੩੬
ਦੇਵ: ੫	ਅਨਿਕ ਅਡੰਬਰ ਮਾ:	੮	੫੨੯
ਸਾਰ: ੫	ਅਨਿਕ ਅਨਾਹਦ ਅ:	੧੦	੧੨੩੬
ਦੇਵ: ੫	ਅਨਿਕ ਅਨਿਕ ਭਾਤ:	੧੪	੫੩੩
ਸਿਰੀ: ਕਬੀ	ਅਨਿਕ ਅਨਿਕ ਭੋਗ:	੮	੯੨
ਸਾਰੰ: ੫	ਅਨਿਕ ਇੰਦ੍ਰ ਊਭੇਦ:	੧੯	੧੨੩੫
ਬਿਹਾ: ੫	ਅਨਕਾਏ ਰਾਤਿੜਿਆ:	੮	੫੪੬
ਸਲੋਕ ਕਬੀਰ	ਅਨਿਕ ਸਿਆਨੇ ਪਚਿ:	੨	੧੩੭੫
ਸਹਸ: ੫	ਅਨਿਕ ਸਾਸਨ ਤਾੜੰ:	੮	੧੩੫੮
ਸਾਰੰਗ ੫	ਅਨਿਕ ਸਾਸਤ੍ਰ ਸਿੰਮ੍ਰਿ:	੩	੧੨੩੬
ਜੈਤ: ੫	ਅਨਿਕ ਸੂਖ ਚਕਵੀ:	੨	੭੦੨
ਸਾਰੰ: ੫	ਅਨਿਕ ਸੇਖ ਨਵਤ:	੫	੧੨੩੬
ਆਸਾ ੫	ਅਨਿਕ ਸੁਗੰਧਤ ਤ:	੧੧	੩੭੩
ਗੂਜ: ੫	ਅਨਿਕ ਸੋਚ ਕਰਹਿ:	੧੩	੪੯੫
ਸਾਰੰਗ ੫	ਅਨਿਕ ਸਜਾਈ ਗਣ:	੧੬	੧੨੨੫
ਟੋਡੀ ੫	ਅਨਿਕ ਸਾਜ ਸੀਗਾਰ:	੧੨	੭੧੨
ਸਹਸ: ੫	ਅਨਿਕ ਸਾਧਨੰ ਨ ਸਿ:	੧੧	੧੩੫੫
ਸਾਰੰ: ੫	ਅਨਿਕ ਸੂਰ ਸਸੀਅ:	੧	੧੨੩੬
ਸਾਰੰ ੫	ਅਨਿਕ ਮਰੰਤੇ ਸੁਨ:	੪	੧੨੩੬
ਕਾਨੜਾ ੫	ਅਨਿਕ ਸਵਾਂਗ ਕਾਛੇ:	੬	੧੨੯੯

ਸਿਰੀਰਾਗ ੩	ਅਨਦਿਨੁ ਗਣ ਗਾਵ:	੭	੬੯
ਮਾਰੂ ੩	ਅਨਦਿਨੁ ਗੁਣ ਗਾਵੈ:	੫	੧੦੫੫
ਮਲਾ: ੩	ਅਨਦਿਨੁ ਗੁਣ ਗਾਵੈ:	੧੮	੧੨੫੮
ਸੂਹੀ ੩	ਅਨਦਿਨ ਗੁਣ ਗਾਵੈ:	੧੬	੭੭੧
ਮਾਝ ੪	ਅਨਦਿਨੁ ਗੁਣ ਗਾਵਾਂ:	੩	੧੩੦
ਮਾਰੂ: ੩	ਅਨਦਿਨ ਗੁਣ ਗਾਵੈ:	੧੧	੧੦੬੫
ਮਾਰੂ ੩	ਅਨਦਿਨ ਗੁਣ ਰਵਹਿ:	੩	੧੦੬੭
ਤੁਖਾ: ੪	ਅਨਦਿਨ ਗੁਰੁ ਗੋਪਾ:	੩	੧੧੧੪
ਮਾਰੂ ੪	ਅਨਦਿਨੁ ਗੁਰੁ ਗੁਰੁ:	੧੧	੧੦੬੯
ਮਾਰੂ ੫	ਅਨਦਿਨ ਗੁਰ ਮਿਲਿ:	੫	੧੦੦੬
ਬਿਲਾ: ੩	ਅਨਦਿਨ ਗਾਵੈ ਏਕੋ:	੧੩	੭੯੮
ਸਲੋਕ ੪	ਅਨਦਿਨੁ ਚਿੰਤਾ ਚਿਤ:	੩	੧੪੨੪
ਆਸਾ ੫	ਅਨਦਿਨੁ ਜਾਗਿਆ ਹਾ	੮	੪੧੦
ਗਉ: ੧	ਅਨਦਿਨੁ ਜਾਗੈ ਸਚਿ:	੧੬	੨੨੩
ਗੂਜ:ਵਾਰ ੩	ਅਨਦਿਨੁ ਜਾਗਹਿ ਨਾ:	੧੫	੫੧੫
ਬਿਲਾ:ਵਾ: ੩	ਅਨਦਿਨੁ ਜਾਗੈ ਕਦੇ:	੩	੮੫੩
ਰਾਮ: ੫	ਅਨਦਿਨ ਜਾਗਤ ਰਹੈ:	੧੪	੯੧੧
ਪ੍ਰਭਾਤੀ ੧	ਅਨਦਿਨੁ ਜਾਗੈ ਸਚਿ:	੨	੧੩੪੩
ਰਾਮਕਲੀ ੧	ਅਨਦਿਨ ਜਾਗ ਰਹੇ:	੪	੯੦੪
ਗਉ: ੫	ਅਨਦਿਨ ਜਪਉ ਗੁ:	੧੦	੨੦੨
ਗੋਂਡ ੫	ਅਨਦਿਨ ਜਪਉ ਗੁ:	੧੫	੮੬੪
ਆਸਾ ੫	ਅਨਦਿਨੁ ਜਪਉ ਨਾ:	੪	੩੮੯
ਗਉ: ੩	ਅਨਦਿਨ ਜਪਹਿ ਹ:	੧੮	੧੬੧
ਗਉ: ੧	ਅਨਦਿਨੁ ਜਪਤੁ ਰੰ:	੧੨	੨੨੬
ਧਨਾ: ੪	ਅਨਦਿਨੁ ਜਪਤ ਰ:	੧੭	੬੯੦
ਗਉ: ੫	ਅਨਦਿਨੁ ਜਾਪੈ ਪ੍ਰਭ:	੧੦	੨੬੦
ਸੋਰ: ਵਾ: ੪	ਅਨਦਿਨ ਜਲਤ ਰ:	੧੪	੬੫੨
ਮਾਰੂ ੩	ਅਨਦਿਨੁ ਜਲਤ ਰ:	੬	੧੦੪੬
ਮਾਰੂ ੩	ਅਨਦਿਨੁ ਜਲਤ ਰਹੈ:	੨	੧੫੪੫
ਵਾਰ ੩	ਅਨਦਿਨੁ ਜਲਦੀ ਫਿ:	੧	੧੧੨
ਸਿਰੀ: ਵਾ: ੩	ਅਨਦਿਨੁ ਦੁਖੀਆ ਦੂ:	੧੬	੮੮
ਸਿਰੀ: ੩	ਅਨਦਿਨੁ ਦੁਖ ਕਮਾ:	੩	੩੦
ਮਾਝ ੩	ਅਨਦਿਨੁ ਦੂਜੈ ਭਾਇ:	੧੩	੧੨੭
ਧਨਾ: ੩	ਅਨਦਿਨ ਦਾਝਹਿ ਸਾ:	੭	੬੬੪
ਰਾਮਕਲੀ ੫	ਅਨਦਿਨ ਧਿਆਈਐ:	੧੭	੮੯੬
ਮਲਾ: ੩	ਅਨਦਿਨੁ ਧੰਧਾ ਕ:	੪	੧੨੬੨
ਵਡ:ਵਾਰ ੩	ਅਨਦਿਨੁ ਧੰਧੈ ਵਿਆ:	੨	੫੯੧
ਗਉ: ੪	ਅਨਦਿਨੁ ਨਗਰੀ ਹਰਿ:	੪	੧੬੫
ਗੂਜਰੀ ੩	ਅਨਦਿਨ ਨਾਚੈ ਸਕ:	੬	੫੦੬
ਸੋਰ: ੫	ਅਨਦਿਨ ਨਾਨਕ ਨਾ:	੪	੬੨੧
ਮਲਾਰ ੩	ਅਨਦਿਨੁ ਨਾਮੁ ਸਦਾ:	੧੭	੧੨੫੯
ਸਲੋਕ ੩	ਅਨਦਿਨੁ ਨਾਮੁ ਸਲਾ:	੧੨	੧੪੨੧
ਬਿਲਾ:ਵਾ: ੩	ਅਨਦਿਨ ਨਾਮੁ ਸਲਾ:	੧੬	੮੫੪
ਮਾਝ ੩	ਅਨਦਿਨੁ ਨਾਮ ਸ:	੧੭	੧੨੬
ਗਉ: ੪	ਅਨਦਿਨ ਨਾਮੁ ਜਪੀ	੧੫	੧੭੦

ਗਉ:ਵਾਰ ੪	ਅਨਦਿਨੁ ਨਾਮੁ ਜਪ:	੫	੩੦੮
ਮਾਰੂ ੪	ਅਨਦਿਨੁ ਨਾਮੁ ਜਪਹੁ:	੧੪	੧੦੭੦
ਪ੍ਰਭਾ: ੧	ਅਨਦਿਨੁ ਨਾਮੁ ਦਾਨੁ:	੧੪	੧੩੩੧
ਆਸਾ ੪	ਅਨਦਿਨੁ ਨਾਮੁ ਧਿਆ:	੯	੩੬੯
ਸਿਰੀ: ੩	ਅਨਦਿਨੁ ਨਾਮੁ ਧਿਆ:	੩	੨੯
ਮਾਰੂ ੩	ਅਨਦਿਨੁ ਨਾਮੁ ਧਿਆ:	੧੩	੧੦੫੩
ਸਾਰੰ:ਵਾਰ ੩	ਅਨਦਿਨੁ ਨਾਮੁ ਧਿਆ:	੩	੧੨੪੯
ਗਉ: ੫	ਅਨਦਿਨੁ ਨਾਮੁ ਧਿਆ:	੧੬	੨੫੨
ਮਲਾਰ ੩	ਅਨਦਿਨੁ ਨਾਮਿ ਰਹੇ:	੨	੧੨੭੮
ਸਿਰੀ: ੩	ਅਨਦਿਨ ਨਾਮੇ ਰਤਿ:'	੪	੩੫
ਸਿਰੀ: ੩	ਅਨਦਿਨੁ ਨਾਮੇ ਰਤਿਆ ਜੋ:	੧੫	੩੫
ਸਿਰੀ: ੩	ਅਨਦਿਨੁ ਨਾਮੇ ਰਤਿਆ ਦੁ:	੧੧	੩੫
ਸਿਰੀਰਾਗ ੩	ਅਨਦਿਨੁ ਨਾਮੇ ਰਤਿਆਨਾ:	੧੭	੩੬
ਮਾਰੂ ੩	ਅਨਦਿਨ ਨਾਮਿ ਰਤੇ:	੧੦	੧੦੪੭
ਮਾਰੂ ੩	ਅਨਦਿਨੁ ਨਾਮਿ ਰਤਾ:	੧੮	੧੦੫੬
ਪ੍ਰਭਾਤੀ ੧	ਅਨਦਿਨੁ ਨਾਮਿ ਰਤਨਿ	੮	੧੩੩੨
ਮਾਰੂ ੩	ਅਨਦਿਨ ਨਾਮ ਰਵੈ:	੮	੧੦੪੫
ਵਡਹੰਸ ੩	ਅਨਦਿਨ ਨਾਮ ਵਖਾ:	੧੧	੫੬੮
ਆਸਾ ੧	ਅਨਦਿਨੁ ਨਾਲਿ ਪਿਆ:	੧੮	੩੫੨
ਗਉ: ੫	ਅਨਦਿਨੁ ਪੂਜਹਿ ਗੁ:	੧੮	੨੯੨
ਤੁਖਾਰੀ ੪	ਅਨਦਿਨੁ ਪ੍ਰਿਉ ਮਿਉ:	੧੭	੧੧੧੩
ਪ੍ਰਭਾ ੪	ਅਨਦਿਨੁ ਪ੍ਰਭ ਕੇ:	੬	੧੩੩੮
ਆਸਾ ੩	ਅਨਦਿਨੁ ਪ੍ਰਭ ਧਿਆ:	੧੭	੪੦੮
ਮਾਰੂ ਵਾਰ ੩	ਅਨਦਿਨੁ ਫਿਰਦਾ ਸ:	੫	੧੦੯੨
ਮਾਝ ੩	ਅਨਦਿਨੁ ਬਾਣੀ ਸਬ:	੧੦	੧੧੪
ਮਲਾਰ ੩	ਅਨਦਿਨੁ ਬਾਣੀ ਸਬ:	੯	੧੨੫੯
ਆਸਾ ੧	ਅਨਦਿਨੁ ਬਾਣੀ ਨਾਮੇ:	੨	੪੧੫
ਗਉ: ੩	ਅਨਦਿਨੁ ਬਧੇ ਮਾਰੀ:	੧੨	੨੩੩
ਆਸਾ ੩	ਅਨਦਿਨੁ ਭੋਗੇ ਹਉ:	੭	੪੨੪
ਆਸਾ ੩	ਅਨਦਿਨ ਭਗਤਿ ਸ:	੧੫	੪੨੩
ਗਉ: ੩	ਅਨਦਿਨੁ ਭਗਤਿ ਹਰਿ:	੧੮	੨੩੦
ਸਿਰੀ: ੩	ਅਨਦਿਨੁ ਭਗਿਤ ਕ:	੧	੩੪
ਸੂਹੀ ੩	ਅਨਦਿਨ ਭਗਤ ਕਰ:	੧੪	੭੭੦
ਸਾਰੰ: ੪	ਅਨਦਿਨ ਭਗਤਿ ਕਰ:	੩	੧੧੯੯
ਪ੍ਰਭਾ: ੩	ਅਨਦਿਨੁ ਭਗਤਿ ਕ:	੨	੧੩੩੩
ਭੈਰਉ ੩	ਅਨਦਿਨੁ ਭਗਤਿ ਕ:	੧੪	੧੧੩੩
ਸਿਰੀ: ੩	ਅਨਦਿਨ ਭਗਤ ਕ:	੪	੬੫
ਸੋਰ: ੩	ਅਨਦਿਨ ਭਗਤਿ ਕ:	੧੧	੬੦੦
ਮਾਰੂ ੩	ਅਨਦਿਨੁ ਭਗਤਿ ਕਰਹ:	੬	੧੦੫੫
ਵਡ: ੩	ਅਨਦਿਨੁ ਭਗਤਿ ਕਰਹਿ:	੯	੫੮੫
ਸੂਹੀ: ੩	ਅਨਦਿਨੁ ਭਗਤਿ ਕਰੇ:	੧੪	੭੬੮
ਮਾਝ ੩	ਅਨਦਿਨੁ ਭਗਤ ਕਰੇ:	੧੬	੧੨੭
ਮਾਰੂ ੩	ਅਨਦਿਨ ਭਗਤ ਕਰੇ:	੫	੧੦੪੫
ਗਉ: ੩	ਅਨਦਿਨੁ ਭਗਤਿ ਗੁਰ:	੧੨	੧੬੧
ਤੁਖਾ: ੪	ਅਨਦਿਨੁ ਭਗਤਿ ਬ:	੭	੧੧੧੬

ਮਲਾਰ ੫	ਅਪਨੇ ਸੇਵਕ ਕਉ ਲ:	੧੬	੧੨੭੦
ਗਉੜ: ੫	ਅਪਨੇ ਸੇਵਕ ਕੀ ਅ:	੧੬	੨੮੫
ਗਉੜੀ ਮ: ੫	ਅਪਨੇ ਸੇਵਕ ਕੀ ਆਪਿ	੧੨	੨੦੨
ਆਸਾ ੫	ਅਪਨੇ ਸੇਵਕ ਕੀ ਆ:	੧੪	੪੦੩
ਸੋਰਠ ੫	ਅਪਨੇ ਸੇਵਕ ਕੀ ਆ:	੩	੬੨੧
ਗਉ: ੫	ਅਪਨੇ ਸੇਵਕ ਕੀ ਸ:	੧੬	੨੮੫
ਦੇਵ: ੯	ਅਪੁਨਾ ਹੋਇਓ ਗਰ:	੧੩	੬੨੧
ਦੇਵ: ੫	ਅਪਨੇ ਹੀ ਸੁਖ ਸਿਉ ਸ:	੧੫	੫੩੬
ਗਉ: ੪	ਅਪਨੇ ਹਰਿ ਪਹਿ ਬਿਨ:	੧੧	੫੩੧
ਮਾਰੂ ੫	ਅਪੁਨੇ ਹਰਿ ਪ੍ਰਭ ਕੀਹ:	੧੭	੧੬੮
ਗਉ: ੫	ਅਪਨੇ ਕਉ ਕਿਰਪਾ	੧੧	੧੦੦੫
ਸਾਰਗ ੫	ਅਪਨਾ ਕੀਆ ਆਪਹਿ	੧੦	੨੬੯
ਭੈਰ: ਕਬੀ:	ਅਪੁਨਾ ਕੀਆ ਜਾਨਹਿ:	੧੧	੧੨੩੬
ਰਾਮਕਲੀ ੫	ਅਪਨਾ ਕੀਆ ਪਾਵੈ	੮	੧੧੬੧
ਸੋਰਠ ੫	ਅਪਨਾ ਕਹਿਆ ਆਪਿ	੧੭	੮੮੭
ਆਸਾ ੫	ਅਪਨੇ ਕਾਜ ਕਉ ਕਿਉ:	੬	੬੨੯
ਗਉ: ੫	ਅਪਨੀ ਕੁਦਰਤਿ ਜਾ:	੧੮	੩੯੦
ਰਾਮ: ੧	ਅਪਨਕਮਾਇਐ ਆ:	੧੬	੧੯੯
ਗਓ: ੫	ਅਪਨੀ ਕੀਮਤ ਆਪੇ:	੧੫	੮੭੮
ਗਉ: ੫	ਅਪਨੀ ਕੀਮਤਿ ਆਪੇ:	੧੦	੨੮੪
ਆਸਾ ੫	ਅਪੁਨੀ ਕੀਮਤਿ ਆਪੁ:	੧੭	੨੮੭
ਮਲਾ ੧	ਅਪੁਨਾ ਕਾਰਜ ਆਪਿ.	੧੭	੩੭੬
ਗਓ: ੫	ਅਪਨਾ ਕਾਰਜੁ ਸਵ:	੧੬	੧੨੭੩
ਗਓ: ੫	ਅਪੁਨੇ ਕਾਰਜ ਮਹਿ	੧੬	੨੮੧
ਗਉ: ੫	ਅਪਨੇ ਕਰਤਬ ਆ:	੩	੨੧੬
ਮਾਝ: ੩	ਅਪਨੇ ਕਰਤਬ ਜਾਨੈ:	੧੪	੨੯੨
ਗਉ: ੫	ਅਪਨੀ ਕਿਰਪਾ ਕਰੇ:	੧੯	੧੧੩
ਬਿਹਾ ਵਾਰ੪	ਅਪਨੀ ਕ੍ਰਿਪਾ ਕਰਹੁ:	੧	੫੫੨
ਗਉ: ੫	ਅਪਨੀ ਕ੍ਰਿਪਾ ਜਿਸ ਆ:	੧੮	੨੮੬
ਗੋਂਡ ਕਬੀ:	ਅਪਨੇ ਕਰਮ ਕੀ ਗ:	੯	੮੭੦
ਆਸਾ ੫	ਅਪਨੀ ਖੇਤੀ ਆਪੇ ਰਾ:	੧੫	੩੮੭
ਸੂਹੀ ੫	ਅਪਨਾ ਖੇਲ ਆਪ ਕਰ:	੧੩	੭੪੮
ਗਉ. ੫	ਅਪਨਾ ਖੇਲੁ ਆਪਿ ਕ:	੧੮	੨੮੦
• ਰਾਮ: ੫	ਅਪਨੀ ਗਤਿ ਆਪਿ ਜਾ:	੫	੮੯੪
ਗਉ: ੫	ਅਪੁਨੀ ਗਤਿ ਮਿਤਿ ਆ:	੧੪	੧੧੮
ਗਉ: ੫	ਅਪਨੀ ਗਤਿ ਮਿਤ ਜਾ:	੧੧	੨੬੬
ਸੋਰਠ ੫	ਅਪਨੇ ਗੁਰ ਊਪਰ:	੩	੬੩੧
ਵਡ: ੩	ਅਪਨੇ ਗੁਰ ਕਉ ਤਨੁ:	੧੧	੫੮੪
ਸੋਰਠ ੫	ਅਪਨਾ ਗੁਰੂ ਧਿਆਏ:	੧੬	੬੨੭
ਸਾਰੰ: ੫	ਅਪੁਨੇ ਗੁਰ ਪੂਰੇ ਬ:	੧੦	੧੨੧੮
ਗਉ: ੩	ਅਪੁਨੇ ਗੁਰ ਮਿਲਿ ਰ:	੧੪	੨੪੪
ਸੂਹੀ ੧	ਅਪਨੈ ਘਰਿ ਆਇਆ:	੯	੭੬੪
ਸੋਰ: ੧	ਅਪਨਾ ਘਰ ਮੂਸਤ:	੧੦	੫੯੮
ਸਲੋ: ਕਬੀ:	ਅਪਨਾ ਚਿਤਵਿਆ ਹ:	੭	੧੩੭੬
ਗਉ: ੫	ਅਪਨੇ ਚਰਿਤ ਪ੍ਰਭਿ ਆ:	੧੭	੨੮੭
ਗਉ: ੫	ਅਪਨੇ ਚਲਿਤ ਆਪਿ:	੭	੨੭੯

ਸੋਰ: ਰਵ:	ਅਪਨੇ ਛੂਟਨ ਕੋ ਜ:	੩	੬੫੮
ਮਾਰੂ ੫	ਅਪਨਾ ਛੋਡਿ ਪਰਾਇ:	੧੭	੧੦੦੪
ਮਾਝ ੫	ਅਪੁਨੇ ਜੀਅ ਜੰਤ ਪ੍ਰ:	੩	੧੦੫
ਨਟ ੫	ਅਪਨਾ ਜਨੁ ਆਪਹਿ	੧	੯੭੯
ਮਲਾ: ੫	ਅਪਨੇ ਜਨ ਸੰਗਿ ਰਾ:	੬	੧੨੭੮
ਗਉ: ੫	ਅਪੁਨੇ ਜਨ ਕਉ ਸਾ:	੧੬	੨੭੬
ਗਉ: ੫	ਅਪੁਨੇ ਜਨ ਕਾ ਪਰ:	੧੫	੨੮੫
ਰਾਮ: ਬੇਣੀ	ਅਪਨਾ ਜਨਮ ਨ ਜੂ:	੧੩	੯੭੪
ਸਾਰੰ: ੧	ਅਪੁਨੇ ਠਾਕੁਰ ਕੀ ਹ.	੪	੧੧੯੭
ਮਾਝ ੫	ਅਪੁਨੈ ਠਾਕੁਰਿ ਜੋ ਪ:	੧	੧੦੨
ਪ੍ਰਭਾ: ੫	ਅਪੁਨੈ ਠਾਕੁਰਿ ਨਦ:	੧੭	੧੩੪੮
ਸੋਰ: ੫	ਅਪੁਨਾ ਦਾਸ ਹਰਿ ਆ:	੪	੬੧੮
ਗਉ: ੫	ਅਪਨੇ ਦਾਸ ਕਉ ਆ:	੨	੨੭੫
ਰਾਮ: ੫	ਆਪਨੇ ਦਾਸ ਕਉ ਕੀ.	੬	੮੯੮
ਸੋਰ: ੫	ਅਪਨੇ ਦਾਸ ਕਉ ਕੰ:	੫	੬੨੧
ਗਉ: ੫	ਅਪਨੇ ਦਾਸ ਕਉ ਦੇ:	੧੫	੨੮੫
ਭੈਰਉ ੫	ਅਪਨੇ ਦਾਸ ਕਉ ਦੇ:	੪	੧੧੫੧
ਸੋਰ: ੫	ਅਪੁਨੇ ਦਾਸ ਕਉ ਭ:	੮	੬੧੧
ਗੋਂਡ: ੫	ਅਪਨੇ ਦਾਸ ਕਉ ਰਾ:	੧੦	੮੬੯
ਗਉ. ੫	ਅਪੁਨੇ ਦਾਸ ਕਉ ਰਾ:	੧੧	੧੯੯
ਮਾਲੀ: ੫	ਅਪਨ ਦਾਸ ਕਉ ਲੋ:	੫	੯੮੭
ਸੋਰ ੫	ਅਪਨੇ ਦਾਸ ਕਾ ਸਦਾ:	੧੫	੬੨੩
ਗੋਂਡ ੫	ਅਪਨੇ ਦਾਸ ਕਾ ਹਲਤ:	੧੬	੮੬੬
ਸੋਰ: ੫	ਅਪਨੇ ਦਾਸ ਕੀ ਪੈਜ:	੩	੬੨੩
ਸੋਰਠ ੫	ਆਪਨੇ ਦਾਸ ਕੋ ਭਇ	੧੭	੬੨੫
ਗਉ: ੫	ਅਪਨੇ ਦਾਸ ਰਾਖੈ ਕੰ:	੧੩	੧੯੯
ਸੋਰਠ ੫	ਅਪਨਾ ਨਾਮ ਆਪੇ ਦੀ:	੧੩	੬੨੩
ਮਲਾ: ੧	ਅਪਨੇ ਪਿਆਰੇ ਬਿਨੁ:	੧੫	੧੨੭੪
ਸਾਰੰਗ ੫	ਅਪਨੇ ਪਹਿ ਦੂਖ ਅ:	੧੩	੧੨੧੫
ਸਾਰੰ: ੫	ਅਪੁਨੇ ਪਹਿਮਾਨੁ ਅਪੁ:	੧੪	੧੨੧੫
ਮਲਾਰ ੧	ਅਪਨੀਪਤਿ ਸੇਤੀ ਘ:	੫	੧੨੫੪
ਮਲਾ ੧	ਅਪੁਨੇ ਪਿਰ ਹਰਿ ਦੇ	੧੫	੧੨੫੫
ਗਉ: ੫	ਅਪਨੀ ਪਰਤੀਤ ਆ:	੧੦	੨੬੮
ਆਸਾ ੫	ਅਪਨੇ ਪ੍ਰੀਤਮ ਸਿਉ:	੧੮	੪੦੭
ਸੂਹੀ: ਫਰੀਦ	ਅਪਨੇ ਪ੍ਰੀਤਮ ਕੇ ਹ:	੧੧	੭੯੪
ਸੂਹੀ ੫	ਅਪਨੇ ਪ੍ਰੀਤਮ ਕੈ ਰੰ:	੫	੭੩੯
ਗਉ: ੫	ਅਪਨੇ ਪ੍ਰਭ ਸਿਉ ਹੋ:	੧੮	੧੭੬
ਮਾਰੂ ੫	ਅਪੁਨੇ ਪ੍ਰਭ ਕਉ ਕਿ:	੧੪	੧੦੦੦
ਰਾਮ: ੫	ਅਪਨਾ ਪ੍ਰਭੁ ਨਦਰ:	੧੪	੮੯੮
ਗਉ ੩	ਅਪਨਾ ਪਿਰੁ ਰਾਖਿਆ:	੧	੧੫੯
ਗੋਂਡ ਰਵ:	ਅਪਨਾ ਬਿਗਾਰ ਬਿਰਾ:	੧੬	੮੭੫
ਗਉ: ਕਬੀਰ	ਅਪਨੈ ਬੀਚਾਰ ਅਸ:	੧੦	੩੨੯
ਗਉ: ੫	ਅਪਨੀ ਬਣਿਤ ਆਪਿ ਬ:	੧੧	੨੭੭
ਸੋਰਠ ੫	ਅਪੁਨੀ ਬਿਧਿ ਆਪਿ ਜਾ:	੧੧	੬੧੭
ਗੋਂਡ ੫	ਅਪਨੀ ਬਿਰਥਾ ਕਹ:	੮	੮੬੦
ਸੂਹੀ ੫	ਅਪਨਾ ਬਿਰਦ ਰਖਿ:	੧੭	੭੮੩

ਗਉ:ਕਬੀਰ	ਅਲਹ ਲਹੰਤਾ ਭੇਦ:	੬	੩੪੦
ਬਿਲਾਵਲ ੫	ਅਲਿ ਕਮਲ ਭਿੰਨ ਨ:	੮	੮੩੮
ਧਨਾ: ੫	ਅਲੰਕਾਰ ਮਿਲ ਥੈਲੀ:	੧	੬੭੨
ਸੋਰਠ ੧	ਅਲਖ ਅਪਾਰ ਅਗੰ:	੪	੫੯੭
ਬਿਲਾਵਲ ੧	ਅਲਖ ਅਪਾਰ ਅਪਾ:	੧੪	੮੪੩
ਮਾਝ ੩	ਅਲਖ ਅਭੇਉ ਹਰਿ:	੮	੧੨੭
ਆਸਾ ੫	ਅਲਖ ਅਭੇਵੀਐ:	੧	੪੧੦
ਗਉ: ੫	ਅਲਖ ਅਭੇਵ ਪੁਰ:	੨	੨੮੨
ਮਲਾਰ ੧	ਅਲਖੁ ਨ ਜਾਚਹਿ ਰਿ:	੧੬	੧੨੭੫
ਗੂਜਰੀ ੪	ਅਲਖ ਨਿਰੰਜਨ ਏ:	੨	੫੦੭
ਮਲਾ: ੧	ਅਲਖੁ ਨ ਲਖੀਐ ਅ:	੯	੧੨੫੫
ਸਵ: ੪	ਅਲਖ ਰੂਪ ਜੀਅ ਲ:	੯	੧੪੦੧
ਆਸਾ ੫	ਅਲਖ ਲਖਾਇਆ ਗੁ:	੬	੪੦੭
ਮਾਝ ੩	ਅਲਖੁ ਵਰਤੇ ਅਗ:	੨	੧੧੩
ਮਾਰੂ ਵਾਰ ੩	ਅਲਗਉਜੋਇਮਧੂ:	੧੦	੧੦੯੦
ਸਹਸ: ੫	ਅਲਪ ਸੁਖ ਅਵਿਤ:	੬	੧੩੫੮
ਗਉ: ਕਬੀਰ	ਅਲਪ ਸੁਖ ਛਾਡ ਪ:	੧੩	੩੪੨
ਰਾਮ: ੧	ਅਲਿਪਤ ਗੁਫਾ ਮਹਿ:	੫	੯੦੪
ਬਿਲਾ: ੫	ਅਲਿਪਤ ਬੰਧਨ ਰਹਿ:	੮	੫੪੭
ਆਸਾ ੫	ਅਲਿਪਤੁ ਰਹੁ ਜੈਸੇ:	੧੫	੩੮੪
ਕਲਿ: ੫	ਅਲਿਮਕਰੰਦ ਚਰ:	੧੫	੧੩੨੧
ਆਸਾ ਵ: ੧	ਅਲੁ ਮਲੁ ਖਾਈ ਸਿ:	੧੭	੪੬੭
ਗਉ: ਵਾਰ ੧	ਅਵਖਧਿ ਸਭੇ ਕੀਤਿ:	੧੦	੩੧੫
ਧਨਾ: ੧	ਅਵਗੁਣਿਆਰੀ ਕੰਤਿ:	੧੫	੬੮੯
ਮਾਰੂ ੧	ਅਵਗਣਿ ਸੁਭਰ ਗੁ:	੭	੧੦੧੦
ਧਨਾ: ੩	ਅਵਗੁਣ ਕਾਟ ਗੁਣ:	੧੫	੬੬੩
ਆਸਾ ੩	ਅਵਗੁਣ ਗੁਣੀ ਬਖ:	੧	੪੨੮
ਬਸੰਤ ੧	ਅਵਗੁਣ ਛੋਡਉ ਗੁ:	੫	੧੧੮੮
ਸੋਰਠ ੧	ਅਵਗੁਣ ਛੋਡਿ ਗੁ:	੬	੫੯੮
ਮਾਰੂ ੩	ਅਵਗੁਣ ਛੋਡਿ ਗੁਣ:	੧੧	੧੦੫੧
ਸਿਰੀ: ੧	ਅਵਗਣ ਤਿਆਗਿ:	੧੩	੫੬
ਮਲਾ: ੧	ਅਵਗਣ ਤਿਆਗ ਭ:	੧੨	੧੨੫੪
ਆਸਾ ੧	ਅਵਗਣ ਪਰ ਹਰਿ:	੧੩	੪੩੭
ਗਉ: ੩	ਅਵਗਣ ਬਖਸਣ:	੧੨	੨੪੫
ਤੁਖਾ ੧	ਅਵਗਣ ਬਾਧਿ ਚਲੀ:	੧੧	੧੧੦੮
ਸਿਰੀ: ੧	ਅਵਗਣਿ ਬਧਾ ਮਾਰੀ:	੧੮	੬੧
ਰਾਮ: ੧	ਅਵਗੁਣੀ ਭਰਪੂਰ:	੮	੯੩੬
ਰਾਮਕਲੀ ੧	ਅਵਗੁਣ ਮੇਟੇ ਗੁਣਿ:	੧੦	੯੪੨
ਆਸਾ ੧	ਅਵਗੁਣ ਮੇਟਿ ਚਲੇ:	੧੩	੪੩੭
ਆਸਾ ੧	ਅਵਗੁਣ ਮੁਠੇ ਚੋਟਾ:	੪	੩੬੧
ਸੂਹੀ ੧	ਅਵਗਣਿ ਮੁਠੀ ਜੇ ਫਿ:	੫	੭੫੧
ਮਾਝ ੧	ਅਵਗੁਣਿ ਮੁਠੀ ਮਹਿ:	੧੫	੧੦੯
ਸੂਹੀ ੧	ਅਵਗੁਣ ਮਾਰ ਗੁਣੀ:	੩	੭੬੫
ਤੁਖਾ ੧	ਅਵਗੁਣ ਮਾਰੀ ਮਰੈ:	੪	੧੧੦੯
ਸੂਹੀ ੩	ਅਵਗੁਣ ਵਿਕਣਿ ਪ:	੭	੭੫੬

ਰਾਮ: ਵਾਰ ੧	ਅਵਗੁਣ ਵੰਵਨ ਗੁ:	੧੫	੯੫੬
ਵਡ: ੩	ਅਵਗੁਣ ਵੰਤੀ ਪਿਰੁ:	੮	੫੮੩
ਆਸਾ ੫	ਅਵਿਗਤਿ ਅਗਨਤ:	੫	੪੫੬
ਮਾਰੂ ੫	ਅਵਿਗਤਿ ਸਿਉ ਮਾਨਿ:	੪	੧੦੦੬
ਬਿਲਾ: ੧	ਅਵਿਗਤੋ ਹਰਿ ਨਾਥੁ:	੧੭	੮੪੩
ਰਾਮਕਲੀ ੧	ਅਵਗਤ ਕੀ ਗਤਿ ਗੁ:	੮	੯੦੪
ਭੈਰਉ ੫	ਅਵਿਗਤ ਨਾਥੁ ਅਗੋ:	੧੮	੧੧੫੬
ਗੂਜਰੀ ੫	ਅਵਿਗਤ ਨਾਥ ਨਿਰੰ:	੧੨	੫੦੪
ਆਸਾ ੧	ਅਵਿਗਤ ਨਾਥੁ ਨ ਲ:	੧੭	੪੧੧
ਰਾਮ: ੧	ਅਵਿਗਤੋ ਨਿਰਮਾਇ:	੧੪	੯੪੦
ਸਿਰੀ: ਬੇਣੀ	ਅਵਗਤਿ ਬਾਣਿ ਛੋਡਿ:	੧੨	੯੩
ਨਟ: ੪	ਅਵਗਨੀਆਰੇ ਪਾਥ:	੫	੯੭੬
ਕਾਨ ੪	ਅਵਗਨੀਆਰੇ ਪਾਥ:	੮	੧੨੯੫
ਸਲੋਕ ਕਬੀ	ਅਵਗੁਨੀਆਰੇ ਮਾਨ:	੬	੧੩੬੮
ਪ੍ਰਭਾ ੫	ਅਵਗਨ ਕਾਟਿ ਕੀਏ:	੧੫	੧੩੩੮
ਬਿਹਾ: ੫	ਅਵਗਨ ਮੋਹ ਅਨੇਕ:	੩	੫੩੩
ਸੂਹੀ: ਕਬੀਰ	ਅਵਤਰ ਆਇ ਕਹਾ:	੬	੭੯੨
ਰਾਮ: ੫	ਅਵਤਾਰ ਨ ਜਾਨਹਿ:	੪	੮੯੪
ਆਸਾ ੫	ਅਵਿਨਾਸੀ ਅਵਿਗਤ:	੬	੩੭੬
ਆਸਾ ੫	ਅਵਿਨਾਸੀ ਅਵਿਗਤੁ:	੪	੪੫੭
ਸੋਰਠ ੫	ਅਵਰੁ ਓਟ ਮੈ ਸਗਲੀ:	੨	੬੨੫
ਕਾਨੜਾ ੫	ਅਵਰੁ ਓਟ ਮੈ ਕੋਇ ਨ:	੧੦	੧੩੦੪
ਬਸੰ: ੫	ਅਵਰੁ ਉਪਾਉ ਨ ਕੋ:	੫	੧੧੮੬
ਗਉ: ੫	ਅਵਰ ਉਪਦੇਸੈ ਆ:	੭	੨੬੯
ਆਸਾ ੫	ਅਵਰੁ ਉਪਦੇਸੈ ਆ:	੧੭	੩੭੨
ਭੈਰਉ ੫	ਅਵਰੁ ਉਪਾਵ ਸਗਲ:	੧੭	੧੧੩੮
ਬਿਲਾ: ੫	ਅਵਰਿ ਉਪਾਵ ਸਭਿ:	੯	੮੧੭
ਗਉ: ੫	ਅਵਰਿ ਉਪਾਵ ਸਭਿ:	੩	੨੮੮
ਰਾਮ: ੫	ਅਵਰ ਆਸਾ ਸਭੁ ਲਾ:	੬	੮੯੫
ਪ੍ਰਭਾ: ੧	ਅਵਰ ਸਿਆਣਪ ਸ:	੫	੧੩੨੭
ਰਾਮ: ਵਾ: ੫	ਅਵਰ ਸਿਆਣਪ ਛਾ:	੭	੯੬੨
ਬਿਲਾ: ੫	ਅਵਰ ਸਿਆਣਪਾ ਬਿ:	੯	੮੦੨
ਗਉ: ੫	ਅਵਰ ਸਿਆਣਪ ਸ:	੧੦	੨੮੬
ਸੋਰਠ ੯	ਅਵਰ ਸਗਲ ਮਿਥਿ:	੧੭	੬੩੧
ਮਾਝ ੫	ਅਵਰਿ ਸਾਦ ਚਖਿ ਸ:	੧੮	੧੦੦
ਮਾਰੂ ੫	ਅਵਰ ਸਭੁ ਕਿਛੁ ਮਿ:	੯	੧੦੦੬
ਮਾਰੂ ਰਵ:	ਅਵਰ ਸਭ ਛਾਡਿ ਬ:	੧੬	੧੧੦੬
ਸੋਰਠ ਰਵ:	ਅਵਰ ਸਭ ਤਿਆਗ:	੧੪	੬੫੮
ਸਾਰੰਗ ੫	ਅਵਰਿ ਸਭਿ ਭੂਲੇ ਭ੍ਰ:	੧੪	੧੨੦੫
ਗੂਜਰੀ ੫	ਅਵਰ ਸਭ ਮਿਥਿਆ:	੯	੪੯੭
ਆਸਾ ੧	ਅਵਰੀ ਕਉ ਸਾਚੁ ਨ:	੧੬	੩੪੯
ਆਸਾ ੫	ਅਵਰ ਕਾਹੂ ਪਹਿ ਬ:	੮	੩੯੫
ਟੋਡੀ ੫	ਅਵਰੁ ਕਛੂ ਮੇਰੈ ਸੰ:	੬	੭੧੩
ਆਸਾ ੫	ਅਵਰਿ ਕਾਜ ਤੇਰੈ ਕਿ:	੬	੧੨
ਆਸਾ ੫	ਅਵਰ ਕਾਜ ਤੇਰੈ ਕਿ:	੨	੩੭੮

ਮਾਰੂ ੫	ਆਈ ਆਗਿਆ ਪਿਰਹੁ:	੫	੧੦੭੩
ਮਾਝ ਵਾਰ ੧	ਆਇਆ ਗਇਆ ਮੁਇ:	੧੮	੧੩੭
ਗੂਜਰੀ ੫	ਆਇਐ ਚਿਤਿ ਨਿਹਾਲੁ:	੧੭	੫੨੨
ਵਡ: ੧	ਆਇਆ ਤਿਨਕਾ ਸਫ:	੮	੫੭੯
ਜੈਤ: ੫	ਆਏ ਅਨਿਕ ਜਨਮ:	੮	੭੦੨
ਸੋਰ: ੫	ਆਇਆ ਪ੍ਰਭ ਦਰਬਾ:	੯	੬੨੧
ਆਸਾ ੪	ਆਇਆ ਮਰਣੁ ਧੁਰਾ:	੨	੩੬੯
ਸੋਰ ੧	ਆਇਆ ਲਿਖ ਲੈਜਾ:	੮	੬੩੧
ਸੂਹੀ ੪	ਆਇਆ ਲਗਨੁ ਗਣਾ:	੧੦	੭੭੩
ਆਸਾ ੧	ਆਇੜੈ ਆਪ ਕਰੇ:	੧੦	੪੩੪
ਮਾਝ ੩	ਆਏ ਸੇ ਪਰਵਾਨੁ ਹੋ:	੧੫	੧੧੭
ਸਿਰੀਰਾਗ ੩	ਆਏ ਸੇ ਪਰਵਾਣੁ ਹੈ:	੧੧	੬੬
ਸਿਰੀ: ੫	ਆਏ ਸੇ ਪਰਵਾਣੁ ਹਹਿ:	੬	੫੨
ਸੂਹੀ ਕਬੀਰ	ਆਏ ਕਠਿਨ ਦੂਤ ਜ:	੧੩	੭੯੨
ਬਿਹਾ: ੫	ਆਏ ਖਰੇ ਕਠਿਨ ਜ:	੧੪	੫੪੬
ਸੂਹੀ: ੧	ਆਇ ਗਇਆ ਕੀਨ:	੧੧	੭੬੬
ਸਿਰੀ: ੧	ਆਇ ਗਇਆ ਪਛਤਾ:	੪	੫੮
ਰਾਮ: ੧	ਆਏ ਚਲੇ ਭਏ ਆਸ	੪	੯੩੩
ਆਸਾ ਕਬੀਰ	ਆਈ ਤਲਬ ਗੋਪਾਲ:	੧੪	੪੭੯
ਵਡ: ੧	ਆਇ ਨ ਸਕਾ ਤੁਝ ਕ:	੬	੫੫੮
ਰਾਮ: ੫	ਆਇ ਨ ਜਾਇ ਡੋਲੈ ਕ:	੨	੮੯੧
ਸਿਰੀ: ੩	ਆਇ ਨ ਜਾਈ ਥਿਰੁ ਸ:	੭	੭੦
ਮਾਰੂ: ੧	ਆਇ ਨ ਜਾਈ [ਪ੍ਰਭ ਕ੍ਰਿ:	੧੨	੧੦੩੮
ਸਾਰੰ: ੫	ਆਇ ਨ ਜਾਇ ਬਸੈ ਇ:	੪	੧੨੧੫
ਕਾਨੜਾ ੫	ਆਇ ਨ ਜਾਇ ਬਸੇ ਨਿ:	੧੭	੧੩੦੬
ਭੈਰਉ ੫	ਆਇ ਨ ਜਾਈ ਰਹਿਆ:	੧੪	੧੧੩੮
ਗੋਂਡ ੫	ਆਇ ਨ ਜਾਵੈ ਨਿਹਚਲ:	੧	੮੬੩
ਆਸਾ ੫	ਆਇ ਨ ਜਾਵੈ ਨ ਕਤ:	੧੭	੧੨੧੩
ਸਾਰੰਗ ੧	ਆਇ ਨ ਜਾਵੈ ਨ ਦੁਖੁ:	੧੪	੧੧੯੭
ਵਡਹੰਸ ੫	ਆਇ ਨ ਜਾਵੈ ਮੇਰਾ:	੧੬	੫੬੨
ਰਾਮਕਲੀ ੧	ਆਈ ਨ ਮੇਟਣ ਕੋ:	੧੦	੯੩੧
ਦੇਵ: ੫	ਆਇ ਪਇਓ ਨਾਨਕ:	੨	੫੩੪
ਮਾਝ ੫	ਆਇ ਪਇਆ ਹਰਿ ਤੇ:	੧੬	੯੮
ਮਾਝ ੫	ਆਇ ਪਇਆ ਤੇਰੀ ਸ:	੧੮	੧੦੪
ਬਿਲਾ: ੧	ਆਈ ਪੂਤਾ ਇਹ ਜਗ:	੧੮	੮੩੯
ਜਪੁ	ਆਈ ਪੰਥੀ ਸਗਲ ਜ:	੧੬	੬
ਸਲੋ: ਕਬੀਰ	ਆਇ ਪਰੇ ਧਰਮ ਰਾ:	੨	੧੩੭੨
ਗਉ: ੫	ਆਏ ਪ੍ਰਭ ਸਰਨਾਗ	੧੧	੨੬੧
ਪ੍ਰਭਾ: ੫	ਆਏ ਪ੍ਰਭ ਪਹਿ ਅੰਚ	੧੬	੧੩੪੭
ਗਉ: ੫	ਆਇ ਬਸਹਿ ਸਾਧੂ ਕੈ:	੧੬	੨੫੨
ਬਿਲਾ: ੫	ਆਇ ਬਸਹੁ ਘਰ ਦੇ:	੧੪	੮੦੭
ਰਾਮ: ੫	ਆਇ ਬਨਿਓ ਪੂਰਬ:	੧੨	੮੯੨
ਸਾਰੰਗ ੫	ਆਈ ਮਸਟਿ ਜੜ ਵ:	੧੫	੧੨੦੩
ਸੂਹੀ ੫	ਆਇ ਮਿਲਹੁ ਸੰਤ ਸ:	੧੧	੭੬੦
ਬਿਲੌ: ੪	ਆਇ ਮਿਲੁ ਗੁਰ ਸਿਖ:	੧੦	੭੨੫

ਬਸੰ: ੫	ਆਇ ਮਿਲੇ ਪ੍ਰਭ ਸੁਖ:	੮	੧੧੮੪
ਨਟ: ੪	ਆਈ ਰੈਨ ਭਇਆ ਸੁ:	੯	੯੮੧
ਗਉ:ਵਾਰ ੪	ਆਇ ਲਾਗੇ ਨੀ ਦਿਹੁ ਥੋ:	੯	੩੧੬
ਰਾਮ ੧	ਆਇ ਵਿਗੂਤਾ ਜਗ ਜ:	੧੦	੯੩੧
ਆਸਾ ੧	ਆਇੜੈ ਆਪਿ ਕਰੇ ਜਿ:	੧੦	੪੩੪
ਗਉ: ੫	ਆਸ ਓਟ ਪ੍ਰਭ ਤੋਰੀ:	੧੮	੨੧੩
ਆਸਾ ੩	ਆਸਾ ਆਸ ਕਰੇ ਸਭੁ:	੧੭	੪੨੩
ਬਿਲਾ: ੪	ਆਸਾ ਆਸ ਕਰੇ ਨਹੀਂ	੧੦	੮੩੫
ਆਸਾ ਵ: ੧	ਆਸ ਅੰਦੇਸੇ ਤੇ ਨਿਹ:	੧	੪੬੮
ਸਿਰੀ: ੧	ਆਸ ਅੰਦੇਸਾ ਦੂਰਿ ਕ:	੧੨	੫੭
ਸੂਹੀ ੫	ਆਸਾ ਅੰਦੇਸਾ ਬੰਧਿ:	੧੪	੭੫੯
ਰਾਮ: ਵਾ: ੩	ਆਸਾ ਅੰਦਰਿ ਸਭਕੋ:	੭	੯੫੬
ਸਿਰੀ: ੧	ਆਸਾ ਅੰਦਰਿ ਜੰਮਿਆ:	੧੭	੬੧
ਗਉ: ੫	ਆਸ ਅਨਿਤ ਗੁਰਮੁ:	੧	੨੫੪
ਗਉ: ੫	ਆਸ ਅਨਿਤ ਤਿਆਗ:	੪	੨੯੫
ਸਾਰੰਗ ੫	ਆਸ ਅਪਾਰ ਦਿਨਸ:	੧੦	੧੨੧੯
ਪ੍ਰਭਾ: ੧	ਆਸਾ ਆਵੈ ਮਨਸਾ ਜਾ:	੧੦	੧੩੩੦
ਫੁਨਹੇ ੫	ਆਸਾ ਇਤੀ ਆਸ ਕਿ ਆ:	੨	੧੩੬੨
ਵਡ: ੧	ਆਸੀਸਾ ਦੇਵਹੁ ਭਗ:	੨	੫੮੨
ਸਿਰੀ: ੫	ਆਸਾ ਸਭੇ ਲਾਹਿ ਹੈ ਇ:	੧੫	੪੩
ਮਾਰੂ ਵਾਰ ੫	ਆਸਕੁ ਆਸਾ ਬਾਹਰਾ:	੧੨	੧੧੦੦
ਆਸਾਵਾਰ ੧	ਆਸਕੁ ਏਹੁ ਨ ਆਖੀ:	੪	੪੭੪
ਸਾਰੰ: ਵਾਰ੪	ਆਸ ਕਰੇ ਸਭੁ ਲੋਕ:	੧੬	੧੨੪੮
ਗੂਜਰੀ ਵਾ ੩	ਆਸਾ ਕਰਤਾ ਜਗ ਮੁ:	੭	੫੧੭
ਬਿਲਾ: ੪	ਆਸਣ ਸਿਧ ਸਿਖਹਿ:	੧੨	੮੩੫
ਰਾਮ: ੧	ਆਸਣ ਤਿਆਗ ਕਾਹੇ:	੭	੯੦੩
ਆਸਾ ੧	ਆਸਣਿ ਬੈਸਣਿ ਥਿਰ:	੧੪	੪੩੬
ਰਾਮ: ੧	ਆਸਣਿ ਬੈਸਣਿ ਥਿਰ:	੧੨	੯੩੮
ਜਪੁ	ਆਸਣੁ ਲੋਇ ਲੋਇ::	੪	੭
ਰਾਮ: ਵਾ: ੧	ਆਸਤਿ ਨਾਸਤਿ ਏਕੋ:	੩	੯੫੩
ਸਾਰੰ: ੫	ਆਸ ਨ ਅਵਰ ਕਾਹੂ:	੪	੧੨੧੪
ਆਸਾ ੫	ਆਸਨੁ ਜਾਕਾ ਸਦਾ ਬੈ:	੮	੩੯੩
ਬਿਲਾ ਕਬੀ:	ਆਸਨ ਪਵਨ ਦੂਰਿ:	੧੮	੮੫੬
ਮਾਰੂ ਵਾਰ ੫	ਆਸ ਨਿਰਾਸਾ ਹਿਕ ਤੂ:	੧੩	੧੧੦੦
ਆਸਾ ੧	ਆਸ ਨਿਰਾਸੀ ਤਉ ਸੰ:	੧੫	੩੫੬
ਮਾਰੂ ੧	ਆਸ ਨਿਰਾਸ ਰਹੈ ਸੰ:	੧੨	੧੦੧੩
ਸੋਰਠ ੧	ਆਸ ਨਿਰਾਸ ਰਹੈ ਬੈ:	੧੪	੬੩੪
ਆਸਾ ੧	ਆਸ ਪਿਆਸੀ ਸੇਜੈ ਆ:	੧	੩੫੭
ਫੁਨਹੇ ੫	ਆਸ ਪਿਆਸੀ ਸੇਜ ਸੁ:	੧੬	੧੩੬੧
ਕਾਨੜਾ ੫	ਆਸ ਪਿਆਸ ਸਫਲ:	੨	੧੩੦੫
ਗਉ: ੫	ਆਸੀ ਪਿਆਸੀ ਚਿਤਵ	੧੩	੨੦੪
ਆਸਾ ੫	ਆਸ ਪਿਆਸ ਧੋਹ ਮੋ:	੧੬	੪੦੮
ਸੂਹੀ ੫	ਆਸ ਪਿਆਸੀ ਪਿਰ:	੭	੭੩੭
ਤੁਖਾ: ੫	ਆਸ ਪਿਆਸੀ ਪਿਰ ਕੈ:	੧੨	੧੧੧੭
ਰਾਮ: ੫	ਆਸ ਪਿਆਸੀ ਮੈ ਫਿਰਉ:	੧੩	੯੨੮

ਬਿਹਾ: ੫	ਆਸਾ ਪਿਆਸੀ ਰੈਣਿ ਦਿ:	੨	੫੪੩
ਧਨਾ: ੫	ਆਸ ਪਿਆਸ ਰਮਣ:	੧੪	੬੮੩
ਗਉ: ਕਬੀਰ	ਆਸ ਪਾਸ ਘਨ ਤੁਰ:	੩	੩੩੮
ਆਸਾ ਕਬੀ:	ਆਸਿ ਪਾਸਿ ਪੰਚ ਜੋਗੀ:	੧੨	੪੭੬
ਆਸਾ ੫	ਆਸਿ ਪਾਸਿ ਬਿਖੂਆ ਕੇ:	੬	੩੮੫
ਕਾਨੜਾ ੫	ਆਸ ਪੂਰਨ ਦੁਖ ਬਿ:	੭	੧੩੦੬
ਗਉ: ੫	ਆਸਾ ਬੰਦੀ ਮੂਰਖ ਦੇ:	੧੨	੧੭੮
ਸਿਰੀ: ੧	ਆਸਾ ਬੰਧਿ ਚਲਾਈਐ:	੧੭	੬੧
ਮਾਰੂ ੧	ਆਸਾ ਬੰਧੇ ਦਾਨ ਕਰਾ:	੨	੧੦੨੪
ਸਵ: ੫	ਅਸੰਭਉ ਉਦਵਿਅ:	੧੧	੧੪੦੭
ਰਾਮਕਲੀ ੧	ਆਸਾ ਭੀਤਰ ਰਹੈ ਨਿ:	੭	੮੭੭
ਆਸਾ ੫	ਆਸ ਭਰੋਸਾ ਖਸਮ:	੧੫	੩੯੮
ਬਿਲਾ: ੫	ਆਸਾ ਭਰਮ ਬਿਕਾਰ:	੮	੮੧੫
ਗਉ: ੧	ਆਸਾ ਮਾਹਿ ਨਿਰਾਸੁ ਬੁ:	੧੫	੧੫੪
ਮਾਰੂ ਵਾਰ ੧	ਆਸਾ ਮਾਹਿ ਨਿਰਾਸ ਰ:	੬	੧੦੪੩
ਰਾਮ: ੧	ਆਸਾ ਮਾਹਿ ਨਿਰਾਸ ਵ:	੧੭	੮੭੭
ਮਾਰੂ: ੧	ਆਸਾ ਮਾਹਿ ਨਿਰਾਲਮ:	੧੧	੧੦੪੦
ਗਉ: ੫	ਆਸਾ ਮਾਣੁ ਤਾਣੁ ਧਨੁ:	੧	੧੯੭
ਵਡ: ੩	ਆਸਾ ਮਨਸਾ ਇਹੁ ਸ:	੬	੫੫੯
ਸੋਰਠ ੯	ਆਸਾ ਮਨਸਾ ਸਗਲ:	੧੮	੬੩੩
ਜੈਤ: ੫	ਆਸਾ ਮਨਸਾ ਸਗਲ:	੫	੭੦੪
ਆਸਾ ੧	ਆਸਾ ਮਨਸਾ ਸਬਦ:	੧੯	੪੧੩
ਗੋਂਡ ੪	ਆਸਾ ਮਨਸਾ ਸਭ ਤੇ:	੨	੮੬੦
ਮਾਰੂ ੧	ਆਸਾ ਮਨਸਾ ਹਉਮੈ:	੧੦	੧੦੩੮
ਮਾਰੂ ੧	ਆਸਾ ਮਨਸਾ ਕੂੜ ਕ:	੭	੧੦੨੯
ਬਿਲਾ: ਵ: ੩	ਆਸਾ ਮਨਸਾ ਜਗਿ ਮੋ:	੨	੮੫੧
ਸੋਰ:ਵਾਰ: ੩	ਆਸਾ ਮਨਸਾ ਜਲਾਇ:	੧੪	੬੪੬
ਆਸਾ ੧	ਆਸਾ ਮਨਸਾ ਦੋਊ ਬਿ:	੨	੩੫੬
ਰਾਮਕਲੀ ੫	ਆਸਾ ਮਨਸਾ ਪੂਰਨ:	੪	੮੯੫
ਮਾਰੂ ੧	ਆਸਾ ਮਨਸਾ ਬੰਧਿ ਚ:	੧	੧੦੩੧
ਸੋਰਠ ੧	ਆਸਾ ਮਨਸਾ ਬੰਧਨੀ:	੯	੬੩੫
ਬਸੰਤ ੧	ਆਸਾ ਮਨਸਾ ਬਾਂਧੋ ਬਾ:	੧੩	੧੧੮੭
ਸਿਰੀ: ੧	ਆਸਾ ਮਨਸਾ ਮੋਹਿਣੀ:	੩	੫੯
ਗੂਜਰੀਵਾਰ ੩	ਆਸਾ ਮਨਸਾ ਮਰ ਜਾ:	੮	੫੧੭
ਬਿਲਾ:ਵਾ: ੩	ਆਸਾ ਮਨਸਾ ਮਾਰੇਨਿ:	੪	੮੫੧
ਮਾਝ ੫	ਆਸਾ ਮਨੋਰਥ ਪੂਰ:	੧	੧੦੪
ਸਾਰੰਗਵਾਰ ੪	ਆਸਾ ਵਿਚਿ ਅਤਿ ਦੁਖ:	੫	੧੨੪੯
ਆਸਾ ੩	ਆਸਾ ਵਿਚਿ ਸੁਤੇ ਕਈ:	੧੭	੪੨੩
ਜੈਤ: ਵਾਰ ੫	ਆਸਾਵੰਤੀ ਆਸ ਗੁਸਾ:	੧੭	੭੦੮
ਮਾਝ ੫	ਆਸਾੜੁ ਸੁਹੰਦਾ ਤਿਸ:	੯	੧੩੪
ਮਾਝ ੫	ਆਸਾੜੁ ਤਪੰਦਾ ਤਿਸ:	੬	੧੩੪
ਤੁਖਾ: ੧	ਆਸਾੜੁ ਭਲਾ ਸੂਰਜੁ:	੯	੧੧੦੮
ਬਿਲਾਵਲ ੫	ਆਹੋ ਮਨ ਅਵਰਨ:	੧੧	੮੩੦
ਗੋਂਡ ਕਬੀਰ	ਆਹਿ ਠਾਕਰ ਤੁ:	੧੮	੮੭੦
ਰਾਮ: ਵ: ੫	ਆਹਰ ਸਭਿ ਕਰਦਾ:	੪	੯੬੫

ਗੋਂਡ ਕਬੀ:	ਆਕਾਸਿ ਗਗਨੁ ਪਾਤਾ:	੧੧	੮੭੦
ਸਿਰੀ: ੧	ਆਕਾਸੀ ਪਾਤਾਲਿ ਤੂ ਤ੍ਰਿ:	੨	੬੨
ਸਾਰੰ: ਵਾਰ ੧	ਆਖੂੰ ਆਖਾਂ ਸਦਾ ਸਦਾ:	੧੦	੧੨੪੧
ਸਿਰੀਰਾਗ ੧	ਆਖਿ ਆਖਿ ਮਨੁ ਵਾਵ:	੭	੫੩
ਬਿਲਾ: ੩	ਆਖਿ ਆਖਿ ਰਹੇ:	੫	੮੪੧
ਜਪੁ	ਆਖਿ ਆਖਿ ਰਹੇ ਲਿਵ:	੧੭	੫
ਸਲੋਕ ਫਰੀਦ	ਆਖਿ ਸੇਖਾ ਬੰਦਗੀ:	੧	੧੩੮੩
ਜਪੁ	ਆਖਿ ਸੇਖਾ ਬੰਦਗੀ:	੧	੬
ਜਪੁ	ਆਖਿ ਸਿ ਭਿ ਕੇਈ ਕੇ	੧੪	੫
ਜਪੁ	ਆਖਿ ਸੁਰਿ ਨਰ ਮੁ:	੧	੬
ਜਪੁ	ਆਖਹਿ ਕਤੇ ਕੀਤੇ ਬੁ:	੧	੬
ਜਪੁ	ਆਖਹਿ ਗੋਪੀ ਤੇ ਗੋ:	੧	੫
ਰਾਮ: ੩	ਆਖਿਹ ਤ ਵੇਖਹਿ ਸ:	੧੨	੯੧੮
ਸਾਰੰ:ਵਾਰ ੧	ਆਖਹਿ ਥਕਹਿ:	੧੬	੧੨੪੧
ਜਪੁ	ਆਖਹਿ ਦਾਨਵ ਆਖ:	੧	੬
ਜਪੁ	ਆਖਹਿ ਪੜੇ ਕਰਹਿ:	੧੮	੫
ਜਪੁ	ਆਖਿ ਬਰਮੇ ਆਖ:	੧੮	੫
ਜਪੁ	ਆਖਹਿ ਮੰਗਹਿ ਦੇਹਿ:	੩	੨
ਜਪੁ	ਆਖਹਿ ਵੇਦ ਪਾਹ ਪੁ:	੧੮	੫
ਰਾਮ: ੧	ਆਖੁ ਗਣਾ ਕਲਿਆਈ.	੧	੯੦੩
ਆਸਾ ੧	ਆਖਾ ਜੀਵਾ ਵਿਸਰੈ ਮ:	੧੪	੯
ਆਸਾ ੧	ਆਖਾ ਜੀਵਾ ਵਿਸਰੈ ਮ:	੬	੩੪੯
ਸੋਰ ੧	ਆਖਣਿ ਅਉਖਾ ਆਖੀ:	੧੪	੬੩੬
ਆਸਾ ੧	ਆਖਣਿ ਅਉਖਾ ਸਾਚਾ:	੧੫	੯
ਆਸਾ ੧	ਆਖਣਿ ਅਉਖਾ ਸਾਚਾ:	੭	੩੪੯
ਸਾਰੰ:ਵਾਰ ੧	ਆਖਣਿ ਅਉਖਾ ਸੁਨ:	੧੬	੧੨੩੯
ਸਾਰੰ:ਵਾਰ ੧	ਆਖਣਿ ਅਉਖਾ ਨਾਨ:	੧੭	੧੨੩੯
ਸਿਰੀ: ੧	ਆਖਣਿ ਆਖਹਿ ਕੇਤ:	੧੨	੬੧
ਮਾਝ ਵਾਰ ੨	ਆਖਣ ਆਖਿ ਨ ਰਜਿ:	੫	੧੪੭
ਆਸਾ ੩	ਆਖਣਿ ਆਖੈ ਬਕੈ ਸ:	੩	੩੬੨
ਭੈਰਉ ੧	ਆਖਣੁ ਸੁਣਨਾ ਤੇਰੀ:	੬	੧੧੨੫
ਪ੍ਰਭਾ: ੧	ਆਖਣ ਸੁਣਨਾ ਨਾਮੁ:	੯	੧੩੪੪
ਸਿਰੀ: ੧	ਆਖਣੁ ਸੁਨਣਾ ਪਉ:	੪	੨੪
ਮਾਝ ੩	ਆਖਣਿ ਜਾਈਐ ਜੇ ਭੁ:	੪	੧੧੪
ਜਪੁ	ਆਖਣ ਜੋਰ ਚੁਪੈ ਨ:	੮	੭
ਸੂਹੀ ੧	ਆਖਣ ਤਾਕਉ ਜਾਈਐ:	੩	੭੬੬
ਧਨਾ: ੧	ਆਖਣਿ ਤੋਟ ਨ ਭਗਤ:	੭	੬੮੮
ਬਸੰ: ੩	ਆਖਣੁ ਵੇਖਣੁ ਸਭੁ:	੧੧	੧੧੭੬
ਸਿਰੀ: ੧	ਆਖਣੁ ਵੇਖਣੁ ਬੋਲ:	੮	੩੫
ਮਾਝ: ਵਾਰ੧	ਆਖਣੁ ਵੇਖਣ ਬੋਲ:	੫	੧੪੪
ਆਸਾ ੧	ਆਖਣ ਵਾਲਾ ਕਿਆ ਵੇ:	੧੩	੯
ਆਸਾ ੧	ਆਖਣ ਵਾਲਾ ਕਿਆ ਵੇ:	੫	੩੪੯
ਸਿਰੀਰਾਗ ੧	ਆਖਣ ਵਾਲੇ ਜੇਤੜੇ:	੮	੫੩
ਆਸਾ ੧	ਆਖ ਥਕੇ ਕੀਮਤ ਨ:	੧੬	੯
ਆਸਾ ੧	ਆਖ ਥਕੇ ਕੀਮਤਿ ਨ:	੯	੩੪੯

ਰਾਮ ਵਾਰ ੫	ਆਖਾ ਬਿਰਥਾ ਜੀਅ:	੭	੯੫੮
ਸੂਹੀ ੫	ਆਖਾ ਬਿਰਥਾ ਜੀਅ ਕੀ:	੧	੭੬੩
ਤਿਲੰਗ ੧	ਆਖਿਰ ਬਿਆਫਤਮ ਕ:	੬	੭੨੧
ਭੈਰਉ ੫	ਆਖੇਰ ਬਿਰਤ ਬਾਹ:	੧੬	੧੧੩੬
ਰਾਮ: ੫	ਆਖਾਰ ਮੰਡਲੀ ਧਰ:	੧੫	੮੮੪
ਗਉ: ੫	ਅਖੇੜ ਬਿਰਤਿ ਰਾਜ:	੧੫	੧੭੯
ਗਉ: ੫	ਆਗਿਆ ਆਵੈ ਆਗਿਆ:	੧੩	੨੯੪
ਆਸਾ ੫	ਆਗਿਆ ਸਤਿ ਸਹੁ ਹਾ	੩	੪੧੦
ਆਸਾ ੫	ਆਗਿਆਕਾਰੀ ਸਗ:	੧੪	੩੭੩
ਆਸਾ ੫	ਆਗਿਆਕਾਰੀ ਸੁਘੜੁ:	੩	੩੭੧
ਸੂਹੀ ਵਾਰ ੩	ਆਗਿਆਕਾਰੀ ਸਦਾ ਸੁ:	੧੦	੭੮੫
ਰਾਮ: ੫	ਆਗਿਆਕਾਲੀ ਸਦਾ:	੧੨	੮੮੩
ਗਉ: ੫	ਆਗਿਆਕਾਰੀ ਹਰਿ ਹ:	੧੨	੧੮੬
ਗਉ: ੫	ਆਗਿਆਕਾਰੀ ਕੀਨੀ ਮਾ:	੧੩	੨੯੪
ਗਉ: ੫	ਆਗਿਆਕਾਰੀ ਧਾਰੀ ਸ:	੧੮	੨੮੧
ਗਉ: ੫	ਆਗਿਆਕਾਰੀ ਬਪਰ:	੧੨	੨੭੭
ਆਸਾ ੧	ਆਗੈ ਅੰਤੁ ਨ ਪਾਇਓ:	੧੮	੩੫੦
ਟੋਡੀ ੫	ਆਗਿਆ ਤੁਮਰੀ ਮੀਠੀ:	੧	੭੧੩
ਮਾਰੂ ੫	ਆਗਿਆ ਦੂਖ ਸੂਖ ਸ:	੧੨	੧੦੮੬
ਗਉ: ੧	ਆਗਿਆ ਨਹੀ ਲੀਨੀ:	੨	੨੨੭
ਗਉ: ੫	ਆਗੈ ਆਪਿ ਇਹੁ ਥਾਨੁ:	੧੫	੨੦੦
ਗੂਜਰੀ ੫	ਆਗਿਆ ਮਹਿ ਤੇਰੀ ਪ੍ਰ:	੧	੫੦੮
ਮਾਰੂ: ੫	ਆਗਿਆ ਮਹਿ ਭੂਖ ਸੋ:	੪	੧੦੦੦
ਨਟ: ੫	ਆਗਿਆ ਮਾਨਿ ਜਾਨਿ ਸੁ:	੧੩	੯੭੮
ਆਸਾ ੧	ਆਗੇ ਸਹ ਭਾਵਾ ਕਿ ਨ:	੧	੩੫੭
ਸੋਰਠ ੫	ਆਗੈ ਸੁਖ ਗੁਰਿ ਦੀਆ	੪	੬੨੬
ਸੋਰਠ ੫	ਆਗੈ ਸੁਖ ਪਾਛੈ ਸੁਖ:	੧੬	੬੦੯
ਸੋਰਠ ੫	ਆਗੈ ਸੁਖ ਮੇਰੇ ਮੀਤਾ	੧	੬੩੦
ਵਡਹੰਸ ੧	ਆਗੈ ਸਰਪਰ ਜਾਣਾ:	੪	੫੭੯
ਵਡ: ੧	ਆਗੈ ਹੁਕਮ ਨ ਚਲੈ:	੫	੫੭੯
ਮਾਰੂ ਵਾਰ ੫	ਆਗਾਹਾ ਕੂ ਤ੍ਰਾਘਿ ਪਿਛਾ	੧੨	੧੦੯੬
ਆਸਾ ੫	ਆਗੈ ਹੀ ਤੇ ਸਭ ਕਿਛੁ:	੧	੩੮੩
ਸਾਰੰ: ਕਬੀਰ	ਆਗੈ ਕਉ ਕਿਛੁ ਤੁਲ:	੧੬	੧੩੫੩
ਸਾਰੰਗ ੫	ਆਗੈ ਕੁਸਲ ਪਾਛੈ ਖੇ:	੧	੧੨੨੩
ਆਸਾ ਕਬੀਰ	ਆਗੈ ਗਇਆ ਨ ਬਾਜੀ:	੬	੪੭੬
ਤੁਖਾ: ੧	ਆਗੈ ਘਾਮ ਪਿਛੈ ਰੁਤਿ:	੧	੧੧੦੯
ਗਉ: ੫	ਆਗੈ ਚਲਣੁ ਅਉਰ:	੫	੨੧੬
ਆਸਾ ੩	ਆਗੈ ਜਾਤਿ ਰੂਪੁ ਨ:	੧੦	੩੬੩
ਰਾਮ: ੫	ਆਗੈ ਜਮ ਸਿਉ ਹੋਇ:	੧੦	੮੯੧
ਮਾਰੂ ੩	ਆਗੈ ਜਮਕਾਲ ਲੇਖਾ:	੬	੧੦੬੩
ਗਉ: ੧	ਆਗੈ ਜਮ ਦਲ ਬਿਖ:	੧੧	੧੫੫
ਗਉ: ੫	ਆਗੈ ਠਾਕੁਰਿ ਤਿਲ ਨ:	੪	੨੫੫
ਗਉ: ੫	ਆਗੈ ਤਿਲੁ ਨਹੀ ਮਾਨੀ:	੩	੨੧੧
ਸਿਰੀ: ੧	ਆਗੈ ਦੇਖਉ ਡਉ ਜ:	੪	੨੦
ਭੈਰਉ ੫	ਆਗੈ ਦਯੁ ਪਾਛੈ ਨਾਰਾ:	੮	੧੧੩੭

ਕਾਨ: ੫	ਆਗੈ ਦ੍ਰਿਸਟਿ ਆਵਤ:	੧੮	੧੩੦੨
ਆਸਾ ੫	ਆਗੈ ਦਰਗਹ ਕਾਮ:	੧੭	੩੭੯
ਰਾਮ: ੫	ਆਗੈ ਦਰਗਹ ਪਾਵ:	੧੨	੯੯੩
ਰਾਮ: ੫	ਆਗੈ ਦਰਗਹ ਪਾਵ:	੪	੮੯੩
ਗੋਂਡ ੫	ਆਗੈ ਦਰਗਹ ਪਾਵੈ:	੫	੮੬੬
ਸਿਰੀ: ੫	ਆਗੈ ਦਰਗਾਹਿ ਮੰਨੀ:	੧	੫੩
ਆਸਾ ੫	ਆਗਨ ਮੇਰੇ ਸੋਭਾ ਚੰ:	੧੦	੩੭੨
ਗੋਂਡ ਕਬੀਰ	ਆਗੈ ਨਰਕ ਈਹਾ ਭੋ:	੧੬	੮੭੧
ਦੇਵ: ੫	ਆਗੈ ਪਾਛੈ ਅੰਤੀ ਵਾ:	੬	੫੩੩
ਆਸਾ ੫	ਆਗੈ ਪਾਛੈ ਏਕੋ:	੫	੩੯੧
ਮਾਰੂ ੧	ਆਗੈ ਪਾਛੈ ਸੁਖ ਨਹੀ:	੯	੧੦੧੦
ਗਉ: ੧	ਆਗੈ ਪਾਛੈ ਹੁਕਮ ਸ:	੧੧	੧੫੧
ਬਿਲਾ: ੧	ਆਗੈ ਪਾਛੈ ਕੁਸਲੁ ਭ:	੫	੮੨੯
ਸਾਰੰ: ਵਾਰ ੧	ਅ,ਗੈ ਪਾਛੈ ਗਣਤ ਨ:	੧੨	੧੨੩੮
ਸਿਰੀ: ੧	ਆਗੈ ਪੂਛ ਨ ਹੋਵਈ:	੧੮	੬੨
ਗਉ: ੧	ਆਗੈ ਪਾਛੈ ਮੰਦੀ ਸੋਇ:	੧੨	੧੯੯
ਰਾਮ ਵਾਰ ੧	ਆਗੈ ਪਾਛੈ ਰੋਵਹਿ ਪੁ:	੧੫	੯੫੧
ਗਉ: ੫	ਆਗੈ ਬਿਖਮ ਪੰਥ ਭੈ:	੬	੨੧੪
ਭੈਰ: ਕਬੀਰ	ਆਗੈ ਬੈਠਾ ਪੀਠਿ ਫਿਰਾ:	੪	੧੧੫੯
ਮਾਰੂ ੧	ਆਗੈ ਬਿਮਲ ਨਦੀ ਅ:	੩	੧੦੨੬
ਮਾਰੂ ੩	ਆਗੈ ਮੋਹ ਨ ਚੂਕੈ ਮਾ:	੬	੧੦੬੩
ਟੋਡੀ ੫	ਆਗਮ ਨਿਗਮ ਕਹੈ:	੬	੭੧੪
ਆਸਾ ਕਬੀ:	ਆਗਮ ਨਿਗਮ ਜੋਤਿ:	੧੮	੪੭੬
ਭੈਰ: ੫	ਆਗੈ ਮਿਲੈ ਨਿਥਾਵੈ ਥਾ:	੧੮	੧੧੪੩
ਰਾਮਕਲੀ ੧	ਆਗੈ ਮਿਲੀ ਨਿਥਾਵੇ ਥਾ:	੪	੮੯੧
ਰਾਮ: ੫	ਆਗੈ ਰਾਖਿਓ ਸਾਲਗ:	੧੮	੮੮੭
ਸਲੋਕ ਕਬੀਰ	ਆਗ ਲਗਉ ਤਿਹ ਧਉ:	੬	੧੩੬੫
ਗਉ: ਕਬੀਰ	ਆਗਿ ਲਗਾਇ ਮੰਦਰ:	੮	੩੩੨
ਦੇਵ: ੫	ਆਚਨ ਲਾਗੈ ਅਗਨਿ:	੧੨	੫੩੧
ਮਲਾ: ਰਵ:	ਆਚਾਰ ਸਹਿਤ ਬਿਪ੍ਰ	੧੨	੧੨੯੩
ਆਸਾ ੫	ਆਚਾਰ ਕਰਹਿ ਸੋਭਾ:	੪	੩੭੪
ਮਲਾ: ੧	ਆਚਰਜ ਸੁਆਮੀ ਅ:	੧੪	੧੨੭੮
ਆਸਾ ੫	ਆਚਰਜੁ ਡੀਠਾ ਅਮਿ:	੧੫	੪੬੦
ਤੁਖਾਰੀ ੧	ਆਚਾਰਿ ਤੂ ਵੀਚਾਰਿਆ:	੨	੧੧੧੩
ਆਸਾ ੧	ਆਚਾਰੀ ਨਹੀ ਜੀਤਿਆ:	੭	੩੫੫
ਟੋਡੀ ੫	ਆਚਾਰ ਬਿਉਹਾਰ ਜਾ	੯	੭੧੫
ਗਉ: ੫	ਆਚਾਰ ਬਿਉਹਾਰ ਬੀ:	੬	੧੮੬
ਧਨਾ: ੧	ਆਚਾਰਾ ਵੀਚਾਰ ਸਰੀ:	੧੩	੬੮੧
ਬਸੰਤ ੫	ਆਜ ਹਮਾਰੈ ਗ੍ਰਿਹਿ:	੩	੧੧੮੦
ਬਸੰ: ੫	ਆਜੁ ਹਮਾਰੈ ਬਨੇ ਫਾ:	੪	੧੧੮੦
ਬਸੰਤ ੫	ਆਜ ਹਮਾਰੈ ਮਹਾ ਅ:	੨	੧੧੮੦
ਬਸੰ: ੫	ਆਜ ਹਮਾਰੈ ਮੰਗਲ:	੨	੧੧੮੦
ਸਲੋਕ ਕਬੀ:	ਆਜ ਕਾਲਿ ਤਜਿ ਜਾਹੁ:	੧੧	੧੩੬੬
ਸੋਰ: ੯	ਆਜੁ ਕਾਲਿ ਫੁਨਿ ਤੋਹਿ:	੧੫	੬੩੧
ਸਲੋ: ਕਬੀਰ	ਆਜ ਕਾਲਿ ਭੁਇ ਲੋਟ:	੯	੧੩੬੬

ਮਾਰੂ ੧	ਆਜ ਕਾਲਿ ਮਰਿ ਜਾਈ:	੧੭	੧੦੨੫
ਸਵ: ੪	ਆਜੋਨੀ ਊਭਲ ਅਮ:	੨	੧੩੯੮
ਸਾਰੰਗ ੪	ਆਜੂਨੀ ਸੈਭਉ:	੧੫	੧੨੦੧
ਸਵ: ੫	ਆਜੂਨੀ ਸੰਭਵਿਉ ਸ:	੮	੧੪੦੭
ਸਵ: ੪	ਆਜੂਨੀ ਸੰਭਵਿਆ ਉ:	੧੫	੧੩੯੭
ਗੋਂਡ: ਨਾਮ:	ਆਜੁ ਨਾਮੇ ਬੀਠਲੁ ਦੇ:	੧੮	੮੭੪
ਮਲਾਰ ੫	ਆਜੁ ਮੈ ਬੈਸਿਓ ਹਰਿ:	੭	੧੨੬੯
ਸਿਰੀ:ਤ੍ਰਿਲੋਚਨ	ਆਜੁ ਮੇਰੈ ਮਨਿ ਪ੍ਰਗਟਿ:	੧੧	੯੨
ਆਸਾ ਫਰੀਦ	ਆਜੁ ਮਿਲਾਵਾ ਸੇਖ ਫ:	੧੨	੪੮੮
ਧਨਾ: ੧	ਆਟ ਸੇਤੀ ਨਾਕ ਪਕ:	੧	੬੬੩
ਸਲੋਕ ਕਬੀਰ	ਆਠਿ ਜਾਮਿ ਚਉਸਠਿ:	੫	੧੩੭੭
ਆਸਾ ੫	ਆਠ ਪਹਰ ਉਦਕ:	੬	੩੯੩
ਆਸਾ ਨਾਮ:	ਆਠ ਪਹਰ ਅਪਨਾ ਖ:	੧੫	੪੮੫
ਰਾਮ: ੫	ਆਠ ਪਹਰ ਅਪਨਾ ਪ੍ਰ:	੪	੯੨੬
ਸਾਰੰਗ ੫	ਆਠ ਪਹਰ ਅਪਨਾ ਪ੍ਰ:	੧੬	੧੨੦੭
ਪ੍ਰਭਾਤੀ ੫	ਆਠ ਪਹਰ ਅਪਨੀ ਲਿ:	੭	੧੩੩੯
ਸੋਰ: ੫	ਆਠਿ ਪਹਰ ਅਰਾਧਿ:	੪	੬੨੭
ਗਉ: ੫	ਆਠ ਪਹਰ ਆਰਾਧੀਐ:	੪	੨੧੮
ਸੋਰਠ ੫	ਆਠ ਪਹਰ ਅਰਾਧਹੁ:	੧੦	੧੬੧੯
ਗਉ: ੫	ਆਠ ਪਹਿਰ ਸੰਗੀ ਬ:	੧੦	੧੯੬
ਪ੍ਰਭਾਤੀ ੫	ਆਠ ਪਹਿਰ ਸਿਮਰਉ:	੮	੧੩੩੮
ਗਉ: ੫	ਆਠ ਪਹਰ ਸਿਮਰਹੁ:	੧੬	੨੬੯
ਗੂਜਰੀ ੫	ਆਠ ਪਹਰ ਸਿਮਰਹੁ:	੧੦	੫੦੦
ਗਉ: ੫	ਆਠ ਪਹਰ ਸਿਮਰਹੁ:	੧੨	੧੮੪
ਆਸਾ ੫	ਆਠ ਪਹਿਰ ਸਲਾਹਿ:	੧੩	੩੯੭
ਪ੍ਰਭਾਤੀ ੫	ਆਠ ਪਹਰ ਹਰਿ ਸਿ:	੮	੧੩੪੦
ਮਾਰੂ ੫	ਆਠ ਪਹਰ ਹਹਿ ਹਰਿ:	੧੪	੧੦੮੫
ਗਉ: ੫	ਆਠ ਪਹਰ ਹਰਿ ਹਰਿ:	੮	੧੮੫
ਸੂਹੀ ੫	ਆਠ ਪਹਰ ਹਰਿ ਹਰਿ:	੧੫	੭੪੧
ਭੈਰਉ ੫	ਆਠ ਪਹਿਰ ਹਹਿ ਹਰਿ:	੧੦	੧੧੪੯
ਗੂਜਰੀ ੫	ਆਠ ਪਹਰ ਹਰਿਕੇ:	੨	੫੦੩
ਵਡ: ੫	ਆਠ ਪਹਰ ਹਰਿਕੇ:	੫	੫੬੩
ਗੋਂਡ ੫	ਆਠ ਪਹਰ ਹਰਿਕੇ: ਗ:	੪	੮੬੬
ਰਾਮ: ੫	ਆਠ ਪਹਰ ਹਰਿਕੇ ਗੁ	੧੪	੮੯੨
ਗੂਜਰੀ ੫	ਆਠ ਪਹਰ ਹਰਿਕੇ ਗੁ:	੧੮	੪੯੭
ਸੋਰਠ ੫	ਆਠ ਪਹਰ ਹਰਿਕਾ:	੧੧	੬੨੮
ਗਉ: ੫	ਆਠ ਪਹਰ ਹਰਿਕਾ ਨਾ:	੧੨	੨੮੭
ਜੈਤ: ੫	ਆਠ ਪਹਰ ਹਰਿ ਧਿ:	੭	੭੦੯
ਵਡ: ੫	ਆਠ ਪਹਰ ਹਰਿ ਧਿ:	੧੧	੫੭੮
ਜੈਤ: ੫	ਆਠ ਪਹਿਰ ਹਰਿ ਧਿ:	੧੭	੭੦੯
ਆਸਾ ੫	ਆਠ ਪਹਰ ਹਰਿ ਨਾ:	੬	੪੬੧
ਮਾਰੂ ੫	ਆਠ ਪਹਰ ਹਰਿ ਰ:	੧	੧੦੮੬
ਜੈਤ: ੫	ਆਠ ਪਹਰ ਕਰ ਜੋ:	੧੨	੭੦੪
ਮਾਰੂ ੫	ਆਠ ਪਹਰ ਕਰ ਜੋ:	੧੫	੧੦੭੭
ਆਸਾ ੫	ਆਠ ਪਹਰ ਕਰ ਜੋ.	੧੧	੪੦੦

ਆਸਾ ੫	ਆਠ ਪਹਰ ਕਰ ਜੋ:	੫	੩੯੩
ਭੈਰਉ ੫	ਆਠ ਪਹਰ ਕੀਰਤ:	੬	੧੧੪੯
ਗੋਂਡ ੫	ਆਠ ਪਹਰ ਗਾਈਐ:	੯	੮੬੬
ਸਿਰੀ ੫	ਆਠ ਪਹਿਰ ਗੁਣ ਸਾ:	੮	੪੬
ਸੋਰਠ ੫	ਆਠ ਪਹਰ ਗੁਣ ਗਾ:	੩	੬੨੬
ਗਉ: ੫	ਆਠ ਪਹਰ ਗੁਣ ਗਾ:	੧੪	੨੧੭
ਆਸਾ ੫	ਆਠ ਪਹਰ ਗੁਣ ਗਾ:	੮	੩੯੮
ਗਉ: ੫	ਆਠ ਪਹਰ ਗੁਨ ਗਾ:	੯	੨੯੯
ਪ੍ਰਭਾ: ੫	ਆਠ ਪਹਰ ਗੁਨ ਗਾ:	੮	੧੩੩੯
ਸਾਰੰ: ੫	ਆਠ ਪਹਰ ਗੁਨ ਗਾ:	੧੦	੧੨੩੬
ਬਿਲਾਵਲ ੫	ਆਠ ਪਹਰ ਗੁਨ ਗਾ:	੧	੮੨੧
ਮਾਝ ੫	ਆਠ ਪਹਰ ਗੋਬਿੰਦ:	੪	੧੦੮
ਸਾਰੰ: ੫	ਆਠ ਪਹਰ ਗੋਬਿੰਦ:	੮	੧੨੨੧
ਭੈਰਉ ੫	ਆਠ ਪਹਰ ਗਾਵਤ:	੨	੧੧੫੦
ਬਿਲਾਵਲ ੫	ਆਠ ਪਹਰ ਚਿਤਵੈ:	੮	੮੨੩
ਆਸਾ ੫	ਆਠ ਪ ਰ ਜਿਸ ਵਿ:	੧੦	੩੮੬
ਗਉ: ੫	ਆਠ ਪਹਰ ਜਿਹਵੇ:	੧੫	੧੮੦
ਸੂਹੀ ੫	ਆਠ ਪਹਰ ਜਿਤ ਤੁ:	੯	੭੪੭
ਗੋਂਡ ੫	ਆਠ ਪਹਰ ਜਨੁ ਏ:	੧੬	੮੬੯
ਗਉ: ੫	ਆਠ ਪਹਰ ਜਨ ਹ:	੪	੨੬੫
ਨਟ ੫	ਆਠ ਪਹਰ ਜਨਕੈ	੨	੯੭੯
ਮਾਰੂ ੫	ਆਠ ਪਹਰ ਜਿਨਿ ਖ:	੧੪	੧੦੭੭
ਮਾਝ ੫	ਆਠ ਪਹਰ ਤੁਧ ਜਾ:	੧੨	੧੩੦
ਸੂਹੀ ੫	ਆਠ ਪਹਰ ਤੇਰੇ ਗੁ:	੧੧	੭੪੦
ਮਾਝ ੫	ਆਠ ਪਹਿਰ ਤੇਰੇ ਗ:	੭	੧੦੬
ਬਿਲਾ: ੫	ਆਠ ਪਹਰ ਤੇਰਾ ਨਾ:	੫	੮੨੬
ਸਾਰੰਗ ੫	ਆਠ ਪਹਰ ਦਰਸ:	੯	੧੨੧੭
ਗਉ: ੫	ਆਠ ਪਹਰ ਧਿਆਈ:	੫	੨੦੦
ਆਸਾ ੫	ਆਠ ਪਹਰ ਨਿਕਟਿ:	੧੨	੩੯੨
ਆਸਾ ੫	ਆਠ ਪਹਰ ਨਾਨਕ:	੧੪	੩੮੭
ਕਾਨੜਾ ੫	ਆਠ ਪਹਰ ਨਾਨਕ:	੬	੧੩੦੨
ਗੋਂਡ ੫	ਆਠ ਪਹਰ ਨਾਮ ਰੰ:	੧੦	੮੬੯
ਗਉ: ੫	ਆਠ ਪਹਰ ਪੂਜਹੁ:	੧੦	੧੮੩
ਪ੍ਰਭਾ ੫	ਆਠ ਪਹਰ ਪਾਰ ਬ੍ਰ:	੧੮	੧੩੩੮
ਗਉ: ੫	ਆਠ ਪਹਰ ਪਾਰ ਬ੍ਰ:	੩	੨੮੭
ਸੂਹੀ ੫	ਆਠ ਪਹਰ ਪਾਰ ਬ੍ਰ:	੩	੭੪੪
ਸੂਹੀ ੫	ਆਠ ਪਹਰ ਪ੍ਰਭ ਅ:	੬	੭੫੦
ਗਉ: ੫	ਆਠ ਪਹਿਰਿ ਪ੍ਰਭ ਸਿ:	੧੪	੧੯੧
ਧਨਾ: ੫	ਆਠ ਪਹਰ ਪ੍ਰਭ ਕ:	੮	੬੭੫
ਸਾਰੰਗ ੫	ਆਠ ਪਹਰ ਪ੍ਰਭ ਕੇ:	੨	੧੨੨੬
ਰਾਮ: ੫	ਆਠ ਪਹਰ ਪ੍ਰਭ ਕਾ:	੮	੯੦੧
ਗੋਂਡ ੫	ਆਠ ਪਹਰ ਪ੍ਰਭ ਕਾ:	੧੮	੮੬੫
ਬਿਲਾ: ੫	ਆਠ ਪਹਰ ਪ੍ਰਭ ਜਾ:	੬	੮੦੭
ਸਿਰੀ: ੫	ਆਠ ਪਹਰ ਪ੍ਰਭੁ ਧਿ:	੧੨	੪੪
ਗਉ: ੫	ਆਠ ਪਹਰ ਪ੍ਰਭ ਪੇ:	੩	੨੯੪

ਸੋਰਠ ੫	ਆਨ ਆਪਨਾ ਕਰਤ:	੪	੬੦੯
ਟੋਡੀ ੫	ਆਨ ਅਵਰ ਸਿਞਾਣ:	੭	੭੧੫
ਜੈਤ: ਵਾਰ ੫	ਆਨ ਸੁਆਦ ਸਭਿ ਫੀ:	੮	੭੦੮
ਸਾਰੰ: ੫	ਆਨ ਸੁਆਦ ਬਿਸਾਰਿ	੧੪	੧੨੨੦
ਗਉ: ੫	ਆਨਿ ਸੁਖਾ ਨਹੀਂ ਆਵ:	੮	੧੯੬
ਧਨਾ: ੫	ਆਨ ਸਗਲ ਬਿਧ ਕਾ:	੨	੬੭੬
ਧਨਾ:	ਆਨ ਸੰਜਮ ਕਿਛੁ ਨ:	੧੫	੬੭੫
ਮਾਰੂ ੫	ਆਨ ਸਾਦ ਬਿਸਾਰ ਹੋ:	੫	੧੦੦੭
ਸਾਰੰ: ੫	ਆਨ ਕਾਮ ਬਿਕਾਰ ਮਾ:	੧੦	੧੨੨੩
ਸਾਰੰਗ ੫	ਆਨ ਜੰਜਾਰ ਬ੍ਰਿਥਾ ਸੂ:	੧੩	੧੨੨੧
ਕਲਿ: ੫	ਆਨ ਜਲਾ ਸਿਉ ਕਾਜੁ:	੧੬	੧੩੨੧
ਗਉ: ੫	ਆਨ ਤਿਆਗ ਜਪਹੁ:	੩	੨੯੦
ਧਨਾ: ੫	ਆਨ ਤਿਆਗਿ ਭਏ ਇ:	੧੭	੬੭੯
ਰਾਮ: ਸੁੰ:	ਆਨੰਦ ਅਨਹਦ ਵ:	੧੦	੯੨੩
ਰਾਮਕਲੀ ੩	ਆਨੰਦ ਆਨੰਦ ਸਭ:	੧੬	੯੧੭
ਬਿਹਾ: ੫	ਆਨੰਦ ਅਨਦਿਨ ਸ:	੩	੫੪੬
ਧਨਾ: ੧	ਆਨੰਦ ਅਨਦਿਨ ਹ:	੨	੬੮੮
ਬਿਲਾ: ੫	ਆਨੰਦ ਅਨਦਿਨ ਵ:	੭	੮੪੬
ਬਿਲਾਵਲ ੫	ਆਨੰਦ ਅਨਦਿਨੁ ਵ:	੫	੮੪੬
ਕਾਨੜਾ ੫	ਆਨਦਾ ਸੁਖ ਸਹਜ:	੧	੧੩੦੧
ਗਉ: ੫	ਆਨਦ ਸੁਖ ਭੇਟਤ:	੧੬	੨੦੪
ਰਾਮ: ੫	ਆਨੰਦ ਹਰਖ ਸ:	੧੧	੯੨੫
ਆਸਾ ੫	ਆਨੰਦ ਹਰਿ ਜਸ ਮ:	੧	੪੫੭
ਰਾਮ: ੫	ਆਨੰਦ ਹਰਿ ਰੂਪ:	੧੫	੮੯੬
ਰਾਮ: ੫	ਆਨੰਦ ਕਰਿ ਸੰਤਹ:	੯	੮੯੫
ਰਾਮ: ੫	ਆਨੰਦ ਗੁਣੀ ਗਹੇਰਾ:	੧੮	੮੯੩
ਕਾਨ ੫	ਆਨਦਾ ਗੁਨ ਗਾਇ ਮੰ:	੪	੧੩੦੧
ਸਵ: ੪	ਆਨੰਦੁ ਨਿਤੁ ਮੰਗਲੁ	੧੬	੧੪੦੧
ਬਿਲਾ: ੫	ਆਨੰਦ ਮਗਨ ਰਸਿ ਰਾ:	੨	੮੧੮
ਗਉ: ਕਬੀਰ	ਆਨੰਦ ਮਾਤੇ ਅਨ ਦਿ:	੧੭	੩੨੮
ਧਨਾ: ੧	ਆਨੰਦ ਮੂਲੁ ਅਨਾਥ:	੧੮	੬੮੫
ਗੂਜਰੀ ੪	ਆਨਦ ਮੂਲ ਜਗਜੀ:	੧੧	੪੯੪
ਗੂਜਰੀ ੧	ਅਨੰਦ ਮੂਲ ਨਾਥ ਸਿ:	੬	੫੦੫
ਗੋਂਡ ਕਬੀਰ	ਆਨਦ ਮੂਲ ਪੁਰਖੋ:	੧੨	੮੭੦
ਗਉ: ਕਬੀਰ	ਆਨੰਦ ਮੂਲ ਪਰਮ:	੧੦	੩੪੩
ਕਾਨ: ਵਾਰ੪	ਆਨਦ ਮੂਲੁ ਰਾਮੁ ਸ:	੧੮	੧੩੧੫
ਕਾਨ: ੫	ਆਨਦ ਰੰਗ ਬਿਨੋਦ:	੧੩	੧੩੦੨
ਮਾਰੂ ੧	ਆਨੰਦ ਰੂਪ ਅਨੂਪ:	੧੮	੧੦੪੨
ਮਾਰੂ: ੧	ਆਨੰਦ ਰੂਪ ਅਨੂਪ:	੧੫	੧੦੪੧
ਬਿਲਾ: ੫	ਆਨਦ ਰੂਪ ਸਭਨਾ:	੧੪	੮੦੧
ਬਿਲਾ: ੫	ਆਨੰਦ ਰੂਪ ਧਿਆ	੭	੮੩੦
ਸਾਰੰਗ ੫	ਆਨੰਦ ਰੂਪੀ ਪੇਖਿਕੈ:	੧੫	੧੨੩੦
ਪ੍ਰਭਾਤੀਨਾਮ:	ਆਨੰਦ ਰੂਪੀ ਮੋਰੋ ਰਾ:	੩	੧੩੫੧
ਪ੍ਰਭਾ: ੧	ਆਨਦ ਰੂਪ ਵਿਟਹੁ:	੧੭	੧੩੪੨
ਭੈਰਉ ਕਬੀ:	ਆਨ ਦੇਵ ਸਿਉ; ਨਾਹੀ:	੧੮	੧੧੬੨

ਸੂਹੀ ੫	ਆਨੰਦਾ ਵਜਹਿ ਨਿਤ	੧੩	੭੮੧
ਗੋਂਡ: ਨਾਮ	ਆਨ ਦੇਵ ਬਦਲਾਵ:	੧੫	੮੭੪
ਗਉ: ੫	ਆਨਨ ਸੁਨੀਐ ਕਤ:	੧੫	੧੮੦
ਦੇਵ ੫	ਆਨਨ ਸਮਸਰ ਕੋ:	੧੬	੫੩੫
ਸਵ ੫	ਆਨ ਨਾਹੀ ਸਮਸਰਿ:	੧੦	੧੩੮੫
ਰਾਮਕਲੀ ੫	ਆਨ ਨ ਜਾਨਾ ਵੇਸਾ:	੧੫	੯੧੨
ਰਾਮ: ੩	ਆਨ ਨ ਦੀਸੈ ਕੋਈ:	੧੭	੮੮੬
ਆਸਾ ੫	ਆਨ ਨ ਬੀਆ ਤੇਰੀ ਸ:	੧੭	੩੭੧
ਗਉ: ੫	ਆਨ ਨ ਰਸ ਕਸ ਲਵੈ:	੧੭	੧੮੦
ਸਾਰੰ: ੫	ਆਨ ਬਿਉਹਾਰ ਬਿਸ:	੧੨	੧੨੨੦
ਸਾਰੰ: ੫	ਆਨ ਬਸਤੁ ਸਿਉ ਕਾ:	੧੧	੧੨੫੩
ਸਾਰੰ: ੫	ਆਨ ਬਾਪਾਰ ਬਨਜ:	੧੦	੧੨੧੧
ਸਾਰੰ: ੫	ਆਨ ਬਿਭੂਤ ਮਿਥਿਆ	੬	੧੨੧੯
ਗਉ: ੫	ਆਨ ਮਨਉ ਤਉਪ:	੧੨	੧੫੩
ਸਾਰੰ: ੫	ਆਨ ਮਾਰਗ ਜੇਤਾ ਕਿ:	੪	੧੨੧੨
ਆਸਾ ੫	ਆਨ ਰਸਾ ਸਭਿ ਹੋਛੇ:	੧੧	੩੭੭
ਆਸਾ ੫	ਆਨ ਰਸਾ ਖਿਨ ਮਹਿ:	੧੦	੩੭੭
ਗਉ:	ਆਨ ਰਸਾ ਜੇਤੇ ਤੈ ਚਾ:	੧੨	੧੮੦
ਗਉ: ੫	ਆਨ ਰਸਾ ਦੀਸਹਿ ਸ:	੧੪	੧੯੮
ਆਸਾ ੫	ਆਨ ਰਸਾ ਮਹਿ ਵਿਆ:	੧੦	੩੭੭
ਗਉ: ੫	ਆਨ ਰੰਗ ਫੀਕੇ ਸਭ:	੭	੧੯੪
ਮਾਰੂ ੫	ਆਨ ਰੂਤੀ ਆਨ ਬੋਈ:	੧੦	੧੦੦੨
ਰਾਮ: ਨਾਮ:	ਆਨੀਲੇ ਕਾਗਦ ਕਾਟੀ:	੧੨	੯੭੨
ਆਸਾ ਨਾਮ:	ਆਨੀਲੇ ਕੁੰਭ ਭਰਾਈਲੇ:	੬	੫੮੫
ਰਾਮ: ਨਾਮ:	ਆਨੀਲੇ ਕੁੰਭ ਭਰਾਈਲੇ:	੧੪	੯੭੨
ਆਸਾ ਨਾਮ:	ਆਨੀਲੇ ਦੂਧੁ ਗੰਧਾਈ:	੯	੫੮੫
ਆਸਾ ਨਾਮ:	ਆਨੀਲੀ ਫੂਲ ਪਰੋਈ ਲੇ:	੮	੪੮੫
ਮਾਝ ੩	ਆਪੇ ਊਚਾ ਊਚੋ ਹੋਈ;	੧੮	੧੨੫
ਸੋਰ: ੪	ਆਪੇ ਉਝੜ ਪਾਇਦਾ:	੧੪	੬੦੪
ਭੈਰਉ ੩	ਆਪਿ ਉਧਰੇ ਸਭਿ ਕੁ	੧੦	੧੧੨੯
ਗਉ: ੩	ਆਪਿ ਉਧਰੇ ਕੁਲ ਸ:	੧੫	੧੬੧
ਮਾਰੂ ੫	ਆਪ ਉਪਾਏ ਉਪਾਵ:	੯	੧੦੭੭
ਬਿਲਾਵਲ ੩	ਆਪਿ ਉਪਾਏ ਉਪਾਵ:	੧੭	੮੪੨
ਮਾਰੂ ੧	ਆਪਿ ਉਪਾਇਆ ਜਗ:	੧੮	੧੦੨੨
ਧਨਾ: ੧	ਆਪਿ ਉਪਾਇ ਆਪਿ ਸ:	੧੩	੬੮੮
ਮਾਰੂ ੧	ਆਪ ਉਪਾਏ ਆਪਿ ਖ:	੧੧	੧੦੨੦
ਰਾਮ: ੧	ਆਪਿ ਉਪਾਇ ਆਪੇ ਘ:	੧੩	੯੩੧
ਆਸਾ ੧	ਆਪਿ ਉਪਾਏ ਆਪੇ ਦੇ:	੧੪	੩੪੯
ਵਡ: ੫	ਆਪਿ ਉਪਾਏ ਅ ਪਿ:	੧੫	੫੭੮
ਬਿਲਾਵਲ ੩	ਆਪਿ ਉਪਾਇ ਸਭ	੧੪	੮੪੧
ਮਾਰੂ ਵਾਰ ੩	ਆਪਿ ਉਪਾਏ ਕਹੇ ਆ:	੫	੧੦੬੨
ਬਿਲਾਵਲ ੩	ਆਪਿ ਉਪਾਇ ਕਰਿ ਵੇ:	੧੨	੮੪੧
ਮਾਰੂ ੩	ਆਪਿ ਉਪਾਇ ਖਪਾਇ:	੧੦	੧੦੬੨
ਸੂਹੀ ਵਾਰ ੩	ਆਪਿ ਉਪਾਇ ਖਪਾ:	੧੩	੭੮੫
ਮਾਝ ੩	ਆਪਿ ਉਪਾਏ ਤੈ ਆਪੇ:	੩	੧੨੯

ਸਿਰੀ: ੧	ਆਪੇ ਹੀਰਾ ਨਿਰਮਲਾ:	੧੫	੫੪	ਜੈਤ ਵਾਰ ੫	ਆਪਿ ਕਰਹੁ ਪ੍ਰਭ ਦਾਨੁ:	੧੧	੭੧੦
ਰਾਮ: ੩	ਆਪੇ ਹੀਰਾ ਰਤਨ ਆ:	੧੦	੯੨੦	ਬਿਲਾ: ੩	ਆਪਿ ਕਰੇ ਹਰਿਆ ਪਿ:	੧੩	੮੪੨
ਮਾਰੂ ੩	ਆਪੇ ਹੀਰਾ ਰਤਨ ਅ:	੪	੧੦੫੨	ਮਾਰੂ ਵਾਰ ੩	ਆਪਿ ਕਰੈ ਕਿਸੁ ਆਖੀ:	੧	੧੦੯੨
ਰਾਮ:ਵਾਰ ੫	ਆਪੇ ਹੋਵਹਿ ਗੁਪਤੁ	੧੦	੯੬੬	ਮਾਝ ੩	ਆਪਿ ਕਰੇ ਕਿਸੁ ਆਖੈ:	੪	੧੧੪
ਸਿਰੀ: ੧	ਆਪੇ ਹੋਵੈ ਚੋਲੜਾ;	੯	੩੩	ਸੂਹੀ ੧	ਆਪਿ ਕਰੇ ਕਿਸ ਆਖੀਐ:	੩	੭੬੬
ਰਾਮ:ਵਾਰ ੫	ਆਪੇਹੀ ਵਡ ਪਰਵਾ:	੧੬	੯੬੫	ਸੂਹੀ ੧	ਆਪਿ ਕਰੇ ਕਿਸ ਆਖੀਐ:	੫	੭੬੬
ਮਾਰੂ ੧	ਆਪੇ ਕਿਸ ਹੀ ਕਸਿਥ:	੧	੧੦੨੧	ਸੂਹੀ ੩	ਆਪਿ ਕਰੇ ਕਿਸ ਆਖੀਐ	੧੭	੭੫੫
ਮਾਰੂ ਵਾਰ ੩	ਆਪੇ ਕਿਸੁ ਹੀ ਬਖਸਿ:	੧੬	੧੦੮੭	ਰਾਮ: ੧	ਆਪਿ ਕਰੇ ਕਿਸ ਆਖੀਐ:	੧੨	੯੩੬
ਮਾਰੂ ੧	ਆਪੇ ਕਸਿ ਕਸਵਟੀ:	੮	੧੦੪੦	ਵਡ: ੩	ਆਪਿ ਕਰੇ ਕਿਸ ਆਖੀਐ:	੯	੫੭੦
ਸੋਰ: ੪	ਆਪੇ ਕਾਸਟ ਆਪਿ ਹ:	੨	੬੦੬	ਵਡ: ੩	ਆਪਿ ਕਰੇ ਕਿਸ ਆਖੀਐ:	੧੨	੫੭੦
ਬਸੰਤ ੧	ਆਪਿ ਕੁਚਜੀ ਦੋਸੁ ਨ:	੪	੧੧੭੧	ਆਸਾ ੧	ਆਪਿ ਕਰੇ ਕਿਸ ਆਖੀਐ:	੧	੪੨੧
ਮਾਰੂ ੧	ਆਪੇ ਕਾਜੀ ਆਪੇ ਮੁਲਾ:	੩	੧੦੨੨	ਬਸੰ: ੩	ਆਪਿ ਕਰੇ ਕਿਛੁ ਕਰ:	੧੫	੧੧੭੫
ਸੋਰਠ ੪	ਆਪੇ ਕੰਡਾ ਆਪਿ ਤਰਾ:	੧੬	੬੦੫	ਰਾਮ: ੧	ਆਪੇ ਕਰੇ ਕਥੈ ਸੁਣੈ:	੧੮	੯੩੦
ਸੂਹੀ ੧	ਆਪੇ ਕੰਡਾ ਤੋਲੁ ਤਰਾਜੀ:	੨	੭੩੧	ਮਾਰੂ ੩	ਆਪੇ ਕਰੇ ਕਰਾਏ ਆ:	੧੮	੧੦੪੩
ਮਾਰੂ ੧	ਆਪੇ ਕੀਤੇ ਖੇਲੁ ਤਮਾ:	੧੨	੧੦੩੩	ਮਾਰੂ ੩	ਆਪੇ ਕਰੇ ਕਰਾਏ ਆ:	੧੨	੧੦੪੭
ਬਿਲਾ: ੩	ਆਪੇ ਕੀਤੋ ਨ ਗੁਰ:	੧੭	੮੪੨	ਮਾਰੂ ੩	ਆਪੇ ਕਰੇ ਕਰਾਏ ਆ:	੯	੧੦੫੯
ਰਾਮ:ਵਾਰ ੫	ਆਪੇ ਕੀਤੋ ਰਚਨ ਆ:	੯	੯੬੬	ਮਾਰੂ ੧	ਆਪੇ ਕਰੇ ਕਰਾਏ ਆ:	੧੧	੧੦੨੧
ਗਉ: ੫	ਆਪਿ ਕਥੈ ਆਪਿ ਸ:	੭	੨੯੨	ਮਾਝ ੩	ਆਪੇ ਕਰੇ ਕਰਾਏ ਆ:	੧੬	੧੨੫
ਰਾਮ ਵਾਰ ੩	ਆਪੇ ਕੁਦਰਿਤ ਸਾਜੀ:	੧੦	੯੪੭	ਸਿਰੀਰਾਗ ੩	ਆਪੇ ਕਰੇ ਕਰਾਏ ਆ	੯	੬੯
ਮਾਝ ਵਾਰ ੧	ਆਪੇ ਕੁਦਰਿਤ ਸਾਜਿ:	੧੩	੧੪੩	ਸਿਰੀਰਾਗ ੩	ਆਪੇ ਕਰੇ ਕਰਾਇਸੀ:	੧੬	੩੨
ਬਸੰਤ ੧	ਆਪੇ ਕੁਦਰਤਿ ਕਰੇ:	੮	੧੧੭੦	ਮਾਝ ੩	ਆਪੇ ਕਰੇ ਕਰਾਏ ਕਰਤਾ:	੩	੧੨੩
ਮਾਰੂ ੧	ਆਪੇ ਕੁਦਰਤਿ ਕਰਿ:	੯	੧੦੩੭	ਬਿਹਾ:ਵਾ: ੪	ਆਪੇ ਕਰੇ ਕਰਾਏ ਕ:	੫	੫੫੨
ਮਾਰੂ ੫	ਆਪੇ ਕੁਦਰਤਿ ਕਰੇ:	੧੬	੧੦੭੩	ਮਾਰੂ ੩	ਆਪੇ ਕਰੇ ਕਰਾਏ ਕ:	੯	੧੦੬੧
ਗਉ: ੫	ਆਪਿ ਕੀਨੋ ਆਪ ਨ ਬਿ:	੬	੨੭੯	ਮਾਰੂ ੩	ਆਪੇ ਕਰੈ ਕਰਾਏ ਕ:	੧੭	੧੦੫੯
ਮਾਰੂ ੩	ਆਪੇ ਕਪਟ ਖੁਲਾਵ:	੧੪	੧੦੫੬	ਆਸਾ	ਆਪੇ ਕਰੇ ਕਰਾਏ ਕ:	੪	੪੧੮
ਗਉ: ੫	ਆਪਿ ਕਮਾਉ ਅਵਰਾ:	੭	੧੮੫	ਮਾਰੂ ੩	ਆਪੇ ਕਰੇ ਕਰਾਏ ਕ	੮	੧੦੬੧
ਮਾਝ ੫	ਆਪ ਕਮਾਣੈ ਵਿਛੁੜੀ:	੧੫	੧੩੬	ਮਾਰੂ ੩	ਆਪੇ ਕਰੇ ਕਰਾਏ ਕ:	੧੪	੧੦੬੩
ਸੋਰਠ ੪	ਆਪੇ ਕੀਮਤ ਪਾਇਦਾ:	੫	੬੦੫	ਪ੍ਰਭਾਤੀ ੧	ਆਪੇ ਕਰੇ ਕਰਾਏ ਕ:	੭	੧੩੪੪
ਸੋਰਠ ੪	ਆਪੇ ਕੀਮਤਿ ਪਾਇਦਾ:	੧੨	੬੦੩	ਮਾਝ: ੫	ਆਪੇ ਕਰੇ ਕਰਾਏ ਸਾ:	੧੨	੧੩੧
ਆਸਾ ੫	ਆਪ ਕਮਾਨ ਕਉ ਲੇ:	੧੧	੪੦੩	ਮਲਾ ੩	ਆਪੇ ਕਰੇ ਕਰਾਏ ਪ੍ਰ:	੧੪	੧੨੫੯
ਆਸਾ ੧	ਆਪਿ ਕਰੇ ਆਪੇ ਹਰਿ:	੬	੪੨੧	ਪ੍ਰਭਾ: ੧	ਆਪੇ ਕਰੈ ਕਰਾਵੈ ਸੋ:	੧੫	੧੩੪੪
ਗਉ: ੫	ਆਪ ਕਰੈ ਆਪਨ ਬੀ:	੪	੨੭੭	ਬਿਲਾ: ੧	ਆਪੇ ਕਰਿ ਕਰਿ ਵੇਖੈ:	੧	੭੯੬
ਆਸਾ ੧	ਆਪੇ ਕਰੇ ਆਪੇ ਬਖ:	੪	੩੫੨	ਮਾਰੂ ਮਾਰ ੩	ਆਪੇ ਕਰਿ ਕਰਿ ਵੇਖਦਾ:	੩	੧੦੯੪
ਆਸਾ ੧	ਆਪਿ ਕਰਾਏ ਆਪਿ ਕਰੇ:	੧੩	੩੪੯	ਮਾਰੂ ੧	ਆਪੇ ਕਾਰਨ ਕੀਆ ਆ	੨	੧੦੩੮
ਸੋਰਠ ੪	ਆਪਿ ਕਰਾਏ ਸਾਖਤੀ	੧੫	੬੦੪	ਮਾਰੂ ਵਾਰ	ਆਪੇ ਕਰਣੀ ਕਾਰ ਆ:	੧੬	੧੦੮੭
ਆਸਾਵਾਰ ੨	ਆਪਿ ਕਰਾਏ ਸਾਖਤੀ:	੨	੪੭੫	ਬਸੰਤ ੧	ਆਪੇ ਕਰਣੀ ਕਰਣ:	੧੧	੧੧੯੦
ਮਾਰੂ ਵਾਰ ੩	ਆਪਿ ਕਰਾਏ ਕਰੇ ਆ:	੧	੧੦੮੮	ਸਿਰੀ: ੩	ਆਪੇ ਕਾਰਣ ਕਰਤਾ:	੮	੩੭
ਆਸਾਵਾਰ ੧	ਆਪਿ ਕਰਾਏ ਕਰੇ ਆ:	੩	੪੭੫	ਰਾਮਕਲੀ ੧	ਆਪੇ ਕਾਰਣ ਜਿਨ ਕੀ:	੧੫	੯੩੭
ਮਲਾਰ ੧	ਆਪਿ ਕਰਾਏ ਕਰੇ ਆ:	੧੬	੧੨੮੨	ਮਲਾ: ੩	ਆਪੇ ਕਰਤਾ ਅਗਮ:	੧੭	੧੨੬੧
ਗਉ: ੩	ਆਪਿ ਕਰਾਏ ਕਰੇ ਆ:	੭	੨੪੬	ਮਾਝ ੩	ਆਪਿ ਕਰੇ ਤੈ ਆਪਿ ਕ:	੩	੧੧੧
ਬਸੰ: ੩	ਆਪਿ ਕਰਾਏ ਕਰੇ ਆ:	੧੧	੧੧੭੭	ਆਸਾ ੩	ਆਪਿ ਕਰੇ ਤੈ ਆਪਿ ਕ:	੩	੪੨੪
ਮਾਝ ੩	ਆਪ ਕਰਾਏ ਕਰਤਾ:	੨	੧੨੪	ਮਾਰ ੩	ਆਪਿ ਕਰੇ ਤੈ ਆਪਿ ਕ:	੩	੧੦੬੨
ਆਸਾ ੧	ਆਪਿ ਕਰੇ ਸਚ ਅਲ:	੯	੩੫੬	ਸੂਹੀ ੫	ਆਪੇ ਕਰਤਾ ਆਪਿ ਕ:	੧੪	੭੪੮
ਬਸੰ: ੫	ਆਪਿ ਕਰਹਿ ਆਪਿ ਕ:	੨	੧੧੮੫	ਰਾਮ: ੧	ਆਪੇ ਕਰਤਾ ਆਪੇ ਦੇ:	੧੨	੯੩੦
ਮਾਰੂ ੩	ਆਪੇ ਕਰਹਿ ਕਰਾਵਹਿ:	੧੩	੧੦੪੮	ਗਉ: ਕਬੀਰ	ਆਪੇ ਕਰਤਾ ਆਪੇ ਦੇ:	੫	੩੪੩

ਬਿਲਾਵਲ ੫	ਆਪਿ ਕਰਤਾ ਆਪਿ ਭੁ::	੧੭	੮੪੬		ਆਪਿ ਕ੍ਰਿਪਾਲ ਕ੍ਰਿਪਾ ਕ:	੬	੪੪੩
ਰਾਮਕਲੀ ੩	ਆਪੇ ਕਰਤਾ ਆਪੇ ਭੁ:	੧	੯੧੨	ਗੂਜਰੀ ੪	ਆਪਿ ਕ੍ਰਿਪਾਲ ਕ੍ਰਿਪਾ ਪ੍ਰ:	੪	੪੯੪
ਮਾਰੂ ੩	ਆਪੇ ਕਰਤਾ ਆਪੇ ਭੁ:	੧੭	੧੦੪੭	ਆਸਾ ੫	ਆਪਿ ਕ੍ਰਿਪਾਲਿ ਕ੍ਰਿਪਾ:	੫	੪੦੬
ਮਾਰੂ ੧	ਆਪੇ ਕਰਤਾ ਆਪੇ ਭੁ:	੫	੧੦੩੫	ਧਨਾ: ੧	ਆਪੇ ਕਰਿ ਵੇਖੈ ਸਿਰਿ:	੧੦	੬੮੮
ਬਿਹਾ:ਵਾਰ ੪	ਆਪੇ ਕਰਤਾ ਆਪੇ ਭੁ:	੧੦	੫੫੪	ਸੋਰਠ ੩	ਆਪੇ ਕਰਿ ਵੇਖੈ ਮਾਰ:	੮	੬੦੧
ਧਨਾ: ੫	ਆਪੇ ਕਰਤਾ ਆਪਿ ਭੁ:	੧੦	੬੯੧	ਮਾਰੂ ੧	ਆਪੇ ਕਰ ਵੇਖੈ ਵਡਿ:	੧੨	੧੦੩੬
ਮਾਝ ੩	ਆਪੇ ਕਰਤਾ ਆਪੇ ਭੁ:	੧੩	੧੨੫	ਬਿਲਾਵਲ ੫	ਆਪਿ ਕਰਾਵਨ ਦੋਸ:	੧੪	੮੦੩
ਆਸਾ ੫	ਆਪੇ ਕਰਤਾ ਅਵਰੁ:	੧੮	੩੭੬	ਬਸੰ: ੧	ਆਪੇ ਕਵਲਾ ਕੰਤੁ ਆ:	੧੦	੧੧੯੦
ਮਾਰੂ ੩	ਆਪੇ ਕਰਤਾ ਸਚਾ ਸੋ:	੧	੧੦੬੯	ਸਿਰੀ: ੧	ਆਪੇ ਖਸਮਿ ਨਿਵਾਜਿਆ:	੧੪	੭੨
ਮਾਰੂ ੩	ਆਪੇ ਕਰਤਾ ਸਭ ਜਿ:	੬	੧੦੫੨	ਭੈਰਉ ਕਬੀ:	ਆਪੁ ਖੋਜਿ ਖੋਜਿ ਮਿਲੇ:	੨	੧੧੫੯
ਮਾਰੂ ੩	ਆਪੇ ਕਰਤਾ ਸਭਨਾ:	੪	੧੦੬੩	ਬਿਹ : ਵਾ:੪	ਆਪੇ ਖਾਣੀ ਆਪੇ ਬ:	੩	੫੫੨
ਬਸੰਤ: ੩	ਆਪੇ ਕਰਤਾ ਸਭਿ ਰਸ:	੪	੧੧੭੪	ਮਾਰੂ ੩	ਆਪੇ ਖੇਲ ਕਰੇ ਸਭ:	੧੪	੯੯੩
ਗਉ: ੩	ਆਪੇ ਕਰਤਾ ਸ੍ਰਿਸਟ:	੬	੨੩੨	ਮਾਰੂ ੩	ਆਪੇ ਖੇਲ ਕਰੇ ਸਭੁ:	੪	੧੦੪੪
ਮਾਰੂ ੧	ਆਪੇ ਕਰਤਾ ਹੈ ਅਬਿ:	੯	੧੦੨੬	ਪ੍ਰਭਾਤੀ ੧	ਆਪੇ ਖੇਲ ਕਰੇ ਸਭ:	੧	੧੩੩੦
ਮਾਝ ੩	ਆਪ ਕਰੇ ਤਾ ਹੁਕਮਿ:	੯	੧੧੮	ਮਾਰੂ ੩	ਆਪੇ ਖੇਲ ਕਰੇ ਸਭ:	੧੮	੧੦੬੫
ਧਨਾ: ੪	ਆਪਿ ਕਰਤਾ ਕਰੇ ਸੋ:	੫	੬੯੦	ਸੋਰਠ ੪	ਆਪੇ ਖੇਲ ਖੇਲਾਇਦਾ:	੪	੬੦੫
ਸੂਹੀ ੧	ਆਪਿ ਕਰਤਾ ਕਰੇ ਸੋ:	੮	੭੬੭	ਮਾਰੂ ੫	ਆਪੇ ਖੇਲ ਖਿਲਾਵੈ ਦਿ:	੧੭	੧੦੭੩
ਮਾਰੂ ੫	ਆਪੇ ਕਰਤਾ ਕਰੇ ਸ:	੨	੧੦੮੫	ਸਾਰੰ: ਵਾ: ੪	ਆਪੇ ਖੇਲੁ ਰਚਾਇਓਨੁ:	੧੬	੧੨੩੭
ਬਿਲਾ: ੩	ਆਪੇ ਕਰਤਾ ਕਰੇ ਸੁ:	੩	੮੪੧	ਸੂਹੀ: ਵਾ: ੧	ਆਪਿ ਖੜੋਵਹਿ ਆ:	੧੬	੭੮੮
ਆਸਾ ੧	ਆਪੇ ਕਰਤਾ ਕਰੇ ਸੁ:	੭	੪੧੩	ਮਾਰੂ ੧	ਆਪੇ ਗਊ ਆਪੇ ਰਖ:	੩	੧੦੨੧
ਆਸਾ ੧	ਕਾਪੇ ਕਰਤਾ ਕਰੇ ਸੋ:	੧੦	੪੧੪	ਮਾਰੂ ੫	ਆਪੇ ਗਊ ਚਰਾਵੈ ਬਾ:	੫	੧੦੮੩
ਆਸਾ ੧	ਆਪੇ ਕਰਤਾ ਕਰੇ ਸੁ	੧੪	੪੧੧	ਮਾਰੂ ੧	ਆਪੇ ਗਿਆਨ ਧਿਆਨ:	੧੪	੧੦੨੦
ਮਾਝ ੩	ਆਪੇ ਕਰਤਾ ਕਰੇ ਕ:	੧੨	੧੨੫	ਗਉ:ਕਬੀਰ	ਆਪੁ ਗਏ ਅਉਰਨ ਹੂੰ:	੭	੩੩੨
ਭੈਰਉ ੩	ਆਪੇ ਕਰਤਾ ਕਰੇ ਕ:	੨	੧੧੩੩	ਗਉ:ਕਬੀਰ	ਆਪੁ ਗਏ ਅਉਰਨ ਹੂੰ:	੬	੩੩੨
ਬਸੰਤ ੩	ਆਪੇ ਕਰਤਾ ਕਰੇ ਕ:	੯	੧੧੭੨	ਸਿਰੀ: ੧	ਆਪੁ ਗਇਆ ਸੁਖੁ:	੨੨	੨੨
ਮਾਰੂ ੩	ਆਪੇ ਕਰਤਾ ਕਰੇ ਕ:	੫	੧੦੫੩	ਆਸਾ ੧	ਆਪੁ ਗਇਆ ਸੋਝੀ ਪ:	੧੨	੪੨੧
ਮਾਰੂ ੩	ਆਪੇ ਕਰਤੈ ਕਾਰ ਕ:	੨	੧੦੪੯	ਗਉ: ੫	ਆਪੁ ਗਇਆ ਤਾ ਆਪ:	੨	੨੦੨
ਮਾਰੂ ੧	ਆਪੇ ਕਰਤਾ ਕਰਿ ਕ:	੮	੧੦੩੨	ਰਾਮ: ੧	ਆਪਿ ਗਇਆ ਦੂਖ:	੧	੯੩੭
ਮਾਰੂ ੩	ਆਪੇ ਕਰਤਾ ਕਰਿ:	੧੫	੧੦੪੬	ਮਾਰੂ: ਵਾ: ੧	ਆਪੁ ਗਇਆ ਭ੍ਰਮੁ ਭ:	੨	੧੦੯੩
ਮਾਰੂ ੩	ਆਪੇ ਕਰਤਾ ਕਰਿ ਕ:	੩	੧੦੪੭	ਸੋਰ: ੪	ਆਪੁ ਗਹਿਰ ਗੰਭੀਰ:	੬	੬੦੫
ਮਾਰੂ ੩	ਆਪੇ ਕਰਤਾ ਕਾਰ ਕ:	੧੨	੧੦੫੫	ਸਿਰੀ: ੧	ਆਪੇ ਗੁਣ ਆਪੇ ਕਥੈ:	੧੩	੫੪
ਮਾਝ ੩	ਆਪੇ ਕਰਤਾ ਕਾਰਣੁ:	੧੩	੧੨੩	ਗਉ: ੫	ਆਪੇ ਗੁਣ ਆਪੇ ਗੁਣ	੭	੨੮੫
ਪ੍ਰਭਾਤੀ ੩	ਆਪੇ ਕਰਤਾ ਜਿਸ ਨੋ:	੪	੧੩੩੩	ਸੋਰ: ੪	ਆਪੇ ਗੁਣ ਗਵਾਇਦਾ:	੧੪	੬੦੬
ਧਨਾ: ੩	ਆਪੇ ਕਰਤਾ ਜੁਗਿ:	੧੩	੬੬੪	ਗਉ: ੫	ਆਪੇ ਗੁਣ ਦਾਤਾ ਅ:	੯	੨੪੬
ਭੈਰਉ ੩	ਆਪੇ ਕਰਤਾ ਦੇਵੈ ਸੋ:	੧੧	੧੧੨੯	ਮਾਰੂ ੩	ਆਪੇ ਗੁਣ ਦਾਤਾ ਸਬ:	੫	੧੦੫੭
ਮਾਝ ੪	ਆਪੇ ਕਰਤਾ ਦੇ ਵਡਿ:	੭	੧੩੦	ਮਾਝ: ੩	ਆਪੇ ਗੁਣ ਦਾਤਾ ਗੁਣ	੧੫	੧੨੫
ਮਾਰੂ ੧	ਆਪੇ ਕਰਤਾ ਪੁਰਖ:	੧੨	੧੦੨੫	ਮਾਰੂ: ੩	ਆਪੇ ਗੁਣ ਦਾਤਾ ਵੀਚਾ:	੧੬	੧੦੪੫
ਬਿਲਾਵਲ ੧	ਆਪੇ ਕਰਤੈ ਭਗਤ:	੧੫	੮੩੧	ਮਾਰੂ ੫	ਆਪ ਗੋਪੀ ਆਪੇ ਕਾਨਾ:	੫	੧੦੮੩
ਆਸਾ ੧	ਆਪੇ ਕਰੇ ਨਿਆਉ:	੬	੪੨੨	ਸੋਰ: ੪	ਆਪੇ ਗੋਪੀ ਕਾਨ ਹੈ ਪਿ:	੧੬	੬੦੬
ਗਉ: ੫	ਆਪੇ ਕਰਨ ਕਰਾਵਨ:	੭	੨੭੫	ਮਾਰੂ ੫	ਆਪੇ ਗੁਪਤੁ ਆਪੇ ਹੈ:	੨	੧੦੨੭
ਰਾਮ: ਵਾਰ ੫	ਆਪੇ ਕਰਿ ਪਸਾਰੁ ਆ:	੭	੯੫੭	ਰਾਮਕਲੀ ੫	ਆਪੇ ਗੁਪਤ ਆਪੇ ਪਾ:	੩	੮੯੯
ਮਾਰੂ ੩	ਆਪੇ ਕ੍ਰਿਪਾ ਕਰੇ ਸੁਖ:	੧	੧੦੫੭	ਵਡਹੰਸ ੫	ਆਪਿ ਗੁਪਤਾ ਆਪਿ ਮੁ:	੪	੫੭੮
ਮਾਰੂ ੩	ਆਪੇ ਕ੍ਰਿਪਾ ਕਰੇ ਸੁਖ:	੧੭	੧੦੬੮	ਮਾਝ ੩	ਆਪੇ ਗੁਪਤ ਪ੍ਰਗਟ:	੪	੧੨੪
ਮਾਰੂ ੪	ਆਪੇ ਕ੍ਰਿਪਾ ਕਰੇ ਨਾਮ	੧੨	੧੦੬੯	ਮਾਰੂ ੩	ਆਪੇ ਗੁਪਤ ਵਰਤੈ:	੬	੧੦੫੨
ਪ੍ਰਭਾ: ੩	ਆਪੇ ਕ੍ਰਿਪਾ ਕਰਿ ਰਾਖ:	੧	੧੩੩੪	ਬਿਹਾ: ਵਾ: ੪	ਆਪੇ ਗੁਪਤ ਵਰਤ	੧੫	੫੫੪
ਆਸਾ ੪							

ਧਨਾ : ੪	ਆਪੇ ਗੁਰ ਚੇਲਾ ਹੈ ਆ:	੧੬	੬੬੯
ਗੂਜ: ਵਾਰ ੩	ਆਪੇ ਗੁਰ ਚੇਲਾ ਹੈ ਆ:	੧੧	੫੧੭
ਬਿਲਾਵਲ ੩	ਆਪੇ ਗੁਰ ਚੇਲਾ ਹੈ ਆ:	੧੨	੭੯੭
ਮਾਝ ੩	ਆਪੇ ਗੁਰ ਦਾਤਾ:	੧੫	੧੨੬
ਸਾਰੰ: ੩	ਆਪੇ ਗੁਰਮੁਖਿ ਆਪੇ:	੧	੧੨੩੫
ਮਾਰੂ ੩	ਆਪੇ ਗੁਰਮੁਖਿ ਆਪੇ:	੭	੧੦੪੪
ਰਾਮ: ੧	ਆਪੇ ਗੁਰਮੁਖਿ ਆਪੇ:	੮	੯੩੦
ਬਸੰ: ੧	ਆਪੇ ਗੁਰਮੁਖਿ ਕਰਿ	੧੧	੧੧੯੦
ਮਾਰੂ ੩	ਆਪੇ ਗੁਰਮੁਖਿ ਦੇਇ:	੨	੧੦੪੯
ਭੈਰ: ੩	ਆਪੇ ਗੁਰਮੁਖਿ ਦੇਵ:	੩	੧੧੩੩
ਆਸਾ ੩	ਆਪੇ ਗੁਰਮੁਖਿ ਨਾਮ:	੪	੪੨੪
ਗੂਜਰੀ ੩	ਆਪੇ ਗਾਵੈ ਆਪ ਸੁਣਾ:	੬	੫੦੬
ਆਸਾ ੫	ਆਪ ਗਵਾਇਆ ਸੇਵ:	੧੦	੪੦੭
ਤਿਲੰ: ੧	ਆਪੁ ਗਵਾਇਐ ਤਾ ਸ:	੧੩	੭੨੨
ਵਡ : ੩	ਆਪੁ ਗਵਾਇਆ ਤਾ ਪਿ:	੧੭	੫੬੭
ਆਸਾ ੧	ਆਪ ਗਵਾਇਆ ਮਰ	੧੦	੪੨੦
ਗਉ: ੫	ਆਪ ਗਵਾਇ ਸੁ ਹਰਿ:	੧੮	੨੭੦
ਸਾਰੰ: ਵਾ: ੪	ਆਪ ਗਵਾਇ ਸਤਿਗੁ:	੯	੧੨੪੬
ਆਸਾ ਵਾਰ੨	ਆਪੁ ਗਵਾਇ ਸੇਵਾ ਕ:	੮	੪੭੪
ਆਸਾ ੩	ਆਪੁ ਗਵਾਏ ਹਰਿ ਵ:	੧੪	੪੩੯
ਮਾਝ ੩	ਆਪ ਗਵਾਏ ਤਾ ਹਰਿ:	੨	੧੧੮
ਮਾਰੂ ੧	ਆਪ ਗਵਾਇ ਤੇਰੇ ਰੰਗਿ	੧੦	੧੦੩
ਭੈਰਉ ੫	ਆਪੇ ਘਟਿ ਘਟਿ ਜਾਣੈ:	੧੩	੧੧੪੦
ਸਰੰਗ ੫	ਆਪੇ ਘਟਿ ਘਟਿ ਰਹਿ:	੧੧	੧੨੩੬
ਰਾਮ: ੫	ਆਪੇ ਘਟਿ ਘਟਿ ਰਹਿ:	੧੫	੮੯੦
ਮਾਰੂ ੧	ਆਪੇ ਚੋਜ ਕਰੇ ਰੰਗ:	੧੮	੧੦੨੬
ਬਿਹਾ: ਵਾਰ੪	ਆਪੇ ਚਾਟਸਾਲ ਆਪ:	੧੭	੫੫੨
ਮਾਰੂ ੫	ਆਪਿ ਚਿਤਾਰੇ ਅਪਣਾ	੧੭	੧੦੭੬
ਰਾਮ: ੧	ਆਪੇ ਚਤੁਰੁ ਸਰੂਪ	੨	੯੩੬
ਮਲਾਰ ਵਾ:੧	ਆਪੇ ਛਿੰਝ ਪਵਾਇ ਮ:	੪	੧੨੮੦
ਮਲਾਰ ਵਾ:੧	ਆਪਿ ਛੁਟੇ ਨਹ ਛੁਟੀਐ:	੧੪	੧੨੮੯
ਮਲਾਰ ਵਾ:੧	ਆਪਿ ਛੁਡਾਏ ਛੁਟੀਐ:	੧੮	੧੨੮੨
ਗਉ: ੪	ਆਪ ਛੁਡਾਏ ਛੁਟੀਐ	੧	੨੩੫
ਰਾਮ: ੧	ਆਪਿ ਛੁਡਾਇ ਛੁਟੀਐ:	੮	੯੩੪
ਸਿਰੀ: ੧	ਆਪ ਛਡਾਇ ਛੁਟੀਐ	੧	੬੨
ਧਨਾ: ੩	ਆਪ ਛੋਡ ਸਦਾ ਸੁਖ:	੬	੬੬੬
ਰਾਮਕਲੀ ੩	ਆਪੁ ਛਡਿ ਸਦਾ ਰਹੈ:	੧੮	੯੧੯
ਸਿਰੀਰਾਗ ੫	ਆਪੁ ਛੋਡਿ ਸਭ ਹੋਇ:	੯	੫੧
ਸਾਰੰਗਵਾਰ੩	ਆਪੁ ਛੋਡਿ ਸਰਣਾਇ:	੧	੧੨੫੧
ਵਡ: ੩	ਆਪੁ ਛੋਡਿ ਸੇਵਾ ਕਰੀ:	੧	੫੮੩
ਗਉ: ੩	ਆਪੁ ਛੋਡਿ ਸੇਵਾ ਕਰ:	੧੪	੨੩੩
ਬਸੰਤ ੩	ਆਪੁ ਛੋਡਹਿ ਹੋਹਿ ਦਾਸ	੮	੧੧੭੩
ਸਲੋ: ੩	ਆਪੁ ਛੋਡਹਿ ਤਾ ਸਹੁ:	੧੫	੧੪੨੦
ਸਿਰੀ: ੩	ਆਪ ਛੋਡਿ ਚਰਣੀ ਲ:	੧੫	੩੦
ਸਿਰੀ: ੩	ਆਪ ਛੋਡਿ ਜੀਵਤ ਮ:	੯	੩੦

ਸੋਰਠ੧	ਆਪੁ ਛੋਡਿ ਨਾਉ ਮਨਿ:	੧੩	੬੩੮
ਰਾਮ: ੩	ਆਪੁ ਛੋਡਿ ਨਾਮ ਲਿਵ:	੮	੯੦੯
ਮਾਰੂ ੫	ਆਪੁ ਛੋਡਿ ਪਏ ਸਰ:	੧੩	੧੦੭੭
ਗਉ: ੫	ਆਪ ਛੋਡਿ ਬੇਨਤੀ ਕ:	੫	੨੯੫
ਆਸਾ ੫	ਆਪੇ ਜਿਸ ਰਖੇ ਹਾਂ	੧੬	੪੧੦
ਬਿਹਾ: ਵਾਰ੪	ਆਪੇ ਜੋਗੀ ਅ ਪੇ ਭੋਗੀ:	੯	੫੫੩
ਮਾਰੂ ੧	ਆਪੇ ਜੋਗੀ ਆਪੇ ਭੋਗੀ:	੪	੧੦੨੧
ਰਾਮ: ੩	ਆਪ ਜਗਾਏ ਸੋਈ ਜਾ:	੧੬	੯੧੧
ਜੈਤ: ੪	ਆਪੇ ਜੋਗੀ ਜੁਗਤਿ ਜੁ:	੮	੬੯੯
ਸਿਰੀ: ੩	ਆਪੇ ਜਗ ਜੀਵਨ ਸੁ:	੬	੩੨
ਗੂਜ: ਵਾਰ:੩	ਆਪੇ ਜਗਤੁ ਉਪਾਇ	੯	੫੧੭
ਮਲਾਰ ਵਾ:੧	ਆਪੇ ਜਗਤੁ ਉਪਾਇ:	੧੮	੧੨੮੦
ਮਲਾ: ਵਾ:੧	ਆਪੇ ਜਗਤੁ ਉਪਾਇ:	੩	੧੨੮੪
ਗਉ: ੪	ਆਪੇ ਜਗਤੁ ਉਪਾਇ	੧੧	੧੭੪
ਗਉ: ੪	ਆਪੇ ਜਗਤੁ ਉਪਾਇ:	੧੨	੧੭੪
ਸੋਰਠ ੪	ਆਪੇ ਜੋਗੀ ਪੁਰਖ ਹੈ:	੧੩	੬੦੫
ਆਸਾ ੫	ਆਪੇ ਜਾਝੀ ਆਪੇ ਮਾਝੀ:	੧੬	੪੫੨
ਮਾਰੂ ੧	ਆਪੇ ਜਾਣੈ ਅੰਤਰ ਜਾ:	੧	੧੦੨੭
ਜਪੁ	ਆਪੇ ਜਾਣੈ ਆਪੈ	੧੩	੫
ਮਾਰੂ ੧	ਆਪੇ ਜਾਣੈ ਆਪਿ ਪਛਾ:	੭	੧੦੪੦
ਬਿਲਾਵਲ ੩	ਆਪੇ ਜਾਣੈ ਏਕੋ ਸੋਇ:	੬	੭੯੭
ਮਾਝ ਵਾਰ ੧	ਆਪੇ ਜਾਣੈ ਸਰਬ ਵੀ:	੧੪	੧੪੦
ਰਾਮ: ਵਾ: ੫	ਆਪੇ ਜਾਣਹਿ ਦੂਰ ਆਪੇ:	੧੦	੯੬੬
ਮਾਰੂ ਵਾਰ ੨	ਆਪੇ ਜਾਣੈ ਕਰੇ ਆਪਿ:	੮	੧੦੯੩
ਤਿਲੰਗ ੧	ਆਪੇ ਜਾਣੈ ਕਰੈ ਆਪਿ:	੧੮	੭੨੫
ਸੂਹੀ ੧	ਆਪਿ ਜਣਾਵੈ ਮਾਰਗਿ:	੧੫	੭੬੬
ਬਿਹਾ: ਵਾ:੩	ਆਪੇ ਜੰਤ ਉਪਾਇਅਨ:	੧੬	੫੫੬
ਸੋਰ: ਵਾਰ ੪	ਆਪੇ ਜੰਤ ਉਪਾਇਆ:	੧੧	੬੫੩
ਮਾਰੂ ੧	ਆਪੇ ਜੋਤਿ ਸਰੂਪੀ ਬਾ:	੧੪	੧੦੨੧
ਸੋਰਠ ੪	ਆਪੇ ਜੰਤੀ ਜੰਤ ਹੈ ਪਿ:	੫	੬੦੬
ਗਉ: ੫	ਆਪੇ ਜਾਨੈ ਅਪਨੇ ਜੀ	੧੫	੨੯੪
ਗਉ: ੫	ਆਪੇ ਜਾਨੈ ਅਪਨੀ ਮਿ:	੧੮	੨੮੪
ਆਸਾ ਕਬੀਰ	ਆਪੁ ਜਨਾਇ ਅਵਰ	੭	੪੮੦
ਗਉ: ੫	ਆਪੇ ਜਾਨੈ ਸਾਧ ਬਡਾ:	੧੨	੨੭੧
ਬਿਹਾ:ਵਾਰ ੪	ਆਪੇ ਜਿਨਾ ਬੁਝਾਏ:	੧੭	੫੫੩
ਸਾਰੰਗ ੫	ਆਪਿ ਜਪੈ ਅਵਰਹ:	੯	੧੨੦੬
ਗਉ: ੫	ਆਪਿ ਜਪਾਏ ਜਪੈ ਸੋ:	੧੮	੨੭੦
ਗਉ: ੫	ਆਪਿ ਜਪਾਏ ਤ ਨਾਨਕ	੨	੨੮੨
ਗਉ: ਕਬੀਰ	ਆਪੇ ਜਪਹੁ ਆਪਨਾ:	੧੨	੩੪੩
ਗਉ: ੫	ਆਪਿ ਜਪਹੁ ਅਵਰ:	੪	੨੯੦
ਗਉ: ੫	ਆਪਿ ਜਪਹੁ ਅਵਰਾ	੧	੨੮੯
ਬਿਲਾਵਲ ੫	ਆਪੇ ਜਲ ਆਪਹੀ ਤ:	੧੨	੮੦੩
ਸਵ: ੪	ਆਪੇ ਜਲ ਆਪੇ ਥਲ:	੧੫	੧੪੦੩
ਬਿਹਾ:ਵਾਰ੪	ਆਪੇ ਜਲ ਆਪੇ ਦੇ ਛਿ:	੧	੫੫੧
ਬਸੰਤ ੪	ਆਪੇ ਜਲ ਅਪਰੰਤਰ	੧੭	੧੧੯੧

ਮਾਰੂ ੧	ਆਪੇ ਜਲ ਥਲ ਸਾਗ:	੧੬	੧੦੨੦	ਗੂਜਰੀ ਵਾਰ੩,	ਆਪਣੀ ਕਿਰਪਾ ਕਰੇ:	੧੫	੫੧੧
ਸੋਰ: ੪	ਆਪੇ ਜਲ ਥਲਿ ਸਭ:	੩	੬੦੫	ਗਉ: ਵਾਰ ੩	ਆਪਣੀ ਕਿਰਪਾ ਕਰੇ:	੩	੩੧੪
ਗਉ: ੪	ਆਪੇ ਜਲਿ ਥਲਿ ਵਰ:	੧੪	੧੭੪	ਗਉ: ੩	ਆਪਣੀ ਕਲਾ ਆਪ:	੧੦	੧੫੯
ਸਿਰੀ: ੧	ਆਪੇ ਜਾਲ ਮਣਕੜਾ	੧੧	੨੩	ਧਨਾ: ੩	ਆਪਣੀ ਕਲਾ ਆਪੇ:	੧੩	੬੬੫
ਸੋਰਠ ੪	ਆਪੇ ਜਾਲ ਵਤਾਇਦਾ:	੧੧	੬੦੫	ਭੈਰਉ ੫	ਆਪਣਾ ਖਸਮੁ ਜਨਿ:	੧੬	੧੧੩੭
ਮਲਾ: ਵਾ: ੧	ਆਪੇ ਛਡਿ ਵਿਛੋੜਿਐ:	੧੦	੧੨੮੧	ਸਿਰੀ: ੩	ਆਪਣੀ ਖੇਤੀ ਰਖਲੈ:	੧੫	੩੪
ਮਾਰੂ ੩	ਆਪੇ ਜੋੜ ਵਿਛੋੜੇਆ:	੩	੧੦੪੫	ਰਾਮ: ੫	ਆਪਣੀ ਗਤਿ ਮਿਤ:	੧੮	੮੮੩
ਆਸਾ ੧	ਆਪੇ ਜੋੜਿ ਵਿਛੋੜਇਆ:	੧੪	੩੬੦	ਵਡ: ੩	ਆਪਣੇ ਗੁਰਕੀ ਮੰਨ:	੯	੫੬੦
ਆਸਾ ੧	ਆਪੇ ਜੋੜਿ ਵਿਛੋੜੇ ਸੋ:	੯	੪੧੪	ਵਡ: ੩	ਆਪਣੇ ਘਰਿ ਅੰਦਰਿ:	੧੪	੫੬੮
ਮਾਰੂ ੧	ਅਪੇ ਜੋੜ ਵਿਛੋੜੇ ਕ:	੭	੧੦੩੪	ਵਡ: ੩	ਆਪਣੈ ਘਰਿ ਤੂ ਸੁਖ:	੬	੫੬੯
ਧਨਾ: ੪	ਆਪੇ ਠਾਕਰ ਆਪੇ ਸੇ:	੭	੬੬੮	ਬਿਹਾ: ਵਾ: ੪	ਆਪਣਾ ਚੋਜ ਕਰ ਵੇ:	੧੦	੫੫੩
ਬਿਲਾਵਲ ੪	ਆਪੇ ਠਾਕਰ ਆਪੇ ਸੇ:	੧੫	੮੦੦	ਬਸੰ: ਵਾ: ੫	ਆਪਣੈ ਚਰਣ ਜਪਾ:	੭	੧੧੯੩
ਬਿਹਾ: ਵਾ: ੪	ਆਪੇ ਠਾਕਰ ਸੇਵਕ:	੧੧	੫੫੨	ਸਿਰੀ ਰਾਗ੩	ਆਪਣਾ ਧਰਮ ਗਵਾ:	੧	੩੧
ਮਾਝ ੩	ਆਪ ਡੁਬੇ ਸਗਲੇ:	੧੮	੧੨੩	ਮਾਝ ੫	ਆਪਣਾ ਨਾਉ ਆਪ ਜ:	੧੩	੧੦੮
ਰਾਮ: ੧	ਆਪ ਡੁਬੈ ਕਿਉ ਪਿਤ:	੧੫	੯੦੪	ਮਾਝ ੩	ਆਪਣਾ ਨਾਉ ਮੰਨਿ ਵ:	੫	੧੨੭
ਸੂਹੀ ੩	ਆਪ ਡੁਬੇ ਅਟੁੰਬ ਸਿ:	੬	੭੫੫	ਸੂਹੀ ੫	ਆਪਣੀ ਨਦਰਿ ਕਰੇ:	੧੦	੭੪੮
ਸਲੋਕ ਕਬੀਰ:	ਆਪ ਡੁਬੇ ਚਹੁ ਬੇਦ:	੧	੧੩੭੦	ਸੋਰਠ ੩	ਆਪਣੀ ਨਦਰ ਕਰੇ:	੧੦	੬੦੨
ਮਾਝ ੫	ਆਪਣਿਆ ਸੰਤਾ ਨੋ:	੪	੧੦੭	ਸਲੋਕ ੫	ਆਪਣੀ ਨਦਰਿ ਨਿਹਾ:	੬	੧੪੨੫
ਬਿਹਾ: ਵਾਰ ੪	ਆਪਣਿਆ ਸੇਵਕਾ:	੮	੫੫੫	ਮਾਰੂ ੫	ਆਪਣਾ ਨਾਮੁ ਦੇਹਿ ਪ੍ਰ:	੮	੧੦੮੫
ਆਸਾ ੩	ਆਪਣੈ ਅਹੰਕਾਰ ਜ:	੧੧	੪੪੧	ਮਾਰੂ ੩	ਆਪਣਾ ਪਿਆਰੁ ਆਪੇ:	੬	੧੦੧੬
ਮਲਾਰ ੫	ਆਪਣਿਆ ਜੀਆ ਕੀ ਕੀ:	੬	੧੨੭੧	ਬਿਹਾ: ਵਾ:੩	ਆਪਣਾ ਪਰਾਇਆ:	੧੩	੫੫੪
ਸੋਰਠ ੩	ਆਪਣਿਆ ਦਾਸਾ ਨੋ ਕ੍ਰਿ:	੧੪	੬੦੦	ਵਡ: ੩	ਆਪਣੈ ਪਿਰਕੈ ਰੰਗਿ:	੧੫	੫੬੭
ਗੂਜਰੀ ਵਾਰ ੩	ਆਪਣਾ ਆਪ ਉਪਾਇ:	੨	੫੦੯	ਸਿਰੀ: ਵਾ:੩	ਆਪਣੇ ਪ੍ਰੀਤਮਿ ਮਿਲ:	੧੩	੯੦
ਰਾਮ: ੩	ਆਪਣਾ ਆਪੁ ਆਪ ਉ:	੩	੯੧੨	ਸਿਰੀ: ੩	ਆਪਣਾ ਪਿਰੁ ਨ ਪਛਾ:	੧੭	੩੭
ਸਿਰੀ: ਵਾਰ:੩	ਆਪਣੀ ਆਪਿ ਕਰੇ ਪ:	੧੭	੯੦	ਸਿਰੀ: ੩	ਆਪਣਾ ਭਉ ਤਿਨ ਪਾ:	੧੨	੩੫
ਬਿਹਾ: ਵਾ: ੩	ਆਪਣਾ ਆਪੁ ਨ ਪ:	੧੭	੫੪੯	ਸੂਹੀ: ੫	ਆਪਣੀ ਭਗਤਿ ਪ੍ਰਭਿ:	੧੦	੭੪੮
ਮਲਾ: ਵਾ: ੧	ਆਪਣਾ ਆਪੁ ਪਛਾਣਿ	੧੨	੧੨੯੦	ਮਲਾ: ੩	ਆਪਣਾ ਭਾਣਾ ਆਪੇ ਜਾ:	੧੩	੧੨੫੭
ਮਾਰੂ ਵਾਰ ੩	ਆਪਣਾ ਆਪੁ ਪਛਾਣਿ	੯	੧੦੮੮	ਮਾਰੂ ੩	ਆਪਣੈ ਭਾਣੈ ਸਦਾ ਰੰ:	੪	੧੦੫੯
ਮਾਰੂ ੩	ਆਪਣਾ ਆਪ ਵਿਚਹੁ:	੧੪	੧੦੧੬	ਮਲਾ: ਵਾ: ੧	ਆਪਣੈ ਭਾਣੈ ਕਹ ਕਿ:	੮	੧੨੮੭
ਗਉ: ਵਾ: ੪	ਆਪਣਿਆ ਭਗਤਾ ਕੀ	੩	੩੦੮	ਕਾਨ: ਵਾ ੪	ਆਪਣੈ ਭਾਣੈ ਕਿਨੈ ਨ:	੧੮	੧੩੧੩
ਆਸਾ ੩	ਆਪਣਾ ਸਤਿਗੁਰ ਸੇ:	੧੮	੪੩੯	ਸੋਰਠ ੩	ਆਪਣੈ ਭਾਣੈ ਜੋ ਚਲੈ:	੧੮	੬੦੧
ਵਡ: ੩	ਆਪਣੇ ਸਤਿਗੁਰ ਵਿ:	੫	੫੬੦	ਆਸਾ ੩	ਆਪਣਾ ਭਾਣਾ ਤੁਮ ਕ:	੯	੪੪੦
ਸਿਰੀ: ੧	ਆਪਣੇ ਸੇਵਕ ਕੀ ਪੈ:	੧੪	੭੨	ਮਲਾ: ਵਾ: ੩	ਆਪਣੈ ਭਾਣੇ ਬਹੁਤਾ:	੧੦	੧੨੮੩
ਆਸਾ ਵਾ: ੧	ਆਪਣੇ ਹਥੀ ਆਪਣਾ:	੨	੪੭੪	ਪ੍ਰਭਾਤੀ ੩	ਆਪਣੇ ਭਾਣੇ ਵਿਚਿ ਸ:	੮	੧੩੩੩
ਮਾਝ ਵਾ: ੨	ਆਪਣ ਹਥੀ ਆਪਣੇ:	੫	੧੪੮	ਬਿਹਾ: ਵਾ: ੪	ਆਪਣੀ ਮਿਤਿ ਆਪਿ ਜਾ:	੧੭	੫੫੫
ਸਲੋ: ਫਰੀਦ	ਆਪਣ ਹਥੀ ਜੋਲਿਕੈ:	੧੭	੧੩੭੭	ਸਿਰੀ: ੩	ਆਪਣੇ ਮਨਿ ਚਿਤਿ ਕ:	੮	੬੫
ਆਸਾ ੩	ਆਪਣੈ ਹਥਿ ਵਡਿਆ:	੧	੪੨੫	ਸਿਰੀ: ੩	ਆਪਣ ਮਨਿ ਚਿਤਿ ਕ:	੯	੩੨
ਰਾਮ: ਵਾਰ੫	ਆਪਣਾ ਕੀਤਾ ਆਪਿ ਆ:	੧੭	੯੬੫	ਆਸਾ ੧	ਆਪਣਾ ਮਨਿ ਦੀਆ ਹ:	੧੦	੪੩੬
ਸੂਹੀ ੪	ਆਪਣਾ ਕੀਤਾ ਕਛੂ ਨ:	੧	੭੩੬	ਗਉ: ੩	ਆਪਣਾ ਮਨ ਪ੍ਰਬੋਧ:	੩	੨੩੦
ਤਿਲੰਗ ੧	ਆਪਣੇ ਕੰਤ ਪਿਆਰੀ:	੧੪	੭੨੨	ਸਲੋਕ ੩	ਆਪਣੈ ਰੋਹਿ ਆਪੇ ਹੀ:	੯	੧੪੧੮
ਸਿਰੀ: ੧	ਆਪਣੀ ਕੁਦਰਤ ਆਪੇ:	੧੩	੫੩	ਮਾਰੂ ੩	ਆਪਣ ਲੀਆ ਕਿਛੂ:	੧੧	੧੦੧੬
ਸੂਹੀ ੫	ਆਪਣੀ ਕੁਦਰਤਿ ਆ:	੧	੭੪੩	ਮਾਝ ੫	ਆਪਣ ਲੀਆ ਜੇ ਮਿਲੈ:	੪	੧੩੪
ਰਾਮ: ਵਾ: ੫	ਆਪਣੀ ਕੀਮਤਿ ਆਪਿ:	੧੬	੯੬੫	ਗਉ: ੧	ਆਪਣ ਲੀਆ ਜੇ ਮਿਲੈ:	੧	੧੫੭
ਆਸਾ ੩	ਆਪਣੀ ਕੀਮਤ ਆਪੇ:	੧੨	੩੬੧	ਸਲੋਕ ਫਰੀਦ	ਆਪਣ ਲਾਇਆ ਪਿਰ:	੧੦	੧੩੭੮
ਆਸਾ ੧	ਆਪਣਾ ਕਾਰਜੁ ਆਪਿ ਸਵਾ;	੧੬	੩੫੧	ਰਾਮਕਲੀ ੩	ਆਪਣੀ ਲਿਵ ਆਪੇ ਲਾ:	੧੮	੯੨੦

ਤੁਖਾ ੧	ਆਪਣ ਵਾਰੀ ਸਭਸੈ:	੧੪	੧੧੧੦
ਪ੍ਰਭਾ: ੫	ਆਪੁ ਤਿਆਗਿ ਸੰਤ ਚ:	੧੫	੧੩੪੧
ਮਾਝ ੫	ਆਪੁ ਤਿਆਗਿ ਸਰਣੀ:	੧੩	੧੩੬
ਗਉ: ੫	ਆਪ ਤਿਆਗੀ ਸਰਨਿ:	੧੨	੨੮੮
ਸੂਹੀ ੫	ਆਪੁ ਤਿਆਗਿ ਹੋਈ:	੭	੭੫੦
ਬਿਲਾਵਲ ੫	ਆਪ ਤਿਆਗ ਪਰੀਐ:	੪	੮੨੪
ਮਾਝ ੫	ਆਪ ਤਿਆਗਿ ਬਿਨਤੀ:	੩	੧੩੫
ਗਉ: ੫	ਆਪ ਤਿਆਗ ਮਿਟੈ ਆ:	੧੭	੧੮੩
ਮਾਝ ੫	ਅਪੇ ਤਖਤ ਬਹੈ ਸ:	੧੨	੯੭
ਸੂਹੀ ਵਾ: ੩	ਆਪੇ ਤਖਤ ਰਚਾਇ:	੧੨	੭੮੫
ਗਉ: ੫	ਆਪ ਤਜਹੁ ਗੋਬਿੰਦ:	੧	੨੯੭
ਗਉ: ੫	ਆਪੁ ਤਜਹੁ ਗੋਬਿੰਦ:	੬	੨੯੮
ਸੋਰ: ੪	ਆਪੇ ਤਾਣ ਦੀਬਾਣ ਹੈ:	੪	੬੦੬
ਬਿਹਾ: ਵਾ:੪	ਆਪੇ ਤੰਤੁ ਪਰਮ ਤੰਤ:	੧੫	੫੫੩
ਗਉ: ੫	ਆਪਿ ਤਰਿਆ ਕੁਟੰਬ ਸਿ:	੩	੩੦੦
ਰਾਮ: ਵਾ: ੫	ਆਪ ਤਰਿਆ ਕੁਟੰਬ ਸ:	੧੨	੯੬੦
ਬਿਲਾ: ਵਾਰ੩	ਆਪਿ ਤਰਿਆ ਕੁਲ ਉ:	੧੦	੮੫੨
ਗੂਜ: ਵਾ: ੩	ਆਪਿ ਤਰਿਆ ਕੁਲ ਜ:	੬	੫੧੩
ਗੂਜਰੀ ੫	ਆਪਿ ਤਰੈ ਸੰਗਤਿ ਸ:	੨	੫੦੩
ਆਸਾ ੧	ਆਪਿ ਤਰੈ ਸੰਗਤਿ ਕੁ:	੩	੩੫੩
ਗਉ: ੩	ਆਪਿ ਤਰੈ ਸਗਲੈ ਕੁ:	੧੮	੧੬੦
ਭੈਰਉ ੩	ਆਪਿ ਤਰੈ ਸਗਲੇ ਕੁ:	੨	੧੧੩੨
ਧਨਾ: ੧	ਆਪਿ ਤਰੈ ਸਗਲੇ ਕੁ:	੧੪	੬੬੨
ਮਾਝ ੩	ਆਪ ਤਰੈ ਸਗਲੇ:	੨	੧੨੫
ਗਉ: ੩	ਆਪਿ ਤਰੈ ਸਗਲੇ ਕੁ:	੧੨	੨੩੦
ਮਾਝ ੩	ਆਪਿ ਤਰੈ ਸਗਲੇ ਕੁ:	੧੨	੧੨੮
ਮਾਰੂ ੫	ਆਪਿ ਤਰੈ ਸਗਲੈ ਕੁ:	੧	੧੦੭੬
ਰਾਮ: ੧	ਆਪਿ ਤਰੈ ਸਗਲੇ ਕੁ:	੧੪	੮੭੭
ਮਾਝ ੫	ਆਪਿ ਤਰੈ ਸਗਲੇ ਕੁ:	੧੭	੧੩੦
ਪ੍ਰਭਾਤੀ ੫	ਆਪਿ ਤਰੈ ਸਭੁ ਕੁ:	੧੧	੧੩੪੮
ਮਾਰੂ ੧	ਆਪ ਤਰਹਿ ਸੰਗਤਿ:	੭	੧੦੩੯
ਕਾਨ ਵਾਰ ੪	ਆਪਿ ਤਰਹਿ ਸੰਗੀ ਤ:	੧੩	੧੩੧੮
ਭੈਰਉ ੩	ਆਪਿ ਤਰਹਿ ਸਗਲੇ ਕੁ:	੬	੧੧੫੫
ਮਾਝ ੩	ਆਪਿ ਤਰਹਿ ਸਗਲੇ:	੧੫	੧੧੭
ਆਸਾ ੩	ਆਪਿ ਤਰੈ ਕੁਲ ਉਧ:	੧੦	੩੬੨
ਮਾਰੂ ੧	ਆਪਿ ਤਰੈ ਜਨੁ ਪਿਤ:	੧੨	੧੦੨੬
ਰਾਮ: ੧	ਆਪਿ ਤਰੈ ਤਾਰੇ ਭੀ ਸੋ:	੭	੯੪੪
ਸੋਰਠ ੪	ਆਪੇ ਤੀਰਥੁ ਤੁਲਹ:	੧੧	੬੦੫
ਗਉ: ੧	ਆਪ ਤਰੈ ਪਿਤਰੀ ਨਿ:	੧੮	੨੨੩
ਗਉ: ੫	ਆਪਿ ਤਰੈ ਲੋਕਹਿ ਨਿ:	੧੦	੨੯੫
ਗਉ: ੧	ਆਪਿ ਤੁਲੈ ਆਪੇ ਵਣ:	੧੩	੧੫੨
ਸਿਰੀ: ੧	ਆਪਿ ਤੁਲਾਏ ਤੋਲਸੀ:	੩	੫੯
ਮਾਰੂ ੩	ਆਪੇ ਤੋਲੇ ਤੋਲਿ ਤੋਲਾ:	੧੬	੧੦੬੭
ਬਿਲਾਵਲ ੩	ਆਪੇ ਤੋਲੇ ਪੂਰਾ ਹੋਇ:	੫	੭੯੭
ਰਾਮ: ਵਾ: ੩	ਆਪੇ ਤਾੜੀ ਲਾਈਅਨੁ	੧	੯੫੫
ਸੋਰਠ ੪	ਆਪੇ ਤਾੜੀ ਲਾਇਦਾ ਪਿ:	੧੧	੬੦੬
ਆਸਾ ੩	ਆਪੇ ਥੈ ਸਭੁ ਰਖਿਓਂ:	੫	੪੨੫
ਮਾਰੂ ੩	ਆਪੇ ਥਾਪਿ ਉਥਾਪੇ ਆ:	੩	੧੦੪੫
ਮਾਰੂ ੧	ਆਪੇ ਥਾਪਿ ਉਥਾਪੇ ਆ:	੬	੧੦੩੪
ਸਾਰੰ: ਵਾ: ੧	ਆਪੇ ਥਾਪਿ ਉਥਾਪੇ ਆ:	੩	੧੨੩੮
ਮਾਝ ੩	ਆਪੇ ਥਾਪਿ ਉਥਾਪੇ ਆ:	੧੬	੧੨੫
ਮਾਰੂ ੫	ਆਪੇ ਥਾਪਿ ਉਥਾਪੇ ਸਾ:	੧੪	੧੦੮੪
ਸੂਹੀ ੧	ਆਪੇ ਥਾਪਿ ਉਥਾਪਿ ਸ:	੧੮	੭੫੨
ਮਾਰੂ ੩	ਆਪੇ ਥਾਪਿ ਉਥਾਪਿ ਨਿ:	੧੨	੧੦੫੯
ਮਾਰੂ ੩	ਆਪੇ ਥਾਪਿ ਉਥਾਪੇ ਵੇ:	੧੦	੧੦੬੧
ਆਸਾ ੪	ਆਪੇ ਥਾਪੇ ਥਾਪਿ ਉਥਾ:	੯	੩੬੭
ਮਾਝ ੪	ਆਪੇ ਥਾਪੇ ਥਾਪਿ ਉਥਾ:	੧੬	੧੨੯
ਸੂਹੀ ੫	ਆਪੇ ਥੰਮੇ ਸਚਾ ਸੋਈ:	੧੭	੭੪੪
ਮਲਾਰ ੩	ਆਪੇ ਦਇਆ ਕਰੇ ਸੁ:	੩	੧੨੫੯
ਮਾਰੂ ੩	ਆਪੇ ਦਇਆ ਕਰੇ ਸੁ:	੬	੧੦੬੭
ਤੁਖਾ: ੪	ਆਪੇ ਦਇਆ ਕਰਹੁ:	੧੦	੧੧੧੪
ਸਿਰੀਰਾਗ ੪	ਆਪਿ ਦਇਆ ਕਰਿ ਦੇ:	੧੫	੪੧
ਸੂਹੀ ੪	ਆਪੇ ਦਇਆ ਕਰੇ ਪ੍ਰ	੯	੭੭੩
ਸਿਰੀ: ੪	ਆਪਿ ਦਇਆ ਕਰ ਮੇ:	੭	੪੧
ਸੋਰਠ ੪	ਆਪਿ ਦਇਆ ਕਰ ਰ:	੭	੬੦੬
ਬਿਹਾ: ਵਾ: ੫	ਆਪਿ ਦਇਆਲ ਹੋ:	੩	੫੫੪
ਨਟ ੪	ਆਪਿ ਦਇਆਲ ਦਇ:	੯	੯੮੨
ਮਾਰੂ ੧	ਆਪਿ ਦਇਆਲਿ ਦਇ:	੯	੧੦੪੦
ਮਾਰੂ ੧	ਆਪਿ ਦਇਆਲ ਦੂਰ:	੫	੧੦੨੫
ਮਾਝ ੪	ਆਪਿ ਦਇਆਲ ਦਇ:	੧੬	੯੫
ਆਸਾ ੩	ਆਪੇ ਦੇਇ ਸੁ ਪਾਈਐ:	੫	੪੨੫
ਸਿਰੀ: ੩	ਆਪੈ ਦੇਇ ਤ ਪਾਈਐ:	੪	੩੩
ਮਾਝ ੩	ਆਪੇ ਦੇਇ ਨ ਪਛੋਤਾ:	੫	੧੨੮
ਮਾਝ ੩	ਆਪੇ ਦੇਇ ਨ ਪਛੋਤਾ:	੧੫	੧੧੨
ਵਡ: ੩	ਆਪੇ ਦੇਇ ਪਿਆਰੋ ਸ:	੧੩	੫੮੪
ਮਾਝ: ਵਾ: ੧	ਆਪੇ ਦੇਇ ਪਿਆਰ ਮ:	੧੬	੧੪੭
ਆਸਾ ੧	ਆਪੈ ਦੋਸੁ ਨ ਦੇਈ ਕ:	੧੨	੩੬੦
ਕੇਦਾ: ਕਬੀ:	ਆਪੈ ਦਹ ਦਿਸਿ ਆਪ:	੧੨	੧੧੨੩
ਵਡ: ੩	ਆਪੇ ਦੇਹਿ ਬੁਝਾਈ ਆ:	੧੮	੫੭੧
ਸੂਹੀ ੧	ਆਪੇ ਦੇਖੈ ਆਪੈ ਬੂਝੈ:	੩	੭੩੧
ਆਸਾ ਕਬੀ:	ਆਪਾ ਦੇਖਿ ਅਵਰ ਨ:	੪	੪੮੩
ਰਾਮ: ੩	ਆਪੇ ਦੂਖ ਸੁਖ ਪਾਏ:	੬	੯੧੨
ਸੋਰ: ੧	ਆਪੇ ਦੂਖ ਸੁਖ ਭੋਗਿ:	੧੬	੫੯੮
ਮਾਰੂ ੧	ਆਪੇ ਦੇਖਿ ਦਿਖਾਵੈ ਆ	੬	੧੦੩੪
ਧਨਾ: ੧	ਆਪਿ ਦਿਖਾਵੈ ਆਪੇ ਦੇ:	੯	੬੮੬
ਆਸਾ ੪	ਆਪਿ ਦਿਖਾਵੈ ਵਾਟੜੀ:	੧੬	੪੨੦
ਗਉ: ੫	ਆਪੇ ਦਾਤਾ ਆਪਿ ਪ੍ਰਭ:	੧੭	੨੦੦
ਮਾਰੂ ਵਾ: ੧	ਆਪੇ ਦਾਤਾ ਸੁਖੇ ਦਾ:	੧੬	੧੦੯੧
ਭੈਰਉ ੧	ਆਪੇ ਦਾਤਿ ਕਰੀ ਗੁਰਿ:	੧੧	੧੧੨੫
ਭੈਰ: ੩	ਆਪੇ ਦਾਤਿ ਕਰੇ ਦਾਤਾ:	੭	੧੧੨੯

ਸੋਰਠ ਰਵ:	ਆਪਨ ਬਾਪੈ ਨਾਹੀ ਕਿ:	੬	੬੫੮
ਬਿਲਾਵਲ ੫	ਆਪਨ ਬਿਭਉ ਆਪ:	੧੫	੮੦੩
ਆਸਾ ੫	ਆਪੁਨੀ ਭਗਤਿ ਨਿਬਾ:	੭	੪੦੭
ਆਸਾ:ਵਾ: ੧	ਆਪੀਨੈ ਭੋਗ ਭੋਗ ਕੈ:	੯	੪੬੪
ਗਉ: ੫	ਆਪਨੈ ਭਾਣੈ ਲਏ ਸ:	੮	੨੯੨
ਸਵ: ੫	ਆਪਨੋ ਭਾਵਨੁ ਕਰਿ:	੯	੧੩੮੫
ਗਉ: ੫	ਆਪਨ ਮੋਹ ਘਟੇ ਘਟ:	੧੩	੨੫੧
ਸਵ: ੪	ਆਪੇ ਨਰੁ ਆਪੇ ਫੁਨਿ:	੧੫	੧੪੦੩
ਸਵਯੇ ੩	ਆਪਿ ਨਰਾਇਣੁ ਕਲਾ:	੫	੧੩੯੫
ਬਿਹ: ਵਾਰ੪	ਆਪੇ ਨਿਰੰਕਾਰ ਅਕਾ:	੮	੫੫੧
ਪ੍ਰਭਾ: ਕਬੀਰ	ਆਪਨ ਰੰਗਿ ਸਹਜ:	੬	੧੩੪੯
ਮਾਰੂ ੧	ਆਪਿ ਨਿਰੰਜਨੁ ਅਲ:	੧੦	੧੦੨੪
ਗਉ: ੩	ਆਪਿ ਨਿਰੰਜਨੁ ਅਲ:	੧੮	੧੬੨
ਭੈਰਉ ੫	ਆਪਿ ਨਿਰਬਾਣੀ ਆਪੇ:	੧੬	੧੧੫੦
ਮਾਝ: ੫	ਆਪਿ ਨਿਰਬਾਣੀ	੧੧	੯੭
ਜੈਤ: ੪	ਆਪਿ ਨਿਰਭਉ ਤਾੜੀ:	੯	੬੯੯
ਟੋਡੀ ੫	ਆਪਨ ਰਾਮ ਨ ਚੀਨੋ:	੪	੭੧੫
ਸਿਰੀ: ੧	ਆਪਿ ਨਿਰਮਲੁ ਏਕ:	੧੮	੫੪
ਰਾਮ: ੩	ਆਪਿ ਨਿਰਮਲ ਪੂਜ:	੯	੯੧੦
ਮਾਰੂ ੩	ਆਪੇ ਨਿਰਮਲ ਨਿਹ:	੧੭	੧੦੪੭
ਮਾਰੂ ੧	ਆਪ ਨਿਰਾਲਮ ਅਪ:	੯	੧੦੩੭
ਮਾਰੂ ੩	ਆਪ ਨਿਰਾਲਮ ਹੋਰ:	੧੩	੧੦੫੧
ਮਾਰੂ ੧	ਆਪ ਨਿਰਾਲਮ ਗੁਰ:	੯	੧੦੨੧
ਵਡ: ੧	ਆਪਿ ਨਿਰਾਲਮੁ ਧੰਧੈ:	੯	੫੮੧
ਰਾਮ: ੫	ਆਪਨ ਲਾਹਿ ਗੁਮਾਨ:	੧	੮੯੬
ਬਿਹਾ:ਵਾ: ੪	ਆਪੇ ਨਾਲਿ ਗੋਸਟਿ ਆ:	੧੦	੫੫੩
ਰਾਮਕਲੀ ੫	ਆਪ ਨਿਵਾਰਿ ਹਰਿ ਹ:	੧੦	੯੨੭
ਗਉ: ੧	ਆਪੁ ਨਿਵਾਰਿ ਬੀਚਾਰੈ:	੨	੨੨੨
ਆਸਾ ੧	ਆਪੇ ਨੇੜੇ ਆਪੇ ਦੂਰਿ:	੩	੩੬੨
ਬਸੰਤ ੩	ਆਪੇ ਨੇੜੈ ਆਪੇ ਦੂਰ	੧	੧੧੭੪
ਰਾਮ: ੧	ਆਪੇ ਨੇੜੇ ਆਪੇ ਦੂਰਿ:	੧੧	੮੭੬
ਸਲੋਕ ਫਰੀਦ	ਆਪਨੜੇ ਗਿਰੀਵਾਨ:	੪	੧੩੭੮
ਤਿਲੰ: ੧	ਆਪਨੜੇ ਘਰਿ ਹਰਿ:	੬	੭੨੨
ਸਲੋ: ਫਰੀਦ	ਆਪਨੜੈ ਘਰਿ ਜਾਈ:	੫	੧੧੭੮
ਸਿਰੀ: ੧	ਆਪੇ ਨੇੜੈ ਦੂਰਿ ਆਪੇ:	੯	੨੫
ਮਾਰੂ ੧	ਆਪੇ ਨੇੜੈ ਨਾਹੀ ਦੂਰੇ:	੧੩	੧੦੨੫
ਸੂਹੀ ੫	ਆਪਨੜੇ ਪ੍ਰਭ ਆਪਿ:	੧੩	੭੮੨
ਸੂਹੀ ੧	ਆਪਨੜਾ ਪ੍ਰਭ ਸਹ:	੧੦	੭੬੬
ਵਡਹੰਸ ੪	ਆਪਨੜਾ ਪ੍ਰਭ ਨਦ:	੧੭	੫੬੧
ਆਸਾ ੫	ਆਪਨੜੇ ਪ੍ਰਭ ਭਾਣਿ:	੧੦	੩੯੯
ਸੂਹੀ ੫	ਆਪਨੜੇ ਪ੍ਰਭ ਭਾਣਿ:	੧੫	੭੬੦
ਸੂਹੀ: ੫	ਆਪਨੜਾ ਮਨੁ ਆਗੈ:	੯	੭੮੨
ਮਾਝ ਵਾ: ੧	ਆਪਨੜੈ ਮਨਿ ਚਿਤਿ	੩	੧੪੩
ਆਸਾ ੧	ਆਪਨੜਾ ਮਨ ਵੇਚੀ:	੯	੪੨੦
ਮਾਰੂ ੧	ਆਪੇ ਪਉਣ ਪਾਣੀ ਬੈ:	੧੩	੧੦੨੦

ਮਾਰੂ ੧	ਆਪੇ ਪਾਸਾ ਆਪੇ ਸਾਰੀ:	੧੫	੧੦੨੦
ਰਾਮ:ਵਾਰ ੩	ਆਪੇ ਪੀਸੇ ਆਪੇ ਘਸੈ:	੧੪	੯੪੭
ਬਿਹਾ:ਵਾਰ ੪	ਆਪਿ ਪਕਾਵੈ ਆਪੇ ਭਾ:	੧੮	੫੫੦
ਮਾਰੂ ੩	ਆਪੁ ਪਛਾਣੈ ਸੋਈ ਜਨ:	੧੦	੧੦੬੫
ਮਾਰੂ ੩	ਆਪੁ ਪਛਾਣੈ ਸੋ ਸਭਿ:	੧੭	੧੦੫੬
ਮਾਰੂ ੧	ਆਪਿ ਪਛਾਣੈ ਸਬਦ:	੨	੧੦੪੦
ਆਸਾ ੩	ਆਪੁ ਪਛਾਣਹਿ ਸਬ:	੫	੪੩੦
ਸੂਹੀ ੩	ਆਪ ਪਛਾਣਹਿ ਤਾ	੧੫	੭੬੯
ਸਲੋ: ੩	ਆਪੇ ਪਛਾਣਹਿ ਪ੍ਰੀਤ:	੧	੧੪੨੦
ਆਸਾ ੩	ਆਪ ਪਛਾਣਿ ਹਰਿ ਪਾ:	੧੩	੪੨੩
ਸਲੋਕ ੧	ਆਪੁ ਪਛਾਣੈ ਹਰਿ ਮਿ:	੧	੧੪੧੧
ਸਿਰੀ: ੧	ਆਪ ਪਛਾਣੈ ਘਰਿ ਵਸੈ:	੧੬	੫੭
ਬਿਲਾਵਲ ੧	ਆਪੁ ਪਛਾਣੈ ਜਾ ਸਤਿ:	੧੬	੮੪੦
ਸਿਰੀਰਾਗ ੧	ਆਪ ਪਛਾਣੇ ਬੂਝੈ:	੪	੨੫
ਗਉ: ੩	ਆਪੁ ਪਛਾਣੈ ਮਨੁ ਨਿ:	੯	੧੬੧
ਆਸਾ ੩	ਆਪੁ ਪਛਾਣਿ ਮਿਲੈ ਪ੍ਰ:	੧੫	੩੬੪
ਬਸੰਤ ੧	ਆਪਿ ਪਛਾਣਿ ਰਹੈ ਲਿ:	੧੦	੧੧੮੯
ਗਉ: ਕਬੀਰ	ਆਪੁ ਪਛਾਣੈ ਆਪੈ ਆ:	੧	੩੨੭
ਬਿਲਾ:ਕਬੀਰ	ਆਪ ਪਛਾਨੈ ਤ ਏਕੈ:	੧੪	੮੫੫
ਆਸਾਵਾ: ੧	ਆਪੁ ਪਛਾਤਹਿ ਧਰ:	੮	੪੬੫
ਮਲਾ: ਵਾ:੧	ਆਪੇ ਪਟੀ ਕਲਮ ਆ:	੧੩	੧੨੯੧
ਰਾਮ:ਵਾਰ ਰ:	ਆਪੇ ਪਟੀ ਕਲਮ ਆ:	੧੩	੯੬੮
ਮਾਰੂ ਵਾਰ ੩	ਆਪੇ ਪਿੰਡੁ ਸਵਾਰਿਓ:	੧੬	੧੦੯੦
ਆਸਾ ੫	ਆਪੇ ਪੇਡੁ ਬਿਸਥਾਰੀ:	੧੬	੩੮੭
ਮਾਰੂ ੧	ਆਪਿ ਪਤੀਜੈ ਗੁਰ ਕੀ:	੧੮	੧੦੨੦
ਸੋਰਠ ੪	ਆਪੇ ਪਤਨ ਪਾਤਣੀ:	੧੬	੬੦੪
ਬਿਹਾ:ਵਾਰ ੪	ਆਪੇ ਪਿਤਾ ਮਾਤਾ ਹੈ ਆ:	੧੮	੫੫੨
ਸਾਰੰਗ ੫	ਆਪੇ ਪਤਿ ਰਾਖੀ ਸੇਵ:	੧੭	੧੨੧੬
ਆਸਾ ਕਬੀਰ	ਆਪਾ ਪਦੁ ਨਿਰਬਾਣ:	੧੫	੪੭੫
ਬਿਹਾ:ਵਾ: ੪	ਆਪੇ ਪੁੰਨੁ ਸਭ ਆਪਿ:	੧੫	੫੫੧
ਰਾਮਕਲੀ: ੧	ਆਪੇ ਪਾਰਿ ਉਤਾਰਣ:	੧੧	੯੪੩
ਬਿਹਾ:ਵਾਰ ੪	ਆਪੇ ਪਾਰਸੁ ਆਪ ਧਾ:	੧੦	੫੫੨
ਰਾਮ:ਵਾਰ ੫	ਆਪੇ ਪੂਰਾ ਸਾਹੁ ਆਪੇ:	੫	੯੫੭
ਧਨਾ: ੧	ਆਪਿ ਪਾਰਸ ਪਰਮ:	੧	੬੮੮
ਮਾਰੂ ੫	ਆਪ ਪਰਕਾ ਕਛੁ ਨ:	੬	੧੦੧੮
ਸਾਰੰ: ੫	ਆਪ ਪਰਕਾ ਕਛੁ ਨ:	੨	੧੨੨੫
ਬਿਲਾਵਲ ੩	ਆਪੇ ਪੂਰਾ ਕਰੇ ਸੁ ਹੋ:	੧	੮੪੩
ਮਾਰੂ ੧	ਆਪੇ ਪੁਰਖ ਆਪੇ ਹੀ:	੧੫	੧੦੨੦
ਬਿਲਾਵਲ ੨	ਆਪੇ ਪਰਖੇ ਆਪਿ:	੫	੭੯੭
ਭੈਰਉ ੧	ਆਪੇ ਪਰਖੇ ਪਰਖ:	੧੦	੧੧੫੩
ਮਾਰੂ ੧	ਆਪੇ ਪਰਖੇ ਪਰਖ:	੮	੧੦੪੦
ਮਾਰੂ ੧	ਆਪੇ ਪਰਖੇ ਪੂਰਾ ਤੋ:	੧੮	੧੦੨੦
ਸਿਰੀ: ੧	ਆਪੇ ਪਰਖੇ ਪਾਰਖੂ:	੧੪	੬੧
ਪ੍ਰਭਾ: ੧	ਆਪੇ ਪ੍ਰੀਤ ਪ੍ਰੇਮ ਪਰ:	੧੨	੧੩੩੦
ਭੈਰਉ ੩	ਆਪੇ ਪਾਰ ਬ੍ਰਹਮ ਸਿ:	੧੪	੧੧੩੧

ਸੂਹੀ ੧	ਆਪਿ ਮੁਸੈ ਮਤਿ ਹੋਛੀ:	੨	੭੬੭
ਮਾਝ ੩	ਆਪੇ ਮੋਹੁ ਸਭੁ ਜਗ:	੧੫	੧੨੫
ਸਾਰੰ: ੫	ਆਪਿ ਮਹਾਜਨੁ ਆਪੇ:	੧੬	੧੨੧੬
ਮਾਰੂ ੧	ਆਪੇ ਮਿਹਰ ਦਿਆ ਪਤ:	੩	੧੦੨੨
ਮਾਰੂ ੩	ਆਪੇ ਮਿਹਰਵਾਨ ਅਗ:	੧	੧੦੬੭
ਮਾਰੂ ੩	ਆਪੇ ਮਿਹਰਵਾਨ ਸੁਖ:	੧੬	੧੦੪੭
ਧਨਾ: ੩	ਆਪ ਮੁਕਤੁ ਅਵਰਾ:	੬	੬੬੪
ਬਿਲਾਵਲ ੫	ਆਪਿ ਮੁਕਤੁ ਸੰਗੀ ਤ:	੧੮	੮੧੪
ਮਾਰੂ ੧	ਆਪੇ ਮੁਕਤਿ ਦਾਨ ਮੁਕ:	੬	੧੦੩੫
ਮਾਰੂ ੫	ਆਪਿ ਮੁਕਤੁ ਮੋਕਉ:	੩	੧੦੦੩
ਗਉ: ੫	ਆਪਿ ਮੁਕਤੁ ਮੁਕਤੁ ਕ:	੧	੨੯੫
ਮਾਰੂ ੧	ਆਪ ਮੁਕਤ ਤ੍ਰਿਪਤਿ:	੮	੧੦੨੧
ਮਾਰੂ ੧	ਆਪੇ ਮਛੁ ਕਛੁ ਕਰਣੀ:	੧੬	੧੦੨੦
ਸਿਰੀ: ੧	ਆਪੇ ਮਾਛੀ ਮਛਲੀ:	੧੦	੨੩
ਮਾਰੂ ੧	ਆਪੇ ਮਛਲੀ ਆਪੇ ਜਾ:	੩	੧੦੨੧
ਰਾਮ: ੫	ਆਪੁ ਮਿਟਾਇ ਮਿਲੀਜੈ:	੧੭	੮੯੬
ਰਾਮ: ੧	ਆਪ ਮੇਟਿ ਨਿਰਾਲਮ:	੧੩	੯੪੦
ਦੇਵ: ੫	ਆਪੁ ਮੇਟ ਪਏ ਸਰ:	੧੫	੫੨੯
ਸਿਰੀ: ੧	ਆਪੇ ਮੋਤੀ ਊਜਲੋ ਆ:	੧੫	੫੪
ਜੈਤ: ੪	ਆਪੇ ਮਥਿ ਮਥਿ ਤਤੁ:	੧੦	੬੯੯
ਬਸੰ: ੧	ਆਪੇ ਮੰਦਰੁ ਥੰਮੁ ਸ:	੧੧	੧੧੯੦
ਪ੍ਰਭਾਤੀ ੧	ਆਪੇ ਮਧੁ ਆਪੁ ਪਰ:	੫	੧੩੨੯
ਸਿਰੀ: ੩	ਆਪੇ ਮਨਿ ਵਸਿਆ ਪ੍ਰ:	੫	੬੯
ਬਿਹਾ:ਵਾ: ੪	ਆਪੇ ਮੋਨੀ ਵਰਤਾ:	੬	੫੫੬
ਬਿਹਾ:ਵਾ: ੪	ਆਪੇ ਮਾਰੇ ਆਪੇ ਛੋਡੈ:	੧੬	੫੫੩
ਆਸਾ ੧	ਆਪੇ ਮਾਰੇ ਆਪੇ ਛੋਡੈ:	੬	੩੫੦
ਮਾਝ ੩	ਆਪੇ ਮਾਰੇ ਆਪਿ ਜੀਵਾ:	੧੭	੧੨੫
ਭੈਰਉ ੧	ਆਪੁ ਮਾਰਿ ਅਪਰੰਪ:	੧੮	੧੧੨੬
ਭੈਰਉ ੩	ਆਪਿ ਮਰੈ ਅਵਰਾ ਨ:	੮	੧੧੨੮
ਆਸਾ ੧	ਆਪਿ ਮਰੈ ਅਵਹਾ ਨ:	੧੬	੩੫੬
ਬਸੰ: ੩	ਆਪੁ ਮਾਰਿ ਸਹਜੇ ਨਾ:	੧੫	੧੧੭੪
ਵਡ: ੧	ਆਪੇ ਮਾਰਗ ਪਾਵਣ:	੧੫	੫੮੧
ਰਾਮ ੧	ਆਪੁ ਮਾਰਿ ਗੁਰਮੁਖਿ:	੪	੯੦੭
ਸੋਰ: ੪	ਆਪੇ ਮਾਰਿ ਜੀਵਾਇਦਾ	੩	੬੦੬
ਰਾਮ: ੩	ਆਪੇ ਮਾਰਿ ਜੀਵਾਲੇ:	੪	੯੧੨
ਮਾਰੂ ੩	ਆਪੇ ਮਾਰ ਜੀਵਾਲੇ:	੧	੧੦੬੯
ਗਉ: ੧	ਆਪ ਮਾਰੇ ਤਾ ਪਾਏ ਨਾ:	੬	੧੫੩
ਮਾਝ ੩	ਆਪੁ ਮਾਰੇ ਤਾ ਤ੍ਰਿਭਵ:	੧੪	੧੨੦
ਮਾਰੂ ੧	ਆਪੇ ਮੀਰਾ ਬਖਸ ਲਏ	੧੩	੧੦੧੧
ਆਸਾ ੧	ਆਪਿ ਮਰੈ ਮਾਰੇ ਭੀ ਆ:	੧੩	੪੧੩
ਮਾਰੂ: ੪	ਆਪਿ ਮਿਲਿਆ ਜਗ ਜੀ:	੫	੧੦੭੦
ਮਾਰੂ ੩	ਆਪਿ ਮਿਲਿਆ ਜਗ ਜੀ:	੬	੧੦੪੪
ਬਿਹਾ:ਵਾ: ੪	ਆਪੇ ਮਾਲੀ ਆਪਿ ਸਭ:	੧੦	੫੫੪
ਮਾਰੂ ੩	ਆਪੇ ਮੇਲੇ ਆਪੇ ਕਰਿ:	੧੧	੧੦੪੭
ਮਾਰੂ ੩	ਆਪੇ ਮੇਲੇ ਆਪਿ ਮਿਲਾ:	੬	੧੦੧੬
ਬਿਹਾ: ਵਾ ੩	ਆਪੇ ਮਿਲਿਆ ਮਿਲ ਰ:	੧੩	੫੫੫
ਆਸਾ ੩	ਆਪਿ ਮਿਲਾਇਅਨੁਸੇ ਮਿ:	੧੦	੪੩੨
ਵਡ: ੩	ਆਪਿ ਮਿਲਾਏ ਆਪਿ ਮਿ:	੧੩	੫੮੪
ਰਾਮਕਲੀ ੫	ਆਪੇ ਮਿਲਾਏ ਗਹਿ ਕੰ:	੬	੯੨੭
ਗਉ: ੫	ਆਪਿ ਮਿਲਾਇ ਲਏ:	੧੭	੨੯੪
ਵਡ: ੩	ਆਪੇ ਮੇਲੇ ਸੋ ਹਰਿ ਮਿ:	੬	੫੭੧
ਮਾਝ ੩	ਆਪੇ ਮੇਲੈ ਸਬਦਿ:	੧੪	੧੨੯
ਮਾਰੂ: ੩	ਆਪੇ ਮੇਲੇ ਕਰਣੀ ਸਾ:	੨	੧੦੬੦
ਮਾਰੂ: ੩	ਆਪੇ ਮੇਲੈ ਗੁਰ ਸਬ:	੧੭	੧੦੫੨
ਮਾਰੂ: ੩	ਆਪੇ ਮੇਲੇ ਦੇ ਵਡਿਆ:	੧	੧੦੪੪
ਮਾਰੂ: ੩	ਆਪੇ ਮੇਲੇ ਦੇ ਵਡਿਆ:	੪	੧੦੬੦
ਬਸੰ: ੧	ਆਪੇ ਮੇਲੇ ਭਰਮ ਚੁ:	੭	੧੧੯੦
ਗਉ: ੫	ਆਪੇ ਮੇਲੇ ਭਰਮ ਚੁ:	੧੧	੨੨੩
ਗਉ ੩	ਆਪੇ ਮੇਲਿ ਮਿਲੀਐ ਜੀ:	੧੨	੨੪੫
ਰਾਮ: ੧	ਆਪੇ ਮੇਲਿ ਮਿਲਾਇਅਨ:	੧੫	੯੫੫
ਮਾਰੂ ੩	ਆਪੇ ਮੇਲਿ ਮਿਲਾਏਆ:	੧੭	੧੦੬੬
ਰਾਮ: ੧	ਆਪੇ ਮੇਲਿ ਮਿਲਾਏ ਕ:	੧੮	੯੩੮
ਰਾਮ:ਵਾ: ੧	ਆਪੇ ਮੇਲਿ ਮਿਲਾਇਦਾ:	੬	੯੫੬
ਸਿਰੀ: ੩	ਆਪੇ ਮੇਲ ਮਿਲਾਇ:	੧੫	੩੭
ਸਿਰੀ: ੩	ਆਪੇ ਮੇਲ ਮਿਲਾਇਦਾ:	੧੦	੬੯
ਆਸਾ ੩	ਆਪੇ ਮੇਲੇ ਮੇਲਿ ਮਿਲਾ:	੧੨	੩੬੧
ਮਾਰੂ ੩	ਆਪ ਮੇਲੇ ਮੇਲਿ ਮਿਲਾ:	੫	੧੦੪੫
ਮਾਝ: ੩	ਆਪੇ ਮੇਲੇ ਮੇਲਿ:	੧੭	੧੨੫
ਗਉ: ੩	ਆਪੇ ਮੇਲ[ਮਿਲਾਵੈ ਸੋ:	੧੬	੧੫੭
ਸਿਰੀ ਰਾਗ੧	ਆਪੇ ਮੇਲਿ ਮਿਲਾਵਹੀ:	੪	੨੦
ਸਾਰੰਗ ੩	ਆਪੇ ਮੇਲਿ ਲਏ ਅਕ:	੧੭	੧੨੩੩
ਗਉ: ੩	ਆਪੇ ਮੇਲ ਲਏ ਸੁਖਦਾ:	੧	੨੪੫
ਗਉ: ੫	ਆਪੇ ਮੇਲਿ ਲਏ ਕ੍ਰਿਪਾ:	੩	੨੮੨
ਰਾਮ: ੧	ਆਪੇ ਮੇਲਿ ਲਏ ਗੁਣ:	੩	੯੦੮
ਸੂਹੀ ੩	ਆਪੇ ਮੇਲਿ ਲਏ ਤਾਬ:	੨	੭੫੪
ਸੋਰਠ ੩	ਆਪੇ ਮੇਲ ਲਏ ਪ੍ਰਭ:	੩	੬੦੦
ਮਾਝ ੩	ਆਪੇ ਮੇਲਿ ਲੈਹੁ:	੧੬	੧੧੨
ਆਸਾ ੧	ਆਪਿ ਮਿਲਾਵੈ ਸਚੁ:	੬	੪੨੦
ਸਿਰੀ: ੧	ਆਪੇ ਮੇਲਿ ਵਿਛੁੰਨਿ:	੬	੬੦
ਸੋਰਠ ੫	ਆਪੇ ਮੇਲਿ ਵਡਾਈ ਦੀ:	੧	੬੧੯
ਸਿਰੀ: ੧	ਆਪੇ ਰਸੀਆ ਆਪਿ ਰ:	੯	੨੩
ਸੂਹੀ ੧	ਆਪੇ ਰਸੀਆ ਆਪੇ ਰਾ:	੬	੭੬੫
ਮਾਰ ੧	ਆਪੇ ਰਸੀਆ ਪਰਮ:	੪	੧੦੨੧
ਸੂਹੀ ੧	ਆਪੇ ਰਹਿਆ ਸਮਾਇ:	੧	੭੫੩
ਬਿਲਾ: ੫	ਆਪਿ ਰਖੈ ਆਪਿ ਦੇਵ:	੧੮	੮੧੨
ਮਾਝ ੩	ਆਪੇ ਰੰਗੇ ਸਹਿਜ ਸੁਭਾ:	੫	੧੧੪
ਸਿਰੀ: ੩	ਆਪੇ ਰੰਗਣਿ ਰੰਗਿਓ:	੫	੩੭
ਮਾਝ ੩	ਆਪੇ ਰੰਗੇ ਰੰਗ ਚੜਾ:	੩	੧੧੭
ਗਉ: ੫	ਆਪੇ ਰਚਿਆ ਸਭ ਕੋ:	੬	੨੭੯
ਗੂਜਰੀ ਵਾ:੫	ਆਪੇ ਰਚਨ ਰਚਾਇ:	੧੦	੫੨੩

ਰਾਮ: ਕਬੀਰ	ਐਸਾ ਸਿਮਰਨੁ ਕਰਿ:	੭	੯੭੧	ਪ੍ਰਭਾਤੀ ੫	ਐਸਾ ਗੁਰ ਪਾਈਐ ਵ:	੬	੧੩੩੯
ਧਨਾ: ੧	ਐਸੀ ਸੇਵਕ ਸੇਵਾ.	੧੩	੬੬੧	ਬਿਲਾ: ੫	ਐਸੋ ਗੁਰ ਬਡ ਭਾਗੀ:	੧੮	੮੦੩
ਭੈਰਉ ਕਬੀਰ	ਐਸੀ ਸੇਵ ਦਰਗਹ:	੧੭	੧੧੫੮	ਗਉ: ੧	ਐਸੀ ਗਰਬੁ ਬੁਰਾ ਸੈ:	੧੨	੨੨੪
ਸਾਰੰਗ ੫	ਐਸੀ ਹੋਇ ਪਰੀ:	੧੬	੧੨੩੦	ਆਸਾ ੫	ਐਸੀ ਗੁਰਮਤਿ ਪਾਈ:	੬	੩੭੭
ਆਸਾ ਨਾਮ:	ਐਸੋ ਹੀ ਠਗ ਦੇਉ ਵ:	੧੮	੪੮੫	ਆਸਾ ੧	ਐਸਾ ਗੁਰਮਤਿ ਰਮ:	੧	੩੫੪
ਰਾਮ: ਵਾ: ੧	ਐਸਾ ਹਿੰਦੂ ਵੇਖਹੁ ਕੋ:	੧੫	੯੫੧	ਸੂਹੀ ੫	ਐਸਾ ਗੁਰ ਵਡਭਾਗੀ:	੫	੭੮੦
ਆਸਾ ੧	ਐਸਾ ਹਮਰਾ ਸਖਾ ਸ:	੧੨	੩੫੬	ਬਿਲਾਵਲ ੫	ਐਸੇ ਗੜ ਮਹਿ ਐਠਿ	੧੮	੮੨੧
ਮਲਾ: ੫	ਐਸੋ ਹਰਿ ਸੰਗੀ ਮਨ:	੧੫	੧੨੭੨	ਗਉ: ਕਬੀਰ	ਐਸੇ ਘਰ ਹਮ ਬਹੁ:	੧	੩੨੬
ਭੈਰ: ਨਾਮ:	ਐਸਾ ਹਰਿ ਸੇਤੀ ਸਨ:	੧੮	੧੧੬੪	ਰਾਮ: ਕਬੀਰ	ਐਸਾ ਜੋਗ ਕਮਾਵਹੁ:	੧੪	੯੭੦
ਗੋਂਡ ੪	ਐਸਾ ਹਰਿ ਸੇਵੀਐ ਨਿ:	੫	੮੬੦	ਗਉ: ੧	ਐਸਾ ਜੋਗੀ ਜੁਗਤਿ ਵੀ:	੯	੨੨੩
ਬਸੰਤ ੧	ਐਸੇ ਹਰਿ ਕੇ ਲੋਗ ਅਤੀ:	੯	੧੧੮੯	ਰਾਮਕਲੀ ੧	ਐਸੀ ਜੁਗਤਿ ਜੋਗ ਕ:	੧੪	੮੭੭
ਗਉ: ੫	ਐਸੋ ਹੈ ਰੇ ਖਸਮ ਹ:	੮	੨੧੨	ਗਉ: ੫	ਐਸੀ ਜੁਗਤਿ ਨਾਨਕ:	੩	੨੭੫
ਆਸਾ ੫	ਐਸਾ ਹਰਿ ਧਨੁ ਸੰਚੀਐ	੧੨	੩੭੫	ਗਉ: ੧	ਐਸਾ ਜਗੁ ਦੇਖਿਆ ਜੂ:	੧੧	੨੨੨
ਗਉ: ੪	ਐਸਾ ਹਰਿ ਨਾਮੁ ਮਨਿ:	੯	੧੬੮	ਆਸਾ ਕਬੀਰ	ਐਸਾ ਜੋਗੀ ਨਉ ਨਿਧਿ	੮	੪੭੭
ਭੈਰਉ: ੫	ਐਸੋ ਹੀਰਾ ਨਿਰਮਲ:	੧੬	੧੧੪੨	ਆਸਾ ੫	ਐਸੋ ਜਗੁ ਮੋਹਿ ਗੁਰ:	੧੦	੪੦੮
ਬਿਲਾਵਲ ੫	ਐਸੋ ਹਰਿ ਰਸੁ ਬਰ	੧	੮੨੩	ਗਉ: ੫	ਐਸਾ ਜੋਗੀ ਵਡਭਾਗੀ:	੭	੨੦੮
ਗਉ: ੫	ਐਸਾ ਹਰਿ ਰਸ ਰਮ:	੧੦	੧੯੬	ਰਾਮ: ੫	ਐਸੀ ਜਾਨੀ ਸੰਤ ਜਨੀ:	੧੧	੮੮੮
ਕਾਨ: ੫	ਐਸੀ ਕਉਨ ਬਿਧੇ ਦ:	੨	੧੩੦੫	ਮਾਰੂ ੫	ਐਸੀ ਜਾਨ ਪਾਈ:	੧੦	੧੦੦੫
ਗਉ: ੫	ਐਸਾ ਕੋਇ ਜਿ ਦੁਬਿਧਾ:	੧੮	੨੩੭	ਕਾਨ: ੫	ਐਸੋ ਜਗ ਬਿਰਲੋ ਹੈ:	੭	੧੩੦੨
ਸਲੋ: ਕਬੀਰ	ਐਸਾ ਕੋਈ ਦਾਸੁ ਹੋਇ:	੬	੧੩੭੨	ਬਿਲਾ: ੫	ਐਸੋ ਜਾਨਿ ਭਏ ਮਨਿ:	੫	੮੨੩
ਮਾਰੂ ੫	ਐਸਾ ਕੋਈ ਭੇਟੇ ਸੰਤ:	੧੬	੧੦੦੫	ਮਾਰੂ ੧	ਐਸੇ ਜਨ ਵਿਰਲੇ ਸੰ:	੬	੧੦੩੯
ਬਿਲਾਵਲ ੫	ਐਸੇ ਕਾਹੇ ਭੂਲ ਪਰੇ:	੧੦	੮੨੩	ਪ੍ਰਭਾ: ੧	ਐਸੇ ਜਨ ਵਿਰਲੇ ਜ:	੧੬	੧੩੪੫
ਰਾਮ: ੩	ਐਸੀ ਕਿੰਗਰੀ ਵਜਾਇ:	੧੧	੯੦੮	ਪ੍ਰਭਾਤੀ ੧	ਐਸਾ ਜਾਪੁ ਜਪਉ ਜ:	੧੩	੧੩੪੨
ਸਾਰੰ: ਨਾਮ	ਐਸੇ ਕਨਿਕ ਕਾਮਨੀ:	੯	੧੨੫੨	ਪ੍ਰਭਾਤੀ ੧	ਐਸੇ ਝੂਠਿ ਮੁਠੇ ਸੰਸਾ:	੧੬	੧੩੩੦
ਰਾਮਕਲੀ ੩	ਐਸਾ ਕੰਮ ਮੂਲੇ ਨ ਕੀ:	੯	੯੧੮	ਧਨਾ: ੫	ਐਸੀ ਠਗਉਰੀ ਪਾਇ:	੧੪	੬੭੩
ਆਸਾ: ੫	ਐਸਾ ਕਰਹੁ ਬੀਚਾਰ:	੬	੩੮੫	ਭੈਰ: ੫	ਐਸੋ ਤਿਆਗੀ ਵਿਰਲਾ:	੮	੧੧੪੭
ਗਉ: ੫	ਐਸਾ ਕੀਰਤਨੁ ਕਰਿ	੩	੨੩੬	ਸਿਰੀ:ਕਬੀ:	ਐਸਾ ਤੈਂ ਜਗ ਭਰਮ ਭੁ:	੧	੯੨
ਗਉ: ੫	ਐਸੀ ਕ੍ਰਿਪਾ ਕਰੋਤੁ ਪ੍ਰ:	੧੭	੨੫੪	ਸਲੋ: ਕਬੀਰ	ਐਸਾ ਤੇਰਾ ਦਾਸ ਹੈ ਜਿ:	੭	੧੩੭੨
ਬਿਲਾ: ੫	ਐਸੀ ਕ੍ਰਿਪਾ ਕਰਹੁ ਪ੍ਰ:	੮	੮੦੬	ਮਲਾਰ ੫	ਐਸੀ ਤੇਰੇ ਦਰਸਨ:	੩	੧੨੭੨
ਬਿਲਾ: ੫	ਐਸੀ ਕ੍ਰਿਪਾ ਮੋਹਿ ਕਰ:	੫	੮੨੮	ਗਉ: ੧	ਐਸੋ ਦਾਸ ਮਿਲੈ ਸੁਖ	੫	੨੨੪
ਆਸਾ ਵਾ: ੧	ਐਸੀ ਕਲਾ ਨ ਖੇਡੀਐ	੧੭	੪੬੯	ਬਿਲਾਵਲ ੫	ਐਸੀ ਦੀਖਿਆ ਜਨ ਸਿ:	੮	੮੨੮
ਮਾਰੂ ੫	ਐਸਾ ਕੋ ਵਡਭਾਗੀ ਆਏ	੧੪	੧੦੭੭	ਆਸਾ: ੫	ਐਸਾ ਦੇਖਿ ਬਿਮੋਹਿ:	੬	੩੭੦
ਆਸਾ ੧	ਐਸਾ ਗਿਆਨ ਸੁਨਹੁ:	੧੦	੪੧੧	ਗਉ: ੫	ਐਸੇ ਦੇਖ ਮੂੜ ਅੰਧ:	੪	੨੬੭
ਗਉ: ਕਬੀਰ	ਐਸਾ ਗਿਆਨ ਕਥੈ:	੫	੩੨੭	ਗਉ: ੫	ਐਸਾ ਦਾਤਾ ਸਤਿਗੁਰ:	੧੬	੧੮੩
ਗਉ: ਕਬੀ:	ਐਸਾ ਗਿਆਨ ਜਪਹ:	੧੧	੩੩੧	ਆਸਾ: ੫	ਐਸੀ ਦਾਤਿ ਤੇਰੀ ਪ੍ਰਭ:	੫	੩੮੩
ਸੂਹੀ: ੧	ਐਸਾ ਗਿਆਨੁ ਜਪਹੁ:	੧੧	੭੨੮	ਕਾਨ: ੫	ਐਸੋ ਦਾਨੁ ਦੇਹੁ ਜੀ ਸੰ:	੫	੧੩੦੭
ਬਿਲਾਵਲ ੧	ਐਸਾ ਗਿਆਨ ਪ:	੧੦	੮੩੧	ਮਲਾ: ੧	ਐਸਾ ਦਾਰੂ ਖਾਹਿ ਗਵਾ:	੨	੧੨੫੭
ਸਿਰੀ: ਕਬੀ:	ਐਸੇ ਗਿਆਨ ਪ੍ਰਗਟਿ	੧੭	੯੨	ਰਾਮ: ੧	ਐਸੀ ਦਰਗਹ ਸਾਚਾ:	੧੩	੮੭੮
ਰਾਮ: ੧	ਐਸਾ ਗਿਆਨੁ ਬੀਚਾਰੈ:	੧	੮੭੯	ਰਾਮ: ਵਾ: ੧	ਐਸੀ ਦਰਗਹ ਮਿਲੈ:	੧੭	੯੫੩
ਭੈਰਉ ਕਬੀਰ	ਐਸਾ ਗਿਆਨੁ ਬੀਚਾਰ:	੧	੧੧੬੧	ਕੇਦਾ: ਰਵ:	ਐਸੇ ਦੁਰਮਤਿ ਨਿਸ:	੧੭	੧੧੨੪
ਮਲਾ: ੩	ਐਸੇ ਗਿਆਨੀ ਬੂਝਹੁ	੧੭	੧੨੭੭	ਮਲਾਰ ੧	ਐਸਾ ਦਾਰੂ ਲਗੀ ਨ ਬੀ:	੧੪	੧੨੫੬
ਬਿਲਾਵਲ ੫	ਐਸੇ ਗਿਆਨ ਬਿਰਲ:	੧੧	੮੦੩	ਮਲਾ: ਵਾ: ੨	ਐਸਾ ਦਾਰੂ ਲੋੜਿ ਲਹੁ:	੧੫	੧੨੭੯
ਆਸਾ ੫	ਐਸੇ ਗੁਨਹ ਅਛਾਦਿ:	੧੦	੩੭੬	ਗਉ: ੫	ਐਸੀ ਦ੍ਰਿੜਤਾ ਤਾਕੈ ਹੋ:	੧੪	੨੩੬
ਟੋਡੀ ੫	ਐਸੇ ਗੁਨ ਮੇਰੋ ਪ੍ਰਭਜੀ:	੨	੭੧੬	ਰਾਮ: ੧	ਐਸਾ ਦੀਵਾ ਨੀਰਿ ਤਰਾ:	੭	੮੭੮
ਕਾਨੜਾ ੫	ਐਸੇ ਗੁਰ ਕਉ ਬਲਿ ਬ:	੧੮	੧੩੦੧	ਰਾਮਕਲੀ੧	ਐਸਾ ਦੀਵਾ ਨੀਰਿ ਤਰਾ:	੧੦	੮੭੮

ਭੈਰ: ਨਾਮ:	ਅੰਤਕੀ ਬਾਰ ਮੂਆ ਲ:	੧	੧੧੬੫
ਆਸਾ ਕਬੀਰ:	ਅੰਤਕੀ ਬਾਰ ਲ:	੪	੪੮੪
ਰਾਮ: ੫	ਅੰਤਕੀ ਬੇਲਾ ਲਏ ਛ:	੧੪	੮੯੫
ਜਪੁ	ਅੰਤ ਕਾਰਣ ਕੇਤੇ ਬਿ:	੭	੫
ਦੇਵ: ੯	ਅੰਤਿ ਕਾਲ ਸੰਗੀ ਨਹੀ:	੧੭	੫੩੬
ਰਾਮ: ੧	ਅੰਤਿ ਕਾਲਿ ਕਿਛੂ ਸਾਥ:	੧੭	੯੦੬
ਮਾਰੂ ੧	ਅੰਤਕਾਲਿ ਕੋ ਬੇਲਿ:	੯	੧੦੨੩
ਗੂਜਰੀਤ੍ਰਿਲੋ:	ਅੰਤਕਾਲ ਜੋ ਇ:	੭	੫੨੬
ਮਾਰੂ ੧	ਅੰਤਕਾਲਿ ਜਮ ਜੋਹਿ:	੭	੧੦੩੦
ਗੂਜਰੀਤ੍ਰਿਲੋ:	ਅੰਤਕਾਲਿ ਜੋ ਮੰਦ:	੮	੫੨੬
ਮਲਾਰ ੧	ਅੰਤਕਾਲਿ ਜਮੁ ਮਾਰੈ:	੧	੧੨੫੭
ਗੂਜ: ਤ੍ਰਿਲੋ:	ਅੰਤਕਾਲਿ ਜੋ ਲਛਮੀ:	੫	੫੨੬
ਗੂਜ: ਤ੍ਰਿਲੋ:	ਅੰਤਕਾਲਿ ਜੋ ਲੜਿਕੇ:	੭	੫੨੬
ਸਲੋਕ ੩	ਅੰਤਕਲਿ ਤਿਥੈ ਧੁਹੈ	੧੨	੧੪੧੭
ਬਸੰਤ ੧	ਅੰਤਿਕਾਲਿ ਤੇਰੈ ਆਵੈ:	੧੪	੧੧੮੯
ਸੋਰ: ੩	ਅੰਤਕਾਲਿ ਤੇਰਾ ਬਲੀ	੨੨	੬੦੧
ਗੂਜ: ਤ੍ਰਿਲੋ:	ਅੰਤਿਕਾਲਿ ਨਾਰਾਇ:	੯	੫੨੬
ਸਿਰੀ: ੧	ਅੰਤਿਕਾਲਿ ਪਛੁਤਾਸੀ:	੧੮	੭੫
ਆਸਾ ੧	ਅੰਤਿਕਾਲ ਪ੍ਰਭ ਭਏ	੭	੩੮੨
ਬਸੰਤ ੫	ਅੰਤਕਾਲ ਫਿਰਿ ਫਿਰਿ:	੧੩	੧੧੮੨
ਬਿਲਾਵਲ ੫	ਅੰਤਕਾਲਿ ਭਜਿ:	੧੪	੮੧੯
ਰਾਮ: ਵਾ: ੧	ਅੰਤਕਾਲਿ ਮਤਿ ਲ:	੨	੯੫੪
ਬਸੰਤ ੧	ਅੰਤਕਾਲਿ ਮੂੜੇ ਚੋਟ:	੧੮	੧੧੮੯
ਮਲਾਰਵਾ: ੧	ਅੰਤ ਖਲੋਆ ਆਇ ਜਿ:	੧੦	੧੨੮੪
ਰਾਮ: ਸੁੰਦਰ	ਅੰਤਿ ਚਲਦਿਆ ਹੋਇ:	੬	੯੨੩
ਬਿਹਾ: ੫	ਅੰਤੁ ਤੇਰਾ ਤੂਹੈ ਜ:	੨	੫੪੨
ਬਿਲਾਵਲ ੫	ਅੰਤ ਨ ਅੰਤਾ ਸਦਾ ਬਿ:	੧੪	੮੨੧
ਸੂਹੀ ੧	ਅੰਤ ਨ ਸਾਹਿਬ ਸਿਮ:	੧੪	੭੫੦
ਜਪੁ	ਅੰਤ ਨ ਸਿਫਤੀ ਕਹ:	੬	੫
ਵਡ: ੫	ਅੰਤੁ ਨਾਹੀ ਕਿਛੁ:	੮	੫੬੨
ਗਉ: ੫	ਅੰਤ ਨਾਹੀ ਕਿਛੁ ਪਾਰਾ	੧	੨੭੭
ਧਨਾ: ਕਬੀਰ	ਅੰਤਿ ਨ ਕਾਹੂ ਸੰਗ:	੮	੬੯੨
ਜਪੁ	ਅੰਤੁ ਨ ਕਰਣੈ ਦੇਣਿ:	੬	੫
ਜਪੁ	ਅੰਤ ਨ ਜਾਪੈ ਕਿਆ ਮਨ:	੭	੫
ਜਪੁ	ਅੰਤੁ ਨ ਜਾਪੈ ਕੀਤਾ ਅ:	੭	੫
ਜਪੁ	ਅੰਤ ਨ ਜਾਪੈ ਪਾਰਾ ਵਾ:	੭	੫
ਰਾਮਕਲੀ ੩	ਅੰਤ ਨ ਪਾਇਆ ਕਿਨੈ	੧੧	੯੧੮
ਮਾਰੂ ੩	ਅੰਤ ਨ ਪਾਰਾ ਕੀਮਤ:	੬	੧੦੬੭
ਰਾਮ: ੫	ਅੰਤ ਨ ਪਾਰਾ ਵਾਰ:	੧੨	੮੯੫
ਮਲਾ: ਵਾ:	ਅੰਤੁ ਨ ਪਾਰਾ ਵਾਰੁ ਨ:	੮	੧੨੮੯
ਮਾਰੂ ੩	ਅੰਤ ਨ ਪਾਵਹਿ ਅਲ:	੧੭	੧੦੫੩
ਬਸੰਤ ੫	ਅੰਤਿ ਨ ਪਾਵਹਿ ਜਲ:	੨	੧੧੮੨
ਮਾਰੂ ੧	ਅੰਤ ਨ ਪਾਵਹਿ ਵਡੇ:	੭	੧੦੩੩
ਸਵਯੇ ੩	ਅੰਤ ਨ ਪਾਵਤ ਦੇਵ	੧੮	੧੪੦੮
ਸੋਰਠ ਕਬੀ:	ਅੰਤ ਨਿਬੇਰਾ ਤੇਰੇ ਜੀ:	੭	੬੫੬
ਜਪੁ	ਅੰਤ ਨ ਵੇਖਣ ਸੁਣ:	੭	੫
ਜੈਜਾ: ੯	ਅੰਤਿ ਬਾਰ ਸੰਗਿ ਤੇਰੇ:	੯	੧੩੫੨
ਸੋਰਠ ੯	ਅੰਤ ਬਾਰ ਨਾਨਕ ਬਿ:	੬	੬੩੪
ਰਾਮ: ੧	ਅੰਤਰਿ ਉਤ ਭੁਜ ਅ:	੧੩	੯੦੫
ਗਉ: ੩	ਅੰਤਰਿ ਉਰਧਾਰੇ ਮਿ:	੬	੨੪੫
ਵਡ: ੧	ਅੰਤਰਿ ਆਉਨ ਬੈਸ:	੧੭	੫੮੧
ਸਲੋਕ ੩	ਅੰਤਰਿ ਆਇ ਵਸੇ ਗੁਰ:	੧੭	੧੪੧੬
ਸੋਰਠ ੩	ਅੰਤਰਿ ਅਗਿਆਨ:	੧੪	੬੪੭
ਮਾਰੂ ੩	ਅੰਤਰਿ ਅਗਿਆਨ:	੪	੧੦੬੮
ਆਸਾ ੩	ਅੰਤਰਿ ਅਗਿਆਨ ਹ:	੧੦	੪੪੧
ਮਲਾ: ਵਾ: ੧	ਅੰਤਰਿ ਅਗਿਆਨੁ ਦੁ:	੧੬	੧੨੮੧
ਸਿਰੀਰਾਗ ੪	ਅੰਤਰਿ ਅਗਿਆਨ ਦੁ:	੧੬	੪੦
ਸੋਰਠ ੪	ਅੰਤਰਿ ਅਗਿਆਨ:	੧੨	੬੫੨
ਕਲਿ: ੪	ਅੰਤਰਿ ਅਗਨਿ ਸਬ:	੧	੧੩੨੬
ਰਾਮ: ੧	ਅੰਤਰਿ ਅਗਨਿ ਚਿੰਤਾ:	੧੨	੯੦੩
ਮਾਰੂ ੧	ਅੰਤਰਿ ਅਗਨਿ ਜਲੈ:	੧੧	੧੦੨੨
ਮਾਰੂ ੧	ਅੰਤਰਿ ਅਗਨਿ ਨ ਗੁ:	੨	੧੦੧੩
ਗਉ: ੫	ਅੰਤਰਿ ਅਗਨਿ ਬਾਹਿ:	੧੨	੨੬੭
ਸੂਹੀ ਵਾ: ੨	ਅੰਤਰ ਆਤਮੈ:	੧੫	੭੯੧
ਆਸਾ ੩	ਅੰਤਰ ਆਤਮੈ ਬਹ:	੩	੪੩੫
ਭੈਰਉ ਕਬੀ:	ਅੰਤਰਿ ਅੰਤਰਿ ਮਨ:	੮	੧੧੬੩
ਮਾਝ ੪	ਅੰਤਰਿ ਅਲਖੁ ਨ ਜਾਈ:	੯	੧੩੦
ਗਉ: ੫	ਅੰਤਰਿ ਅਲਖੁ ਨ ਜਾ:	੧	੨੦੫
ਆਸਾ ੫	ਅੰਤਰਿ ਏਕ ਪਿਰਹਾਂ	੧੦	੪੦੯
ਦੇਵ: ੫	ਅੰਤਰਿ ਏਕੋ ਬਾਹਰ:	੧੩	੫੨੮
ਰਾਮ: ੧	ਅੰਤਰਿ ਸਹਸਾ ਬਾਹ:	੧	੮੭੭
ਮਾਰੂ ੩	ਅੰਤਰਿ ਸੁਖ ਤੇਰੈ ਮ:	੩	੧੦੬੮
ਰਾਮ: ੫	ਅੰਤਰਿ ਸੂਖਾ ਬਾਹਰ:	੧੪	੯੧੬
ਗਉ: ੧	ਅੰਤਰਿ ਸਾਚੁ ਸਹਜ:	੧੬	੨੨੬
ਆਸਾ: ੧	ਅੰਤਰਿ ਸਾਚੁ ਸਬਦ:	੧੦	੪੧੨
ਗਉ: ੫	ਅੰਤਰਿ ਸਾਚਿ ਨਾਮਿ:	੪	੧੬੪
ਗਉ: ੩	ਅੰਤਰਿ ਸਾਚੁ ਬਾਹਰਿ:	੩	੨੩੨
ਮਾਰੂ ੩	ਅੰਤਰਿ ਸਾਚ ਭਰਮ:	੪	੧੦੬੩
ਵਡ: ੩	ਅੰਤਰ ਸਚਾ ਮਨ ਸ:	੪	੫੬੫
ਮਾਰੂ ੩	ਅੰਤਰਿ ਸਾਚੁ ਰਵਹਿ:	੧੨	੧੦੫੫
ਧਨਾ: ੩	ਅੰਤਰਿ ਸਾਤਿ ਸ:	੪	੬੬੫
ਭੈਰਉ ੩	ਅੰਤਰਿ ਸਾਤਿ ਸਦਾ ਸੁ:	੧੪	੧੧੩੨
ਵਡ: ਵਾਰ: ੩	ਅੰਤਰਿ ਸਾਤਿ:	੪	੫੯੧
ਮਾਰੂ ੩	ਅੰਤਰਿ ਸਾਤਿ ਸਦਾ ਸੁ:	੧੪	੧੦੪੯
ਸਲੋ: ੪	ਅੰਤਰਿ ਸਤਿਗੁਰੁ ਗੁ:	੬	੧੪੨੩
ਸਿਰੀਰਾਗ ੩	ਅੰਤਰਿ ਸਾਤਿ ਨ ਆਵ:	੧੦	੬੬
ਵਡ: ਵਾ: ੩	ਅੰਤਰਿ ਸਾਤ ਮਨਿ:	੧੦	੫੯੧
ਆਸਾ ੩	ਅੰਤਰੁ ਸੀਤਲ ਸਾਤਿ:	੧੭	੪੨੪
ਗੂਜ: ਵਾ: ੩	ਅੰਤਰਿ ਸੀਤਲ:	੧੭	੫੧੧
ਰਾਮ: ੧	ਅੰਤਰਿ ਸੁੰਨੰ ਬਾਹਰਿ:	੧੪	੯੪੩

ਮਲਾ:ਵਾ:੩	ਅੰਦਰਿ ਸਚੀ ਭਗਤਿ:	੧੬	੧੨੮੫
ਮਾਰੂ ੩	ਅੰਦਰ ਸਾਚਾ ਮਨੁ ਤ:	੩	੧੦੫੧
ਬਿਲਾ: ਵਾ:੩	ਅੰਦਰੁ ਸੀਤਲ ਸਾਤਿ:	੮	੮੫੧
ਰਾਮ: ਵਾ: ੫	ਅੰਦਰਹੁ ਅੰਨ੍ਹਾ ਬਾਹਰ:	੪	੯੬੦
ਸਾਰੰ: ਵਾ: ੪	ਅੰਦਰਿ ਹੋਇ ਸੁ ਨਿਕ:	੧੧	੧੨੪੩
ਗੂਜ: ਵਾ: ੪	ਅੰਦਰਹੁ ਕਪਟ ਵਿ:	੨	੫੧੨
ਰਾਮ ੩	ਅੰਦਰਹੁ ਜਿਨਕਾ ਮੋ:	੧੭	੯੧੭
ਆਸਾ:ਵਾ: ੧	ਅੰਦਰਹ ਝੂਠੇ ਪੈਜ:	੧੪	੪੭੩
ਮਾਰੂ ਵਾਰ ੫	ਅੰਦਰਹੁ ਥੋਥਾ ਕੂੜਿ:	੧੪	੧੦੯੯
ਸੂਹੀ ੩	ਅੰਦਰਹੁ ਦੁਰਮਤਿ:	੧੮	੭੬੭
ਸੋਰ: ਵਾਰ ੩	ਅੰਦਰਹੁ ਬਾਹਰਹੁ:	੪	੬੪੭
ਆਸਾ ੧	ਅੰਦਰਹੁ ਮੁਕਤ ਲੰ:	੭	੪੧੨
ਮਾਝ ੩	ਅੰਦਰਿ ਹੀਰਾ ਲਾਲੁ ਬ:	੯	੧੧੨
ਗੂਜ: ਵਾਰ ੩	ਅੰਦਰਹੁ ਤ੍ਰਿਸਨਾ ਅ:	੧੨	੫੧੦
ਸੋਰਠ ਵਾ: ੩	ਅੰਦਰਹੁ ਤ੍ਰਿਸਨਾ ਭੁ:	੧੨	੬੪੭
ਮਾਰੂ ੧	ਅੰਦਰਿ ਕੋਟ ਛਜੇ ਹ:	੯	੧੦੩੩
ਸਾਰੰ: ਵਾ: ੩	ਅੰਦਰਿ ਕਪਟੁ ਉਦ:	੧੪	੧੨੪੬
ਬਿਲਾ:ਵਾਰ੩	ਅੰਦਰਿ ਕਪਟ ਸਦਾ:	੧੬	੮੫੧
ਸੋਰਠ ਵਾਰ੪	ਅੰਦਰਿ ਕਪਟ ਸਭ:	੧੨	੬੫੨
ਗਉ: ਵਾਰ ੪	ਅੰਦਰ ਕਮਾਣਾ ਸਰ:	੭	੩੧੬
ਮਾਰੂ ੩	ਅੰਦਰੁ ਖੋਜੇ ਸਬਦੁ:	੧੬	੧੦੫੬
ਸੋਰਠ ਵਾ: ੩	ਅੰਚਰੁ ਖੋਜੈ ਤਤ ਲ:	੧੨	੬੫੦
ਆਸਾ ੩	ਅੰਦਰਿ ਖੋਲੈ ਦਿਬ ਦਿ:	੧੨	੪੨੫
ਸਿਰੀ: ੧	ਅੰਦਰ ਖਾਲੀ ਪ੍ਰੇਮ ਬਿ:	੧੬	੬੨
ਸਲੋਕ ੪	ਅੰਦਰਿ ਤਿਸਨਾ ਅਗਿ ਹੈ:	੨	੧੪੨੪
ਸਿਰੀ: ਵਾ:੩	ਅੰਦਰਿ ਧੋਖਾ ਨੀਦ ਨ:	੭	੮੫
ਗੂਜ:ਵਾਰ: ੩	ਅੰਦਰਿ ਧੀਰਕ ਹੋਇ:	੧੧	੫੧੦
ਸਲੋਕ ੫	ਅੰਦਰਿ ਨਾਮੁ ਨਿਧਾਨ:	੪	੧੪੨੫
ਮਾਰੂ ੩	ਅੰਦਰਿ ਪਰਗਾਸ ਗੁ:	੯	੧੦੬੩
ਗਉ:ਵਾਰ ੪	ਅੰਦਰਿ ਬਹੈ ਤਪਾ ਪਾ:	੧	੩੧੬
ਮਾਰੂ ਵਾਰ ੧	ਅੰਦਰੁ ਮੁਸਕਿ ਝਕੋ:	੧੦	੧੦੯੧
ਰਾਮ: ਵਾ: ੫	ਅੰਦਰਿ ਮੋਹੁ ਨਿਤ ਵ:	੧੩	੯੬੦
ਆਸਾ ੩	ਅੰਦਰਿ ਮਹਲ ਅਨੇ:	੧੩	੪੨੫
ਮਾਝ ੩	ਅੰਦਰਿ ਮਹਲ ਰਤਨੀ:	੧੦	੧੨੬
ਰਾਮ ਵਾ: ੫	ਅੰਦਰਿ ਮੈਲੁ ਨ ਉਤ:	੫	੯੬੦
ਮਾਰੂ ੫	ਅੰਦਰਿ ਰੰਗੁ ਸਦਾ ਸ:	੧੧	੧੦੫੭
ਮਲਾ: ਵਾ:੩	ਅੰਦਰੁ ਰਚੈ ਸਚ ਰੰ:	੧	੧੨੭੯
ਸਿਰੀ: ੩	ਅੰਦਰੁ ਰਚੈ ਹਰਿ ਸ:	੪	੨੯
ਮਾਰੂ ਵਾ: ੩	ਅੰਦਰਿ ਰਾਜਾ ਤਖਤੁ:	੧੬	੧੦੯੨
ਸਿਰੀ: ੫	ਅੰਦਰ ਲਗਾ ਰਾਮ ਨਾ:	੪	੪੮
ਰਾਮ: ਵਾ: ੩	ਅੰਦਰ ਲਾਲ ਜਵੇਹ:	੪	੯੫੨
ਰਾਮ: ਵਾ: ੫	ਅੰਦਰੁ ਵਿਧਾ ਸਚ ਨਾ:	੮	੯੬੬
ਗੂਜ :ਵਾਰ ੫	ਅੰਦਰਿ ਵਰਤੈ ਠਾਢਿ:	੪	੫੨੦
ਮਾਝ ਵਾਰ ੧	ਅੰਦਰਿ ਤ੍ਰਿਸਨਾ ਬਹੁ:	੬	੧੪੦
ਸੋਰ: ਵਾਰ ੩	ਅੰਦਰੁ ਤ੍ਰਿਪਤਿ ਸੰਤੋ	੧੮	੬੪੯

ਗਉ: ੧	ਅੰਧੇ ਅਕਲੀ ਬਾਹਰੇ:	੩	੨੨੯
ਸੂਹੀ ਵਾਰ ੧	ਅੰਧੇ ਅਕਲੀ ਬਾਹ:	੧੬	੮੮੯
ਗਉ: ੧	ਅੰਧਾ ਅਖਰ ਵਾਉ ਦੁ:	੮	੧੫੧
ਗਉ: ੩	ਅੰਧੁ ਅਗਿਆਨੀ ਕਦੇ:	੧੭	੧੬੦
ਸੂਹੀ ੧	ਅੰਧਾ ਆਗੂ ਜੇ ਥੀਐ ਸ:	੧	੭੬੭
ਰਾਮ ਵਾਰ: ੫	ਅੰਧੇ ਆਪੁ ਨ ਜਾਣਨੀ:	੪	੯੫੯
ਮਾਰੂ ਵਾ: ੩	ਅੰਧੇ ਆਪੁ ਨ ਪਛਾਣ:	੧੩	੧੦੫੯
ਗਉ: ੪	ਅੰਧਿਆਰੇ ਦੀਪਕ ਚਹੀ:	੨	੧੭੨
ਸੋਰਠ ਕਬੀ:	ਅੰਧਿਆਰੇ ਦੀਪਕੁ ਚ:	੧੮	੬੫੫
ਰਾਮ: ਵਾ: ੨	ਅੰਧੇ ਏਹਿ ਨ ਆਖੀਅ:	੧੪	੯੫੪
ਸਲੋ: ਕਬੀਰ	ਅੰਧੇ ਏਕ ਨ ਲਾਗਈ:	੧੮	੧੩੭੨
ਮਲਾਰਵਾ: ੧	ਅੰਧਾ ਸੋਇ ਜਿ ਅੰਧੁ ਕ:	੧੭	੧੨੮੯
ਰਾਮ: ਵਾਰ੨	ਅੰਧੇ ਸੇਈ ਨਾਨਕਾ ਖ:	੧੫	੯੫੪
ਗਉ: ੧	ਅੰਧਾ ਸਚਾ ਅੰਧੀ ਸਚ:	੬	੧੫੧
ਮਲਾਰਵਾ: ੧	ਅੰਧਾ ਕਿਸਨੋ ਬੁਕਿ ਸੁ:	੧੨	੧੨੮੬
ਸਿਰੀ: ੧	ਅੰਧਾ ਕੂਚਾ ਕਚ ਨਿ:	੧੨	੨੫
ਗਉ: ੧	ਅੰਧੇ ਕਾ ਨਾਉ ਪਾਰਖੂ:	੪	੨੧੯
ਮਲਾ: ਵਾ: ੨	ਅੰਧੇ ਕਾ ਨਾਉ ਪਾਰਖੂ:	੩	੧੨੮੮
ਸਾਰੂ ੫	ਅੰਧਕੂਪ ਗ੍ਰਿਹਿ ਮਹਿ:	੮	੧੨੧੨
ਬਿਹਾ: ੫	ਅੰਧਕੂਪ ਤੇ ਉਧਰੁ ਕ:	੧੮	੫੪੬
ਮਾਰ ੫	ਅੰਧਕੂਪ ਤੇ ਸੇਈ ਕਾਢੇ:	੧੩	੧੦੮੬
ਰਾਮ: ਵਾਰ ੫	ਅੰਧਕੂਪ ਤੇ ਕਾਢਿਆ:	੬	੯੬੬
ਮਾਝ ੫	ਅੰਧਕੂਪ ਤੇ ਕੰਢੈ ਚਾ	੧੮	੧੩੧
ਗਉ: ੫	ਅੰਧਕੂਪ ਤੇ ਕਾਢੇਆ:	੧੫	੧੯੮
ਮਾਰੂ ੫	ਅੰਧਕੂਪ ਤੇ ਕਾਢਨ:	੭	੧੦੦੫
ਸੂਹੀ: ੫	ਅੰਧਕੂਪ ਤੇ ਕਾਢ ਲੀ:	੯	੭੪੮
ਬਿਲਾ: ੫	ਅੰਧਕੂਪ ਤੇ ਕਰ ਗ:	੧੬	੮੦੪
ਗਉ: ੫	ਅੰਧਕੂਪ ਤੇ ਤਿਹਕ:	੧੨	੨੫੫
ਰਾਮਕਲੀ ੫	ਅੰਧਕੂਪ ਬਿਖਿਆ ਤੇ:	੧੪	੯੧੫
ਰਾਮ ੧	ਅੰਧਕੂਪਿ ਮਾਇਆ ਮ:	੧੧	੮੭੬
ਬਿਲਾਵਲ ੫	ਅੰਧਕੂਪ ਮਹਿ ਗਲ:	੪	੮੧੩
ਆਸਾ ੫	ਅੰਧਕੂਪ ਮਹਾ ਘੋਰ:	੪	੩੮੩
ਗਉ ੫	ਅੰਧਕੂਪ ਮੈ ਹਾਥ ਦੇ:	੧੩	੨੦੮
ਸਾਰੰ: ੫	ਅੰਧਕੂਪ ਮਹਿ ਦੀਪ:	੨	੧੨੧੨
ਸਾਰੰ: ੫	ਅੰਧਕੂਪ ਮਹਿ ਪਤਿਤ:	੬	੧੨੧੬
ਬਿਲ: ੫	ਅੰਧਕੂਪ ਮਹਿ ਪਰਿਓ:	੧੨	੮੨੩
ਮਲਾਰ ੫	ਅੰਧਕੂਪ ਮਹਾ ਭਇ:	੫	੧੨੭੩
ਗਉ: ੫	ਅੰਧਕੂਪ ਮੇ ਪਤਿਤ:	੧੦	੨੬੭
ਆਸਾ ੩	ਅੰਧੀ ਕੰਮੀ ਅੰਧੁ ਸ:	੮	੩੬੨
ਸਾਰੰ:ਵਾਰ ੧	ਅੰਧੀ ਕੰਮੀ ਅੰਧ ਸ:	੧੮	੧੨੪੦
ਮਲਾ: ਵਾ:੧	ਅੰਧੀ ਕੰਮੀ ਅੰਧੁ ਮ:	੧੩	੧੨੮੭
ਗਉ: ਕਬੀਰ	ਅੰਧਕਾਰ ਸੁਖਿ ਕਬ:	੧	੩੨੫
ਸਹਸ: ੫	ਅੰਧਕਾਰ ਸਿਮਰਤ:	੧੪	੧੩੫੫
ਰਾਮ: ਵਾ: ੨	ਅੰਧੇ ਕੈ ਰਾਹਿ ਦਸਿਐ:	੧੪	੯੫੪
ਸਹਸ ੫	ਅੰਧਕਾਰ ਕੋਟਿ ਸੂਰ	੧	੧੩੬੦

ਸੂਹੀ ੧	ਅੰਮ੍ਰਿਤੁ ਹਰਿਕਾ ਨਾਉ:	੨	੭੩੦
ਧਨਾ: ੫	ਅੰਮ੍ਰਿਤੁ ਹਰਿਕਾ ਨਾਮ:	੨	੬੯੧
ਮਲਾ: ਵਾਰ੩	ਅੰਮ੍ਰਿਤੁ ਹਰਿਕਾ ਨਾਮੁ:	੩	੧੨੮੩
ਮਲਾ: ਵਾਰ੩	ਅੰਮ੍ਰਿਤੁ ਹਰਿਕਾ ਨਾਮੁ:	੧੮	੧੨੮੧
ਸੂਹੀ ੫	ਅੰਮ੍ਰਿਤੁ ਹਰਿਕਾ ਨਾਮ:	੧	੭੬੨
ਸੂਹੀ ੧	ਅੰਮ੍ਰਿਤੁ ਹਰਿਕਾ ਨਾਮ:	੧੫	੭੨੯
ਸਵਯੇ ੫	ਅੰਮ੍ਰਿਤੁ ਹਰਿਕੋ ਨਾਮੁ:	੧੧	੧੩੮੬
ਵਡ: ੧	ਅੰਮ੍ਰਿਤਿ ਹਰਿਕਾ:	੩	੫੬੬
ਸਿਰੀ: ੫	ਅੰਮ੍ਰਿਤੁ ਹਰਿ ਪੀਵਤੇ:	੧	੮੧
ਆਸਾ ੪	ਅੰਮ੍ਰਿਤੁ ਹਰਿ ਰਸੁ ਹ:	੧੪	੩੬੬
ਰਾਮ ੫	ਅੰਮ੍ਰਿਤ ਕਉਰਾ ਬਿਖਿ:	੧੮	੮੯੨
ਗਉ: ੧	ਅੰਮ੍ਰਿਤ ਕਾਇਆ ਰਹੈ:	੧੬	੧੫੪
ਮਾਰੂ ੧	ਅੰਮ੍ਰਿਤ ਕੀ ਸਾਰ ਸੋਈ:	੩	੯੯੩
ਸੂਹੀ ੫	ਅੰਮ੍ਰਿਤ ਕਥਾ ਸੁਣਿ ਕ:	੧੫	੭੪੦
ਗਉ: ੩	ਅੰਮ੍ਰਿਤ ਕਥਾ ਸੰਤ ਸੰ:	੮	੨੫੫
ਮਾਝ ੩	ਅੰਮ੍ਰਿਤ ਕਥਾ ਕਹੈ:	੧੪	੧੧੮
ਮਾਰੂ ਵਾ: ੩	ਅੰਮ੍ਰਿਤ ਕਾ ਰਸੁ ਆਇ:	੧੭	੧੦੯੨
ਭੈਰਉ ੧	ਅੰਮ੍ਰਿਤ ਕਾ ਰਸੁ ਵਿਰ:	੯	੧੧੨੬
ਗਉ: ੧	ਅੰਮ੍ਰਿਤ ਕੇਲ ਕਰੇ ਨਿ:	੧੨	੧੫੫
ਆਸਾ ੧	ਅੰਮ੍ਰਿਤ ਕਾ ਵਾਪਾਰੀ ਹੋ:	੮	੩੬੦
ਗੂਜ: ਵਾ: ੩	ਅੰਮ੍ਰਿਤੁ ਖਾਣਾ ਅੰਮ੍ਰਿ:	੧੮	੫੧੧
ਬਿਲਾ: ਵਾ:੩	ਅੰਮ੍ਰਿਤੁ ਖਾਣਾ ਪੈਨਣਾ:	੯	੮੫੧
ਮਾਰੂ ੧	ਅੰਮ੍ਰਿਤ ਖੰਡ ਦੂਧ ਮ:	੧੦	੯੯੦
ਆਸਾ ੧	ਅੰਮ੍ਰਿਤ ਗਿਆਨ:	੮	੪੧੪
ਗਉ: ੫	ਅੰਮ੍ਰਿਤ ਗੁਣ ਉਚਰੈ:	੧੬	੧੮੪
ਬਿਲਾਵਲ ੫	ਅੰਮ੍ਰਿਤ ਗੁਣ ਸੰਤ ਬੋ:	੧੫	੮੧੩
ਮਾਝ ੩	ਅੰਮ੍ਰਿਤ ਗੁਰ ਪ੍ਰਸਾਦੀ:	੧੫	੧੧੮
ਬਸੰਤ ੧	ਅੰਮ੍ਰਿਤ ਚਾਖਿ ਹਰਿ ਨਾ:	੧੦	੧੧੮੯
ਸੋਰਠ ੧	ਅੰਮ੍ਰਿਤ ਚਾਖਿ ਪਰਮ	੧੮	੫੯੬
ਮਾਰੂ ੩	ਅੰਮ੍ਰਿਤੁ ਚੁਗਹਿ ਗੁਰ:	੧੪	੧੦੬੮
ਸੂਹੀ ੧	ਅੰਮ੍ਰਿਤ ਛੋਡਿ ਕਾਹੇ ਬਿ:	੧੧	੭੨੮
ਸਿਰੀ: ੩	ਅੰਮ੍ਰਿਤੁ ਛੋਡਿ ਬਿਖਿਆ:	੧	੩੧
ਸਵ: ੪	ਅੰਮ੍ਰਿਤ ਛਾਡਿ ਬਿਖੈ ਬਿ:	੬	੧੪੦੬
ਵਡ: ਵਾ: ੩	ਅੰਮ੍ਰਿਤ ਛੋਡਿ ਬਿਖ ਲ:	੧੧	੫੮੬
ਮਾਰੂ ੧	ਅੰਮ੍ਰਿਤੁ ਛੋਡਿ ਮਹਾ ਬਿ:	੭	੧੦੧੩
ਆਸਾ ੩	ਅੰਮ੍ਰਿਤ ਜਿਨਾ ਚਖਾਇ:	੯	੪੨੮
ਸੂਹੀ ੫	ਅੰਮ੍ਰਿਤ ਜਲ ਛਾਇਆ:	੧੫	੭੮੩
ਭੈਰਉ ਨਾਮ:	ਅੰਮ੍ਰਿਤ ਡਾਰਿ ਲਾਦਿ:	੩	੧੧੬੫
ਸੋਰਠ ਵਾ:੩	ਅੰਮ੍ਰਿਤ ਤਜਿ ਬਿਖ ਸੰ:	੩	੬੪੪
ਸਿਰੀ: ੧	ਅੰਮ੍ਰਿਤ ਤੇਰੀ ਬਾਣੀਆ:	੯	੭੨
ਗਉ: ੪	ਅੰਮ੍ਰਿਤ ਦ੍ਰਿਸਟੁ ਸੰਚਿ	੯	੧੬੧
ਸੂਹੀ ੫	ਅੰਮ੍ਰਿਤ ਦ੍ਰਿਸਟ ਨਿਮ:	੧੧	੭੭੯
ਗਉ: ੫	ਅੰਮ੍ਰਿਤ ਦ੍ਰਿਸਟਿ ਪੇ:	੭	੨੮੭
ਗਉ: ੧	ਅੰਮ੍ਰਿਤ ਧਾਰ ਗਗਨਿ	੯	੧੫੩
ਸਾਰੰ: ੫	ਅੰਮ੍ਰਿਤ ਨਾਮੁ ਅਉਖ:	੯	੧੨੧੪
ਬਸੰਤ ੩	ਅੰਮ੍ਰਿਤ ਨਾਮੁ ਆਪੇ:	੧੦	੧੧੭੨
ਮਾਝ ੩	ਅੰਮ੍ਰਿਤ ਨਾਮਿ ਅੰਮ੍ਰਿ:	੧੧	੧੧੯
ਬਿਲਾਵਲ ੫	ਅੰਮ੍ਰਿਤ ਨਾਮ ਆ:	੧੫	੮੦੨
ਸਾਰੰ: ੫	ਅੰਮ੍ਰਿਤ ਨਾਮੁ ਸੁਆਮੀ:	੨	੧੨੦੮
ਮਾਰੂ ੧	ਅੰਮ੍ਰਿਤ ਨਾਮ ਸਤਿ ਗੁ:	੯	੯੯੩
ਆਸਾ ੧	ਅੰਮ੍ਰਿਤ ਨਾਮੁ ਸਤਿਗੁ:	੧੭	੩੫੨
ਭੈਰ: ੧	ਅੰਮ੍ਰਿਤ ਨਾਮੁ ਸੀਤਲ:	੧੭	੧੧੪੨
ਮਾਰੂ ੩	ਅੰਮ੍ਰਿਤ ਨਾਮ ਸਦਾ:	੧੭	੧੦੧੬
ਮਲਾ:ਵਾਰ ੧	ਅੰਮ੍ਰਿਤ ਨਾਮੁ ਸਦਾ:	੬	੧੨੮੭
ਗਉ: ੧	ਅੰਮ੍ਰਿਤ ਨਾਮੁ ਸਦਾ ਸੁ:	੧੭	੨੨੨
ਮਾਝ ੧	ਅੰਮ੍ਰਿਤ ਨਾਮੁ ਸਦਾ ਸੁ:	੧੦	੧੦੯
ਮਾਝ ੫	ਅੰਮ੍ਰਿਤ ਨਾਮ ਸਦਾ ਨਿ:	੧੮	੧੦੦
ਸਿਰੀ:ਵਾਰ ੩	ਅੰਮ੍ਰਿਤ ਨਾਮ ਸਦ ਭੁ:	੧੩	੮੭
ਮਾਝ ੩	ਅੰਮ੍ਰਿਤ ਨਾਮਿ ਸਦਾ:	੧੬	੧੨੬
ਵਡ: ੩	ਅੰਮ੍ਰਿਤ ਨਾਮ ਸਦ ਮੀ:	੧੨	੫੫੯
ਸੋਰਠ ੩	ਅੰਮ੍ਰਿਤ ਨਾਮ ਸਦਾ ਮ:	੨	੬੦੪
ਗਉ: ੫	ਅੰਮ੍ਰਿਤ ਨਾਮ ਸਾਧ ਸੰ	੧੩	੨੯੫
ਤੁਖਾ: ੫	ਅੰਮ੍ਰਿਤ ਨਾਮੁ ਸੁਣੀਜੈ:	੧੧	੧੧੧੭
ਆਸਾ ੫	ਅੰਮ੍ਰਿਤ ਨਾਮੁ ਹਰਿ ਹ:	੭	੩੯੯
ਮਾਰੂ ੧	ਅੰਮ੍ਰਿਤ ਨਾਮ ਕ੍ਰਿਪਾ ਕ:	੧	੧੦੩੯
ਮਾਰੂ ੧	ਅੰਮ੍ਰਿਤ ਨਾਮ ਗੁਰੂ:	੧੧	੧੦੨੯
ਸੂਹੀ ੫	ਅੰਮ੍ਰਿਤ ਨਾਮ ਚਲੈ:	੧੫	੭੪੪
ਗਉ: ੫	ਅੰਮ੍ਰਿਤ ਨਾਮ ਜਾਨੈ ਕ:	੪	੧੮੦
ਗਉ: ਕਬੀਰ	ਅੰਮ੍ਰਿਤ ਨਾਮੁ ਜਪਉ	੫	੩੩੧
ਗਉ: ੫	ਅੰਮ੍ਰਿਤ ਨਾਮ ਜਪਹਿ:	੩	੨੫੮
ਗਉੜੀ ੫	ਅੰਮ੍ਰਿਤ ਨਾਮੁ ਜਪਿ ਗੁ:	੩	੧੭੯
ਬਿਲਾਵਲ ੫	ਅੰਮ੍ਰਿਤ ਨਾਮ ਜਲੁ:	੨	੮੧੪
ਮੁੰਦਾਵਣੀ ੫	ਅੰਮ੍ਰਿਤ ਨਾਮੁ ਠਾਕੁਰ:	੯	੧੪੨੯
ਟੋਡੀ ੫	ਅੰਮ੍ਰਿਤ ਨਾਮ ਤੋਸਾ ਨ:	੬	੭੧੫
ਗਉੜੀ ੫	ਅੰਮ੍ਰਿਤ ਨਾਮੁ ਤਹਾਜ:	੩	੨੫੬
ਆਸਾ ੫	ਅੰਮ੍ਰਿਤ ਨਾਮ ਤਹਾ ਮ:	੫	੩੮੫
ਸੂਹੀ ੫	ਅੰਮ੍ਰਿਤ ਨਾਮੁ ਤੰਬੋਲ:	੯	੭੩੭
ਮਾਰੂ ੫	ਅੰਮ੍ਰਿਤ ਨਾਮੁ ਤੁਮਾਰਾ:	੧੪	੧੦੭੪
ਆਸਾ ੫	ਅੰਮ੍ਰਿਤ ਨਾਮੁ ਤੁਮਾਰਾ	੧੩	੩੮੨
ਆਸਾ ੫	ਅੰਮ੍ਰਿਤ ਨਾਮ ਤੁਮਾਰਾ ਪਿ:	੧੨	੩੮੦
ਮਾਝ ੫	ਅੰਮ੍ਰਿਤ ਨਾਮ ਤੇਰਾ ਸੋ:	੮	੧੦੦
ਰਾਮ: ੫	ਅੰਮ੍ਰਿਤ ਨਾਮ ਦੀਓ ਮ:	੫	੮੮੭
ਮਾਰੂ ੫	ਅੰਮ੍ਰਿਤ ਨਾਮ ਦਾਨ ਨਾ:	੮	੧੦੨੦
ਰਾਮ: ਵਾਰ ੫	ਅੰਮ੍ਰਿਤੁ ਨਾਮੁ ਨਿਧਾਨ:	੧੧	੯੬੧
ਰਾਮ: ਵਾਰ ੫	ਅੰਮ੍ਰਿਤ ਨਾਮ ਨਿਧਾਨ:	੧੧	੯੬੧
ਗਉ: ਵਾਰ੫	ਅੰਮ੍ਰਿਤ ਨਾਮ ਨਧਾਨ ਹੈ	੧੬	੩੧੮
ਬਿਲਾ:ਵਾਰ ੪	ਅੰਮ੍ਰਿਤ ਨਾਮ ਨਿਧਾਨ ਕੈ:	੪	੮੫੪
ਗੂਜ: ਵਾਰ ੫	ਅੰਮ੍ਰਿਤ ਨਾਮ ਨਿਧਾਨੁ:	੧੨	੫੧੮
ਫੁਨਹੇ ੫	ਅੰਮ੍ਰਿਤ ਨਾਮੁ ਨਿਧਾਨੁ ਦਿ:	੫	੧੩੬੩
ਸੋਰ: ਵਾਰ ੪	ਅੰਮ੍ਰਿਤ ਨਾਮੁ ਨਿਧਾਨ ਭੋ:	੧੮	੬੫੨

ਭੈਰਉ ੩	ਇਸੁ ਮਨ ਤੇ ਸਭ ਪਿੰਡ:	੨	੧੧੨੯	ਗਉ:ਵਾਰ ੪	ਇਹੁ ਸਰੀਰੁ ਸਭੁ ਧ:	੧੭	੩੦੯
ਮਾਰੂ ੧	ਇਸੁ ਮਨ ਮਾਇਆ:	੯	੧੦੩੮	ਬਿਲਾਵਲ ੪	ਇਹੁ ਸਰੀਰੁ ਕਰਮ:	੧੪	੮੩੪
ਪ੍ਰਭਾ: ੧	ਇਸੁ ਮਨ ਮਾਇਆ ਮੋ:	੧੧	੧੩੪੪	ਗਉ: ੩	ਇਹੁ ਸਰੀਰੁ ਕੂੜਿ ਕ:	੪	੨੪੫
ਮਾਰੂ ੩	ਇਸੁ ਮਨ ਮੰਦਰ ਮਹਿ:	੧	੧੦੬੦	ਵਡ: ੩	ਇਹੁ ਸਰੀਰੁ ਜਜਰੀ:	੧੫	੫੮੪
ਗੋਂਡ ਕਬੀਰ	ਇਸੁ ਮਰਤੇ ਕਉ ਜੇ:	੮	੮੭੧	ਵਡ: ੩	ਇਹੁ ਸਰੀਰੁ ਜਜਰੀ:	੧੮	੫੮੪
ਗਉ: ੫	ਇਸੁ ਮਾਰੀ ਬਿਨੁ ਸਭੁ:	੭	੨੩੮	ਸਿਰੀ: ੩	ਇਹੁ ਸਰੀਰੁ ਮਾਇਆ:	੩	੩੧
ਗਉ: ੫	ਇਸੁ ਮਾਰੀ ਬਿਨ ਸਭੁ	੭	੨੩੮	ਮਾਲੀ ੫	ਇਹੀ ਹਮਾਰੈ ਸਫਲ:	੫	੯੮੭
ਗਉ: ੫	ਇਸੁ ਮਾਰੀ ਬਿਨੁ ਗਿਆ:	੬	੩੩੮	ਗੂਜਰੀਵਾਰ੩	ਇਹੁ ਹਤਿ ਧਨੁ ਜੀਐ:	੪	੫੧੧
ਗਉ: ੫	ਇਸੁ ਮਾਰੀ ਬਿਨੁ ਜੂਠਿ:	੭	੨੩੮	ਗਉ:ਵਾਰ ੪	ਇਹ ਹਰਿ ਰਸੁ ਸੇਈ:	੧	੩੧੧
ਗਉ: ੫	ਇਸੁ ਮਾਰੀ ਬਿਨੁ ਜਨ:	੬	੨੩੮	ਗਉ: ੫	ਇਹੁ ਹਰਿ ਰਸੁ ਪਾਵੈ:	੧੧	੨੮੭
ਗਉ: ੫	ਇਸੁ ਮਾਰੀ ਬਿਨੁ ਜਮ:	੬	੨੩੮	ਸਿਰੀ: ੪	ਇਹੁ ਹਰਿ ਰਸੁ ਵਣਿ:	੧੩	੪੧
ਗਉ: ੫	ਇਸੁ ਮਾਰੀ ਬਿਨੁ ਥਾਇ:	੫	੨੩੮	ਧਨਾਸਰੀ ੩	ਇਹੁ ਹਰਿ ਰੰਗਿ ਗੂੜ:	੧੦	੬੬੪
ਸੂਹੀ ਵਾਰ ੩	ਇਸੁ ਲਹਦੇ ਬਿਲਮ:	੬	੭੮੬	ਗਉ: ਕਬੀਰ	ਇਹੀ ਹਵਾਲ ਹੋਹਿਗੇ:	੪	੩੩੦
ਸਾਰੰ: ੫	ਇਹੈ ਓਟ ਪਾਈ ਮਿਲਿ:	੯	੧੨੧੯	ਭੈਰਉ ਨਾਮ	ਇਹੁ ਕਿਛ ਪਤੀਆ ਮੁ:	੯	੧੧੬੬
ਬਿਲਾਵਲ ੫	ਇਹ ਅਉਸਰ ਤੇ ਚ:	੬	੮੧੦	ਸੋਰ: ੩	ਇਹੁ ਕੁਟੰਬ ਸਭ ਜੀ:	੨	੬੦੨
ਆਸਾ ੫	ਇਹੁ ਅਸਥਾਨ ਗੁਰੂ	੧੮	੩੮੫	ਸੂਹੀ ੧	ਇਹੁ ਕਿਥੈ ਘਰੁ ਅਉ:	੧੦	੭੫੨
ਗੋਂਡ ੫	ਇਹ ਆਸ ਪਰ ਮਿਤ੍ਰੀ:	੧	੮੬੦	ਵਡ: ੫	ਇਹੁ ਕਾਪੜੁ ਤਨਿ ਨ:	੯	੫੬੪
ਗਉ: ੫	ਇਹ ਆਸਾ ਪੂਰਨ:	੪	੧੯੬	ਗਉੜੀ ੫	ਇਹ ਕਾਰਜਿ ਤੇਰੇ ਜਾਹਿ:	੫	੧੮੫
ਆਸਾ ੫	ਇਹੀ ਅਚਾਰ ਇਹੀ ਬਿ:	੧੭	੩੭੭	ਗੂਜ: ੩	ਇਹੁ ਕਾਰਣੁ ਕਰਤਾ:	੧	੪੯੧
ਗਉ: ੫	ਇਹੁ ਅਜਰੁ ਨਾਨਕ:	੯	੨੧੭	ਗਉੜੀ ੫	ਇਹ ਕਲਿਆਣੁ ਨਾਨ:	੧੧	੧੮੦
ਆਸਾਵਾਰ ੧	ਇਹ ਅੰਨ ਅਸਾੜਾ ਫਿ:	੩	੪੭੨	ਮਾਰੂ ੧	ਇਹ ਗੁਰ ਕੀ ਪਉੜੀ:	੫	੧੦੩੮
ਗੋਂਡ ੫	ਇਹੁ ਅਪਰੰਪਰ ਹੋਤਾ:	੧੭	੮੬੮	ਮਾਰੂ ੯	ਇਹ ਚਿੰਤਾ ਉਪਜੀ ਘ:	੧੪	੧੦੦੮
ਆਸਾ ੫	ਇਹ ਆਮਰਿ ਹਮ ਗੁਰਿ:	੧੨	੩੭੧	ਗਉ:ਵਾਰ ੪	ਇਹ ਚਾਲ ਨਿਰਾਲੀ ਗੁ:	੧੦	੩੧੪
ਗਉ: ਕਬੀਰ	ਇਹ ਅੰਮ੍ਰਿਤ ਕੀ ਬਾਣੀ:	੯	੯੭੦	ਗੋਂਡ ਕਬੀਰ	ਇਹੁ ਜੀਉ ਆਇ ਕਹਾ:	੧੩	੮੭੦
ਗਉ: ਕਬੀਰ	ਇਹੁ ਅਰੁ ਓਹੁ ਜਬ:	੧੧	੩੪੨	ਗੂਜ: ੩	ਇਹੁ ਜੀਉ ਸਦਾ ਮੁਕ:	੧	੫੧੦
ਸੂਹੀ ੫	ਇਹ ਅਰਦਾਸਿ ਹਮਾ:	੬	੭੪੭	ਭੈਰਉ ਕਬੀਰ	ਇਹੁ ਜੀਉ ਰਾਮ ਨਾਮ:	੭	੧੧੬੨
ਮਾਰੂ ਵਾਰ ੫	ਇਹੁ ਆਵਾ ਗਵਣੁ ਰ:	੧੫	੧੦੯੫	ਗਉੜੀ ੩	ਇਹੁ ਜੀਉ ਵਿਡਾਣੀ ਚਾ:	੫	੧੬੧
ਆਸਾ ੫	ਇਹੁ ਸਉਦਾ ਗੁਰਮੁ:	੬	੩੭੨	ਗਉੜੀ ੫	ਇਹੁ ਜੀਉ ਵਤਾਈ ਬ:	੧੬	੨੧੬
ਸਾਰੰਗ ੯	ਇਹੁ ਸੰਸਾਰੁ ਸਗਲ:	੧੬	੧੨੩੧	ਬਿਲਾ:ਕਬੀਰ	ਇਹੁ ਜੀਅਰਾ ਨਿਰਮੋਲ:	੧	੮੫੬
ਪ੍ਰਭਾਤੀ ੧	ਇਹੁ ਸੰਸਾਰ ਸਗਲ:	੧੧	੧੩੨੭	ਸੋਰ: ੩	ਇਹੁ ਜਗੁ ਅੰਧਾ ਸਭ:	੧੫	੬੦੩
ਸੋਰਠ ੪	ਇਹੁ ਸੰਸਾਰੁ ਸਭੁ ਆ:	੧੭	੬੦੭	ਆਸਾ ੧	ਇਹੁ ਜਗੁ ਸਾਗਰੁ ਦੁ:	੧੬	੩੫੫
ਧਨਾ: ਨਾਮ:	ਇਹ ਸੰਸਾਰ ਤੇ ਤਬ:	੬	੬੯੩	ਆਸਾਵਾਰ ੨	ਇਹੁ ਜਗੁ ਸਚੈ ਕੀ ਹੈ:	੧੨	੪੬੩
ਗਉ: ੫	ਇਹੁ ਸੰਸਾਰੁ ਬਿਕਾਰੁ:	੧੫	੧੩	ਬਸੰਤ ੯	ਇਹੁ ਜਗੁ ਹੈ ਸੰਪਤਿ:	੮	੧੧੮੬
ਗਉ: ੫	ਇਹੁ ਸੰਸਾਰ ਬਿਕਾਰੁ:	੧੪	੨੦੫	ਬਸੰਤ ੩	ਇਹੁ ਜਗੁ ਹਰਿਆ:	੪	੧੧੭੭
ਆਸਾ ੫	ਇਹੁ ਸੰਸਾਰ ਬਿਖ ਵ:	੭	੩੫੩	ਗਉੜੀ ੩	ਇਹੁ ਜਗੁ ਜਨਮਿਆ ਦੂ:	੪	੧੬੧
ਆਸਾ ੫	ਇਹੁ ਸੁਖੁ ਜਾਨੀਐ ਹਾ:	੧੫	੪੧੦	ਸਲੋ: ਕਬੀਰ	ਇਹੁ ਜਗੁ ਜਰਤਾ ਦੇ:	੭	੧੩੬੬
ਆਸਾ ੫	ਇਹੁ ਸੁਖੁ ਨਾਨਕ ਅ:	੧੪	੩੮੬	ਵਡ: ੩	ਇਹੁ ਜਗੁ ਜਲਤਾ ਦੇ:	੧੩	੫੭੧
ਬਿਲਾਵਲ ੫	ਇਹੁ ਸਾਗਰੁ ਸੋਈ ਤ:	੧੮	੮੧੩	ਸੋਰਠ ਵਾ: ੩	ਇਹੁ ਜਗੁ ਜਲਤਾ ਨ:	੨	੬੪੩
ਰਾਮ: ੩	ਇਹੁ ਸਚੁ ਸਭਨਾ ਕਾ:	੧੪	੯੨੨	ਸੋਰਠ ੧	ਇਹੁ ਜਗੁ ਤਾਗੋ ਸੂਤ:	੧੭	੬੩੫
ਮਾਰੂ ੧	ਇਹੁ ਸਾਚੁ ਵਡਾਈ:	੧੧	੧੦੩੯	ਬਿਹਾ: ਵਾ:੩	ਇਹੁ ਜਗਤੁ ਜੀਵਤੁ:	੧੬	੫੫੪
ਬਿਲਾਵਲ ੫	ਇਹ ਸੰਤ ਨਿਰਮਲ:	੧੧	੮੩੭	ਵਡ: ੩	ਇਹ ਜਗਤੁ ਭਰਮਿ:	੧੦	੫੫੮
ਸੂਹੀ ੫	ਇਹੁ ਸੁਪਨਾ ਸੋਵਤ:	੭	੭੪੦	ਸਿਰੀ ੧	ਇਹੁ ਜਗਤੁ ਭਰਮਿ:	੨	੭੨
ਗਉ: ਕਬੀ:	ਇਹੁ ਸਿਮਰਨੁ ਸਤਿ:	੧੪	੯੭੧	ਸੂਹੀ ੩	ਇਹੁ ਜਗਤੁ ਮੋਹਿ ਦੂ:	੧੦	੭੫੬
ਆਸਾ ੩	ਇਹੁ ਸਿਰੁ ਦੀਜੈ ਆਪੁ:	੩	੪੨੪	ਰਾਮ: ੩	ਇਹੁ ਜਗਤੁ ਮਿਟੀ ਕਾ:	੨	੯੦੯
ਆਸਾ ਕਬੀਰ	ਇਹ ਸੂਪਨੀ ਤਾਕੀ ਕੀ:	੧੮	੪੮੦	ਗੂਜ: ਵਾ: ੩	ਇਹੁ ਜਗਤੁ ਮਮਤਾ:	੧੬	੫੦੮

ਰਾਮ: ਵਾਰ ੫	ਇਕੋ ਦਾਤਾ ਮੰਗੀਐ:	੧੦	੯੬੧
ਮਾਰੂ ੫	ਇਕੁ ਦਾਤਾਰੁ ਸਗਲ:	੫	੧੦੭੪
ਸਲੋਕ ਕਬੀਰ	ਇਕ ਦਿਨ ਸੋਵਨੁ ਹੋ:	੬	੧੩੭੧
ਸੂਹੀ ੪	ਇਕ ਦਾਨੁ ਮੰਗੈ ਨਾਨ	੫	੭੫੮
ਗੂਜ: ੩	ਇਕੁ ਦਮੁ ਸਾਚਾ ਵੀਸ:	੧੩	੫੦੬
ਮਾਰੂ ੧	ਇਕਿ ਦਰਿ ਸੇਵਹਿ:	੧੪	੧੦੨੮
ਬਿਲਾਵਲ ੧	ਇਕਿ ਦਰਿ ਘਰਿ ਸਾਚੈ:	੧੦	੮੩੯
ਆਸਾ ੧	ਇਕਿ ਧਰਨਿ ਗਗਨ:	੬	੩੫੩
ਆਸਾ ੩	ਇਕਿ ਧੁਰਿ ਪਵਿਤਿ:	੧੩	੪੨੭
ਪ੍ਰਭਾ: ੧	ਇਕਿ ਧੁਰਿ ਬਖਸਿ ਲ:	੯	੧੩੪੫
ਸੋਰਠ ਕਬੀਰ	ਇਕੁ ਨਾਉ ਤੇਰਾ ਮੈ ਫ:	੧੫	੬੫੬
ਗਉ: ਵਾਰ ੪	ਇਕਨਾ ਅੰਦਰਿ ਖੋਟੁ:	੧੮	੩੦੨
ਬਿਹਾ: ਵਾਰ੪	ਇਕਨਾ ਅੰਦਰਿ ਮਹ:	੧੮	੫੫੨
ਸੂਹੀ ਵਾਰ ੩	ਇਕਨਾ ਆਪਿ ਬੁਝਾ:	੧੭	੭੮੬
ਆਸਾ ੧	ਇਕਨਾ ਇਹੋ ਲਿਖਿਆ:	੧੧	੪੧੭
ਸਿਰੀ ਵਾਰ ੪	ਇਕਨਾ ਸਚੁ ਬੁਝਾਇ:	੧੩	੮੫
ਮਾਰੂ ਵਾਰ ੩	ਇਕਨੀ ਸੁਣਿਕੈ ਮੰਨਿ:	੧੭	੧੦੯੦
ਸੂਹੀ ੪	ਇਕਨਾ ਸਤਿਗੁਰ ਮੇ:	੯	੭੩੫
ਸੂਹੀ ੪	ਇਕਨਾ ਸਤਿਗੁਰ ਮੇ:	੫	੭੩੬
ਸਲੋ: ੧	ਇਕਨਾ ਸਿਧਿ ਨ ਬੁਧਿ:	੧੪	੧੪੧੧
ਸਾਰੰਗ ਵਾਰ੧	ਇਕਨਾ ਸੁਧਿ ਨ ਬੁਧਿ:	੨	੧੨੪੬
ਸਾਰੰਗ:ਵਾਰ੧	ਇਕਨਾ ਹੋਈ ਸਾਖਤੀ:	੪	੧੨੪੪
ਆਸਾ ਵਾਰ੨	ਇਕਨਾ ਹੁਕਮਿ ਸਮਾ.	੧੨	੪੬੩
ਜਪੁ	ਇਕਨਾ ਹੁਕਮੀ ਬਖ:	੯	੧
ਆਸਾਵਾਰ ੨	ਇਕਿ ਨਿਹਾਲੀ ਪੈ ਸ:	੫	੪੭੫
ਸਲੋਕ ਫਰੀਦ	ਇਕਨਿ ਕਿਨੈ ਚਾਲੀਐ:	੭	੧੩੮੪
ਮਲਾ: ਵਾ: ੧	ਇਕਿ ਨਗਨ ਫਿਰਹਿ:	੧	੧੨੮੫
ਮਾਰੂ ੧	ਇਕਿ ਨਾਗੇ ਭੂਖੇ ਭਵ:	੬	੧੦੨੫
ਮਾਰੂ ਵਾਰ ੩	ਇਕਨੀ ਗੁਰਮੁਖਿ:	੧੭	੧੦੯੦
ਮਾਰੂ ੩	ਇਕਨਾ ਗੁਰਮੁਖਿ:	੧੫	੧੦੧੬
ਆਸਾ ਵਾਰ੨	ਇਕਨਾ ਗਲੀ ਜੰਜੀਰੀ:	੨	੪੭੫
ਮਲਾ: ਵਾਰ੧	ਇਕਨਾ ਗਲੀ ਜੰਜੀਰ:	੧੮	੧੨੮੭
ਬਿਲਾ: ੩	ਇਕਨਾ ਘਰ ਮਹਿ ਦੇ:	੧੩	੭੯੭
ਮਲਾਰਵਾਰ੧	ਇਕ ਨਚਿ ਨਚਿ ਪੂਰ:	੧੨	੧੨੮੫
ਮਾਝ ਵਾਰ ੧	ਇਕਨਾ ਛਤੀਹ ਅੰਮ੍ਰਿ:	੧੩	੧੪੪
ਆਸਾ ਵਾਰ੨	ਇਕਨੀ ਦੁਧੁ ਸਮਾਈ:	੪	੪੭੫
ਵਡ: ਵਾ: ੩	ਇਕਨਾ ਦਰਸਨ ਕੀ:	੧੩	੫੮੭
ਸਲੋਕ ਫਰੀਦ	ਇਕਨਾ ਨੋ ਸਭ ਸੋਝੀ:	੨	੧੩੮੩
ਸਿਰੀ: ਵਾਰ੪	ਇਕਨਾ ਨੋ ਹਰਿ ਲਾਭੁ:	੧੭	੮੩
ਸੂਹੀ ੧	ਇਕ ਨਾਨਕ ਕੀ ਅਰ:	੪	੭੫੨
ਮਲਾਰਵਾਰ੧	ਇਕਨਾ ਨੋ ਤੁਧ ਏਵੈ:	੧੬	੧੨੮੬
ਆਸਾ ਵਾ: ੧	ਇਕਨਾ ਨੋ ਤੂੰ ਮੇਲਿ:	੭	੪੬੯
ਸੂਹੀ ਵਾ: ੩	ਇਕਨਾ ਨੂੰ ਤੂ ਮੇਲਿ:	੨	੭੮੬
ਸਾਰੰਗ ਵਾਰ੧	ਇਕਨਾ ਨਾਦ ਨ ਬੇਦ:	੧	੧੨੪੬
ਸਲੋਕ ੧	ਇਕਨਾ ਨਾਦੁ ਨ ਬੇਦੁ:	੧੩	੧੪੧੧

ਰਾਮ: ਵਾਰ੩	ਇਕਨਾ ਨੋ ਨਾਉ ਬਖ:	੫	੯੪੮
ਰਾਮ ੩	ਇਕਨਾ ਨਾਵਹੁ ਆਪਿ:	੭	੯੧੨
ਆਸਾ ੧	ਇਕਨਾ ਪੇਰਣ ਸਿਰ:	੩	੪੧੮
ਸੂਹੀ ੩	ਇਕਨਾ ਪ੍ਰਭੁ ਦੂਰਿ ਵ:	੧੦	੭੭੨
ਮਾਰੂ: ੫	ਇਕਨਾ ਪਾਰਿ ਲੰਘਾਵ	੧੪	੧੦੮੧
ਆਸਾ ੩	ਇਕਨਾ ਬਖਸਹਿ ਮੇ:	੧੨	੪੨੭
ਮਾਝ ਵਾਰ ੧	ਇਕਨਾ ਬਖਸਹਿ ਮੇ:	੭	੧੩੯
ਮਾਰੂ ੩	ਇਕਨਾ ਬਖਸਿ ਲਏ:	੧੦	੧੦੪੭
ਮਾਝ ਵਾਰ ੧	ਇਕਨੀ ਬਧੇ ਭਾਰ ਇ:	੧੬	੧੪੨
ਸੋਰ: ਵਾਰ ੪	ਇਕਨਾ ਭਗਤੀ ਲਾਇ:	੧੨	੬੪੪
ਗਉ: ੪	ਇਕਨਾ ਭੋਗ ਭੋਗਾਇ:	੧੨	੧੭੪
ਸਿਰੀ: ੧	ਇਕਨੈ ਭਾਡੇ ਸਾਜਿਐ:	੧੧	੬੨
ਆਸਾ ਵਾਰ੨	ਇਕਨਾ ਭਾਣੇ ਕਢਿ ਲ:	੧੩	੪੬੩
ਆਸਾ ੫	ਇਕ ਨਿਮਖ ਜਾਕੈ ਰਿ:	੧੩	੪੫੬
ਬਿਲਾ: ੫	ਇਕ ਨਿਮਖ ਨ ਵਿਸਰ:	੩	੮੦੫
ਸੂਹੀ ੫	ਇਕ ਨਿਮਖ ਮਿਲਾਵ:	੬	੭੩੯
ਬਿਲਾਵਲ ੫	ਇਕ ਨਿਮਖ ਰਹਨੁ:	੭	੮੩੮
ਸੂਹੀ ੩	ਇਕਨਾ ਮਨ ਅਧਾਰੋ:	੧੧	੭੭੨
ਸਿਰੀ: ੩	ਇਕਨਾ ਮਨਮੁਖਿ ਜ:	੫	੬੯
ਬਸੰ: ੫	ਇਕੁ ਨਾਮੁ ਬਵਹੁ ਬੋ:	੬	੧੧੮੫
ਸੋਰਠ ਵਾਰ੪	ਇਕਨਾ ਮਾਰਗ ਪਾਏ:	੧੩	੬੫੪
ਮਾਝ ਵਾਰ ੧	ਇਕਨਾ ਮਰਣੁ ਨ ਚਿ:	੩	੧੪੩
ਬਿਹਾ: ੫	ਇਕਨਾ ਮੇਲਿ ਸਤਿਗੁ:	੨	੫੪੨
ਮਾਝ ਵਾਰ ੧	ਇਕਿ ਨਿਰੰਕਾਰੀ ਨਾਮ:	੧੪	੧੪੪
ਗਉ: ਵਾਰ੫	ਇਕੁ ਨਿਰੰਜਨੁ ਰਵਿ:	੭	੩੨੧
ਮਾਝ ਵਾਰ ੧	ਇਕਿ ਨਿਰਧਨ ਸਦਾ:	੮	੧੪੧
ਵਡ: ੧	ਇਕੁ ਨ ਰੁਨਾ ਮੇਰੇ ਤ:	੫	੫੫੮
ਸਾਰੰ: ਵਾਰ ੧	ਇਕਨੀ ਲਧਿਆ ਇਕਿ:	੩	੧੨੪੪
ਆਸਾ ੫	ਇਕਨਾ ਵਖਤ ਖੁਆ.	੯	੪੧੭
ਮਲਾ:ਵਾਰ ੧	ਇਕਨਾ ਵਡੀ ਆਰਜਾ:	੨	੧੨੮੯
ਮਾਝ ਵਾਰ ੧	ਇਕਿ ਪਉਣ ਸੁਮਾਰੀ:	੧੩	੧੪੪
ਮਾਰੂ ੧	ਇਕਿ ਪਾਖੰਡੀ ਨਾਮਿ:	੧੨	੯੯੦
ਮਾਰੂ ੩	ਇਕਿ ਪੰਚਾ ਮਾਰਿ:	੧੨	੧੦੪੫
ਸਿਰੀ: ੫	ਇਕੁ ਪਛਾਣੂ ਜੀਅ:	੬	੪੫
ਮਾਰੂ ੫	ਇਕ ਪਠਾਏ ਦੇਸ ਦਿ:	੧੦	੧੦੮੧
ਸੋਰ: ਵਾਰ ੩	ਇਕਿ ਪਾਣੀ ਵਿਚ ਉਸ:	੧੨	੬੪੮
ਰਾਮਕਲੀ ੧	ਇਕਿ ਪਾਧੇ ਪੰਡਿਤ ਮਿ:	੧੮	੯੦੪
ਆਸਾ ੩	ਇਕਿ ਪਿਰੁ ਹਦੂਰਿ ਨ:	੨	੪੨੮
ਰਾਮ. ੩	ਇਕ ਪੈਰਿ ਚਲੇ ਮਾਇ:	੬	੮੮੦
ਸਿਰੀ: ੩	ਇਕ ਪਿਰੁ ਰਾਵਹਿ ਆ:	੮	੩੮
ਮਲਾਰ ਵਾ:੧	ਇਕਿ ਪਾਲਾ ਕਕਰੁ ਭੰ:	੧੭	੧੨੮੪
ਸੋਰਠ ੩	ਇਕੁ ਪਲੁ ਖਿਨੁ ਵਿਸ:	੩	੬੦੧
ਆਸਾ ੫	ਇਕੁ ਪਲੁ ਦਿਨਸੁ ਮੋ:	੧੮	੩੭੪
ਮਲਾਰ ੫	ਇਕੁ ਪਲੁ ਬਿਸਰਤ:	੧੨	੧੨੬੮
ਸਵ: ੪	ਇਕਿ ਪੜਹਿ ਸੁਣਹਿ:	੫	੧੪੦੨

ਸਲੋਕ ਫਰੀਦ	ਇਕੁ ਫਿਕਾ ਨਾ ਗਾਲਾ:	੧੬	੧੩੮੪
ਆਸਾ ੫	ਇਕਿ ਫਿਰਹਿ ਉਦਾਸੀ:	੭	੩੭੦
ਰਾਮ: ੩	ਇਕਿ ਫਿਰਹਿ ਘਨੇਰੇ:	੫	੯੧੯
ਮਾਰੂ ੫	ਇਕਿ ਬੈਸਾਇ ਰਖੇ:	੯	੧੦੮੧
ਸੋਰ: ਕਬੀ:	ਇਕ ਬਸਤੁ ਅਗੋਚ:	੧੮	੬੫੫
ਮਾਝ ੩	ਇਕੁ ਬਿਸਾਰਿ ਦੂਜੈਲੋ:	੭	੧੧੧
ਮਾਰੁ: ੧	ਇਕ ਬਹਿ ਸੁਨਹਿ ਸੁ:	੯	੧੦੪੩
ਸੋਰ: ਵਾਰ ੩	ਇਕਾ ਬਾਣੀ ਇਕੁ ਗੁਰ:	੮	੬੪੫
ਮਾਰੂ ੧	ਇਕ ਬਾਤ ਅਨੂਪ ਸੁ:	੧੩	੯੯੧
ਆਸਾ ੧	ਇਕਿ ਬਿੰਦੁ ਜਤਨ ਕ:	੩	੪੧੯
ਮਾਰੂ ਵਾ: ੪	ਇਕਿ ਬਾਂਧੇ ਇਕਿ ਢੀਲਿ:	੩	੧੦੮੭
ਗਉ: ੫	ਇਕ ਬਿਨਉ ਕਰਉ:	੯	੨੪੭
ਨਟ ੪	ਇਕਿ ਬਿਨਉ ਬੇਨਤੀ:	੧੩	੯੮੦
ਗਉ: ੯	ਇਕਿ ਬਿਨਸੈ ਇਕ ਅ:	੪	੨੧੯
ਸਵਯੇ ੩	ਇਕੁ ਬਿੰਨਿ ਦੁਗਣ ਜੁ:	੧	੧੩੯੫
ਰਾਮ: ੧	ਇਕਿ ਬਨ ਮਹਿ ਬੈਸ:	੧੭	੯੦੫
ਸੂਹੀ ਵਾਰ ੧	ਇਕੁ ਭਉ ਲਥੀ ਨਾਤਿ:	੯	੭੮੯
ਬਿਲਾਵਲ ੧	ਇਕ ਭਾਇ ਇਕ ਮਨਿ:	੧੧	੮੪੩
ਸਿਰੀ: ੫	ਇਕੋ ਭਾਈ ਮਿਤ ਇਕੁ:	੮	੪੫
ਮਲਾ: ਵਾ: ੧	ਇਕਿ ਭਸਮ ਚੜਾਵ:	੧੮	੧੨੮੪
ਮਾਰੂ ੩	ਇਕਿ ਭਸਮ ਲਗਾਇ:	੬	੧੩੪੬
ਮਾਰੂ ੫	ਇਕਿ ਭੂਖੇ ਇਕਿ ਤ੍ਰਿਪ:	੧	੧੦੭੭
ਰਾਮ: ੩	ਇਕਿ ਭੇਖ ਕਰਹਿ:	੧	੯੧੧
ਮਾਰੂ ੩	ਇਕਿ ਭਗਤੀ ਸਾਰ ਨ:	੧੨	੯੯੪
ਬਸੰਤ ੯	ਇਕ ਭਗਤਿ ਨਾਰਾਇ:	੨	੧੧੮੭
ਮਲਾ:ਵਾਰ ੨	ਇਕਿ ਭਗਵਾ ਵੇਸੁ:	੧੦	੧੨੯੦
ਮਾਝ ਵਾ: ੧	ਇਕਿ ਭਗਵਾ ਵੇਸੁ ਕ:	੬	੧੪੦
ਰਾਮ: ੫	ਇਕਿ ਭਰਮੇ ਇਕਿ:	੭	੮੯੪
ਬਿਲਾਵਲ ੧	ਇਕਿ ਭ੍ਰਮਿ ਭੂਖੇ:	੯	੮੩੯
ਸੋਰਠ ੧	ਇਕਿ ਭਰਮਿ ਭੁਲਾਏ:	੪	੬੩੫
ਮਾਰੂ ੩	ਇਕਿ ਭ੍ਰਮਿ ਭੂਲੇ:	੧੫	੧੦੧੬
ਮਾਲੀ ੫	ਇਕਿ ਭਰਮਿ ਭੂਲੇ:	੧੦	੯੮੬
ਰ·ਮ ੩	ਇਕਿ ਭਰਮਿ ਭੂਲੇ:	੧	੯੧੮
ਵਡ: ੧	ਇਕਿ ਭੂਲੇ ਨਾਵਹੁ ਥੇ:	੩	੫੮੨
ਮਾਰੂ ੩	ਇਕਿ ਮਾਇਆ ਮੋਹਿ ਸੋ:	੧੨	੧੦੪੭
ਮਾਰੂ ੩	ਇਕਿ ਮਾਇਆ ਮੋਹਿ:	੧੦	੧੦੬੦
ਮਾਝ ਵਾਰ ੧	ਇਕਿ ਮਾਸ ਹਾਰੀ ਇਕਿ:	੧੨	੧੪੪
ਮਾਰੂ ੫	ਇਕ ਮਾਗਉ ਦਾਨੁ ਗੋ:	੯	੧੦੮੩
ਮਾਝ ਵਾਰ ੧	ਇਕਿ ਮਿਟੀਆ ਮਹਿ ਮਿ:	੧੩	੧੪੪
ਮਾਰੂ ੩	ਇਕਿ ਮਨੂਆ ਮਾਹਿ:	੧੨	੧੦੪੬
ਸਿਰੀ: ੫	ਇਕ ਮਨਿ ਏਕੁ ਧਿਆ:	੩	੪੭
ਗਉ: ਵਾਰ ੪	ਇਕੁ ਮਨੁ ਇਕੁ ਵਰ:	੩	੩੦੩
ਸਿਰੀ: ੫	ਇਕਿ ਮਨਹੀ ਗਿਆਤਾ:	੧੦	੭੧
ਸਵਯੇ ੧	ਇਕ ਮਨ ਪੁਰਖੁ ਧਿਆ:	੧੧	੧੩੮੯
ਸਵਯੇ ੪	ਇਕ ਮਨ ਪੁਰਖੁ ਨਿਰੰ:	੧੦	੧੩੯੬

ਕਾਨ: ਵਾਰ	ਇਕਿ ਮਨਮੁਖ ਕਰਿ:	੧੦	੧੩੧੭
ਮਲਾ: ੧	ਇਕਿ ਮੂਰਖ ਅੰਧੇ ਮੁ	੮	੧੨੧੫
ਆਸਾਵਾਰ ੧	ਇਕਿ ਮੂਲੁ ਨ ਬੁਝਨਿ:	੩	੪੬੮
ਮਾਰੂ ੩	ਇਕਿ ਮੂਲਿ ਲਗੇ ਓਨੀ:	੮	੧੦੫੧
ਵਡ: ੧	ਇਕਿ ਮੂੜ ਮੁਗਧ ਨ:	੧੫	੫੬੬
ਬਿਲਾਵਲ ੧	ਇਕਿ ਰਸੁ ਚਾਖਿ:	੯	੮੩੯
ਬਸੰਤ ੫	ਇਕਿ ਰਹੇ ਸੂਕਿ ਕਠੂ:	੫	੧੧੮੫
ਸਲੋ: ਫਰੀਦ	ਇਕਿ ਰਾਹੇਦੇ ਰਹਿ ਗ:	੧੫	੧੩੭੯
ਰਾਮ: ੧	ਇਕਿ ਰੰਗਿ ਰਚੈ ਰਹੈ:	੮	੯੩੫
ਮਾਝ ੩	ਇਕਿ ਰੰਗਿ ਰਾਤੇ ਜੋਤੁ:	੧੦	੧੧੧
ਬਿਲਾਵਲ ੧	ਇਕਿ ਰੰਗਿ ਰਾਤੇ:	੧੦	੮੩੯
ਮਲਾ:ਵਾਰ ੧	ਇਕਿ ਰਾਜੇ ਖਾਨ ਮਲੂ:	੧੫	੧੨੮੩
ਗਉ: ੪	ਇਕਿ ਰਾਜੇ ਤਖਤਿ ਦ:	੧੩	੧੭੩
ਸਿਰੀ: ੧	ਇਕ ਰਤੀ ਗੁਣ ਨ ਸ:	੭	੭੬
ਮਾਝ ਵਾਰ ੧	ਇਕਿ ਰਤਨ ਪਦਾਰਥ:	੫	੧੪੧
ਸਿਰੀ ਰਾਗ੫	ਇਕ ਰਤੀ ਬਿਲਮ ਨ:	੩	੭੮
ਸਲੋਕ ਕਬੀ:	ਇਮ ਰਾਮ ਸਨੇਹੀ ਬਾ:	੫	੧੩੬੫
ਬਸੰਤ ਕਬੀਰ	ਇਕੁ ਰਾਮੁ ਨ ਛੋਡਉ:	੮	੧੧੯੪
ਵਡ: ੩	ਇਕਿ ਰੋਵਹਿ ਪਿਰਹਿ:	੧	੫੮੪
ਵਡ: ੩	ਇਕਿ ਰੋਵਹਿ ਪਿਰਹਿ:	੧੭	੫੮੩
ਆਸਾ ੧	ਇਕ ਲੋਕੀ ਹੋਰ ਛਮਿ:	੧੦	੩੫੮
ਸਿਰੀ: ੫	ਇਕਿ ਲੂਕਿ ਨ ਦੇਵਹਿ:	੧੦	੭੧
ਆਸਾ ਕਬੀਰ	ਇਕੁ ਲਖੁ ਪੂਤ ਸਵਾ:	੭	੪੮੧
ਆਸਾ ੧	ਇਕੁ ਲਖੁ ਲਹਹਿ ਬ:	੬	੪੧੭
ਮਾਰੂ ਵਾਰ ੫	ਇਕਿ ਵਿਚਹੁ ਹੀ ਤੁਧੁ:	੧੧	੧੦੯੬
ਮਲਾ ਵਾ: ੧	ਇਕਿ ਵਣ ਖੰਡਿ ਬੈਸ:	੧੭	੧੨੮੪
ਸਿਰੀ: ਵਾ:੪	ਇਕਿ ਵਲੁ ਛਲੁ ਕਰਿ:	੧੨	੮੫
ਗੂਜ: ਜੈਦੇਵ	ਇਛਸਿ ਜਮਾਦਿ ਪਰਾ:	੧੪	੫੨੬
ਗਉ: ੫	ਇਛ ਪੁੰਨੀ ਸਰਧਾ ਸਭ:	੧੭	੨੮੯
ਗਉ: ੪	ਇਛ ਪੁੰਨੀ ਜਨ ਕੇਰੀ:	੧੩	੧੬੮
ਗਉ: ੫	ਇਛ ਪੁਨੀ ਪੂਰੇ ਗੁਰ:	੧੧	੧੯੧
ਗੁਜਰੀਵਾ: ੫	ਇਛੁ ਪੁਨੀ ਮਨਿ ਆਸ:	੪	੫੨੪
ਬਿਹਾ: ੫	ਇਛ ਪੁੰਨੀ ਮਨਿ ਸਾਂਤਿ:	੬	੫੪੩
ਗਉੜੀ ੫	ਇਛ ਪੁਨੀ ਮੇਰੀ ਮਨ:	੮	੨੧੭
ਮਾਝ ੫	ਇਛ ਪੁਨੀ ਵਡਭਾਗ:	੪	੧੩੬
ਧਨਾ: ੪	ਇਛਾ ਪੂਰਕੁ ਸਰਬ	੧੮	੬੬੯
ਆਸਾ ੫	ਇਛਾ ਪੂਰਕੁ ਰਖੈ ਨਿ:	੨	੩੭੬
ਆਸਾ ੫	ਇਛ ਪੂਰੇ ਮਨ ਕੰਤ:	੪	੩੨੧
ਕਾਨੜਾਵਾ:੪	ਇਛਾ ਮਨਕੀ ਪੂਰੀਐ:	੮	੧੩੧੮
ਗਉੜੀ ੫	ਇਤ ਊਤ ਕੀ ਓਹੁ ਸੋ	੧੦	੨੮੧
ਰਾਮ: ੧	ਇਤ ਉਤ ਕਿਸ ਕਉ:	੪	੯੪੩
ਸਲੋ:ਕਬੀਰ	ਇਤ ਉਤ ਕਤਹਿ ਨ:	੧੨	੧੩੭੫
ਆਸਾ ੧	ਇਤ ਊਤ ਜਾਹਿ ਕਾਲ:	੭	੪੧੫
ਮਲਾ: ੫	ਇਤ ਊਤ ਡੋਲਿ ਡੋਲਿ:	੧੧	੧੨੬੯
ਕਲਿਆਨ ੫	ਇਤ ਊਤ ਦਹਦਿਸ:	੬	੧੪੨੨

ਭੈਰਉ ੫	ਏਕ ਨਿਰੰਕਾਰ ਲੇ ਰਿਦੈ:	੧੨	੧੧੩੬
ਗਉੜੀ ੧	ਏਕੁ ਨਿਰੰਜਨੁ ਗੁਰ:	੬	੨੨੩
ਧਨਾ: ੫	ਏਕੁ ਨਿਰੰਜਨੁ ਜਾਕੀ:	੨	੬੭੭
ਪ੍ਰਭਾ: ਕਬੀਰ	ਏਕ ਨੂਰ ਤੇ ਸਭੁ ਜ:	੧੮	੧੩੪੯
ਮਾਰੂ ੫	ਏਕਾ ਨਿਰਭਉ ਬਾਤ:	੧੬	੯੯੮
ਬਸੰਤ ੧	ਏਕੁ ਨਿਰਾਲਮੁ ਅਕ:	੧੪	੧੧੮੮
ਆਸਾ ੫	ਏਕੁ ਨਿਵਾਹੂ ਰਾਮ ਨਾ:	੭	੪੩੧
ਮਲਾਰ ੩	ਏਕੁ ਪਛਾਣੈ ਹਉਮੈ:	੧੬	੧੨੭੭
ਸੋਰਠ ੫	ਏਕੁ ਪਿਤਾ ਏਕਸ ਕੈ:	੧੮	੬੧੧
ਗੂਜਰੀ ਨਾਮ:	ਏਕੈ ਪਾਥਰ ਕੀਜੈ ਭਾ:	੬	੫੨੫
ਦੇਵ: ੫	ਏਕੋ ਪ੍ਰਿਉ ਸਖੀਆ ਸ:	੯	੫੨੭
ਨਟ ੪	ਏਕੁ ਪੁਰਖੁ ਇਕੁ ਨ:	੮	੯੮੨
ਮਲਾ: ੩	ਏਕੋ ਪੁਰਖੁ ਏਕੋ ਪ੍ਰ:	੧੪	੧੨੫੯
ਸਾਰੰ: ੫	ਏਕੈ ਪਰਗਟੁ ਏਕੈ:	੫	੧੨੧੫
ਸੋਰਠ ੧	ਏਕੁ ਪੁਰਬੁ ਮੈ ਤੇਰਾ ਦੇ:	੧੫	੫੯੬
ਸਾਰੰ: ੫	ਏਕੁ ਪਲਕ ਸੁਖ ਸਾ:	੧੭	੧੨੦੮
ਮਾਝ ੪	ਏਕੋ ਪਵਣੁ ਮਾਟੀ ਸ:	੮	੯੬
ਗਉ: ੫	ਏਕੋ ਪਵਨੁ ਕਹਾ ਕ:	੧੦	੧੮੮
ਸਿਰੀਰਾਗ ੩	ਏਕੋ ਪੜੈ ਏਕੋ ਨਾਉਂ	੧੫	੬੭
ਗਉ: ੫	ਏਕ ਬਸਤੁ ਕਾਰਨਿ:	੬	੨੬੮
ਗਉ: ੫	ਏਕ ਬਸਤੁ ਦੀਜੈ ਕ:	੮	੨੯੦
ਗਉੜੀ ੫	ਏਕ ਬਸਤੁ ਬਿਨ ਪੰਚ:	੩	੨੦੫
ਬਿਲਾਵਲ ੫	ਏਕੁ ਬਿਸਥੀਰਨੁ ਏ:	੧੩	੮੨੧
ਪ੍ਰਭਾਤੀ ੫	ਏਕਾ ਬਖਸ ਫਿਰਿ ਤੋ:	੧੮	੧੩੩੭
ਆਸਾ ੫	ਏਕੁ ਬਗੀਚਾ ਪੇਡ ਘ:	੫	੩੮੫
ਰਾਮ: ੧	ਏਕੋ ਬੂਝੈ ਸੂਝੈ ਪਤਿ:	੧੪	੯੩੦
ਗਉ: ੫	ਏਕ ਬਾਤ ਸੁਨਿ ਤਾਕੀ:	੨	੨੦੬
ਸੋਰਠ ੫	ਏਕ ਬੂੰਦ ਗੁਰਿ ਅੰਮ੍ਰਿ:	੧੫	੬੧੨
ਬਿਲਾ:ਸਧਨਾ	ਏਕ ਬੂੰਦ ਜਲ ਕਾਰ:	੧੬	੮੫੮
ਰਾਮ: ੧	ਏਕਾ ਬੇਦਨ ਦੂਜੈ ਵਿ:	੧	੯੪੧
ਰਾਮ: ਕਬੀਰ	ਏਕ ਬੂੰਦ ਭਰਿ ਤਨ:	੨	੯੬੯
ਗਉ: ੫	ਏਕੋ ਬਨਜੁ ਏਕੋ ਬਿ:	੯	੧੮੧
ਗਉੜੀ ੧	ਏਕ ਬਿਨਾ ਝੂਠੇ ਮੁਕ:	੧੩	੨੨੨
ਭੈਰਉ ੫	ਏਕ ਬਿਨਾ ਦੂਜਾ ਨਹੀ:	੬	੧੧੫੧
ਭੈਰਉ ੫	ਏਕ ਬਿਠਾ ਦੂਜਾ ਨਹੀ:	੭	੧੧੩੭
ਸੂਹੀ ੫	ਏਕ ਬਿਨਾ ਦੂਜਾ ਨਹੀ:	੯	੭੪੧
ਰਾਮ: ੧	ਏਕੁ ਬੁਰਾ ਭਲਾ ਸਚ:	੧	੯੦੫
ਆਸਾ ੫	ਏਕੁ ਬੋਲੁ ਭੀ ਖਵਤੋ ਨਾ:	੯	੪੦੨
ਗਉ: ਕਬੀਰ	ਏਕੁ ਭਾਇ ਦੇਖਉ ਸ:	੧੭	੩੨੭
ਬਸੰ: ੧	ਏਕਾ ਭਗਤਿ ਏਕੋ ਹੈ:	੧੮	੧੧੮੮
ਸਲੋਕ ੯	ਏਕ ਭਗਤਿ ਭਗਵਾ:	੧੧	੧੪੨੮
ਭੈਰ: ਨਾਮ	ਏਕੁ ਭਗਤੁ ਮੇਰੇ ਹਿ:	੧੮	੧੧੬੩
ਗਉੜੀ ੫	ਏਕ ਭੀ ਨ ਦੇਇ ਦਸ:	੬	੨੬੮
ਰਾਮ: ੧	ਏਕੋ ਭਵਰੁ ਭਵੈ ਤਿਹੁ:	੧੩	੯੩੦
ਮਾਝ ੩	ਏਕਮ ਏਕੈ ਆਪੁ ਉ:	੬	੧੧੩

ਬਿਲਾਵਲ ੧	ਏਕਮ ਏਕੰਕਾਰੁ ਨਿ:	੧੭	੮੩੮
ਗਉੜੀ ੫	ਏਕਮ ਏਕੰਕਾਰੁ ਪ੍ਰ:	੧੧	੨੯੬
ਜਪੁ	ਏਕਾ ਮਾਈ ਜੁਗਤਿ ਵਿ:	੨	੭
ਭੈਰਉ ਕਬੀ:	ਏਕ ਮਸੀਤ ਦਸੈ ਦ:	੮	੧੧੫੮
ਰਾਮ: ੧	ਏਕ ਮਹਿ ਸਰਬ ਸ:	੯	੯੦੭
ਗਉ: ੫	ਏਕ ਮਹਲਿ ਤੂ ਆਪੇ:	੬	੨੦੬
ਗਉ: ੫	ਏਕ ਮਹਲਿ ਤੂੰ ਸਭੁ:	੭	੨੦੬
ਗਉ: ੫	ਏਕ ਮਹਲਿ ਤੂੰ ਹੋਹਿ:	੬	੨੦੬
ਗਉ: ੫	ਏਕ ਮਹਲਿ ਤੂੰ ਪੰਡਿ:	੭	੨੦੬
ਗੋਂਡ ਰਵ:	ਏਕ ਮੁਕੰਦੁ ਕਰੈ:	੧੦	੮੭੫
ਗਉ: ੫	ਏਕਾ ਮਾਟੀ ਏਕਾ ਜੋਤਿ:	੧੦	੧੮੮
ਮਾਰੂ ਵਾਰ ੫	ਏਕ ਮੰਦਰੁ ਪੰਚ ਚੋ:	੮	੧੦੯੬
ਗਉੜੀ ੫	ਏਕੋ ਮਨਿ ਏਕੋ ਸਭ:	੯	੧੭੮
ਬਸੰ: ੧	ਏਕਾ ਮੂਰਤਿ ਸਾਚਾ ਨਾ:	੧੭	੧੧੮੮
ਆਸਾ ੧	ਏਕੁ ਮਰੈ ਪੰਚੇ ਮਿਲਿ:	੫	੪੧੩
ਮਾਰੂ: ੫	ਏਕੋ ਮੰਤ੍ਰੁ ਦ੍ਰਿੜਾਏ:	੧੮	੧੦੭੭
ਰਾਮ: ੫	ਏਕ ਰਹਿਆ ਤਾ ਏਕੁ:	੬	੮੮੬
ਦੇਵ: ੫	ਏਕੈ ਰੇ ਹਰਿ ਏਕੈ ਜਾ:	੬	੫੩੫
ਜੈਤ: ੫	ਏਕੈ ਰੰਗਿ ਤਤ ਕੇ ਬੇ:	੧੦	੭੦੧
ਦੇਵ: ੫	ਏਕੈ ਰੇ ਗੁਰਮੁਖਿ ਜਾ:	੬	੫੩੫
ਗਉ: ੫	ਏਕ ਰੈਣ ਕੇ ਪਾਹੁਨ:	੧੭	੨੧੨
ਸੋਰਠ ੫	ਏਕੁ ਰਤਨੁ ਮੋਕਉ:	੧੫	੬੧੨
ਕਾਨੜਾ ੪	ਏਕੋ ਰੂਪੁ ਏਕੋ ਬਹੁ:	੧੧	੧੩੧੦
ਬਿਲਾਵਲ ੫	ਏਕ ਰੂਪ ਸਗਲੋ ਪਾ:	੧੦	੮੦੩
ਗਉੜੀ ੫	ਏਕ ਰੂਪ ਜਾਕੇ ਰੰਗ:	੭	੨੯੫
ਰਾਮ: ੧	ਏਕੋ ਰਵਿ ਰਹਿਆ:	੮	੯੦੪
ਆਸਾ ੧	ਏਕੋ ਰਵਿ ਰਹਿਆ:	੪	੪੩੩
ਤੁਖਾ: ੧	ਏਕੋ ਰਵਿ ਰਹਿਆ:	੪	੧੧੧੧
ਪ੍ਰਭਾਤੀ ੧	ਏਕੋ ਰਵਿ ਰਹਿਆ ਸ:	੩	੧੩੪੫
ਮਾਰੂ ੩	ਏਕੋ ਰਵਿ ਰਹਿਆ ਸ:	੧੮	੧੦੪੪
ਮਾਝ ੩	ਏਕੋ ਰਵਿ ਰਹਿਆ ਘ:	੧੨	੧੨੯
ਆਸਾ ੪	ਏਕੋ ਰਵਿ ਰਹਿਆ ਘ:	੧੧	੩੬੬
ਮਾਲੀ: ਨਾਮ:	ਏਕਲ ਚਿੰਤਾ ਰਾਖੁ:	੧੭	੯੮੮
ਮਾਲੀ: ਨਾਮ:	ਏਕਲ ਮਾਟੀ ਕੁੰਜਰ:	੧੬	੯੮੮
ਆਸਾ ੧	ਏਕੋ ਲੇਵੈ ਏਕੋ ਦੇਵੈ:	੨	੪੩੩
ਗਉੜੀ ੫	ਏਕਾ ਲਿਵ ਏਕੋ ਮਨਿ:	੧	੧੮੪
ਸਾਰੰਗ ੫	ਏਕਾ ਲਿਵ ਪੂਰਨ ਪ:	੩	੧੨੨੩
ਮਾਰੂ ੫	ਏਕੁ ਵਸਤੁ ਕਉ ਪ:	੧੫	੧੦੭੨
ਭੈਰਉ ੫	ਏਕ ਵਸਤੁ ਜੇ ਪਾਵੈ:	੭	੧੧੪੫
[illegible]	ਏਕ ਵਸਤੁ ਬੂਝਹਿ:	੧੭	੩੭੪
ਮਾ[illegible] ੧	ਏਕ ਵਿਸਾਰੇ ਤਾ ਪਿਰ:	੨	੧੦੨੭
ਬਸੰਤ [illegible]	ਏਕੋ ਵੇਖੈ ਅਉਰੁ ਨ:	੬	੧੧੭੩
ਮਾਝ ੩	ਏਕੋ ਵੇਖਾ ਅਵਰੁ ਨ:	੧੬	੧੧੩
ਆਸਾ ੧	ਏਕੋ ਵੇਖਹੁ ਅਵਰ:	੫	੩੫੫
ਮਾਰੂ ੩	ਏਕੋ ਵੇਖਾ ਦੂਜਾ ਨਾਹੀ:	੮	੧੦੫੦

ਆਸਾ ੪	ਸਹਜੇ ਹੀ ਹਰਿਨਾਮਿ:	੧੭	੩੬੫
ਮਾਰੂ ੪	ਸਹਜੇ ਹੀ ਹਰਿਨਾਮਿ:	੧੫	੧੦੭੦
ਆਸਾ ੪	ਸਹਜੇ ਹੀ ਹਰਿਨਾਮਿ:	੧੮	੧੧
ਵਡ: ਵਾਰ ੪	ਸਹਜੇ ਹੀ ਹਰਿਨਾਮੁ:	੮	੫੮੭
ਸਿਰੀ: ੩	ਸਹਜੇ ਹੀ ਗੁਣ ਊਚ:	੮	੬੮
ਸਿਰੀ: ੩	ਸਹਜੇ ਹੀ ਤੇ ਸੁਖ ਸਾ:	੭	੬੮
ਗਉ: ੫	ਸਹਜੇ ਹੋਤਾ ਜਾਇ ਸੁ:	੧੬	੨੩੬
ਸਿਰੀ: ੩	ਸਹਜੇ ਹੀ ਭਗਤਿ ਊ:	੭	੬੮
ਸਿਰੀ: ੩	ਸਹ` ਹਰਿਨਾਮੁ ਮ:	੯	੧੮
ਧਨਾ: ੩	ਸਹਜੇ ਹਰਿਨਾਮੁ ਮੰਨਿ:	੪	੬੬੫
ਸੂਹੀ ੫	ਸਹਜ ਕਥਾ ਪ੍ਰਭ ਕੀ:	੧੧	੭੩੯
ਗਉ: ਕਬੀਰ	ਸਹਜ ਕੀ ਅਕਥ ਕਥਾ:	੯	੩੩੩
ਗਉ: ੫	ਸਹਜ ਕਥਾ ਕੇ ਅੰਮ੍ਰਿ:	੧੫	੧੮੬
ਸੂਹੀ ੫	ਸਹਜ ਕਥਾ ਪ੍ਰਭ ਕੀ:	੧੨	੭੮੧
ਗਉੜੀ ੫	ਸਹਜ ਕਥਾ ਮਹਿ ਆ:	੨	੨੩੭
ਗਉ: ੫	ਸਹਜ ਕੀਨੋ ਜੀਅ ਕੋ.	੨	੨੩੭
ਗਉ: ਕਬੀ	ਸਹਜ ਕੈ ਪਾਵੜੈ ਪ:	੧੦	੩੨੯
ਗਉ: ੫	ਸਹਜ ਕੇਲ ਅਨਦ:	੪	੨੧੪
ਗਉ: ਕਬੀਰ	ਸਹਜ ਕਲਾਲਨਿ ਜ:	੧੭	੨੨੮
ਸਿਰੀ: ੩	ਸਹਜੇ ਕਾਲ ਵਿਡਾਰਿ:	੯	੬੮
ਸਿਰੀ: ੩	ਸਹਜੇ ਖੇਤੀ ਰਾਹੀਐ:	੬	੩੫
ਆਸਾ ੧	ਸਹੁ ਜਾਗੈ ਹਉ ਨਿਾ:	੧੮	੩੫੬
ਸੂਹੀ ੪	ਸਹਜੇ ਗੁਣ ਗਾਵਾ ਜੇ:	੧੧	੭੭੫
ਸੂਹੀ ੩	ਸਹਜੇ ਗੁਣ ਗਾਵੈ ਦਿ:	੩	੭੬੮
ਮਾਰੂ ੩	ਸਹਜੇ ਗੁਣ ਗਾਵੈ ਰੰ:	੬	੧੦੪੯
ਗਉ: ੧	ਸਹਜੇ ਗੁਣ ਰਵਹਿ:	੬	੨੩੧
ਮਾਰੂ ੩	ਸਹਜੇ ਗੁਣ ਰਵਹਿ:	੧੪	੧੦੬੮
ਰਾਮ: ੧	ਸਹਜੇ ਗੁਫਾ ਘਰੁ ਜਾ:	੧੫	੯੩੯
ਆਸਾ ੫	ਸਹਜ ਗੁਫਾ ਮਹਿ ਆ:	੧੫	੩੭੦
ਮਾਝ ੫	ਸਹਜ ਗੁਰਾ ਮਹਿ ਤਾ	੯	੯੭
ਗਉੜੀ ੫	ਸਹਜੇ ਗ੍ਰਿਹ ਮਹਿ ਸ:	੧੮	੨੩੬
ਗਉ: ੫	ਸਹਜੇ ਗੁਰੁ ਭੇਟਿਓ:	੫	੨੩੭
ਸਿਰੀ: ੩	ਸਹਜੇ ਗਾਵਿਆ ਥਾਇ:	੬	੬੮
ਗਉੜੀ ੫	ਸਹਜੇ ਚੂਪ ਸਹਜੇ:	੧੭	੨੩੬
ਗਉੜੀ ੫	ਸਹਜੇ ਜਾਕਉ ਪਰਿ:	੪	੨੩੭
ਮਾਰੂ ੫	ਸਹਜੇ ਜਾਗੈ ਸਹ`:	੧੭	੧੦੬੯
ਸੋਰਠ ਵਾ: ੩	ਸਹਜੇ ਜਾਗੈ ਸਹਜੇ:	੨	੬੪੬
ਗਉ: ੩	ਸਹਜੇ ਜਾਗੈ ਸਵੈ ਨ:	੬	੧੬੦
ਰਾਮ: ੧	ਸਹਜ ਜਗੋਟਾ ਬੰਧ:	੧੭	੮੭੯
ਗਉ: ੫	ਸਹਜੇ ਜਾਗਣ ਸਹ	੧੫	੨੩੬
ਧਨਾ: ੩	ਸਹਜੇ ਜਿਨਿ ਪ੍ਰਭੁ ਜ:	੧	੬੬੪
ਸਿਰੀ: ੧	ਸਹਜੈ ਤੇ ਸੁਖੁ ਅਗ:	੭	੫੭
ਸਵਯੇ ੪	ਸਹਜੇ ਤਰੋਵਰ ਫ:	੧੭	੧੩੯੭
ਗਉ: ੫	ਸਹਜੇ ਦੁਬਿਧਾ ਤਨ:	੧	੨੩੭
ਗਉ: ੩	ਸਹਜ ਧੁਨਿ ਉਪਜੈ:	੧੮	੨੩੧

ਆਸਾ ੫	ਸਹਜ ਧੁਨਿ ਗਾਵੈ ਮੰ:	੫	੩੭੩
ਸਿਰੀ: ੩	ਸਹਜੈ ਨੋ ਸਭ ਲੋਚ:	੪	੬੮
ਆਸਾ ੩	ਸਹਜੇ ਨਾਮ ਧਿਆਈ:	੧੮	੪੨੮
ਗੂਜ: ਵਾਰ੩	ਸਹਜੇ ਨਾਮੁ ਨ ਧਿਆ:	੧੭	੫੧੨
ਰਾਮ: ੧	ਸਹਜ ਨਿਰੰਤਰਿ ਰ:	੬	੯੦੪
ਮਾਝ ੩	ਸਹਜੇ ਪ੍ਰੀਤਮੁ ਪਿਆ:	੧੨	੧੧੪
ਮਾਝ ੩	ਸਹਜੇ ਪ੍ਰਭੁ ਸੇਵਹਿ:	੫	੧੧੩
ਮਾਰੂ ਕਬੀਰ	ਸਹਜੇ ਪਾਵੈ ਸੋਇ ਵ:	੧੮	੧੧੦੪
ਭੈਰਉ ੫	ਸਹਜ ਬਿਨੋਦ ਚੋਜ:	੨	੧੧੫੭
ਗਉ: ੫	ਸਹਜਿ ਬੈਰਾਗਿ ਸਹ:	੧੭	੨੩੬
ਆਸਾ ਕਬੀਰ	ਸਹਜਿ ਬਿਲੋਵਹ ਜੈ:	੬	੪੭੮
ਮਾਰੂ ਵਾਰ ੫	ਸਹਜੁ ਭਇਆ ਪ੍ਰਭੁ:	੧੨	੧੧੦੧
ਗਉ: ੫	ਸਹਜੁ ਭਇਆ ਭ੍ਰਮੁ:	੬	੨੦੫
ਸਵਯੇ ੨	ਸਹਜ ਭਾਇ ਸੰਚਿਓ:	੨	੧੩੯੨
ਮਾਰੂ ੩	ਸਹਜ ਭਾਇ ਸਚੀ ਲਿ:	੨	੧੦੬੩
ਗੂਜਰੀ ੧	ਸਹਜ ਭਾਇ ਜਾਇ ਤੇ:	੭	੫੦੩
ਬਸੰਤ ੩	ਸਹਜ ਭਾਇ ਪਾਇਆ:	੭	੧੧੭੬
ਰਾਮ ੧	ਸਹਜ ਭਾਇ ਮਿਲੀਐ:	੨	੯੪੪
ਮਾਰੂ ੩	ਸਹਜੇ ਭਗਤਿ ਕਰੇ:	੧੮	੧੦੬੨
ਗਉ: ੫	ਸਹਜੇ ਭੋਜਨੁ ਸਹ:	੧੭	੨੩੬
ਗਉ: ੩	ਸਹਜਿ ਭਵੈ ਪ੍ਰਭੁ ਸ:	੧੧	੧੬੦
ਗਉ: ੫	ਸਹਜੇ ਮਿਟਿਓ ਸਗ:	੧੮	੨੩੪
ਮਾਰੂ ੧	ਸਹਜੇ ਮਾਤੇ ਅਨ ਦਿ:	੧੨	੯੯੧
ਸੋਹ: ੧	ਸਹਜੇ ਮਾਤਾ ਸਦਾ ਰੰ:	੧੩	੬੩੪
ਆਸਾ ੩	ਸਹਜੇ ਮਾਤਾ ਹਰਿ ਗੁ:	੧੧	੪੨੩
ਬਸੰ: ੧	ਸਹਜ ਮਰਉ ਜੀਵ:	੧੧	੧੧੮੯
ਗਉ: ਕਬੀਰ	ਸਹਜੇ ਮਰੈ ਅਮਰੁ:	੧੪	੩੨੭
ਗਉੜੀ ੫	ਸਹਜ ਮਿਲਿਓ ਪਾਰ:	੧੮	੨੩੬
ਮਲਾ: ੧	ਸਹਜਿ ਮਿਲਿਆ ਤਬ:	੧੬	੧੨੭੪
ਸੂਹੀ ੧	ਸਹਜਿ ਮਿਲਾਏ ਹਰਿ:	੬	੭੬੪
ਧਨਾ: ੧	ਸਹਜਿ ਮਿਲੈ ਮਿਲਿਆ	੫	੬੮੬
ਗਉ: ੫	ਸਹਜੇ ਰੁਣ ਝੁਣ ਕਾ:	੪	੨੩੭
ਰਾਮ ੧	ਸਹਜਿ ਰਤਾ ਬੂਝੈ ਪ:	੭	੯੪੪
ਸਾਰੰ: ੧	ਸਹਜਿ ਰਵੈ ਵਰੁ ਕਾ:	੪	੧੧੯੮
ਆਸਾ ੫	ਸਹਜਿ ਵਿਹਾਝੀ ਸਹ:	੫	੩੭੨
ਆਸਾ ੫	ਸਹਜੇ ਵਖਾਣੀ ਅਮਿ:	੬	੪੫੩
ਮਾਰੂ ਵਾਰ ੩	ਸਹਜਿ ਵਣਸਪਤਿ:	੩	੧੦੮੯
ਰਾਮ:ਵਾ:ਰਾ:	ਸਹਿ ਟਿਕਾ ਦਿਤੋਸੁ ਜੀ:	੧੬	੯੬੬
ਸਹਸ ੫	ਸਹਣ ਸੀਲ ਸੰਤੰ ਸ:	੯	੧੩੫੬
ਆਸਾ ਵਾਰ੧	ਸਹਿ ਤੁਟੈ ਨਉ ਨਿਧ:	੩	੪੭੩
ਰਾਮ: ਵਾਰ੫	ਸਹੀ ਤੇਰਾ ਫੁਰਮਾਨੁ:	੧੩	੯੬੪
ਸਿਰੀ: ਵਾਰ੩	ਸਹ ਦੇਖੇ ਬਿਨੁ ਪ੍ਰੀਤਿ	੫	੮੩
ਮਾਰੂ ੫	ਸਹਨ ਸੀਲ ਪਵਨ:	੧੫	੯੯੯
ਤਿਲੰਗ ੧	ਸਹੁ ਨਦਰਿ ਕਰਿ ਦੇਖੈ:	੧੩	੭੨੨
ਤਿਲੰਗ ੧	ਸਹੁ ਨੇੜੈ ਧਨ ਕਮ:	੬	੭੨੨

ਮਾਰੂ ੫	ਸਗਲ ਸਮਗ੍ਰੀ ਡਰ:	੧	੯੯੯
ਗਉ: ੫	ਸਗਲ ਸਮਗ੍ਰੀ ਤੁਮ:	੩	੨੬੮
ਬਿਲਾਵਲ ੫	ਸਗਲ ਸਮਗ੍ਰੀ ਤੇਰੀ:	੧੦	੮੦੯
ਸੂਹੀ ੫	ਸਗਲ ਸਮਗ੍ਰੀ ਪੂਰ	੬	੭੮੩
ਸੋਰਠ ੫	ਸਗਲ ਸਮਗ੍ਰੀ ਮੋਹਿ:	੧੮	੬੧੦
ਸੂਹੀ ੫	ਸਗਲ ਸਮਗ੍ਰੀ ਮੈ ਘ:	੭	੭੩੭
ਗੋਂਡ ੪	ਸਗਲ ਸਿਮ੍ਰਿਤਿ ਸੂਵ	੧੫	੮੭੫
ਆਸਾ ੫	ਸਗਲ ਸਿਸ੍ਰਟਿ ਉਆ:	੧੬	੩੮੬
ਸੂਹੀ ੫	ਸਗਲ ਸ੍ਰਿਸਟਿ ਕਉ:	੧੨	੭੪੧
ਗੂਜਰੀ ੫	ਸਗਲ ਸਿਸ੍ਰਟਿ ਕੋ ਪ:	੫	੪੯੮
ਗੋਂਡ ੫	ਸਗਲ ਸ੍ਰਿਸਟਿ ਕੇ ਪੰ:	੧੦	੮੬੫
ਗਉ: ੫	ਸਗਲ ਸ੍ਰਿਸਟਿ ਕੋ ਰਾ:	੫	੨੬੪
ਬਿਲਾਵਲ ੫	ਸਗਲ ਸਰੰਜਾਮ ਕ:	੧੮	੮੦੫
ਗਉ: ੫	ਸਗਲ ਸਰੀਰ ਆਵ:	੧੭	੧੯੦
ਪ੍ਰਭਾਤੀ ੧	ਸਗਲ ਸਰੋਵਰ ਜੋ:	੧੬	੧੩੪੨
ਮਾਰੂ ੧	ਸਗਲੇ ਸੈਲ ਉਪਾਇ	੧੬	੧੦੨੧
ਫੁਨਹੇ ੫	ਸਗਲ ਹੋਏ ਸੁਖਹ:	੬	੧੩੬੩
ਗਉ: ੫	ਸਗਲ ਕੀ ਚਿੰਤਾ ਜਿਸ:	੧੦	੨੮੨
ਰਾਮ: ੫	ਸਗਲੇ ਕਾਜ ਸਵਾਰੇ:	੧੫	੮੯੯
ਰਾਮ: ੫	ਸਗਲ ਕੁਟੰਬ ਓਹੁ ਜ:	੮	੮੮੭
ਗਉ: ੫	ਸਗਲ ਕ੍ਰਿਆ ਮਹਿ ਊ:	੧੩	੨੬੬
ਪ੍ਰਭਾ: ੧	ਸਗਲੇ ਕਰਮ ਧਰਮ ਸੁ:	੮	੧੩੩੨
ਰਾਮ: ੫	ਸਗਲੇ ਕਰਮ ਧਰਮ ਜੁ:	੫	੯੧੩
ਮਾਰੂ ੫	ਸਗਲੇ ਕਰਮ ਧਰਮ ਜੁ:	੧੭	੧੦੭੨
ਭੈਰ: ਨਾਮ:	ਸਗਲ ਕਲੇਸ ਨਿੰਦ:	੧੨	੧੧੬੬
ਸੋਰਠ ੫	ਸਗਲ ਕਲੇਸ ਮਿਟ:	੧੮	੬੩੦
ਆਸਾ ੫	ਸਗਲ ਖਾਣੀ ਸਗਲ:	੩	੪੫੬
ਸੂਹੀ ੧	ਸਗਲ ਗੁਣ ਅਵਗ:	੧੭	੭੬੫
ਆਸਾ ੫	ਸਗਲ ਗੁਣ ਸੁ ਗਿਆ	੧੩	੪੫੯
ਤੁਖਾ: ੫	ਸਗਲ ਗੁਣਾ ਕੇ ਦਾਤੇ:	੯	੧੧੧੭
ਆਸਾ ੫	ਸਗਲ ਗੁਣਾ ਗੁਣ ਊ:	੮	੪੦੦
ਗਉ: ੫	ਸਗਲ ਘਟਾ ਕਉ ਦੇ:	੧੦	੨੬੬
ਭੈਰਉ ੫	ਸਗਲ ਘਟਾ ਕਾ ਅੰਤ	੮	੧੧੩੬
ਭੈਰਉ ੫	ਸਗਲ ਘਟਾ ਕੇ ਅੰਤ:	੧੭	੧੧੪੮
ਮਾਰੂ ੫	ਸਗਲ ਘਟਾ ਕੇ ਅੰਤ:	੯	੧੦੭੯
ਗਉ: ੫	ਸਗਲ ਘਟਾ ਕੇ ਅੰਤ:	੧੦	੨੬੬
ਗਉ: ੫	ਸਗਲ ਘਟਾ ਕੇ ਅੰਤ:	੨	੧੭੮
ਸੂਹੀ ੫	ਸਗਲ ਘਟਾ ਕਾ ਅੰਤ:	੧੫	੭੪੧
ਪ੍ਰਭਾਤੀ ੫	ਸਗਲ ਘਟਾ ਕੇ ਅੰਤ:	੭	੧੩੩੯
ਗੋਂਡ ੫	ਸਗਲ ਘਟਾ ਕਾ ਅੰਤ:	੧੮	੮੬੫
ਗਉੜੀ ੫	ਸਗਲ ਘਟਾ ਕੇ ਅੰਤ:	੧੪	੧੯੨
ਗੋਂਡ ੫	ਸਗਲ ਘਟਾ ਦੇਵ ਆ:	੨	੮੬੩
ਰਾਮ: ੫	ਸਗਲ ਚਿੰਤਾ ਆਪਿ ਨਿ:	੫	੮੮੭
ਆਸਾ ੫	ਸਗਲ ਚਰਨ ਕੀ ਇ:	੧੭	੩੫੪
ਰਾਮ: ੫	ਸਗਲੇ ਛੋਡਿ ਬੀਚਾਰ:	੮	੯੧੩

ਆਸਾ ੫	ਸਗਲ ਛਤ੍ਰ ਪਤਿ ਏ:	੭	੪੦੧
ਬਿਲਾ: ਰਵ:	ਸਗਲ ਜੀਆ ਸਰਨਾ:	੫	੮੫੮
ਸੋਰਠ ੫	ਸਗਲੈ ਜੀਅ ਕੀਏ ਦ:	੧੨	੬੧੫
ਗੂਜ: ੫	ਸਗਲ ਜੀਆ ਜਾਕਉ:	੧੩	੫੦੦
ਗੋਂਡ ਕਬੀਰ	ਸਗਲੇ ਜੀਅ ਜੰਤ ਕੀ:	੧੭	੮੭੧
ਮਲਾ: ੫	ਸਗਲੇ ਜੀਅ ਜੰਤ ਤ੍ਰਿ:	੪	੧੨੭੧
ਸੋਰਠ ੫	ਸਗਲ ਜੀਅ ਵਸਿ ਕੀ:	੧੩	੬੨੬
ਸਾਰੰ: ੫	ਸਗਲ ਜੋਗ ਅਰ ਗਿ:	੫	੧੨੧੦
ਸੋਰਠ ੯	ਸਗਲ ਜਗਤੁ ਅਪ:	੮	੬੩੩
ਏਰਠ ੯	ਸਗਲ ਜਗਤੁ ਹੈ ਜੈ:	੫	੬੩੩
ਮਾਰੂ ੧	ਸਗਲੇ ਜਾਚਹਿ ਗੁਰ:	੧੦	੧੦੨੪
ਆਸਾ ਕਬੀਰ	ਸਗਲ ਜੋਤਿ ਇਨਿ ਹੀ:	੧੩	੪੮੩
ਆਸਾ ੧	ਸਗਲੀ ਜੋਤਿ ਹਮਾਰੀ:	੪	੩੬੦
ਸੂਹੀ ੧	ਸਗਲ ਜੋਤਿ ਜਾਤਾ ਤੂ:	੧	੭੬੫
ਆਸਾ ੧	ਸਗਲੀ ਜੋਤਿ ਤੇਰਾ ਸ:	੯	੪੧੪
ਕਾਨੜਾ ੫	ਸਗਲੇ ਜੰਤ ਭਜਹੁ ਗੋ:	੧੦	੧੩੧੨
ਭੈਰਉ ੫	ਸਗਲ ਜਨਾ ਕੀ ਹਰਿ:	੧੮	੧੧੪੫
ਮਾਰੂ ੫	ਸਗਲੀ ਜਾਨ ਕਰਉ:	੬	੧੦੮੪
ਗਉ: ਕਬੀਰ	ਸਗਲ ਜਨਮ ਸਿਵ:	੯	੩੨੬
ਰਾਮ: ੫	ਸਗਲ ਜੋਨਿ ਮਹਿ ਤੂ	੧੪	੯੧੩
ਮਾਰੂ ੯	ਸਗਲ ਜਨਮੁ ਬਿਖਿ:	੯	੧੦੦੮
ਸੋਰ: ੯	ਸਗਲ ਜਨਮ ਭਰ:	੧੬	੬੩੨
ਕਾਨ: ਵਾਰ੪	ਸਗਲ ਜਪਹੁ ਗੋਪਾ:	੪	੧੩੧੮
ਨਟ ੫	ਸਗਲ ਤਿਆਗਿ ਏਕ:	੭	੯੭੯
ਕਾਨ: ੫	ਸਗਲ ਤਿਆਗਿ ਸਰ:	੧੮	੧੩੦੦
ਕਾਨੜਾ ੫	ਸਗਲ ਤਿਆਗਹੁ ਭਾ:	੧''	੧੩੦੪
ਆਸਾ ੫	ਸਗਲ ਤਿਆਗਿ ਹਰਿ:	੯	੩੮੮
ਗਉ: ੫	ਸਗਲ ਤਿਆਗਿ ਗੁਰ:	੪	੧੯੨
ਸੂਹੀ ੫	ਸਗਲ ਤਿਆਗਿ ਗੁਰ	੪	੭੫੦
ਗਉ: ੫	ਸਗਲ ਤਿਆਗੈ ਦੁਸ:	੧੦	੨੭੪
ਸੂਹੀ ੫	ਸਗਲ ਤਿਆਗਿ ਨਾਨ:	੨	੭੪੧
ਪ੍ਰਭਾਤੀ ੫	ਸਗਲ ਤਿਆਗੇ ਨਾਮਿ:	੧੦	੧੩੩੮
ਆਸਾ ੫	ਸਗਲ ਤਿਆਗਿ ਪਾਈ:	੧੮	੩੯੫
ਗਉੜੀ ੫	ਸਗਲ ਤਿਆਗਿ ਬਣ:	੧੦	੨੬੫
ਗਉ: ਕਬੀਰ	ਸਗਲ ਤਜੀਨੁ ਗਗ:	੯	੩੨੯
ਬਸੰਤ ੫	ਸਗਲ ਤਤ ਮਹਿ ਤ:	੯	੧੧੮੨
ਗਉ: ੫	ਸਗਲ ਤੀਰਥ ਮਜ:	੫	੧੯੫
ਭੈਰ: ੫	ਸਗਲੀ ਥੀਤਿ ਪਾਸਿ ਡਾ:	੩	੧੧੩੬
ਗਉ: ੫	ਸਗਲ ਥਾਨ ਤੇ ਓਹੁ:	੧੪	੨੬੬
ਗੋਂਡ ੫	ਸਗਲ ਥਾਨ ਨਿੰਦਕ:	੧੪	੮੬੯
ਬਿਲਾਵਲ ੫	ਸਗਲ ਦੂਸਟ ਖੰਡ:	੫	੮੧੫
ਆਸਾ ੫	ਸਗਲ ਦਾਸੀ ਠਾਕੁਰੈ:	੭	੪੦੦
ਮਾਰੂ ੧	ਸਗਲੇ ਦੂਖ ਅੰਮ੍ਰਿਤ:	੧੫	੧੦੩੪
ਗਉ: ੫	ਸਗਲ ਦੂਖ ਕਾ ਹੋਇ:	੧	੧੯੭
ਗਉ: ੫	ਸਗਲ ਦੂਖ ਕਾ ਹੋਵੈ:	੬	੨੯੦

ਰਾਮ: ੫	ਸਗਲ ਦੂਖ ਕਾ ਡੇਰਾ:	੧੧	੯੧੫	ਗੋਂਡ ਕਬੀਰ	ਸਗਲ ਬੋਲਨ ਕੇ ਮਾਹਿ:	੧੭	੮੭੨
ਮਾਝ ਵਾਰ੧	ਸਗਲੇ ਦੂਖ ਪਾਣੀ ਕ:	੨	੧੪੭	ਭੈਰਉ ੫	ਸਗਲ ਭਇਆਨ ਕਾ:	੫	੧੧੪੬
ਸੋਰਠ ੫	ਸਗਲੇ ਦੂਖ ਮਿਟਾਈ:	੫	੬੩੧	ਗੋਂਡ ੫	ਸਗਲ ਭੂਖੇ ਕਉ ਕ:	੯	੮੬੩
ਪ੍ਰਭਾਤੀ ੫	ਸਗਲੇ ਦੂਖ ਮਿਟੇ ਸੁ:	੧੪	੧੩੩੮	ਮਾਰੂ ੫	ਸਗਲ ਭਗਤ ਜਾਕੀ:	੧	੧੦੭੮
ਭੈਰਉ ੧	ਸਗਲੇ ਦੂਖ ਮਿਟਹਿ:	੪	੧੧੨੭	ਗਉ: ੫	ਸਗਲ ਭਗਤ ਜਾਕਾ:	੧੭	੧੮੨
ਪ੍ਰਭਾਤੀ ੫	ਸਗਲ ਦੂਤ ਮੇਰੀ ਸੋ:	੧੭	੧੩੪੭	ਕਲਿਆਨ ੪	ਸਗਲ ਭਗਤ ਜਾਚ:	੯	੧੩੨੧
ਗਉ: ੫	ਸਗਲ ਦੇਵ ਹਾਰੇ ਅ:	੫	੨੮੪	ਮਲਾ: ਨਾਮ:	ਸਗਲ ਭਗਤਿ ਜਾਚੈ ਨੀ	੧੪	੧੨੯੨
ਭੈਰਉ ੫	ਸਗਲ ਧਿਆਵਹਿ ਪ੍ਰ:	੬	੧੧੪੭	ਗਉ: ੫	ਸਗਲ ਭਾਤਿ ਕਰਿ ਕਰ:	੧੩	੨੫੦
ਮਾਝ ਵਾਰ ੧	ਸਗਲੀ ਧਰਤੀ ਸਕ:	੧੮	੧੪੧	ਗੋਂਡ ੫	ਸਗਲ ਭੈ ਮਿਟੈ ਜਾਕੀ:	੧੫	੮੬੯
ਆਸਾਵਾਰ੧	ਸਗਲੀ ਧਰਤੀ ਮਾਲ:	੫	੪੬੫	ਮਾਰੂ ੫	ਸਗਲੋ ਭੂ ਮੰਡਲ ਖੰ:	੧	੧੦੦੬
ਗੋਂਡ ਨਾਮ:	ਸਗਲ ਧਰਮ ਅਛਿ:	੧੨	੮੭੩	ਜੈਜਾ: ੯	ਸਗਲ ਭਰਮ ਡਾਰਿ:	੮	੧੩੫੨
ਆਸਾ ੫	ਸਗਲ ਧਰਮ ਹਰਿ:	੧੮	੩੯੨	ਬਿਹਾ: ੯	ਸਗਲ ਭਰਮ ਤਜਿ:	੧੨	੫੩੭
ਸਾਰੰ: ਕਬੀਰ	ਸਗਲ ਧਰਮ ਪੁਨ:	੧੭	੧੨੫੩	ਬਸੰਤ ੧	ਸਗਲੀ ਭੂਲੈ ਨਹੀ:	੬	੧੧੯੦
ਗਉੜੀ ੫	ਸਗਲ ਧਰਮ ਪਵਿ:	੧੧	੨੯੮	ਸੋਰਠ ੧	ਸਗਲ ਭਵਣ ਕੀ ਮ੍ਰ:	੧੨	੫੯੬
ਬਸੰ: ੫	ਸਗਲ ਧਰਮ ਮਹਿ:	੧੩	੧੧੮੨	ਧਨਾ: ਨਾਮ	ਸਗਲ ਭਵਨ ਤਰੋ:	੧੪	੬੯੩
ਰਾਮ: ੫	ਸਗਲ ਧਰਮ ਮਹਿ:	੧੭	੮੯੫	ਗਉ: ਰਵ:	ਸਗਲ ਭਵਨ ਕੇ ਨਾਇ:	੬	੩੪੬
ਮਾਲੀ: ੫	ਸਗਲ ਨਿਧਿ ਹਰਿ ਹ:	੧੨	੯੮੨	ਬਸੰ: ੧	ਸਗਲ ਭਵਨ ਤੇਰੀ:	੧੩	੧੧੬੯
ਸਾਰੰ: ੫	ਸਗਲ ਨਿਧਾਨ ਘਰੈ:	੬	੧੨੧੩	ਸਵਯੇ ੫	ਸਗਲ ਭਵਨ ਧਾਰੇ:	੧	੧੩੮੬
ਮਾਰੂ ੫	ਸਗਲ ਨਾਮ ਨਿਧਾਨੁ:	੧੦	੧੦੮੩	ਗਉ: ੫	ਸਗਲ ਭਵਨ ਪੂਰਨ	੧੫	੨੯੯
ਗਉ: ੫	ਸਗਲ ਪਾਸਾਰੁ ਦੀਸੈ:	੧੨	੨੩੭	ਆਸਾ ੫	ਸਗਲ ਭਵਨ ਮਹਿ:	੯	੩੭੧
ਗਉ: ੫	ਸਗਲ ਪਦਾਰਥ ਅ:	੧੧	੨੦੩	ਆਸਾ ਕਬੀਰ	ਸਗਲ ਮਾਹਿ ਨਕਟੀ:	੧੩	੪੭੬
ਸਾਰੰਗ ੫	ਸਗਲ ਪਦਾਰਥ ਸਿ:	੧	੧੨੦੮	ਗਉ: ੫	ਸਗਲ ਮਤਾਤ ਕੇਵਲ:	੪	੨੯੬
ਸਾਰੰ: ੫	ਸਗਲ ਪਦਾਰਥ ਸ:	੨	੧੨੦੬	ਮਾਰੂ ੫	ਸਗਲੇ ਮੈ ਦੇਖੇ ਜੋਈ:	੧੩	੧੦੦੫
ਸਿਰੀ: ੫	ਸਗਲ ਪਦਾਰਥ ਤਿ:	੧੫	੪੯	ਸੋਰ: ੫	ਸਗਲ ਮਨੋਰਥ ਕੀ:	੧੧	੬੨੫
ਗਉ: ੫	ਸਗਲ ਪਦਾਰਥ ਪ੍ਰ:	੧੧	੨੯੮	ਸੂਹੀ ੫	ਸਗਲ ਮਨੋਰਥ ਤਿਸ:	੮	੭੫੦
ਗਉੜੀ ੪	ਸਗਲ ਪਰੋਈ ਅਪੁ:	੬	੨੮੪	ਗਉ: ੫	ਸਗਲ ਮਨੋਰਥ ਤਾਕੇ:	੮	੧੯੭
ਗਉ: ੫	ਸਗਲ ਪੁਰਖ ਮਹਿ:	੬	੨੬੬	ਮਾਰੂ ੫	ਸਗਲ ਮਨੋਰਥ ਤਾਕੇ:	੧੭	੧੦੭੯
ਸੋਰਠ ੫	ਸਗਲ ਪਰਾਛਤ ਲਾ:	੧੫	੬੨੧	ਮਾਝ ੩	ਸਗਲ ਮਨੋਰਥ ਤੂੰਦੇ:	੧੭	੧੩੧
ਸਾਰੰ: ੫	ਸਗਲ ਪਰਾਧ ਏਕੁ:	੧੪	੧੨੦੩	ਬਿਲਾ: ੫	ਸਗਲ ਮਨੋਰਥ ਪਾਈ:	੧੮	੮੦੪
ਭੈਰ: ੫	ਸਗਲ ਪਰਾਧ ਦੇਹਿ:	੬	੧੧੩੬	ਗਉ: ਵਾਰ:੫	ਸਗਲ ਮਨੋਰਥ ਪੁਨਿ:	੧੭	੩੧੮
ਗਉ: ੫	ਸਗਲ ਪਵਿਤੁ ਗੁਨ:	੫	੨੦੨	ਸਵਯੇ ੫	ਸਗਲ ਮਨੋਰਥ ਪੂਰੀ:	੧	੧੪੦੭
ਰਾਮ: ੫	ਸਗਲ ਪਵਿਤ੍ਰ ਸਰ:	੧੨	੮੯੦	ਰਾਮ: ੫	ਸਗਲ ਮਨੋਰਥ ਪ੍ਰ:	੩	੯੨੭
ਰਾਮ: ੫	ਸਗਲ ਫਲਾ ਸੇ ਸੁਖ:	੮	੮੯੦	ਬਿਲਾਵਲ ੫	ਸਗਲ ਮਨੋਰਥ ਪ੍ਰ:	੧੫	੮੦੪
ਆਸਾ ੫	ਸਗਲੀ ਫੂਲੀ ਨਿਫਲ:	੮	੩੮੫	ਭੈਰਉ ੫	ਸਗਲ ਮਨੋਰਥ ਪੂਰਨਹਾਰੀ	੧੮	੧੧੪੨
ਸੂਹੀ ੫	ਸਗਲ ਬਿਆਧਿ ਕੈ ਵ:	੧੫	੭੫੯	ਭੈਰਉ ੫	ਸਗਲ ਮਨੋਰਥ ਪ੍ਰ:	੯	੧੧੫੧
ਭੈਰਉ ੫	ਸਗਲ ਬਿਆਧਿ ਮਿਟੀ:	੮	੧੧੫੧	ਮਾਝ ੪	ਸਗਲ ਮਨੋਰਥ ਪ੍ਰ:	੮	੧੦੬
ਗਉ ੫	ਸਗਲ ਬਿਆਧਿ ਮਨ:	੧੫	੨੮੭	ਧਨਾ: ੫	ਸਗਲ ਮਨੋਰਥ ਪ੍ਰ:	੧੨	੬੮੨
ਮਾਰੂ ੧	ਸਗਲ ਬਿਆਪਿ ਰਹਿ:	੧	੧੦੩੪	ਸੋਰਠ ੫	ਸਗਲ ਮਨੋਰਥ ਪ:	੩	੬੨੯
ਗਉ: ੫	ਸਗਲ ਬਿਗੂਤੇ ਭਾਵੈ:	੧੦	੨੨੨	ਭੈਰਉ ੫	ਸਗਲ ਮਨੋਰਥ ਪ੍ਰ:	੨	੧੧੪੬
ਬਿਹਾ: ੫	ਸਗਲ ਬਟਰੀਆ:	੬	੫੩੭	ਸਾਰੰਗ ੫	ਸਗਲ ਮਨੋਰਥ ਪ੍ਰ:	੪	੧੨੨੩
ਮਾਝ ੩	ਸਗਲੀ ਬਣਤ ਬਣਾ:	੧੨	੧੩੧	ਬਿਲਾਵਲ ੫	ਸਗਲ ਮਨੋਰਥ ਪ੍ਰ:	੧	੮੧੯
ਮਲਾ: ੫	ਸਗਲ ਬਿਧੀ ਜੁਰਿਆ:	੧੭	੧੨੬੬	ਧਨਾ: ੫	ਸਗਲ ਮਨੋਰਥ ਪ੍ਰ:	੧੧	੬੭੭
ਆਸਾ ੫	ਸਗਲ ਬਨਸਪਤਿ:	੮	੩੮੫	ਕਾਨੜਾ ੫	ਸਗਲ ਮਨੋਰਥ ਪਾ:	੧੨	੧੩੦੦
ਸੋਰ: ੫	ਸਗਲ ਬਨਸਪਤਿ:	੩	੬੧੭	ਗਉ: ੫	ਸਗਲ ਮਨੋਰਥ ਮ੍ਰ:	੧੩	੧੯੫
ਗਉੜੀ ੫	ਸਗਲ ਬਾਨੀ ਮਹਿ ਅੰ:	੧੪	੨੬੬	ਗਉ: ੫	ਸਗਲ ਮੇਵੇ ਸੁੰਦਰ:	੧੫	੧੭੯

ਗਉ: ੫	ਸਗਲ ਰੋਗ ਕਾ ਬਿਨ:	੧੩	੧੯੧
ਪ੍ਰਭਾਤੀ ੫	ਸਗਲੇ ਰੋਗ ਦੋਖ ਸ:	੩	੧੩੩੯
ਦੇਵ: ੪	ਸਗਲੀ ਰੈਣਿ ਸੋਈ:	੬	੫੨੭
ਭੈਰਉ ੧	ਸਗਲੀ ਰੈਣਿ ਸੋਵਤ:	੧੧	੧੧੨੬
ਸਿਰੀ: ੧	ਸਗਲੀ ਰੈਣਿ ਗੁਦਰੀ	੧	੧੮
ਬਸੰਤ ੫	ਸਗਲੀ ਰੁਤੀ ਹਰਿਆ:	੫	੧੧੮੦
ਬਿਲਾਵਲ ੫	ਸਗਲ ਰੇਨ ਏਹੁ ਮ:	੧੫	੮੧੦
ਗਉ: ੫	ਸਗਲ ਰੂਪ ਵਰਨ:	੮	੨੨੩
ਗਉ: ੫	ਸਗਲ ਵਿਕਾਰੀ ਹਾਰੁ:	੧੩	੨੨੨
ਬਸੰਤ ੫	ਸਘਨ ਬਾਸ ਕੂਲੇ	੫	੧੧੮੫
ਸੂਹੀ ੩	ਸਚੇ ਉਪਜੈ ਸਚਿ ਸ:	੧੩	੭੬੯
ਗਉ: ੫	ਸਚੁ ਉਪਦੇਸ ਸੇਵ:	੧੨	੨੮੭
ਮਾਰੂ ਵਾਰ ੩	ਸਚਾ ਉਪਦੇਸ ਹਰਿ:	੧੩	੧੦੮੭
ਮਾਰੂ ੧	ਸਚੇ ਊਪਰਿ ਅਵਰ ਨ:	੧	੧੦੨੩
ਸਿਰੀ: ੧	ਸਚੈ ਆਸਣਿ ਸਦਿ:	੧੭	੫੬
ਆਸਾ ੧	ਸਚੁ ਅੰਜਨੋ ਅੰਜਨੁ:	੧੫	੪੩੭
ਮਾਝ ੫	ਸਚੇ ਅੰਤੁ ਨ ਜਾਣੈ ਕੋ:	੧੦	੧੦੭
ਮਾਝ ਵਾਰ ੧	ਸਚੈ ਅੰਦਰਿ ਮਹਲ:	੮	੧੪੫
ਮਲਾ: ਵਾਰ੧	ਸਚੈ ਅੰਦਰਿ ਮਹਲਿ:	੧੩	੧੨੮੦
ਜਪੁ	ਸਚਾ ਆਪਿ ਸਚਾ ਦਰ:	੧੨	੭
ਰਾਮ: ੩	ਸਚਾ ਆਪਿ ਸਦਾ ਹੈ:	੧੧	੯੧੨
ਮਾਰੂ ੪	ਸਚਾ ਆਪਿ ਸਵਾਰਣ:	੩	੧੦੬੯
ਆਸਾ ੫	ਸਚੈ ਆਪਿ ਖੁਆਇਓ:	੭	੪੩੫
ਸੂਹੀ ੩	ਸਚੈ ਆਪਣਾ ਖੇਲੁ ਰ:	੧੬	੭੫੪
ਰਾਮ ਵਾ: ੩	ਸਚਾ ਆਪਿ ਤਖਤੁ:	੭	੯੪੯
ਬਸੰ: ੧	ਸਚੁ ਆਪਿ ਨਿਬੇੜੇ ਰਾ	੮	੧੧੭੦
ਮਾਰੂ ੧	ਸਚਾ ਅਮਰੁ ਸਚੇ ਅਮ:	੧੭	੧੦੨੨
ਸੂਹੀ ੫	ਸਚਾ ਅਮਰੁ ਸਚੀ ਪਾ:	੩	੧੪੮
ਗਉੜੀ ੩	ਸਚਾ ਅਮਰੁ ਸਚਾ ਪਾ:	੨	੧੬੧
ਮਾਰੂ ੩	ਸਚਾ ਅਮਰੁ ਸਬਦਿ:	੧੭	੧੦੫੭
ਸੂਹੀ ਵਾਰ ੧	ਸਚਾ ਅਮਰ ਚਲਾਇ:	੫	੭੮੯
ਮਾਝ ਵਾਰ ੩	ਸਚਾ ਅੰਮ੍ਰਿਤ ਨਾਮੁ ਭੋ:	੧੭	੧੫੦
ਗਉ: ਵਾਰ ੪	ਸਚਿਆਰ ਸਿਖ ਬਹਿ:	੧	੩੦੫
ਰਾਮ: ੧	ਸਚਿਆਰੀ ਸਚੁ ਸੰਚਿ:	੨	੯੩੭
ਆਸਾ ੧	ਸਚਾ ਅਰਜ ਸਚੀ ਅਰ:	੧੧	੩੫੫
ਸਿਰੀ: ਵਾਰ੪	ਸਚਿਆਰਾ ਦੇਇ ਵਡਿ:	੧੪	੮੯
ਰਾਮ: ੧	ਸਚ ਅਰਾਧਿਆ ਗੁਰ:	੬	੯੪੫
ਮਲਾ: ਵਾ: ੧	ਸਚਾ ਅਲਖ ਅਭੇਉ:	੧੨	੧੨੮੫
ਰਾਮ: ੩	ਸਚੁ ਅਲਖ ਵਿਖਾਣੀ:	੮	੯੨੨
ਆਸਾ ੧	ਸਚੇ ਸਿਉ ਚਿਤੁ ਲਾਇ:	੧੬	੪੧੯
ਮਾਰੂ ੩	ਸਚਾ ਸਉਦਾ ਸਚੁ ਵਾ:	੬	੧੦੫੦
ਸੋਰ: ਵਾਰ ੩	ਸਚਾ ਸਉਦਾ ਹਟੁ ਸ:	੮	੬੪੬
ਵਡ: ੩	ਸਚਾ ਸਉਦਾ ਹਰਿਨਾ:	੧੩	੫੭੦
ਸਲੋਕ ੩	ਸਚਾ ਸਉਦਾ ਖਰਚ:	੧੭	੧੪੧੫
ਮਾਰੂ ੧	ਸਚੁ ਸਉਦਾ ਲੈ ਗੁਰ:	੧੭	੧੦੩੨
ਸੋਰ: ਵਾਰ ੩	ਸਚਾ ਸਉਦਾ ਲਾਭ:	੯	੬੪੬
ਮਾਰੂ ੧	ਸਚਾ ਸਉ ਵਿਰਲਾ:	੧੮	੧੦੩੬
ਤਿਲੰਗ ੧	ਸਚਾ ਸੋ ਸਾਹਿਬੁ ਸਚੁ:	੩	੭੨੩
ਮਾਝ ਵਾ: ੧	ਸਚਾ ਸਾਹੁ ਇਕ ਤੂੰ ਹੋ:	੧੭	੧੪੦
ਸੂਹੀ ੩	ਸਚਾ ਸਾਹੁ ਸਚੇ ਵਣ:	੧੮	੭੫੫
ਮਾਝ ੩	ਸਚਾ ਸਾਹ ਸਚੇ ਵਣ:	੧੨	੧੧੭
ਮਾਰੂ ੩	ਸਚਾ ਸਾਹੁ ਸਚੇ ਵਣ:	੧੦	੧੦੫੩
ਆਸਾ ੪	ਸਚੁ ਸਾਹੁ ਹਮਾਰਾ ਤੂੰ:	੧੮	੪੫੯
ਸਿਰੀ: ੧	ਸਚਿ ਸੋਹਾਗਣਿ ਸ:	੨	੫੭
ਬਿਲਾ: ਵਾਰ ੪	ਸਚੁ ਸਹਜੁ ਅਨਦੁ:	੧੨	੮੫੪
ਰਾਮਾ ੫	ਸਚੁ ਸਹਜੁ ਸੁਖੁ ਪਾ:	੧੦	੮੯੬
ਆਸਾ ੧	ਸਚੁ ਸਾਹਿਬੋ ਆਦਿ ਪੁ:	੭	੪੩੭
ਰਾਮ: ਵਾਰ੫	ਸਚਾ ਸਾਹਿਬੁ ਆਪਿ:	੮	੯੫੭
ਆਸਾ ੩	ਸਚਾ ਸਾਹਿਬ ਏਕ ਹੈ:	੫	੪੧੮
ਆਸਾ ਵਾਰ੧	ਸਚਾ ਸਾਹਿਬੁ ਏਕ ਤੂੰ	੭	੪੬੭
ਤਿਲੰ: ੪	ਸਚੁ ਸਾਹਿਬੁ ਸਾਚ: ਖ:	੭	੭੨੩
ਗਉ: ਵਾ: ੪	ਸਚੁ ਸਾਹਿਬੁ ਸਚੁ ਜਿ:	੭	੩੧੩
ਬਿਲਾ:ਵਾਰ੪	ਸਚੁ ਸਾਹਿਬੁ ਸਚਾ ਨਿ:	੬	੮੫੧
ਸਿਰੀ:ਵਾਰ ੪	ਸਚਾ ਸਾਹਿਬੁ ਸਚੁ ਨਿ:	੧੨	੯੦
ਮਾਝ ੪	ਸਚਾ ਸਾਹਿਬੁ ਸਚੀ ਨਾ:	੪	੧੦੪
ਵਡ: ੩	ਸਚਾ ਸਾਹਿਬੁ ਸਚੀ ਨਾ:	੫	੫੮੪
ਮਾਝ ੧	ਸਚਾ ਸਾਹਿਬੁ ਸਚੀ ਨਾ:	੪	੧੧੦
ਮਾਰੂ ੩	ਸਚਾ ਸਾਹਿਬੁ ਸਚੁ ਪਰ:	੧੩	੧੦੪੮
ਮਾਰੂ ੧	ਸਚਾ ਸਾਹਿਬ ਸਚੀ ਵ:	੧੮	੧੦੨੩
ਮਾਰੂ ੩	ਸਚੁ ਸਾਹਿਬ ਸਤਿ:	੨	੧੦੬੭
ਗਉ:ਵਾਰ ੪	ਸਚਾ ਸਾਹਿਬ ਸੇਵ:	੫	੩੦੭
ਸਿਰੀ: ੩	ਸਚਾ ਸਾਹਿਬ ਸੇਵੀਐ:	੮	੩੦
ਸਿਰੀ: ੩	ਸਚਾ ਸਾਹਿਬ ਗਹਿਰ:	੧੧	੬੯
ਮਾਰੂ ੩	ਸਚਾ ਸਾਹਿਬੁ ਠਾਕੁਰੁ:	੧੦	੧੪੬੧
ਮਾਰੂ ੩	ਸਚੇ ਸਾਹਿਬ ਤੇਰੇ ਮ:	੬	੧੦੫੮
ਮਾਰੂ ੩	ਸਚਾ ਸਾਹਿਬ ਮੈ ਅਤਿ:	੨	੧੧੬
ਮਾਝ ੩	ਸਚਾ ਸਾਹਿਬੁ ਮਨਿ ਵ:	੧੫	੧੨੮੧
ਮਲਾਰਵਾਰ੩	ਸਚਾ ਸਾਹਿਬੁ ਮਨਿ ਵ:	੭	੪੨੦
ਆਸਾ ੫	ਸਚੈ ਸਾਹਿਬੁ ਮਾਰਿਆ:	੮	੩੧੫
ਗਉ:ਵਾਰ ਵ	ਸਚੁ ਸੁਹਾਵਾ ਕਾਢੀਐ:	੫	੧੧੦੦
ਮਾਰੂ ਵਾਰ ੫	ਸਚਾ ਸਾਹੁ ਵਰਤਦਾ:	੬	੩੪
ਸਿਰੀਰਾਗ ੩	ਸਚਾ ਸਾਕੁ ਨ ਤੁਟਈ:	੬	੧੦੧੫
ਮਾਰੂ ੧	ਸਚੀ ਸਾਖੀ ਉਪਦੇਸੁ:	੧੬	੬੯
ਸਿਰੀ: ੩	ਸਚਾ ਸੁਖੁ ਸਚੀ ਵਡਿ:	੩	੭੪੯
ਸੂਹੀ ੫	ਸਚੀ ਸੰਗਤਿ ਸਚਿ:	੯	੫੮੬
ਵਡ:ਵਾਰ ੩	ਸਚੀ ਸੰਗਤਿ ਬੈਸਣਾ:	੧੨	੬੯
ਸਿਰੀ: ੩	ਸਚੁ ਸੰਗ੍ਰਹਿ ਸਦ:	੧੨	੫੮੫
ਵਡ: ਵਾ: ੩	ਸਚਾ ਸੀਗਾਰੁ ਕਰੇਦਿ:	੭	੭੭੦
ਸੂਹੀ ੩	ਸਚੋ ਸਚਾ ਆਖੀਐ ਸ:	੧੧	੫੫
ਸਿਰੀ: ੧			

ਆਸਾ ੧	ਸਚੁ ਸਬਦੁ ਕਮਾਈ:	੧੬	੪੩
ਸਾਰੰ: ਵਾ: ੪	ਸਚੈ ਸਬਦਿ ਜਿਨਾ ਦੇ:	੬	੧੨੪੬
ਮਾਰੂ ੩	ਸਚੈ ਸਬਦਿ ਤਾੜੀ ਚਿ:	੧੬	੧੦੪੪
ਵਡ: ੫	ਸਚੁ ਸਬਦੁ ਧਿਆਇ:	੧੮	੫੭੬
ਸਿਰੀ: ੩	ਸਚਾ ਸਬਦੁ ਨ ਮੇ:	੪	੩੪
ਮਾਝ ਵਾਰ ੧	ਸਚੈ ਸਬਦਿ ਨੀਸਾਣ:	੧੮	੧੪੬
ਸਿਰੀ: ੩	ਸਚਾ ਸਬਦੁ ਨ ਪਛਾ:	੧੮	੩੪
ਵਡ: ੧	ਸਚੁ ਸਬਦੁ ਪਛਾਣ:	੫	੫੮੧
ਸਿਰੀ: ੩	ਸਚੈ ਸਬਦਿ ਪਤਿ ਊ:	੧੩	੬੯
ਮਾਝ ਵਾ: ੧	ਸਚਾ ਸਬਦੁ ਬੀਚਾਰ:	੧	੧੪੯
ਗਉ: ਵਾਰ ੪	ਸਚ ਸਬਦੁ ਭਤਾਰੁ ਹੈ:	੧੨	੩੧੧
ਮਾਰੂ ੩	ਸਚੈ ਸਬਦਿ ਮਹਾ ਬ:	੩	੧੦੬੦
ਸਿਰੀ: ੩	ਸਚੈ ਸਬਦਿ ਮਨੁ ਮੋਹਿ:	੧੫	੩੫
ਮਲਾ ਵਾ: ੧	ਸਚੈ ਸਬਦਿ ਮਨੁ ਮਾ:	੫	੧੨੮੪
ਸਲੋਕ ੩	ਸਚਾ ਸਬਦੁ ਮਨਿ ਵ:	੧੧	੧੪੧੯
ਵਡ: ੩	ਸਚੈ ਸਬਦਿ ਮਿਲਿ ਰ:	੧੫	੫੬੭
ਮਾਰੂ ੩	ਸਚੈ ਸਬਦਿ ਰੁਤੇ ਬੈ:	੧੫	੧੦੧੬
ਮਾਰੂ ੪	ਸਚੈ ਸਬਦਿ ਰਤੇ ਬੈ:	੧੧	੧੦੪੪
ਰਾਮ: ੩	ਸਚਾ ਸਬਦੁ ਰਵੈ ਘ:	੧੦	੯੦੯
ਮਾਝ ਵਾਰ ੧	ਸਚਾ ਸਬਦੁ ਵੀਚਾਰਿ:	੭	੧੪੪
ਮਲਾ:ਵਾ: ੧	ਸਚਾ ਸਬਦੁ ਵੀਚਾਰਿ:	੯	੧੨੯੦
ਵਡ: ੩	ਸਚੈ ਸਬਦਿ ਵੀਚਾਰੇ:	੧੦	੫੮੪
ਆਸਾਵਾਰ ੧	ਸਚੈ ਸਭਿ ਤਾਣੁ ਸਚੈ:	੮	੪੬੩
ਸਵਯੇ ੫	ਸਚੁ ਸਭਾ ਦੀਬਾਣੁ ਸ:	੧੩	੧੩੮੬
ਆਸਾਵਾਰ ੧	ਸਚ ਸਭਨਾ ਹੋਇ ਦਾ:	੧੨	੪੬੮
ਧਨਾ: ੧	ਸਚਿ ਸਿਮਰਿਐ ਹੋਵੈ:	੧੨	੬੬੧
ਮਲ: ੧	ਸਚਿ ਸਮਾਵੈ ਏਹੁ ਸ:	੧੦	੧੨੫੭
ਸਿਰੀ: ੧	ਸਚੁ ਸਰਾ ਗੁੜ ਬਾਹ:	੧੮	੧੫
ਸਵਯੇ ੫	ਸਚਿ ਸਿਰਜਿਉ ਸੰਸਾ:	੧੪	੧੩੮੬
ਵਡ: ੧	ਸਚੁ ਸਿਰੰਦਾ ਸਚਾ ਜਾ:	੭	੫੮੦
ਸਾਰੰ:ਵਾਰ ੧	ਸਚੇ ਸਰਮੈ ਬਾਹਰੇ ਆ:	੨	੧੨੮੫
ਮਾਝ ੩	ਸਚੁ ਸਾਲਾਹੀ ਅਵਰੁ:	੧੮	੧੨੦
ਸੂਹੀ ੩	ਸਚੁ ਸਾਲਾਹੀ ਸਚੁ ਮ:	੨	੭੫੬
ਸਿਰੀ: ੩	ਸਚੁ ਸਲਾਹੀ ਸਚੁ ਲ:	੧੫	੩੭
ਮਾਝ ੩	ਸਚੁ ਸਲਾਹੀ ਸਦਾ ਹ:	੧੬	੧੨੦
ਮਾਝ ੩	ਸਚੁ ਸਲਾਹੇ ਸਭ ਘ:	੧੫	੧੨੦
ਮਾਰੂ ੩	ਸਚਿ ਸਲਾਹੀ ਗਹਿਰ:	੩	੧੦੪੮
ਗਉੜੀ: ੫	ਸਚੁ ਸਾਲਾਹਣੁ ਨਾਨ:	੨	੨੩੬
ਮਾਝ ੫	ਸਚੁ ਸਾਲਾਹਣੁ ਵਡ:	੮	੧੦੭
ਗਉ: ੧	ਸਚੁ ਸਾਲਾਹੀ ਧੰਨ ਗੁ:	੮	੧੫੩
ਸਿਰੀ: ੩	ਸਚੁ ਸਲਾਹਨਿ ਸੇ ਸ:	੫	੩੪
ਮਾਝ ੩	ਸਚੇ ਸੇਵਿਐ ਸਚੁ ਵ:	੧੩	੧੧੫
ਮਾਝ ੩	ਸਚਾ ਸੇਵੀ ਸਚੁ ਸਾਲਾ:	੬	੧੨੨
ਗਉ: ਵਾਰ੪	ਸਚੁ ਸੇਵੀ ਸਚੁ ਮਨਿ:	੯	੩੧੧
ਮਾਰੂ ੪	ਸਚੇ ਸੇਵਾ ਸਦਾ ਸੁਖ:	੧੭	੧੧੫
ਮਾਰੂ ੩	ਸਚਾ ਸੇਵਿ ਸਬਦਿ ਸ:	੧੬	੧੦੪੫
ਮਾਝ ੩	ਸਚੇ ਸੇਵਹਿ ਸਚਿ ਸ:	੧੬	੧੧੬
ਮਾਝ ੩	ਸਚਾ ਸੇਵਹਿ ਸਚਿ ਕ:	੧੫	੧੧੬
ਮਾਰੂ ੩	ਸਚੁ ਸੇਵਹਿ ਸਚੁ ਧਿ:	੧੫	੧੦੫੦
ਗਉ: ਵਾਰ ੪	ਸਚੁ ਸੇਵਹਿ ਸਚੁ ਵ:	੮	੩੦੮
ਮਾਰੂ ੩	ਸਚੇ ਸੇਵਹਿ ਸਬਦਿ:	੧੧	੧੦੬੮
ਸਿਰੀ: ੧	ਸਚਹੁ ਓਰੈ ਸਭ ਕੋ:	੧੦	੬੨
ਮਾਰੂ: ੩	ਸਚਾ ਹੁਕਮ ਸਚਾ ਪਾ:	੩	੧੦੪੫
ਵਡ: ੫	ਸਚੁ ਹੁਕਮੁ ਤੁਮਾਰਾ:	੧੬	੫੬੨
ਮਾਝ ਵਾਰ ੧	ਸਚੇ ਹੀ ਪਤੀਆਇ ਸ:	੧੬	੧੪੬
ਮਲਾ:ਵਾਰ ੧	ਸਚੇ ਹੀ ਪਤੀਆਇ ਸ:	੧੪	੧੨੭੯
ਗਉ: ੫	ਸਚੁ ਹਿਰਦੈ ਸਤਿ ਮੁ:	੧੪	੨੮੩
ਮਾਰੂ ੧	ਸਚ ਹਰਿਨਾਮੁ ਸ:	੧੬	੧੦੪੦
ਮਾਰੂ ੩	ਸਚੇ ਕੀ ਸਭ ਸਚੀ ਕ:	੯	੧੦੫੦
ਮਾਝ ਵਾਰ ੧	ਸਚੇ ਕੀ ਸਿਰਕਾਰ ਜੁ:	੧੪	੧੪੨
ਮਾਰੂ ੧	ਸਚੁ ਕਹਹੁ ਸਚੈ ਘ:	੧੩	੧੦੪੦
ਰਾਮ:ਵਾਰ ੫	ਸਚ ਕਹੈ ਤਾਛੋਹੇ ਆ:	੧੪	੯੬੦
ਮਾਝ ਵਾਰ ੧	ਸਚੁ ਕਹਨਿ ਅਰਦਾ:	੧੨	੧੪੮
ਬਿਹਾ: ੫	ਸਚੁ ਕਹੈ ਨਾਨਕ ਸੁ:	੩	੫੪੨
ਆਸਾ ੧	ਸਚੁ ਕਹੈ ਨਾਨਕ ਸ:	੧੦	੪੩੯
ਆਸਾ ੧	ਸਚੁ ਕਹੈ ਨਾਨਕ ਚੇ:	੭	੪੩੯
ਆਸਾ ੧	ਸਚੁ ਕਹੈ ਨਾਨਕ ਚੇ:	੨	੪੩੯
ਆਸਾ ੧	ਸਚੁ ਕਹੈ ਨਾਨਕ ਚੇ:	੪	੪੩੯
ਰਾਮ.ਵਾਰ ੧	ਸਚ ਕੀ ਕਾਤੀ ਸਚ ਸ:	੧	੯੫੬
ਮਾਝ ੩	ਸਚ ਕਾਗਦ ਕਲਮ:	੮	੧੨੩
ਮਾਝ ਵਾਰ ੧	ਸਚੈ ਕੋਟਿ ਗਿਰਾਇ:	੧੭	੧੪੬
ਮਾਰੂ ੫	ਸਚੀ ਕੁਦਰਤਿ ਸਚੀ:	੧	੧੦੭੪
ਸਿਰੀ: ੫	ਸਚੀ ਕੁਦਰਤਿ ਧਾਰੀ:	੮	੪੮
ਤਿਲੰਗ ੧	ਸਚ ਕੀ ਬਾਣੀ ਨਾਨਕ:	੪	੭੨੩
ਰਾਮ:ਵਾਰ ੧	ਸਚਿ ਕਮਾਣੇ ਸਚੋ:	੧੩	੯੫੬
ਮਲਾ:ਵਾ: ੧	ਸਚੀ ਕੀਮਤਿ ਪਾਇ ਤ:	੧	੧੨੮੦
ਮਾਰੂ ੫	ਸਚੁ ਕਮਾਵੈ ਸੋਈ ਕ:	੨	੧੦੮੪
ਵਡ: ੩	ਸਚੁ ਕਮਾਵੈ ਸਚਿ ਰ:	੧੬	੫੬੦
ਆਸਾ ੩	ਸਚੁ ਕਮਾਵਹਿ ਸਚਿ:	੭	੪੨੯
ਸਿਰੀਰਾਗ ੧	ਸਚੀ ਕਾਰੈ ਸਚੁ ਮਿਲੈ:	੧੧	੧੯
ਸਿਰੀ: ੩	ਸਚੀ ਕਾਰ ਕਮਾਵਣੀ:	੬	੩੪
ਵਡ: ਵਾ: ੩	ਸਚੀ ਕਾਰ ਕਮਾਵਣੀ:	੯	੫੮੬
ਗਉ: ੧	ਸਚੁ ਕਰਣੀ ਅਭ ਅੰ:	੬	੨੨੪
ਗਉ: ੫	ਸਚੁ ਕਰਣੀ ਸਚੁ ਤਾ:	੧੪	੨੮੩
ਬਿਲਾਵਲ ੩	ਸਚੁ ਕਰਣੀ ਸਾਚਿ ਲਿ:	੧੭	੮੪੧
ਮਾਝ ੩	ਸਚੁ ਕਰਣੀ ਸਬਦੁ ਹੈ:	੧੦	੧੧੪
ਪ੍ਰਭਾਤੀ ੧	ਸਚੁ ਕਰਣੀ ਕਰਿ ਕਾਰ:	੧੬	੧੩੪੪
ਮਾਰੂ ੧	ਸਚੀ ਕਰਣੀ ਗੁਰ ਵੀ:	੩	੧੦੩੩
ਗਉੜੀ ੧	ਸਚੁ ਕਰਣੀ ਗੁਰੁ ਭ:	੧੭	੨੨੬
ਸਿਰੀ: ੧	ਸਚੁ ਕਰਣੀ ਦੇ ਪਾਈ:	੧੬	੧੮

ਸਿਰੀ: ੫	ਸਚੁ ਕਰਤਾ ਸਚੁ ਕ:	੮	੫੨
ਆਸਾਵਾਰ ੧	ਸਚਿ ਕਾਲੁ ਕੂੜੁ ਵਰ:	੧੫	੪੬੮
ਸੂਹੀ ੧	ਸਚੇ ਕੀ ਲਿਵ ਉਬਰੇ:	੯	੭੫੧
ਮਾਰੂ ੧	ਸਚ ਕਾ ਵਾਪਾਰੀ ਹੋਵੈ:	੧੭	੧੦੩੬
ਮਾਝ ਵਾਰ	ਸਚਾ ਖਸਮੁ ਕਲਾਣ:	੧੭	੧੪੮
ਸੂਹੀ ੫	ਸਚ ਖਜਾਨਾ ਸੰਚਿਆ:	੧੭	੭੬੦
ਮਾਰੂ ੫	ਸਚੁ ਖਜੀਨਾ ਸਾਚਾ ਸਾ:	੧੮	੧੦੭੩
ਮਾਰੂ ੩	ਸਚੁ ਖਜਾਨਾ ਬਖਸਿ:	੧੮	੯੯੩
ਸਿਰੀ: ੩	ਸਚੁ ਖਟਣਾ ਸਚੁ ਰਾ:	੭	੩੭
ਜਪੁ	ਸਚ ਖੰਡ ਵਸੈ ਨਿਰੰ:	੫	੮
ਸਿਰੀ: ੩	ਸਚ ਖਾਣਾ ਸਚੁ ਪੈਨ:	੧੫	੬੯
ਸਿਰੀ: ੫	ਸਚੁ ਖਾਣਾ ਸਚੁ ਪੈਨ:	੩	੫੩
ਸਾਰੰ:ਵਾ: ੫	ਸਚੁ ਖਾਣਾ ਸਚੁ ਪੈਨ:	੪	੧੨੫੧
ਵਡ: ੩	ਸਚੁ ਖਾਣਾ ਸਚੁ ਪੈਨ:	੩	੫੬੫
ਸਿਰੀ: ੫	ਸਚੁ ਖਾਣਾ ਸਚੁ ਪੈਨ:	੩	੪੪
ਵਡ: ੩	ਸਚੁ ਖੇਤੀ ਸਚ ਬੀਜ:	੨	੫੬੫
ਸੂਹੀ ੧	ਸਚੁ ਖੇਲੁ ਤੁਮਾਰਾ ਅ:	੧੨	੭੬੪
ਰਾਮ: ਵਾਰ੩	ਸਚਾ ਗਹਿਰ ਗੰਭੀਰੁ:	੧੧	੯੫੦
ਆਸਾ ੫	ਸਚਾ ਗੁਣੀ ਨਿਧਾਨ ਤੂੰ:	੧੪	੩੯੮
ਮਾਰੂ ੧	ਸਚੁ ਗੁਰ ਸਬਦ ਜਿ:	੧੭	੧੦੪੦
ਧਨਾ: ੧	ਸਚੁ ਗੁਰਕੀ ਸਾਖੀ ਅੰ:	੬	੬੮੮
ਗਉ:ਵਾਰ ੪	ਸਚੁ ਗੁਰਮੁਖਿ ਜਿਨੀ:	੧੫	੩੧੩
ਵਡ: ੧	ਸਚਾ ਘਰੁ ਸਚੜੇ ਸੈ:	੧੬	੫੮੧
ਤੁਖਾਰੀ ੧	ਸਚ ਘਰੁ ਖੋਜਿ ਲਹੇ:	੧੨	੧੧੧੨
ਗਉ: ੧	ਸਚ ਘਰਿ ਬੈਸੇ ਕਾਲ:	੧੨	੨੨੭
ਮਾਝ ੫	ਸਚ ਘਰਿ ਬੈਸਿ ਰਹੇ:	੧	੧੦੦
ਮਾਰੂ ੩	ਸਚਾ ਚਉਕਾ ਸੁਰਤਿ:	੭	੧੦੪੮
ਮਾਰੂ ੧	ਸਚੁ ਚੁਗੈ ਅੰਮ੍ਰਿਤ ਪੀ:	੪	੧੦੧੦
ਸੋਰਠ ੫	ਸਚੇ ਚਰਣ ਸਰੇਵੀ:	੧੭	੬੩੯
ਗਉ:ਵਾਰ ੪	ਸਚੁ ਜਿ ਸਚੇ ਸੇਵਦੇ:	੧੨	੩੦੭
ਪ੍ਰਭਾਤੀ ੧	ਸਚੁ ਜਿਹਵਾ ਹਰਿ ਰਸ:	੪	੧੩੪੫
ਗੂਜਰੀ ੩	ਸਚੈ ਜਗਤੁ ਡਹਕਾ:	੬	੪੯੨
ਰਾਮ:ਵਾ:ਰਾ	ਸਚੁ ਜਿ ਗੁਰਿ ਫੁਰਮਾ:	੨	੯੬੭
ਮਾਰੂ ਵਾਰ ੫	ਸਚੁ ਜਾਣੈ ਕਚੁ ਵੈਦਿ:	੧੭	੧੦੯੫
ਮਾਝ ਵਾਰ ੧	ਸਚੁ ਜਿ ਮੰਗਹਿ ਦਾਨੁ:	੧੦	੧੪੦
ਆਸਾ ੧	ਸਚਿ ਟਿਕੈ ਘਰਿ ਆਇ:	੫	੪੨੦
ਮਾਝ ੧	ਸਚੇ ਠਾਕੁਰ ਸਾਚੋ ਭਾ:	੧੭	੧੦੯
ਰਾਮ: ੧	ਸਚੈ ਤਖਤਿ ਸਚ ਮ:	੧੦	੯੦੭
ਸਵਯੇ ੫	ਸਚੈ ਤਖਤਿ ਨਿਵਾਸੁ:	੧੩	੧੩੮੬
ਮਲਾਰਵਾਰ੧	ਸਚੈ ਤਖਤਿ ਨਿਵਾਸ:	੯	੧੨੭੯
ਮਾਰੂ ਵਾਰ ੩	ਸਚੈ ਤਖਤਿ ਬੈਠਾ ਨਿ:	੧੨	੧੦੮੭
ਆਸਾ ੧	ਸਚੈ ਤਖਤਿ ਬੁਲਾਵੈ:	੧੧	੩੫੫
ਰਾਮ:ਵਾਰ ੩	ਸਚੈ ਤਖਤੁ ਰਚਾਇ:	੧੦	੯੪੭
ਆਸਾਵਾਰ ੧	ਸਚੇ ਤੁਧ ਆਖਹਿ ਲ:	੭	੪੬੩
ਆਸਾਵਾਰ ੧	ਸਚੁ ਤਾ ਪਰੁ ਜਾਣੀਐ:	੧੦	੪੬੮

ਆਸਾਵਾਰ ੧	ਸਚੁ ਤਾ ਪਰੁ ਜਾਣੀਐ:	੯	੪੬੮
ਆਸਾਵਾਰ ੧	ਸਚੁ ਤਾ ਪਰੁ ਜਾਣੀਐ:	੮	੪੬੮
ਆਸਾਵਾਰ ੧	ਸਚ ਤਾ ਪਰੁ ਜਾਣੀਐ:	੧੧	੪੬੮
ਆਸਾਵਾਰ ੧	ਸਚੁ ਤਾ ਪਰੁ ਜਾਣੀਐ:	੮	੪੬੮
ਮਾਰੂ ੫	ਸਚੁ ਤਪਾਵਸੁ ਸਚੇ:	੧	੧੦੭੪
ਆਸਾਵਾਰ ੧	ਸਚਾ ਤੇਰਾ ਅਮਰੁ ਸ:	੬	੪੬੩
ਆਸਾਵਾ: ੧	ਸਾਚੀ ਤੇਰੀ ਸਿਫਤ ਸ:	੮	੪੬੩
ਸੂਹੀ ੫	ਸਚੁ ਤੇਰੀ ਸਾਮਗਰੀ:	੧੬	੭੪੬
ਆਸਾਵਾਰ ੧	ਸਚਾ ਤੇਰਾ ਹੁਕਮ ਸ:	੭	੪੬੩
ਮਾਝ ਵਾਰ ੧	ਸਚਾ ਤੇਰਾ ਹੁਕਮ ਗੁ:	੬	੧੪੪
ਆਸਾਵਾਰ ੧	ਸਚੀ ਤੇਰੀ ਕੁਦਰਤ:	੮	੪੬੩
ਆਸਾਵਾ: ੧	ਸਚੇ ਤੇਰੇ ਕਰਣੇ ਸ:	੬	੪੬੩
ਆਸਾ ੧	ਸਚੀ ਤੇਰੀ ਕਾਰ ਦੇਹਿ:	੨	੪੨੨
ਆਸਾਵਾਰ ੧	ਸਚਾ ਤੇਰਾ ਕਰਮ ਸ:	੭	੪੬੩
ਸੂਹੀ ੫	ਸਚੁ ਤੇਰੇ ਖਾਜੀਨਿਆ:	੧੮	੭੪੬
ਆਸਾਵਾਰ ੧	ਸਚੇ ਤੇਰੇ ਖੰਡ ਸਚੇ:	੬	੪੬੩
ਸਵਯੇ ੨	ਸਚ ਤੀਰਥੁ ਇਸਨਾ:	੯	੧੩੯੨
ਸੂਹੀ ੩	ਸਚਾ ਤੀਰਥੁ ਜਿਤੁ ਸ:	੧੪	੭੫੬
ਮਾਰੂ ੧	ਸਚੁ ਤੀਰਥਿ ਨਾਵਹੁ:	੭	੧੦੩੦
ਮਾਝ ਵਾਰ ੧	ਸਚੁ ਤੇਰਾ ਦਰਬਾਰੁ:	੭	੧੪੪
ਮਾਝ ਵਾ: ੧	ਸਚੁ ਤੇਰਾ ਫੁਰਮਾਨ:	੧੦	੧੪੦
ਆਸਾਵਾਰ ੧	ਸਚੇ ਤੇਰੇ ਲੋਅ ਸਚੇ:	੬	੪੬੩
ਆਸਾ ੩	ਸਚੀ ਤੇਰੀ ਵਡਿਆਈ:	੩	੪੪੨
ਮਾਝ ੩	ਸਚਾ ਤਾਲੁ ਪੂਰੇ ਮਾਇ:	੧੭	੧੨੧
ਵਡ: ੩	ਸਚੈ ਥਾਨਿ ਸਚੁ ਸਾ:	੫	੫੬੫
ਮਾਰੂ ੫	ਸਚੁ ਥਾਨੁ ਸਚੁ ਬੈਠ:	੧੮	੧੦੦੨
ਮਾਰੂ ੧	ਸਚੈ ਥਾਨਿ ਵਸੈ ਨਿਰੰ:	੨	੧੦੪੦
ਸੋਰ: ੫	ਸਚੇ ਦਾ ਸਚਾ ਢੋਆ	੭	੬੨੮
ਬਿਲਾ:ਵਾਰ੩	ਸਚੋ ਦਹਦਿਸਿ ਪਸ:	੧੧	੮੫੦
ਮਾਝ ਵਾਰ ੧	ਸਚੈ ਦੈ ਦੀਬਾਣਿ ਕੂ:	੧੭	੧੪੬
ਮਾਝ ਵਾ: ੧	ਸਚੇ ਦੈ ਦਰਿ ਜਾਇ ਸ:	੮	੧੪੫
ਮਾਝ ੧	ਸਚੇ ਦੀਨ ਦਇਆਲ ਮੇ:	੮	੧੦੯
ਸਲੋ: ੩	ਸਚੀ ਦਰਗਾਹ ਬਸ:	੧੨	੧੪੧੯
ਮਾਝ ੧	ਸਚੀ ਦਰਗਾਹ ਮਹ:	੮	੧੦੯
ਮਾਝ ਵਾ: ੧	ਸਚੀ ਦਰਗਾਹ ਮੰਨੀ:	੧੬	੧੪੩
ਮਾਰੂ ਵਾਰ ੩	ਸਚੁ ਦ੍ਰਿੜਾਏ ਸਚੁ ਦ੍ਰਿ:	੧੦	੧੦੮੯
ਬਿਲਾ:ਵਾਰ੩	ਸਚੁ ਧਿਆਇ ਅਮਰਾ:	੧੦	੮੫੦
ਰਾਮ: ਵਾ: ੩	ਸਚੁ ਧਿਆਇਨਿ ਸੇ ਸ:	੫	੯੫੬
ਮਾਝ ੩	ਸਚ ਧਿਆਇਨਿ ਸੇ ਸ:	੧੭	੧੧੯
ਸੂਹੀ ਵਾਰ ੩	ਸਚੁ ਧਿਆਇਨਿ ਸੇ ਸ:	੫	੭੮੮
ਰਾਮ: ੩	ਸਚੋ ਧਿਆਵਹਿ ਜਾ ਤੁ:	੧੪	੯੨੨
ਮਾਰੂ ੩	ਸਚੀ ਧੁਨਿ ਸਚੇ ਗੁਣ:	੧੧	੧੦੬੮
ਮਾਰੂ ੩	ਸਚਾ ਧਨੁ ਖਟਿਆ ਕ:	੬	੧੦੫੦
ਮਾਰੂ ੩	ਸਚੁ ਧਨੁ ਜੰਮਿਆ ਤੋ	੧੫	੧੦੪੮
ਸਾਰੰਗ ੫	ਸਚੁ ਧਨੁ ਵਣਜਹੁ:	੨	੧੨੨੦

ਪ੍ਰਭਾ: ੩	ਸਚੀ ਭਗਤਿ ਸਚਾ ਹਰਿ:	੩	੧੩੪੬
ਸਿਰੀ: ੩	ਸਚੀ ਭਗਤੀ ਸਚਿ ਰੁ:	੧੧	੬੬
ਸੋਰ: ੩	ਸਚੀ ਭਗਤਿ ਸਤਿਗੁ:	੭	੬੦੨
ਮਲਾ: ੩	ਸਚੀ ਭਗਤਿ ਕਰਹਿ:	੨	੧੨੫੮
ਸੂਹੀ ੩	ਸਚੀ ਭਗਤਿ ਕਰਹਿ:	੧੦	੭੬੮
ਗਉ: ੩	ਸਚੀ ਭਗਤਿ ਗੁਰ ਸ:	੧	੧੫੯
ਸਿਰੀ: ੩	ਸਚੀ ਭਗਤੀ ਮਨ ਲਾ:	੧੨	੩੬
ਗਉ: ੩	ਸਚੀ ਭਗਤਿ ਵਿਚਹੁ:	੩	੧੫੯
ਸੂਹੀ ੩	ਸਚਾ ਭੋਜਨੁ ਭਾਉ ਸਚਾ:	੮	੭੬੯
ਮਾਰੂ ੧	ਸਚਾ ਭੋਜਨੁ ਭਾਉ ਸ:	੮	੧੦੦੯
ਮਾਝ ਵਾਰ ੧	ਸਚਾ ਭੋਜਨੁ ਭਾਉ ਸ:	੧੬	੧੪੬
ਰਾਮ: ੧	ਸਚੁ ਭੈ ਰਾਤਾ ਗਰਬੁ	੭	੯੪੩
ਮਾਰੂ ੧	ਸਚ ਭਾਵੈ ਸਾਚਉ ਚ:	੧੫	੧੦੧੦
ਮਾਰੂ ਵਾਰ ੩	ਸਚੇ ਮਾਹਿ ਸਮਾਵਸੀ:	੧੨	੧੦੮੯
ਗਉ: ੩	ਸਚੈ ਮਹਲਿ ਸਚਿ ਨਾ:	੩	੧੬੧
ਮਾਰੂ ੩	ਸਚਾ ਮਹਲੁ ਸਚੇ ਭੰ:	੧੪	੧੦੬੬
ਸਿਰੀ: ੫	ਸਚੁ ਮਹਲ ਘਰੁ ਪਾ:	੭	੪੬
ਮਾਰੂ ੧	ਸਚੈ ਮਹਲਿ ਨਿਵਾਸੁ:	੨	੧੦੪੦
ਸੂਹੀ ੮	ਸਚੁ ਮੰਗਲੁ ਹਰਿ ਜਸੁ:	੧੬	੭੭੮
ਸੂਹੀ ੧	ਸਚੁ ਮੰਗਲੁ ਗਾਵਹੁ:	੮	੭੬੪
ਸਿਰੀ: ੧	ਸਚਿ ਮਾਣੈ ਪਿਰ ਸੇਜ:	੧੪	੫੮
ਮਾਝ ੩	ਸਚ ਮਨੁ ਅੰਦਰਿ ਰ:	੧੭	੧੨੦
ਪ੍ਰਭਾਤੀ ੩	ਸਚਾ ਮਨਾਏ ਆਪਣਾ:	੪	੧੩੩੫
ਗਉੜੀ ੧	ਸਚੁ ਮਨਿ ਸਜਨ ਸੰ:	੧੧	੨੪੨
ਆਸਾ ੧	ਸਚ ਮਨ ਕਾਰਣ ਤ:	੧੨	੪੧੧
ਵਡ: ੩	ਸਚਾ ਮਨਿ ਭਾਇਆ ਸ:	੯	੫੭੧
ਮਾਰੂ ੩	ਸਚੁ ਮਨਿ ਵਸਿਆ ਜਾ:	੯	੧੦੫੦
ਗਉ: ਵਾਰ੪	ਸਚੇ ਮੇਰੇ ਸਾਹਿਬਾ ਸ:	੧੦	੩੦੧
ਆਸਾ ੩	ਸਚੇ ਸੇਰੇ ਸਾਹਿਬਾ ਸ:	੨	੪੪੨
ਮਾਝ ੫	ਸਚੈ ਮਾਰਗਿ ਚਲ:	੧	੧੩੬
ਸਿਰੀ: ੧	ਸਚੁ ਮਿਲਿਆ ਤਿਨਾ ਸੋ:	੧੭	੧੫
ਸਿਰੀ: ੧	ਸਚੁ ਮਿਲੇ ਸਚੁ ਊਪ:	੨	੧੮
ਆਸਾ ੧	ਸਚਿ ਮਿਲੈ ਸਚਿਆਰੁ:	੧੬	੪੧੯
ਸਿਰੀ ਰਾਗ੧	ਸਚੁ ਮਿਲੈ ਸੰਤੋਖੀਆ:	੧੧	੧੮
ਸਿਰੀ: ੧	ਸਚਿ ਮਿਲੇ ਸੇ ਨ ਵਿਛ:	੭	੩੭
ਸੂਹੀ: ੩	ਸਚਿ ਮਿਲੇ ਸੇ ਨ ਵਿਛੁ:	੬	੭੫੬
ਸਿਰੀ: ੩	ਸਚਿ ਮਿਲੇ ਸੇ ਨ ਵਿਛੁ:	੩	੨੭
ਸਿਰੀ: ੧	ਸਚਿ ਮਿਲਹੁ ਵਰ ਕਾ:	੧੫	੫੮
ਸਿਰੀ:ਵਾਰ ੩	ਸਚੇ ਮੈਲੁ ਨ ਲਗਈ	੮	੮੭
ਬਿਲਾਵਲ ੧	ਸਚਿ ਮੈਲੁ ਨ ਲਾਗੈ ਭ੍ਰਮ:	੨	੮੪੦
ਮਾਝ ਵਾਰ ੧	ਸਚ ਮਿਲੈ ਮੁਖਿ ਨਾਮ:	੫	੧੪੩
ਵਡ: ੫	ਸਚੁ ਮੰਤ੍ਰੁ ਤੁਮਾਰਾ ਅੰ:	੧੫	੫੬੨
ਸਲੋ: ੩	ਸਚੀ ਰਾਸੀ ਸਚੁ ਧਨੁ:	੧੧	੧੪੧੯
ਗਉ: ੧	ਸਚਿ ਰਹਸੇ ਪੂਰੈ ਹਾਰਿ:	੨	੧੫੩
ਰਾਮ: ੩	ਸਚਿ ਰਹਹੁ ਸਦਾ ਸ:	੮	੯੦੯

ਪ੍ਰਭਾਤੀ ੧	ਸਚੀ ਰਹਤ ਸਚਾ: ਸੁ:	੩	੧੩੪੩
ਸੂਹੀ ੩	ਸਚ ਰਖਿਆ ਉਰ:	੬	੭੬੯
ਸਿਰੀ: ੩	ਸਚਾ ਰੰਗ ਨਾ ਉਤਰੈ	੫	੩੭
ਸੂਹੀ ਵਾਰ ੩	ਸਚਾ ਰੰਗੁ ਮਜੀਠ ਕਾ:	੧੫	੭੮੬
ਆਸਾ ੩	ਸਚਿ ਰਤੀਆ ਸੋਹਾਗ:	੧੮	੪੨੭
ਸਿਰੀ: ੧	ਸਚਿ ਰਤੇ ਸੇ ਉਬਰੇ:	੯	੫੫
ਸਿਰੀ: ੧	ਸਚਿ ਰਤੇ ਸੇ ਜਿਣਿ ਗ:	੧੪	੫੭
ਮਾਰੂ ੩	ਸਚਿ ਰਤੇ ਸੇ ਟੋਲਿ ਲ:	੯	੯੯੪
ਮਾਝ ੩	ਸਚਿ ਰਤੇ ਸਦਾ ਬੈਰਾ:	੨	੧੧੭
ਸੂਹੀ ਵਾ: ੩	ਸਚਿ ਰਤੇ ਸੇ ਨਿਰਮ:	੨	੭੮੬
ਆਸਾ ੩	ਸਚੇ ਰਤੇ ਸੇ ਨਿਰਮ:	੧੮	੪੨੬
ਸੋਰਠ ਵਾਰ੩	ਸਚਿ ਰਤੇ ਸੇ ਨਿਰਮ:	੨	੬੪੫
ਸਿਰੀ: ਵਾਰ੩	ਸਚਿ ਰਤੇ ਗੁਰ ਸਬ:	੧੧	੮੮
ਸਿਰੀ: ੧	ਸਚਿ ਰਤੇ ਗੁਰ ਮੇਲਿ:	੭	੨੨
ਸਿਰੀ: ੩	ਸਚਿ ਰਤੇ ਮੁਖ ਉਜ:	੧੦	੩੪
ਰਾਮ ਵਾਰ ੨	ਸਚੈ ਲਾਵੇ ਸਚਿ ਲਗੇ	੫	੯੫੧
ਮਾਰੂ ੩	ਸਚੇ ਲਾਏ ਸੇ ਜਨ ਲਾ	੭	੧੦੫੦
ਮਾਝ ੩	ਸਚੇ ਲਾਗੇ ਸੋ ਮਨੁ ਨਿ:	੧੭	੧੨੦
ਮਾਰੂ ੩	ਸਚਿ ਲਗੇ ਤਿਨ ਸਭੁ:	੧੨	੧੦੫੦
ਮਾਝ ੩	ਸਚੁ ਵਿਹਾਝਹਿ ਸਚੁ:	੧੩	੧੧੭
ਸਿਰੀ: ੩	ਸਚੁ ਵੇਖਣ ਸਚ ਬੋ:	੧੬	੬੯
ਵਡ: ੩	ਸਚੁ ਵੇਖਣਾ ਸਚੁ ਬੋ:	੬	੫੬੫
ਮਾਰੂ ੧	ਸਚਾ ਵਖਰੁ ਜਿਸ ਧ:	੧੭	੧੦੩੨
ਸਲੋ: ੫	ਸਚ ਵਖਰੁ ਜਿਨੀ ਲ:	੧੭	੧੪੨੫
ਸਿਰੀ: ੧	ਸਚੁ ਵਖਰ ਧੰਨੁ ਨਾ	੮	੨੨
ਸਿਰੀ: ੧	ਸਚੁ ਵਖਰ ਧਨੁ ਰਾਸ:	੪	੨੨
ਮਾਰੂ ੧	ਸਚਾ ਵਖਰ ਨਾਮੁ ਹੈ:	੬	੧੦੦੯
ਮਾਰੂ ੧	ਸਚਿ ਵਿਛੋੜਾ ਨਾ ਖੀਐ:	੯	੧੦੧੫
ਧਨਾ: ੧	ਸਚੀ ਵਡਿਆਈ ਗੁਰ:	੧੩	੬੮੮
ਸੂਹੀ ੩	ਸਚੀ ਵਡਿਆਈ ਗੁਰ:	੧	੭੫੪
ਵਡ: ੩	ਸਚੀ ਵਡਿਆਈ ਗੁਰ:	੩	੫੬੯
ਮਾਝ ੫	ਸਚੁ ਵਡਾਈ ਕੀਮ ਨ:	੭	੧੦੭
ਮਾਝ ੩	ਸਚੁ ਵੰਣਜਹਿ ਸਚੁ: ਸ:	੧੦	੧੧੫
ਸਾਰੰ: ਵਾਰ੩	ਸਚੁ ਵਣਜਹਿ ਸਚੁ:	੪	੧੨੪੯
ਸੂਹੀ ੩	ਸਚ ਵਣੰਜਹਿ ਗੁਰ:	੭	੭੫੬
ਮਾਝ ੩	ਸਚੁ ਵਣੰਜਹਿ ਗੁਰ ਹੇ:	੧੩	੧੧੭
ਗਉ: ਵਾਰ੪	ਸਚੁ ਵਣੰਜਹਿ ਰੰਗ:	੭	੩੧੧
ਗਉ: ੫	ਸਚੁ ਵਾਪਾਰੁ ਕਰਹ:	੬	੨੯੩
ਮਲਾ: ਵਾ:੧	ਸਚਾ ਵੇਪਰਵਾਹੁ ਇ:	੭	੧੨੮੩
ਮਲਾ: ਵਾ:੧	ਸਚਾ ਵੇਪਰਵਾਹੁ ਸ:	੧੬	੧੨੮੮
ਆਸਾ ੩	ਸਚਾ ਵੇਪਰਵਾਹੁ ਹੈ:	੧੦	੪੨੮
ਮਾਰੂ ੧	ਸਚਿ ਵਰਤੈ ਸਾਦਾ ਸੋ:	੧੫	੧੦੨੩
ਗਉ: ੫	ਸਚੁ ਵਰਤੈ ਸਾਚਾ ਪਾ: ੧	੧੫	੨੮੩
ਸਾਰੰ: ਵਾ: ੧	ਸਚੁ ਵਰਤੁ ਸੰਤੋਖ:	੯	੧੨੪੫
ਵਡ: ੩	ਸਚ ਵੇਲਾ ਮੂਰਤਿ ਸ:	੫	੫੬੫

ਵਡ: ੩	ਸਚੜੇ ਆਪਿ ਜਗਤੁ ਉ:	੧੫	੫੮੪
ਵਡ: ੩	ਸਚੜੇ ਆਪਿ ਜਗਤੁ ਉ:	੧੨	੫੮੪
ਵਡ: ੧	ਸਚੜਾ ਸਾਹਿਬੁ ਸਚ:	੮	੫੮੦
ਵਡ: ੩	ਸਚੜਾ ਸਾਹਿਬ ਸਚ:	੧੮	੫੮੨
ਵਡ: ੩	ਸਚੜਾ ਸਹਿਬ ਸ:	੧੫	੫੮੨
ਵਡ: ੧	ਸਚੜਾ ਦੂਰਿ ਨ ਭਾਲੀ:	੫	੫੮੧
ਵਡ: ੩	ਸਚੜਾ ਪਿਰੁ ਸਾਲਾਹੀ:	੧੫	੫੮੨
ਮਾਰੂ ੧	ਸਚੁ ਕਾਇਆ ਪਟੁ:	੧੩	੯੮੯
ਸੂਹੀ ੧	ਸਜਣ ਸੇਈ ਨਾਲਿ ਮੈ:	੩	੭੨੯
ਸਲੋਕ ੫	ਸਜਣੁ ਸਚਾ ਪਾਤਿਸਾਹ:	੪	੧੪੨੬
ਮਾਰੂ ਵਾਰ ੫	ਸਜਣੁ ਸਚਾ ਪਾਤਿਸਾ:	੧੬	੧੦੯੪
ਮਾਰੂ ਵਾਰ ੫	ਸਜਣ ਸਚੁ ਪਰਖਿ:	੭	੧੧੦੦
ਸਿਰੀ: ੪	ਸਜਣ ਸਤਿਗੁਰ ਪੁ:	੧੦	੪੧
ਗਉ: ੩	ਸਜਣ ਹਰਿ ਪ੍ਰਭਿ ਪਾ:	੧੪	੧੬੩
ਸੂਹੀ ੫	ਸਜਣੁ ਤੁਹੈ ਸੈਣੁ ਤੂ:	੮	੭੬੧
ਮਾਰੂ ਵਾਰ ੫	ਸਜਣ ਮੁਖੁ ਅਨੂਪੁ:	੬	੧੧੦੦
ਮਾਰੂ ਵਾਰ ੫	ਸਜਣ ਮੈਡਾ ਚਾਈਆ:	੧੩	੧੦੯੬
ਸੋਰ: ਵਾ: ੩	ਸਜਣ ਮੈਡਾ ਰੰਗੁਲਾ	੧੦	੬੪੪
ਸੂਹੀ ੪	ਸਜਣ ਮੇਰਾ ਏਕ ਤੂੰ:	੬	੭੫੯
ਸਿਰੀ: ੧	ਸਜਣ ਮੇਰੇ ਰੰਗੁਲੇ	੬	੨੩
ਵਡ: ਵਾਰ ੩	ਸਜਣ ਮਿਲੇ ਸਜਣਾ	੬	੫੮੭
ਵਡ: ਵਾਰ ੩	ਸਜਣ ਮਿਲੇ ਸਜਣਾ:	੧੧	੫੮੭
ਸੂਹੀ ੩	ਸਜਣ ਮਿਲੇ ਨ ਵਿਛੁ:	੧੫	੭੫੬
ਸਾਰੰਗ ੫	ਸਜਣ ਸੁ ਰਿਦਾ ਸੁਹੇ	੧੦	੧੨੧੭
ਆਸਾ ੫	ਸਠ ਕਠੋਰੁ ਕੁਲ ਹੀ:	੨	੪੫੮
ਮਾਝ ਵਾ: ੧	ਸਣੁ ਕੀ ਸਾਰਾ ਚਿ:	੧੭	੧੪੨
ਸੂਹੀ ਵਾਰ ੩	ਸਤੀਆ ਏਹਿ ਨ ਆਖੀ:	੮	੭੮੭
ਆਸਾ ਵਾਰ੧	ਸਤੀਆ ਮਨਿ ਸੰਤੋਖ:	੧	੪੬੬
ਜਪੁ	ਸਤਿ ਸੁਹਾਣੁ ਸਦਾ ਮ:	੧੫	੪
ਕਾਨੜਾ ੫	ਸਤਿਸੰਗਿ ਜਾਗੇ ਨਾਮਿ:	੫	੧੩੧੨
ਸੂਹੀ ੪	ਸਤਸੰਗਤਿ ਊਤਮ:	੮	੭੩੧
ਮਾਰੂ ਵਾਰ ੩	ਸਤਸੰਗਤਿ ਸਿਉ ਮਿ:	੭	੧੦੮੭
ਸਿਰੀ: ਵਾਰ੩	ਸਤਸੰਗਤਿ ਸਿਉ ਬਾ:	੧੫	੮੮
ਬਿਹਾ: ਵਾਰ੧	ਸਤਸੰਗਤਿ ਸਿਉ ਮੇ:	੭	੫੫੩
ਭੈਰ: ੪	ਸਤਸੰਗਤਿ ਸਾਈ ਹ:	੧੪	੧੧੩੫
ਸਵਯੇ ੨	ਸਤਸੰਗਤਿ ਸਹਜ:	੮	੧੩੯੧
ਸੂਹੀ ੪	ਸਤਸੰਗਤਿ ਸੰਗ ਹ:	੧	੭੩੪
ਸਲੋਕ ੪	ਸਤਸੰਗਤਿ ਸਤਿਗੁ:	੫	੧੪੨੪
ਕਾਨ: ਵਾਰ੪	ਸਤਸੰਗਤਿ ਸਤਿਗੁ:	੭	੧੩੧੯
ਕਾਨ: ਵਾਰ੪	ਸਤਸੰਗਤਿ ਸਤਿਗੁ:	੫	੧੩੧੩
ਸਿਰੀ: ੧	ਸਤਸੰਗਤਿ ਸਤਿਗੁ:	੪	੨੨
ਸਿਰੀ: ੩	ਸਤਸੰਗਤੀ ਸਦਾ ਮਿ:	੧੩	੩੫
ਬਸੰਤ ੪	ਸਤਸੰਗਤਿ ਸਾਧ ਦ:	੧੪	੧੧੭੯
ਭੈਰਉ ੪	ਸਤਸੰਗਤਿ ਸਾਧ ਧੂ:	੯	੧੧੩੪
ਮਲਾ: ੪	ਸਤਸੰਗਤਿ ਸਾਧ ਪਾ:	੧੪	੧੨੬੪

ਜੈਤ: ੪	ਸਤਸੰਗਤਿ ਸਾਧ ਪਾ:	੩	੬੯੮
ਸੋਰ: ਵਾਰ ੪	ਸਤਸੰਗਤਿ ਸਾਧੂ ਲ:	੬	੬੪੩
ਕਾਨ: ਵਾਰ੪	ਸਤਸੰਗਤਿ ਹਰਿ ਮੇ:	੧੭	੧੩੧੪
ਸਲੋਕ ੩	ਸਤਸੰਗਤਿ ਹਰਿ ਮੇ:	੧੩	੧੪੧੭
ਸਿਰੀ: ੧	ਸਤਸੰਗਤਿ ਕੈਸੀ ਜ:	੧	੭੨
ਮਲਾ: ੪	ਸਤਸੰਗਤਿ ਕੀ ਧੂਰਿ:	੭	੧੨੬੩
ਸਾਰੰ: ੫	ਸਤਸੰਗਤਿ ਕੀ ਰੇਣ:	੧੭	੧੨੧੨
ਬਸੰ: ੪	ਸਤਸੰਗਤਿ ਗੁਰ ਕੀ:	੧੪	੧੧੭੯
ਗੂਜਰੀ ੪	ਸਤਸੰਗਤਿ ਗੁਰ ਕੀ:	੨	੪੯੪
ਗਉ: ਵਾਰ ੪	ਸਤਸੰਗਤਿ ਢੋਈ ਨ:	੧੩	੩੦੭
ਸਾਰੰ: ਵਾਰ ੪	ਸਤਸੰਗਤਿ ਨਾਮੁ ਨਿ:	੧੭	੧੨੪੪
ਮਾਲੀ: ੪	ਸਤਸੰਗਤਿ ਪ੍ਰਤਿ ਸਾ:	੧੦	੯੮੫
ਮਾਝ ੩	ਸਤਸੰਗਤਿ ਬਹਿ ਹ:	੧੮	੧੧੫
ਬਿਲਾ:ਵਾਰ੩	ਸਤਸੰਗਤਿ ਬਹਿ ਭਾ:	੧੫	੮੪੯
ਗਉ: ਵਾਰ ੪	ਸਤਸੰਗਤਿ ਮਹਿ ਹ:	੧੫	੩੧੧
ਪ੍ਰਭਾ ੪	ਸਤਸੰਗਤਿ ਮਹਿ ਹ:	੧੦	੧੩੩੫
ਮਾਰੂ ੩	ਸਤਸੰਗਤਿ ਮਹਿ ਤਿ:	੧੫	੧੦੪੪
ਸਿਰੀ: ੩	ਸਤਸੰਗਤਿ ਮਹਿ ਨਾ:	੧੮	੬੭
ਰਾਮ: ੩	ਸਤਸੰਗਤਿ ਮਹਿ ਨਾ:	੧੦	੯੦੯
ਆਸਾ ੫	ਸਤਸੰਗਤਿ ਮਹਿ ਬਿ:	੧੫	੪੦੧
ਆਸਾ ੪	ਸਤਸੰਗਤਿ ਮਨਿ ਭਾ:	੧੭	੪੪੬
ਆਸਾ ੫	ਸਤਸੰਗਤਿ ਮਨਿ ਭਾ:	੧੪	੪੪੬
ਆਸਾ ੫	ਸਤਸੰਗਤਿ ਮਿਲੀਐ:	੧੩	੩੬੮
ਗਉ: ੫	ਸਤਸੰਗਤਿ ਮੇਲਾਇ:	੧੩	੨੩੩
ਗਉ: ੪	ਸਤਿਸੰਗਤਿ ਮਿਲਿ:	੫	੧੬੯
ਆਸਾ ੩	ਸਤਸੰਗਤ ਮਿਲਿ ਸ:	੫	੩੬੪
ਮਾਲੀ: ੪	ਸਤਸੰਗਤਿ ਮਿਲਿ ਹ:	੯	੯੮੪
ਸੂਹੀ ੪	ਸਤਸੰਗਤਿ ਮਿਲਿ ਹ:	੧੪	੭੩੨
ਨਟ ੪	ਸਤਸੰਗਤਿ ਮਿਲੈ ਤ:	੧੭	੯੮੧
ਸੋਰਠ ੪	ਸਤਸੰਗਤਿ ਮਿਲੈ: ਧਿ:	੮	੬੦੬
ਮਲਾਰ ਵਾਰ੧	ਸਤਸੰਗਤਿ ਮੇਲਾਪੁ:	੬	੧੨੮੦
ਆਸਾ ਕਬੀਰ	ਸਤਸੰਗਤਿ ਮਿਲਿ ਬਿ:	੩	੪੮੧
ਕਾਨੜਾ ੪	ਸਤਸੰਗਤਿ ਮਿਲੁ ਭ:	੪	੧੨੯੭
ਪ੍ਰਭਾਤੀ ੪	ਸਤਸੰਗਤਿ ਮਿਲਿ ਮ:	੧੬	੧੩੩੫
ਆਸਾ ਰਵ:	ਸਤਸੰਗਤਿ ਮਿਲਿ ਰ:	੧੫	੪੮੬
ਧਨਾ: ੪	ਸਤਸੰਗਤਿ ਮਿਲੈ ਵ:	੯	੬੯੦
ਧਨਾ: ੪	ਸਤਸੰਗਤਿ ਮਿਲੈ ਵ:	੧੧	੬੯੦
ਗਉੜੀ ੪	ਸਤਸੰਗਤਿ ਲਗਵ:	੧੮	੨੩੪
ਕਾਨ: ੫	ਸਤਸੰਗਤਿ ਪਾਈਏ ਹ:	੮	੧੩੧੧
ਸੂਹੀ ੫	ਸਤੁ ਸੀਗਾਰੁ ਭਉ ਅੰ:	੮	੭੩੭
ਸਵਯੇ ੪	ਸਤਿ ਸਾਚਿ ਸ੍ਰੀ ਨਿਵਾਸੁ:	੧੭	੧੪੦੨
ਸਵਯੇ ੪	ਸਤਿ ਸਾਚ ਸ੍ਰੀ ਨਿਵਾਸ:	੧੩	੧੪੦੨
ਸਵਯੇ ੪	ਸਤ ਸਾਚੁ ਸ੍ਰੀ ਨਿਵਾਸੁ:	੨	੧੪੦੩
ਭੈਰਉ ਨਾਮ:	ਸਤਿ ਸਤਿ ਸਤਿ ਸਤਿ:	੧੪	੧੧੬੬
ਆਸਾ ੪	ਸਤਿ ਸਤਿ ਸਤਿ ਸਤਿਗੁਰ:	੭	੩੬੭

ਸੂਹੀ ੪	ਸਤਿਗੁਰੁ ਸਾਗਰ ਗੁ:	੧੮	੭੫੮
ਮਾਝ ੩	ਸਤਿਗੁਰ ਸਾਚੀ ਸਿਖ:	੧੮	੧੧੭
ਸਿਰੀ: ੩	ਸਤਿਗੁਰੁ ਸਚਾ ਹੈ ਬੋ:	੨	੭੦
ਆਸਾ ੫	ਸਤਿਗੁਰ ਸਾਚੈ ਦੀਆ:	੨	੩੯੬
ਬਸੰ: ੧	ਸਤਿਗੁਰ ਸਾਚਾ ਦਰ.	੨	੧੧੮੯
ਮਾਰੂ ਵਾਰ ੩	ਸਤਿਗੁਰ ਸਚ ਦ੍ਰਿੜਾ:	੨	੧੦੯੨
ਸਿਰੀ: ੩	ਸਤਿਗੁਰਿ ਸਚੁ ਦ੍ਰਿੜਾ:	੧	੭੦
ਸਿਰੀ:ਵਾਰ੩	ਸਤਿਗੁਰਿ ਸਚੁ ਦ੍ਰਿੜਾ:	੯	੮੪
ਸਿਰੀ: ੩	ਸਤਿਗੁਰ ਸਚੁ ਪ੍ਰਭ:	੪	੨੭
ਮਾਰੂ ਵਾਰ ੧	ਸਤਿਗੁਰੁ ਸਾਚਾ ਮਨਿ:	੧੫	੧੦੮੭
ਮਾਝ ਵਾਰ ੧	ਸਤਿਗੁਰ ਸਚੇ ਵਾਹੁ:	੬	੧੪੯
ਜੈਤ: ੪	ਸਤਿਗੁਰ ਸਾਜਨੁ ਪੁ:	੮	੬੯੭
ਗਉ:ਵਾਰ ੪	ਸਤਿਗੁਰ ਸੇਤੀ ਗੁਣ:	੪	੩੦੭
ਸਵਯੇ ੪	ਸਤਿਗੁਰੁ ਸਤਿਗੁਰੂ:	੩	੧੪੦੩
ਸਿਰੀ: ੫	ਸਤਿਗੁਰ ਸੇਤੀ ਚਿਤੁ:	੨	੪੩
ਗਉ:ਵਾਰ ੪	ਸਤਿਗੁਰ ਸੇਤੀ ਮਨੁ:	੧੧	੩੧੩
ਰਾਮ: ਵਾ: ੫	ਸਤਿਗੁਰਿ ਸੰਤੁ ਮਿਲਾ:	੧੮	੯੫੮
ਸਾਰੰ: ੪	ਸਤਿਗੁਰੁ ਸੰਤ ਮਿਲੈ:	੯	੧੧੯੮
ਗੂਜਰੀਵਾਰ੫	ਸਤਿਗੁਰ ਸੇਤੀ ਰਤਿ:	੧੪	੫੧੭
ਵਡ: ਵਾਰ ੩	ਸਤਿਗੁਰ ਸੀਤਲ ਜੇ:	੪	੫੮੮
ਵਡ: ੩	ਸਤਿਗੁਰੁ ਸਦਾ ਦਇ:	੪	੫੮੩
ਸੋਰਠ ੩	ਸਤਿਗੁਰੂ ਸਦਾ ਦਇ:	੫	੬੦੨
ਕਲਿਆਨ ੪	ਸਤਿਗੁਰ ਸਾਧ ਸੰਗ:	੧੦	੧੩੨੪
ਆਸਾ ੧	ਸਤਿਗੁਰ ਸਾਧ ਨ ਸੈ:	੯	੪੨੨
ਬਿਲਾਵਲ ੫	ਸਤਿਗੁਰ ਸਬਦਿ ਉ:	੧੦	੮੨੧
ਸਵਯੇ ੪	ਸਤਿਗੁਰ ਸਬਦਿ ਅ:	੧੪	੧੩੯੭
ਮਲਾ: ੩	ਸਤਿਗੁਰ ਸਬਦੀ ਇ:	੨	੧੨੫੯
ਸਿਰੀ: ੩	ਸਤਿਗੁਰ ਸਬਦਿ ਸੁ:	੩	੭੦
ਸਿਰੀ: ੩	ਸਤਿਗੁਰਿ ਸਬਦਿ ਸੁ:	੭	੬੫
ਆਸਾ ੧	ਸਤਿਗੁਰ ਸਬਦਿ ਕ:	੧੧	੪੧੧
ਕਾਨੜਾ ੪	ਸਤਿਗੁਰ ਸਬਦਿ ਦੇ:	੧੮	੧੩੧੦
ਮਲਾਰ ੧	ਸਤਿਗੁਰ ਸਬਦੀ ਪਾ:	੪	੧੧੭੫
ਤੁਖਾ: ੧	ਸਤਿਗੁਰ ਸਬਦੀ ਮਿ:	੧੮	੧੧੧੧
ਮਾਰੂ ੧	ਸਤਿਗੁਰ ਸਬਦਿ ਰ:	੧੧	੧੦੩੧
ਗਉ: ਵਾਰ ੪	ਸਤਿਗੁਰ ਸਭਨਾ ਦਾ:	੪	੩੦੨
ਰਾਮ ਮਾਰ ੫	ਸਤਿਗੁਰੁ ਸਿਮਰਹੁ:	੧੭	੯੬੧
ਸਿਰੀ: ੫	ਸਤਿਗੁਰ ਸਰਣੀ ਆ:	੧੭	੫੨
ਬਿਹਾ: ੪	ਸਤਿਗੁਰ ਸਰਣੀ ਜਾ:	੧੬	੫੩੮
ਮਾਰੂ ੧	ਸਤਿਗੁਰ ਸਰਣਿ ਪ:	੩	੧੦੨੬
ਰਾਮ: ੪	ਸਤਿਗੁਰ ਸਰਣਿ ਪ:	੧੬	੮੮੧
ਕਾਨ: ੪	ਸਤਿਗੁਰ ਸਰਨਿ ਸ:	੧੩	੧੩੧੧
ਕਾਨ: ੪	ਸਤਿਗੁਰ ਸਰਨਿ ਪ:	੧੪	੧੩੧੧
ਰਾਮ:ਵਾਰ ੫	ਸਤਿਗੁਰ ਸਰਾਫੁ ਨ:	੧੫	੯੬੦
ਰਾਮ:ਵਾਰ ੫	ਸਤਿਗੁਰੁ ਸਰਵਰੁ:	੯	੯੬੦
ਗਉ: ਵਾਰ ੪	ਸਤਿਗੁਰੁ ਸੇਵੀਐ ਆ:	੩	੩੧੩
ਮਾਰੂ ੩	ਸਤਿਗੁਰ ਸੇਵਿਐ ਸ:	੧੮	੧੦੬੨
ਸਿਰੀ: ੩	ਸਤਿਗੁਰ ਸੇਵਿਐ ਸ:	੫	੬੫
ਸੋਰਠਵਾਰ ੩	ਸਤਿਗੁਰ ਸੇਵਿਐ ਸੁ	੧੨	੬੪੭
ਗਉ: ੩	ਸਤਿਗੁਰ ਸੇਵਿਐ ਸੂਤ:	੧੪	੨੨੯
ਵਡ: ਵਾਰ ੩	ਸਤਿਗੁਰਿ ਸੇਵਿਐ ਸ:	੪	੫੮੭
ਵਡ: ਵਾਰ ੩	ਸਤਿਗੁਰਿ ਸੇਵਿਐ ਹ:	੧	੫੮੬
ਸਿਰੀ: ੩	ਸਤਿਗੁਰੁ ਸੇਵਿਐ ਹ:	੧੩	੬੯
ਆਸਾ ੩	ਸਤਿਗੁਰ ਸੇਵਿਐ ਹੋ:	੨	੪੨੪
ਗਉ: ੩	ਸਤਿਗੁਰੁ ਸੇਵਿਐ ਜਾ:	੧	੨੩੩
ਬਿਲਾਵਲ ੩	ਸਤਿਗੁਰਿ ਸੇਵਿਐ ਦੂ:	੨	੮੩੩
ਵਡ: ਵਾ ੩	ਸਤਿਗੁਰਿ ਸੇਵਿਐ ਨਾ:	੯	੫੯੦
ਮਾਰੂ ੩	ਸਤਿਗੁਰ ਸੇਵੇ ਆਪੁ:	੫	੧੦੪੪
ਮਲਾ:ਵਾਰ ੩	ਸਤਿਗੁਰੁ ਸੇਵੇ ਆਪ:	੮	੧੨੮੩
ਸਿਰੀ: ੧	ਸਤਿਗੁਰ ਸੇਵੇ ਆਪ:	੨	੨੧
ਸਿਰੀ:ਵਾਰ ੩	ਸਤਿਗੁਰ ਸੇਵੇ ਆਪ:	੧	੮੮
ਮਾਝ ੩	ਸਤਿਗੁਰੁ ਸੇਵਿਐ ਪ:	੧੧	੧੨੦
ਸਿਰੀ: ੩	ਸਤਿਗੁਰਿ ਸੇਵਿਐ ਮ:	੧੧	੬੯
ਆਸਾ ੧	ਸਤਿਗੁਰ ਸੇਵਿ ਅੰਮ੍ਰਿ:	੧੬	੩੫੨
ਆਸਾ ੧	ਸਤਿਗੁਰ ਸੇਵਿ ਅੰਮ੍ਰਿ:	੧੫	੩੫੨
ਮਾਝ ੩	ਸਤਿਗੁਰ ਸੇਵਿਐ ਰਿ:	੩	੧੧੯
ਮਾਝ ੨	ਸਤਿਗੁਰੁ ਸੇਵਿਐ ਵ:	੧੬	੧੪੪
ਮਾਰੂ ੪	ਸਤਿਗੁਰ ਸੇਵੀ ਅਵ:	੬	੧੦੬੯
ਸਾਰੰਗ ੩	ਸਤਿਗੁਰ ਸੇਵੇ ਸੋਈ:	੧੬	੧੨੩੪
ਮਲਾ:ਵਾਰ ੧	ਸਤਿਗੁਰੁ ਸੇਵੇ ਸੋ ਸੁ:	੯	੧੨੮੭
ਸਾਰੰ:ਵਾਰ ੩	ਸਤਿਗੁਰੁ ਸੇਵੇ ਸੋ ਸੁ:	੧੫	੧੨੪੬
ਸਲੋ: ੩	ਸਤਿਗੁਰ ਸੇਵੇ ਸੋ ਸੁ:	੧੬	੧੪੧੪
ਸਵਯੇ ੩	ਸਤਿਗੁਰੁ ਸੇਵਿ ਸੁਖ:	੧੬	੧੩੯੩
ਸਲੋਕ ੩	ਸਤਿਗੁਰ ਸੇਵਿ ਸੁਚੁ:	੧੭	੧੪੧੮
ਸਿਰੀ: ਵਾਰ੩	ਸਤਿਗੁਰ ਸੇਵਿ ਸੁਖੁ:	੧	੮੬
ਸਿਰੀ ੩	ਸਤਿਗੁਰੁ ਸੇਵਿ ਸੁਖ:	੧੨	੩੨
ਮਾਝ ੩	ਸਤਿਗੁਰੁ ਸੇਵਿ ਸਕੁ:	੧੭	੧੧੧
ਗਉ: ੧	ਸਤਿਗੁਰੁ ਸੇਵੇ ਸੋ ਜੋ:	੧੮	੨੨੩
ਮਾਝ ੩	ਸਤਿਗੁਰੁ ਸੇਵੈ ਸੋ ਜ:	੧੧	੧੧੯
ਬਿਲਾ: ੩	ਸਤਿਗੁਰੁ ਸੇਵੇ ਸੋ ਜ:	੬	੮੪੨
ਮਾਝ ੩	ਸਤਿਗੁਰ ਸੇਵੇ ਸੋ ਜ:	੩	੧੨੯
ਆਸਾ ੩	ਸੀਤਗੁਰ ਸੇਵੈ ਸੋਝੀ:	੬	੩੬੨
ਮਾਝ ੩	ਸਤਿਗੁਰ ਸੇਵਿ ਸਦਾ:	੪	੧੨੩
ਪ੍ਰਭਾਤੀ ੧	ਸਤਿਗੁਰ ਸੇਵਿ ਸਦਾ:	੧੨	੧੩੪੩
ਮਾਰੂ ੩	ਸਤਿਗੁਰ ਸੇਵਿ ਸਦਾ:	੬	੧੦੪੫
ਸਾਰੰਗ ੩	ਸਤਿਗੁਰ ਸੇਵਿ ਸਦਾ:	੬	੧੨੩੪
ਸੋਰ: ੩	ਸਤਿਗੁਰੁ ਸੇਵਿ ਸਦਾ:	੧	੬੦੦
ਆਸਾ ੩	ਸਤਿਗੁਰੁ ਸੇਵਿ ਸਦਾ:	੭	੪੨੪
ਭੈਰ: ੩	ਸਤਿਗੁਰੁ ਸੇਵਿ ਸਦਾ:	੯	੧੧੩੨
ਮਾਰੂ ੩	ਸਤਿਗੁਰੁ ਸੇਵਿ ਸਦਾ:	੧੫	੧੦੪੭
ਸੂਹੀ ੩	ਸਤਿਗੁਰੁ ਸੇਵਿ ਸਦਾ:	੯	੭੫੪

ਸੋਰਠਵਾਰ ੪	ਸਤਿਗੁਰ ਕਾ ਭਾਣਾ ਚਿ:	੧੩	੬੫੨
ਬਿਹਾ:ਵਾ: ੩	ਸਤਿਗੁਰ ਕਾ ਭਾਣਾ ਕਿ:	੮	੫੫੪
ਸਿਰੀ: ੩	ਸਤਿਗੁਰ ਕਾ ਭਾਣਾ:	੧੫	੬੫
ਆਸਾ ੩	ਸਤਿਗੁਰ ਕੈ ਭਾਣੈ ਚ:	੧੧	੪੨੬
ਸਾਰੰ: ਵਾ: ੪	ਸਤਿਗੁਰ ਕੈ ਭਾਣੈ ਜੋ:	੭	੧੨੪੫
ਸਿਰੀ:ਵਾਰ ੩	ਸਤਿਗੁਰ ਕੈ ਭਾਣੈ ਜੋ:	੫	੯੦
ਸਿਰੀ: ੪	ਸਤਿਗੁਰ ਕੈ ਭਾਣੈ ਜੋ:	੧੮	੪੦
ਕਾਨ:ਵਾਰ ੪	ਸਤਿਗੁਰ ਕੈ ਭਾਣੈ ਜੋ:	੧੮	੧੩੧੩
ਸਲੋਕ ੩	ਸਤਿਗੁਰ ਕੈ ਭਾਣੈ ਜੋ:	੧	੧੪੧੪
ਸੋਰਠ ਵਾਰ੩	ਸਤਿਗੁਰ ਕੈ ਭਾਣੈ ਭੀ:	੧੪	੬੪੬
ਸਾਰੰ: ਵਾ: ੩	ਸਤਿਗੁਰ ਕਾ ਭਾਣਾ ਮੰ:	੧੫	੧੨੪੭
ਸਿਰੀ: ੩	ਸਤਿਗੁਰ ਕਾ ਭਾਣਾ ਮੰ:	੧੩	੩੪
ਸਲੋਕ ੩	ਸਤਿਗੁਰ ਕਾ ਭਾਣਾ ਮ:	੧੫	੧੪੧੫
ਮਾਰੂ ੧	ਸਤਿਗੁਰ ਕੈ ਭਾਣੈ ਮ:	੧੭	੧੦੧੫
ਗੂਜਰੀਵਾਰ ੩	ਸਤਿਗੁਰ ਕੈ ਭਾਣੈ ਵ:	੧੨	੫੦੯
ਬਿਹਾ: ਵਾ:੩	ਸਤਿਗੁਰ ਕੈ ਭੈ ਭੰਨਿ:	੧੮	੫੪੯
ਮਾਰੂ ੫	ਸਤਿਗੁਰ ਕੀ ਮਹਿਮਾ	੯	੧੦੭੫
ਗਉ: ਵਾਰ ੩	ਸਤਿਗੁਰ ਕਾ ਮਹਲੁ:	੭	੩੧੪
ਧਨਾ: ੧	ਸਤਿਗੁਰ ਕੀ ਮੂਰਤਿ:	੧੪	੬੬੧
ਗਉ: ਵਾਰ ੪	ਸਤਿਗੁਰ ਕੀ ਰੀਸੈ ਹ:	੧੬	੩੦੪
ਰਾਮ: ਸੁੰਦਰ	ਸਤਿਗੁਰ ਕਰੇ ਹਰਿ ਪ:	੫	੯੨੩
ਗਉ:ਵਾਰ ੪	ਸਤਿਗੁਰ ਕਾ ਰਖਣ:	੧੪	੩੧੨
ਸੂਹੀ ੫	ਸਤਿਗੁਰ ਕੀ ਰੇਣੁ ਵ:	੧੩	੭੪੧
ਬਿਲਾਵਲ ੫	ਸਤਿਗੁਰ ਕਰਿ ਦੀਅ:	੧੦	੮੦੭
ਆਸਾ ੫	ਸਤਿਗੁਰਿ ਕਰਿ ਦੀਨੀ:	੧੬	੪੩੦
ਭੈਰ: ੩	ਸਤਿਗੁਰ ਕਰੈ ਮੇਰੀ:	੪	੧੧੩੩
ਸਵਯੇ ੨	ਸਤਿਗੁਰੁ ਕਲ ਸਤਿ:	੧੭	੧੩੯੧
ਪ੍ਰਭਾਤੀ ੧	ਸਤਿਗੁਰ ਕੈ ਵਸਿ ਚਾਰਿ:	੬	੧੩੪੫
ਬਿਲਾ:ਵਾ: ੪	ਸਤਿਗੁਰ ਕੀ ਵਡਿਆ:	੧੪	੮੫੩
ਗਉ:ਵਾਰ ੪	ਸਤਿਗੁਰ ਕੀ ਵਜਿਆ:	੧੮	੩੦੮
ਮਾਝ: ਵਾਰ ੪	ਸਤਿਗੁਰ ਕੀ ਵਡਿਆ:	੪	੩੦੮
ਮਾਝ ਵਾਰ ੧	ਸਤਿਗੁਰੁ ਖੋਟਿਅਹੁ:	੧੬	੧੪੩
ਰਾਮ: ੫	ਸਤਿਗੁਰਿ ਖੇਪ ਨਿਬਾਹੀ	੭	੯੧੬
ਸਵਯੇ ੪	ਸਤਿਗੁਰਿ ਖੇਮਾ ਤਾਣਿ:	੬	੧੩੯੮
ਸੋਰਠ ੩	ਸਤਿਗੁਰ ਗਿਆਨ ਸਦਾ:	੧੦	੬੦੦
ਵਡ: ੩	ਸਤਿਗੁਰਿ ਗਿਆਨ ਖੜ:	੧੫	੫੭੪
ਆਸਾ ਰਵ:	ਸਤਿਗੁਰ ਗਿਆਨ ਜਾ:	੯	੪੮੬
ਆਸਾ ੪	ਸਤਿਗੁਰ ਗਿਆਨੁ ਬ:	੧੬	੪੪੪
ਨਟ ੪	ਸਤਿਗੁਰਿ ਗਿਆਨੁ ਮਜ:	੧੪	੯੮੧
ਬਿਲਾਵਲ ੩	ਸਤਿਗੁਰ ਗਿਆਨੁ ਮਿ:	੭	੭੯੮
ਮਾਰੂ ੪	ਸਤਿਗੁਰ ਗਿਆਨੁ ਰ:	੧੫	੧੦੬੯
ਸਿਰੀ: ੫	ਸਤਿਗੁਰੁ ਗਹਿਰ ਗੰ:	੧	੫੦
ਸਵਯੇ ੪	ਸਤਿਗੁਰ ਗੁਰ ਸੇਵਿ:	੧	੧੪੦੨
ਸਵਯੇ ੪	ਸਤਿਗੁਰ ਗੁਰੁ ਸੇਵਿ:	੪	੧੪੦੨
ਸਵਯੇ ੪	ਸਤਿਗੁਰ ਗੁਰ ਸੇਵ:	੮	੧੪੦੨

ਸਵਯੇ ੪	ਸਤਿਗੁਰੂ ਗੁਰ ਸੇਵਿ:	੧੫	੧੪੦੧
ਸੂਹੀ ੪	ਸਤਿਗੁਰੁ ਗੁਰੁ ਪੂਰਾ:	੧੫	੭੭੩
ਬਸੰ: ੩	ਸਤਿਗੁਰ ਗਵਾਈ ਵਿ:	੩	੧੧੭੪
ਕਾਨੜਾ ੪	ਸਤਿਗੁਰ ਚਾਟ ਉਪ:	੮	੧੨੯੭
ਸਵਯੇ ੨	ਸਤਿਗੁਰ ਚਰਣ ਕਵਲ:	੧੮	੧੪੦੬
ਸੂਹੀ ਵਾਰ ੩	ਸਤਿਗੁਰ ਚਰਣੀ ਲ:	੧੨	੭੯੧
ਸਵਯੇ ੪	ਸਤਿਗੁਰ ਚਰਨ ਜਿਨ ਪ:	੧੨	੧੩੯੯
ਸੋਰ: ੫	ਸਤਿਗੁਰ ਕਰਨ ਲਗੇ ਭ:	੧੩	੬੩੦
ਮਾਰੂ ੩	ਸਤਿਗੁਰੁ ਛੋਡਿ ਦੂਜੈ:	੧੭	੯੯੪
ਰਾਮ: ੫	ਸਤਿਗੁਰ ਜੋਗ ਕਾ ਤਹਾ:	੧੩	੮੮੩
ਆਸਾ ਕਬੀਰ	ਸਤਿਗੁਰ ਜਾਗਤਾ ਹੈ:	੪	੪੭੯
ਸਿਰੀ ਵਾਰ ੪	ਸਤਿਗੁਰੁ ਜਿਨੀ ਧਿਆ:	੧੭	੮੮
ਸਿਰੀ ਵਾ: ੪	ਸਤਿਗੁਰ ਜਿਨੀ ਧਿਆ:	੧੮	੮੮
ਸਿਰੀ ਵਾ: ੪	ਸਤਿਗੁਰ ਜਿਨੀ ਧਿਆ:	੧੮	੮੮
ਸਿਰੀ:ਵਾਰ ੪	ਸਤਿਗੁਰ ਜਿਨੀ ਨ ਸੇ:	੯	੮੮
ਸਿਰੀ:ਵਾਰ ੪	ਸਤਿਗੁਰੁ ਜਿਨ ਸੇ:	੨	੮੮
ਸਿਰੀ: ੩	ਸਤਿਗੁਰੁ ਜਿਨੀ ਨ ਸੇ:	੧੭	੬੯
ਗੂਜ:ਵਾਰ ੩	ਸਤਿਗੁਰ ਜਿਨਾ ਨ ਸੇ:	੧੭	੫੧੨
ਭੈਰਉ ੩	ਸਤਿਗੁਰੁ ਜਿਨੀ ਨ ਸੇ:	੯	੧੧੩੨
ਸੋਰ: ੫	ਸਤਿਗੁਰੁ ਜਿਨਾ ਮਿਲਾ:	੧੦	੬੪੧
ਬਿਲਾ:ਕਬੀਰ	ਸਤਿਗੁਰੁ ਜਾਗਿ ਗਇ:	੧੩	੮੫੫
ਮਲਾ: ੫	ਸਤਿਗੁਰ ਜੇਵਡ ਅਵ:	੧੨	੧੨੭੧
ਰਾਮ: ੫	ਸਤਿਗੁਰ ਜੇਵਡੁ ਆ:	੧੫	੮੮੧
ਆਸਾ ਵਾਰ੧	ਸਤਿਗੁਰ ਜੇਵਡ ਦਾ:	੩	੪੬੫
ਤੁਖਾ: ੫	ਸਤਿਗੁਰ ਢਾਕਿ ਲੀਆ:	੧੬	੧੧੧੭
ਪ੍ਰਭਾਤੀ ੩	ਸਤਿਗੁਰ ਤੇ ਸਹਜੁ ਉ:	੪	੧੩੪੭
ਗੂਜਰੀਵਾਰ੩	ਸਤਿਗੁਰ ਤੇ ਸਚੁ ਪਛਾ:	੧੪	੫੧੫
ਮਾਰੂ ੪	ਸਤਿਗੁਰ ਤੇ ਸਮਝ ਪ:	੨	੧੦੭੦
ਗਉ: ੩	ਸਤਿਗੁਰ ਤੇ ਹਮ ਗਤਿ:	੭	੨੩੩
ਮਲਾਰ ੪	ਸਤਿਗੁਰ ਤੇ ਹਰਿ ਹਰਿ:	੯	੧੨੬੫
ਮਲਾ: ੩	ਸਤਿਗੁਰ ਤੇ ਹਰਿ ਪਾਈ:	੬	੧੨੭੬
ਆਸਾ ੩	ਸਤਿਗੁਰ ਤੇ ਹਰਿ ਪਾਈ:	੧੧	੪੩੫
ਮਲਾ: ੩	ਸਤਿਗੁਰ ਤੇ ਹਰਿ ਬੁਝਿ:	੮	੧੨੭੬
ਗਉ: ੩	ਸਤਿਗੁਰ ਤੇ ਕਵਨੁ ਕ:	੧੫	੨੩੧
ਬਿਲਾ:ਵਾਰ੩	ਸਤਿਗੁਰ ਤੇ ਖਾਲੀ ਕੋ ਨ:	੮	੮੫੦
ਮਲਾਰ ੩	ਸਤਿਗੁਰ ਤੇ ਗਿਆਨੁ ਊ:	੭	੧੨੭੬
ਗਉ: ੩	ਸਤਿਗੁਰ ਤੇ ਗਿਆਨੁ ਪਾ:	੭	੧੬੩
ਆਸਾ ੩	ਸਤਿਗੁਰ ਤੇ ਗੁਣ ਊਪ:	੧੮	੪੨੮
ਗਉ: ੩	ਸਤਿਗੁਰ ਤੇ ਜੋ ਮੁਹ ਫੇ:	੧੬	੨੩੩
ਸੋਰ: ਵਾਰ ੩	ਸਤਿਗੁਰ ਤੇ ਜੋ ਮੁਹ ਫੇ::	੫	੬੪੫
ਸਿਰੀ: ੩	ਸਤਿਗੁਰ ਤੇ ਜੋ ਮੁਹ ਫੇ:	੩	੩੦
ਗਉ: ੩	ਸਤਿਗੁਰ ਤੇ ਜੋ ਮੁਹ ਫੇ:	੧੧	੨੩੩
ਮਾਰੂ ੧	ਸਤਿਗੁਰ ਤੁਠਾ ਸਚੁ:	੧੧	੧੦੨੯
ਆਸਾ ੫	ਸਤਿਗੁਰਿ ਤੂਠੈ ਕੀਨੋ	੧੫	੩੭੬
ਮਾਰੂ ੪	ਸਤਿਗੁਰੁ ਤੁਠਾ ਖੋਲਿ:	੧੪	੮੯੬

ਬਸੰਤ ੩	ਸਤਿਗੁਰ ਬਾਣੀ ਸਬ:	੩	੧੧੭੭
ਕਾਨੜਾ ੪	ਸਤਿਗੁਰ ਬਾਣੀ ਪੁਰ	੧੨	੧੩੦੮
ਸੋਰਠ ੧	ਸਤਿਗੁਰ ਬੰਧਨ ਤੋੜਿ	੨	੫੯੮
ਬਿਹਾ: ਵਾ:੩	ਸਤਿਗੁਰ ਬਿ_ ਹਥਿ:	੧੩	੫੪੮
ਰਾਮ ੩	ਸਤਿਗੁਰ ਬਿਨਾ ਹੋਰ:	੬	੯੨੦
ਮਾਰੂ ਕਬੀਰ	ਸਤਿਗੁਰ ਬਿਨੁ ਬੇਰਾ:	੧੭	੧੧੦੪
ਸੂਹੀ ੪	ਸਤਿਗੁਰ ਬਿਰਹੀ ਨਾ:	੧੫	੭੫੮
ਸੂਹੀ ੪	ਸਤਿਗੁਰ ਭਾਇ ਚਲ:	੧੬	੭੭੫
ਰਾਮ: ੫	ਸਤਿਗੁਰ ਭਇ ਦਇ:	੮	੮੯੫
ਫੁਨਹੇ ੫	ਸਤਿਗੁਰ ਭਏ ਦਇ:	੩	੧੩੬੨
ਸਿਰੀ: ੧	ਸਤਿਗੁਰੁ ਭੈ ਕਾ ਬੋਹਿ:	੧੧	੫੯
ਸੂਹੀ ੧	ਸਤਿਗੁਰ ਭੀਖਿਆ ਦੇ:	੮	੭੯੦
ਗਉ: ੫	ਸਤਿਗੁਰੁ ਭੇਟਿਓ ਸ:	੨	੨੦੦
ਬਿਲਾ: ੩	ਸਤਿਗੁਹਿ ਭੇਟਿਐ ਸੋ:	੪	੮੪੨
ਸਿਰੀ: ੩	ਸਤਿਗੁਰ ਭੇਟਿਐ ਨਿ:	੧੬	੬੭
ਮਲਾਰ ੩	ਸਤਿਗੁਰ ਭੇਟਿਐ ਮ:	੬	੧੨੫੮
ਆਸਾ ਵਾਰ੧	ਸਤਿਗੁਰ ਭੇਟੇ ਸੋ ਸੁ:	੧੮	੪੬੭
ਮਾਰੂ ੩	ਸਤਿਗੁਰ ਭੇਟੇ ਸਚੁ:	੧੦	੧੦੬੮
ਰਾਮ: ੩	ਸਤਿਗੁਰ ਭੇਟੈ ਸੋ ਜ:	੧੧	੯੧੨
ਪ੍ਰਭਾਤੀ ੧	ਸਤਿਗੁਰੁ ਭੇਟੈ ਸੋਝੀ:	੭	੧੩੪੨
ਮਾਰੂ ੫	ਸਤਿਗੁਰੁ ਭੇਟਿ ਹਰਿ:	੩	੧੦੭੫
ਆਸਾ ੩	ਸਤਿਗੁਰ ਭੇਟੇ ਕੀ ਵ:	੧੦	੪੨੩
ਆਸਾ ੩	ਸਤਿਗੁਰ ਭੇਟੇ ਗੁਰ:	੬	੩੬੪
ਪ੍ਰਭਾਤੀ ੫	ਸਤਿਗੁਰ ਭੇਟੈ ਜਮੁ	੯	੧੩੪੧
ਆਸਾ ੩	ਸਤਿਗੁਰ ਭੇਟੇ ਤਾ ਉ:	੧੫	੩੬੧
ਬਿਲਾਵਲ ੩	ਸਤਿਗੁਰੁ ਭੇਟੇ ਤਾ ਏ:	੮	੮੪੨
ਸੂਹੀ ੧	ਸਤਿਗੁਰੂ ਭੇਟੈ ਤਾ ਸ:	੧੪	੭੩੦
ਧਨਾ: ੩	ਸਤਿਗੁਰੁ ਭੇਟੈ ਤਾ ਸੁ:	੬	੬੬੫
ਗਉੜੀ ੩	ਸਤਿਗੁਰ ਭੇਟਤ ਹ:	੩	੧੮੩
ਸੋਰਠ ੩	ਸਤਿਗੁਰੁ ਭੇਟੇ ਤਾ ਨਾ:	੨	੬੦੦
ਗੂਜਰੀ ੩	ਸਤਿਗੁਰੁ ਭੇਟੇ ਤ ਪਾ:	੯	੪੯੧
ਭੈਰਉ ੩	ਸਤਿਗੁਰੁ ਭੇਟੇ ਤਾ ਫ:	੩	੧੧੩੧
ਮਾਰੂ: ੩	ਸਤਿਗੁਰੁ ਭੇਟੈ ਤਾ ਮੁ:	੧੬	੧੦੪੯
ਰਾਮ: ੩	ਸਤਿਗੁਰ ਭੇਟੰ ਨ:ਮਿ:	੬	੮੮੦
ਆਸਾ ੫	ਸਤਿਗੁਰ ਭੇਟੇ ਪੂਰ:	੧੭	੩੭੮
ਧਨਾ: ੩	ਸਤਿਗੁਰ ਭੇਟੇ ਪੂਰੇ:	੧੬	੬੬੫
ਆਸਾ ੫	ਸਤਿਗੁਰ ਭੇਟਿ ਭਇ:	੧੫	੩੮੩
ਮਲਾ: ੩	ਸਤਿਗੁਰ ਭੇਟੇ ਮੁਕ	੧੬	੧੨੭੬
ਰਾਮ: ੧	ਸਤਿਗੁਰੁ ਭੇਟੇ ਮੋਖ:	੫	੯੪੪
ਬਸੰ: ੩	ਸਤਿਗੁਰ ਭੇਟੈ ਮਤਿ:	੧੨	੧੧੭੬
ਰਾਮ. ੧	ਸਤਿਗੁਰੁ ਭੇਟੈ ਮੇਲਿ:	੨	੯੦੪
ਵਡ: ੪	ਸਤਿਗੁਰ ਭੇਟਿ ਰਾਮ:	੩	੫੭੫
ਸੋਰਠ ਨਾਮ	ਸਤਿਗੁਰ ਭੇਟਿ ਲੇ ਦੇ:	੧	੬੫੭
ਰਾਮ: ਸੁੰਦਰ	ਸਤਿਗੁਰ ਭਾਣੈ ਆਪ:	੧੨	੯੨੩
ਕਾਨ: ੪	ਸਤਿਗੁਰੂ ਮਹਾ ਪੁਰ.	੧੦	੧੩੧੧

ਗਉੜੀ ੫	ਸਤਿਗੁਰਿ ਮੋਕਉ ਏ:	੬	੨੨੩
ਵਡ: ੩	ਸਤਿਗੁਰਿ ਮੋਕਉ ਹ:	੮	੫੫੯
ਆਸਾ ੪	ਸਤਿਗੁਰ ਮੋਕਉ ਹ:	੧੨	੩੬੯
ਭੈਰਉ ੫	ਸਤਿਗੁਰ ਮੋਕਉ ਕੀ:	੨	੧੧੫੭
ਆਸਾ ੫	ਸਤਿਗੁਰਿ ਮੋਕਉ ਦੀ	੧੫	੩੭੧
ਸਲੋਕ ੪	ਸਤਿਗੁਰਿ ਮੈਡਾ ਮਿਤੁ:	੧੪	੧੪੨੧
ਸਵਯੇ ੪	ਸਤਿਗਰ ਮਤਿ ਗੂੜ:	੧੮	੧੩੯੬
ਮਾਰੂ ੧	ਸਤਿਗੁਰ ਮਤਿ ਤਾਰੇ:	੧੭	੧੦੨੭
ਗਉੜੀ ੪	ਸਤਿਗੁਰ ਮਤਿ ਨਾਮ	੭	੧੭੫
ਸੂਹੀ ੪	ਸਤਿਗੁਰਿ ਮੀਤਿ ਮਿਲਾ:	੭	੭੫੯
ਬਸੰ: ੩	ਸਤਿਗੁਰਿ ਮੈਨੋ ਏਕ:	੬	੧੧੭੩
ਸਿਰੀ: ੩	ਸਤਿਗੁਰ ਮਨ ਕਾਮ:	੫	੨੬
ਮਾਰੂ ੪	ਸਤਿਗੁਰ ਮਨਿ ਵਸਿ:	੪	੧੦੭੦
ਬਸੰਤ ਰਾਮਾ:	ਸਤਿਗੁਰ ਮੈ ਬਲਿਹਾ:	੧੩	੧੧੯੫
ਭੈਰਉ: ੫	ਸਤਿਗੁਰੁ ਮੇਰੇ ਸਚਾ:	੩	੧੧੪੨
ਧਨਾ: ੫	ਸਤਿਗੁਰੁ ਮੇਰਾ ਸਦਾ:	੩	੬੭੫
ਸੂਹੀ ੪	ਸਤਿਗੁਰ ਮੇਰਾ ਸਦਾ:	੭	੭੫੯
ਪ੍ਰਭਾਤੀ ੩	ਸਤਿਗੁਰੁ ਮੇਰਾ ਸਦਾ:	੧੫	੧੩੩੩
ਆਸਾ ੫	ਸਤਿਗੁਰੁ ਮੇਰਾ ਸਦਾ:	੨	੩੮੩
ਭੈਰਉ ੫	ਸਤਿਗੁਰੁ ਮੇਰਾ ਸਭ:	੩	੧੧੪੨
ਭੈਰਉ ੫	ਸਤਿਗੁਰ ਮੇਰਾ ਸਰ:	੫	੧੧੪੨
ਭੈਰਉ ੫	ਸਤਿਗੁਰ ਮੇਰੇ ਕੀ ਵ:	੫	੧੧੪੨
ਭੈਰਉ ੫	ਸਤਿਗੁਰ ਮੇਰਾ ਘਰਿ:	੬	੧੧੪੨
ਸਾਰੰਗ ੫	ਸਤਿਗੁਰ ਮੂਰਤਿ ਕ:	੧੧	੧੨੦੨
ਭੈਰਉ ੫	ਸਤਿਗੁਰੁ ਮੇਰਾ ਤਾਣੁ:	੬	੧੧੪੨
ਭੈਰਉ ੫	ਸਤਿਗੁਰੁ ਮੇਰਾ ਪੁਰਖੁ:	੪	੧੧੪੨
ਭੈਰ: ੫	ਸਤਿਗੁਰੁ ਮੇਰਾ ਬੇਮੁ:	੩	੧੧੪੨
ਭੈਰ: ੫	ਸਤਿਗੁਰੁ ਮੇਰਾ ਮਾਰਿ:	੫	੧੧੪੨
ਮਾਰੂ ੪	ਸਤਿਗੁਰੁ ਮੇਰਾ ਮਿਤ੍ਰ:	੬	੯੯੭
ਮਾਝ ੫	ਸਤਿਗੁਰ ਮੇਰਾ ਵਡ:	੧	੯੯
ਸਲੋ: ੩	ਸਤਿਗੁਰਿ ਮਿਲੇ ਉਲ:	੧੨	੧੪੧੪
ਸੋਰ: ੩	ਸਤਿਗੁਰ ਮਿਲਿਐ ਉ:	੧੭	੬੦੨
ਵਡ: ੩	ਸਤਿਗੁਰਿ ਮਿਲਿਐ ਉ.	੧੨	੫੫੮
ਸਿਰੀ: ਵਾਰ੩	ਸਤਿਗੁਰ ਮਿਲਿਐ ਉ:	੯	੯੧
ਬਿਹਾ: ਵਾਰ੩	ਸਤਿਗੁਰਿ ਮਿਲਿਐ ਐ:	੩	੫੫੬
ਆਸਾ ੩	ਸਤਿਗੁਰਿ ਮਿਲਿਐ ਆ:	੧੬	੪੨੪
ਸੂਹੀ ਵਾਰ ੩	ਸਤਿਗੁਰਿ ਮਿਲਿਐ ਸੂ:	੧	੭੮੭
ਗਉ: ੧	ਸਤਿਗੁਰਿ ਮਿਲਿਐ ਸ:	੧੬	੧੫੩
ਆਸਾਵਾਰ ੧	ਸਤਿਗੁਰ ਮਿਲਿਐ: ਸ:	੩	੪੬੫
ਆਸਾਵਾਰ ੧	ਸਤਿਗੁਰ ਮਿਲਿਐ ਸ:	੧੦	੪੬੭
ਵਡ: ੩	ਸਤਿਗੁਰਿ ਮਿਲਿਐ ਸ:	੫	੫੫੯
ਰਾਮ: ਵਾਰ ੩	ਸਤਿਗੁਰਿ ਮਿਲਿਐ ਸ:	੭	੯੪੭
ਸਿਰੀ: ੩	ਸਤਿਗੁਰੁ ਮਿਲਿਐ ਸ:	੧	੩੩
ਆਸਾਵਾਰ ੧	ਸਤਿਗੁਰ ਮਿਲਿਐ ਸਦਾ:	੮	੪੬੬
ਗੂਜ:ਵਾਰ ੩	ਸਤਿਗੁਰ ਮਿਲਿਐ ਹ:	੧	੫੧੦

ਗਉ: ਵਾਰ੪	ਸਤਿਗੁਰ ਵਿਚਿ ਆ:	੧੦	੩੦੨
ਆਸਾਵਾਰ ੧	ਸਤਿਗੁਰ ਵਿਚ ਆਪ	੭	੪੬੬
ਗਉ:ਵਾਰ ੪	ਸਤਿਗੁਰ ਵਿਚਿ ਅੰਮ੍ਰਿ:	੧੬	੩੦੦
ਸਲੋਕ ੪	ਸਤਿਗੁਰ ਵਿਚਿ ਅੰਮ੍ਰਿ:	੧੭	੧੪੨੩
ਸਿਰੀ: ਵਾਰ੩	ਸਤਿਗੁਰ ਵਿਚਿ ਨਾਮੁ:	੧੧	੮੮
ਸੋਰਠ: ੪	ਸਤਿਗੁਰ ਵਿਚਿ ਨਾਮੁ:	੨	੬੦੫
ਸਿਰੀ: ੪	ਸਤਿਗੁਰ ਵਕਨੁ ਰਤੰ:	੧੨	੪੧
ਸਲੋ: ੩	ਸਤਿਗੁਰ ਵਿਚ ਵਡੀ:	੬	੧੪੧੯
ਗਉ:ਵਾਰ ੪	ਸਤਿਗੁਰ ਵਿਚ ਵਡੀ:	੧੦	੩੦੩
ਆਸਾ ੩	ਸਤਿਗੁਰ ਵਿਚ ਵਡੀ	੧੨	੩੬੧
ਆਸਾ ਵਾ: ੧	ਸਤਿਗੁਰ ਵਿਟਹੁ ਵਾਰਿ:	੯	੪੭੦
ਸਿਰੀ: ੫	ਸਤਿਗੁਰ ਵਿਟਹੁ ਵਾਰਿ:	੨	੫੩
ਆਸਾ ਵਾ: ੧	ਸਤਿਗੁਰ ਵਡਾ ਕਰਿ:	੧	੪੭੩
ਮਲਾ: ੩	ਸਤਿਗੁਰ ਵਿਣੁ ਕਿਨੈ::	੧੧	੧੨੭੬
ਮਾਰੂ ੧	ਸਤਿਗੁਰੁ ਵੇਪਰਵਾ:	੭	੧੦੨੪
ਮਾਰੂ ੧	ਸਤਿਜੁਗਿ ਸਾਚੁ ਕਹੈ:	੧੫	੧੦੨੩
ਰਾਮ: ੩	ਸਤਜੁਗਿ ਸਚੁ ਕਹੈ:	੧	੮੮੦
ਮਾਰੂ ੧	ਸਤਿਜੁਗ ਸਤੁ ਸੰਤੋ:	੧੩	੧੦੨੩
ਗਉ: ਰਵ:	ਸਤਜੁਗਿ ਸਤੁ ਤੇਤਾ:	੧੦	੩੪੬
ਆਸਾ ੪	ਸਤਿਜੁਗਿ ਸਭੁ ਸੰਤੋਖ:	੮	੪੪੫
ਆਸਾ ੪	ਸਤਜੁਗਿ ਸਭੁ ਸੰਤੋ:	੧੧	੪੪੫
ਸਵਯੇ ੧	ਸਤਜੁਗਿ ਤੇ ਮਾਣਿਓ:	੭	੧੩੯੦
ਰਾਮ: ੩	ਸਤਜੁਗਿ ਧਰਮੁ ਪੈ:	੨	੮੮੦
ਆਸਾਵਾ: ੧	ਸਤਜੁਗ ਰਥ ਸੰਤੋ:	੨	੪੭੦
ਆਸਾ ੫	ਸਤਜੁਗ ਤੇ੍ਤਾ ਦੁਆ:	੭	੪੦੬
ਗਉ: ੫	ਸਤਿ ਤੇ ਜਨ ਜਾ ਰਿ:	੧੭	੨੮੪
ਸਾਰੰ: ੫	ਸਤਿ ਤੇ ਜਨ ਜਿਨ ਪ:	੮	੧੨੨੬
ਮਾਰੂ ੫	ਸਤਿਨਾਮੁ ਤੇਰਾ ਪਰਾ:	੧੧	੧੦੮੩
ਗਉੜੀ ੫	ਸਤਿਨਾਮੁ ਪ੍ਰਭਕਾ ਸੁ:	੧੬	੨੮੪
ਗਉ: ੫	ਸਤਿ ਨਿਰਤਿ ਬੂਝੈ ਜੈ:	੧੭	੨੮੪
ਮਾਝ ਵਾਰ ੧	ਸਤੀ ਪਹਰੀ ਸਤ ਭ:	੧੨	੧੪੬
ਰਾਮ: ਵਾਰ੧	ਸਤੀ ਪਾਪੁ ਕਰਿ ਸਤ:	੧੧	੯੫੧
ਕੇਦਾ: ੫	ਸਤਿ ਪੁਰਖ ਅਕਾਲ:	੧੦	੧੧੨੧
ਸਾਰੰ: ੫	ਸਤ.ਪੁਰਖ ਸਤਿ ਅਸ:	੧੧	੧੨੩੬
ਮਾਰੂ ੫	ਸਤਿ ਪੁਰਖੁ ਸਤਿਗੁਰ:	੪	੧੦੭੮
ਗਉੜੀ ੫	ਸਤਿ ਪੁਰਖ ਸਭ ਮਾ:	੧੫	੨੮੪
ਗਉ: ਵਾਰ੪	ਸਤਿ ਪੁਰਖ ਕੀ ਤਪਾ:	੧੭	੩੧੫
ਗੋਂਡ ੫	ਸਤਿ ਪੁਰਖ ਜਾਕੋ ਹੈ:	੨	੮੬੩
ਗਉ: ੫	ਸਤਿ ਪੁਰਖੁ ਜਿਨਿ ਜਾ:	੧੨	੨੮੬
ਗਉੜੀ ੫	ਸਤਿ ਪੁਰਖੁ ਤੇ ਭਿੰਨ ਨ:	੧੬	੨੫੦
ਗਉ: ੫	ਸਤਿ ਪੁਰਖੁ ਪੂਰਨ:	੮	੨੮੭
ਸਾਰੰ: ੫	ਸਤਿ ਪਰਮੇਸਰ ਸਤਿ:	੩	੧੨੨੧
ਗਉੜੀ ੫	ਸਤਿ ਬਚਨ ਸਾਧੂ ਉ:	੧੭	੨੮੪
ਗਉੜੀ ੫	ਸਤਿ ਬਚਨ ਸਾਧੂ ਸ:	੭	੨੯੪
ਬਿਲਾਵਲ ੫	ਸਤਿ ਬਚ ਸਾਧੂ ਕ:	੧੭	੮੦੭

ਬਿਲਾਵਲ ੫	ਸਤਿ ਬਚਨ ਨਾਨਕੁ ਕ:	੫	੮੧੫
ਗੋਂਡ ੫	ਸਤਿ ਬਚਨ ਵਰਤ:	੧੮	੮੬੯
ਰਾਮ: ੧	ਸਤੁ ਬੰਧਿ ਕੁਪੀਨ ਭਰਿ:	੭	੯੦੭
ਗਉ: ੧	ਸਤਿ ਭਾਈ ਕਰਿ ਏਹੁ:	੧੪	੧੫੧
ਰਾਮ: ੫	ਸਤਿ ਮਾਹਿ ਲੇ ਸਤਿ ਸ:	੧੧	੮੯੦
ਭੈਰਉ ਕਬੀਰ	ਸਤਰਿ ਸੈਇ ਸਲਾਰ:	੪	੧੧੬੧
ਆਸਾ ਕਬੀਰ	ਸਤਰਿ ਕਾਬਾ ਘਟਹੀ:	੪	੪੮੦
ਮਾਝ ਵਾ: ੧	ਸਤਰਿ ਕਾ ਮਤਿ ਹੀਣੁ:	੩	੧੩੮
ਆਸਾ ੧	ਸਤਰੰਜ ਬਾਜੀ ਪਕੈ:	੧੬	੩੫੯
ਧਨਾ: ਨਾਮ:	ਸਤਰਿ ਦੋਇ ਭਰੇ ਅੰ:	੩	੬੯੩
ਸਲੋਕ ੧	ਸਤੀ ਰੰਨੀ ਘਰੇ ਸਿਆ:	੧੧	੧੪੧੨
ਸਵਯੇ ੫	ਸਤਿ ਰੂਪ ਸਤਿਨਾਮੁ:	੧੨	੧੪੦੮
ਗਉ: ਕਬੀਰ	ਸਤਿ ਰਾਮੁ ਝੂਠਾ ਸਭੁ:	੧੬	੩੨੬
ਮਾਝ ਵਾਰ ੧	ਸਤਵੈ ਸੰਜਿ ਕੀਆ:	੧੭	੧੩੭
ਸਵਯੇ ੫	ਸਤਵੰਤ ਹਰਿ ਨਾਮੁ:	੧੭	੧੪੦੭
ਵਡ: ੩	ਸਦਾ ਉਰਧਾਰੇ ਨੇਹੁ:	੭	੫੮੪
ਸਵਯੇ ੨	ਸਦਾ ਅਕਲ ਲਿਵ ਰ:	੧੮	੧੩੯੧
ਸੂਹੀ ੩	ਸਦਾ ਅਖੁਟੁ ਕਦੇ ਨ:	੩	੭੬੯
ਆਸਾ ੫	ਸਦਾ ਅਨੰਦ ਅਨੰਦੀ:	੮	੩੯੫
ਮਾਰੂ ੩	ਸਦਾ ਅਨੰਦੁ ਸਚੇ ਗੁ:	੩	੧੦੬੧
ਗਉ: ੩	ਸਦਾ ਅਨੰਦ ਹਰਿਨਾ:	੭	੨੩੩
ਧਨਾ: ੪	ਸਦਾ ਅਨੰਦ ਹੋਵੈ ਦਿ:	੭	੬੬੯
ਆਸਾ ੩	ਸਦਾ ਅਨੰਦ ਹੋਵੈ ਦਿ:	੧੩	੩੬੩
ਮਾਰੂ ੫	ਸਦਾ ਅਨੰਦੁ ਕਰੇ:	੯	੧੦੭੩
ਸੋਰਠ ੫	ਸਦਾ ਅਨੰਦ ਕਰਹੁ:	੮	੬੨੦
ਰਾਮ: ੫	ਸਦਾ ਅਨੰਦ ਗੁਰ ਪੂ:	੧੦	੮੮੩
ਬਿਹਾ:ਵਾਰ ੩	ਸਦਾ ਅਨੰਦਿ ਗਾਵਹਿ:	੧੦	੫੫੧
ਗਉ: ੫	ਸਦਾ ਅਨੰਦੁ ਜਾ ਹਰਿ:	੫	੧੮੬
ਗਉ: ੫	ਸਦਾ ਅਨੰਦ ਤਹ ਨ:	੪	੨੭੫
ਭੈਰਉ ੫	ਸਦਾ ਅਨੰਦੁ ਨਾਹੀ ਕਿ:	੧੬	੧੧੪੯
ਗਉ: ੫	ਸਦਾ ਅਨੰਦੁ ਨਿਹਚ:	੧੩	੨੩੭
ਰਾਮ: ੫	ਸਦਾ ਅਨੰਦੁ ਨ ਹੋ:	੪	੮੯੩
ਸੂਹੀ ੫	ਸਦਾ ਅਨੰਦੁ ਨਾਨਕ:	੧੧	੭੪੪
ਮਾਝ ੩	ਸਦਾ ਅਨੰਦਿ ਰਹੈ ਸੁ:	੪	੧੨੬
ਆਸਾ ਵਾਰ੧	ਸਦਾ ਅਨੰਦਿ ਰਹਹਿ:	੪	੪੬੬
ਮਾਝ ੩	ਸਦਾ ਅਨੰਦ ਰਹਹਿ:	੧੭	੧੨੨
ਮਾਝ ੫	ਸਦਾ ਅਨੰਦਿ ਰਹਹਿ:	੧੬	੧੨੧
ਮਾਝ ੩	ਸਦਾ ਅਨੰਦ ਰਹੈ ਦਿ:	੪	੧੨੫
ਗਉ: ਵਾਰ੪	ਸਦਾ ਅਨੰਦਿ ਰਹੈ ਦਿ:	੧੫	੩੦੫
ਸਿਰੀ: ੩	ਸਦਾ ਅਨੰਦਿ ਰਹੈ ਦਿ:	੬	੩੧
ਮਲਾ: ੪	ਸਦਾ ਅ ਨੰਦਿ ਰਹੈ ਦਿ	੮	੧੨੬੫
ਗਉ: ੩	ਸਦਾ ਅਨੰਦਿ ਰਹੈ ਦਿ:	੧੪	੨੪੫
ਆਸਾ ੩	ਸਦਾ ਅਨੰਦਿ ਰਹੈ ਦਿ:	੮	੪੪੮
ਵਡ: ੩	ਸਦਾ ਅਨੰਦਿ ਰਹੈ ਦਿ:	੨	੫੮੫
ਸੂਹੀ ੪	ਸਦਾ ਅਨਾਦਿ ਰਹੈ ਦਿ:	੧੬	੭੩੨

ਗਉ: ੫	ਸਦਾ ਨਿਕਟ ਕਰ ਤਿ:	੨	੧੭੭
ਗਉ: ੫	ਸਦਾ ਨਿਕਟਿ ਨਿਕਟਿ:	੨	੨੭੫
ਵਡ: ੩	ਸਦਾ ਨਿਬਹੈ ਚਲੈ ਤੇ:	੧	੫੬੦
ਵਡ: ੩	ਸਦਾ ਨਾਮੁ ਸਮਾਲੇ ਸ:	੩	੫੮੪
ਬਸੰਤ ੧	ਸਦਾ ਨਾਮੁ ਵਖਾਣੈ ਅ:	੭	੧੧੮੮
ਭੈਰਉ ੩	ਸਦਾ ਨਿਰਮਲ ਹੈ ਜੋ:	੧੫	੧੧੩੩
ਵਡ: ਵਾ: ੩	ਸਦਾ ਨਿਰਮਲ ਮੈਲੁ:	੧੩	੫੮੫
ਸਵਯੇ ੪	ਸਦਾ ਨਿਰਵੈਰੁ ਨਿਰੰ:	੧੭	੧੪੦੦
ਕਲਿਆਨ ੫	ਸਦ ਨਵ ਤਨ ਮਨ:	੨	੧੩੩੨
ਆਸਾ ੩	ਸਦਾ ਪਿਰਕੈ ਸੰਗਿ ਰ:	੧੪	੪੨੮
ਆਸਾ: ੩	ਸਦਾ ਪ੍ਰੀਤਮ ਪ੍ਰਭੁ ਹੋ:	੧	੩੬੩
ਸਿਰੀ: ੩	ਸਦਾ ਪਿਰੁ ਨਿਹਚਲੁ:	੧੬	੬੬
ਸਿਰੀ ੩	ਸਦਾ ਪਿਰ ਰਾਵਹਿ ਆ:	੩	੩੮
ਵਡ: ੩	ਸਦਾ ਪਿਰੁ ਰਾਵਹਿ ਆ:	੭	੫੫੯
ਗਉ: ੫	ਸਦਾ ਬਸਹਿ ਪਾਰਬ੍ਰ:	੩	੨੭੮
ਬਸੰ: ੩	ਸਦਾ ਬਸੰਤੁ ਗੁਰ ਸ:	੧੪	੧੧੭੬
ਬਸੰਤ ੫	ਸਦ ਬਸੰਤ ਗੁਰ ਮਿ:	੫	੧੧੮੦
ਟੋਡੀ ੫	ਸਦ ਬਖਸਿੰਦ ਸਦਾ:	੧੭	੭੧੩
ਰਾਮ: ੧	ਸਦ ਬੈਰਾਗੀ ਤਤੁ ਪ:	੭	੯੦੪
ਬਿਲਾ: ੧	ਸਦ ਬੈਰਾਗਨਿ ਹਰਿ:	੯	੭੯੬
ਗਉ:ਵਾਰ ੩	ਸਦਾ ਬੁਲਾਈਐ ਮਹ:	੬	੩੧੪
ਗਉ: ੫	ਸਦ ਬਲਿਹਾਰੀ ਸਤਿ:	੧੦	੨੮੭
ਆਸਾ ੫	ਸਦ ਬਲਿਹਾਰੈ ਕਰਿ:	੧੨	੪੫੩
ਪ੍ਰਭਾਤੀ ੩	ਸਦ ਬਲਿਹਾਰੀ ਗੁਰ:	੯	੧੩੩੪
ਸਿਰੀ: ੩	ਸਦ ਬਲਿਹਾਰੀ ਗੁਰ:	੧	੬੮
ਸੋਰਠ ੫	ਸਦ ਬਲਿਹਾਰਿ ਜਾਉ:	੧੫	੬੧੫
ਰਾਮ: ੫	ਸਦ ਬਲਿਹਾਰਿ ਜਾਉ:	੨	੮੮੭
ਮਾਝ ੫	ਸਦ ਬਲਿਹਾਰਿ ਜਾਈ:	੪	੧੦੫
ਜੈਤ: ਵਾਰ:੫	ਸਦ ਬਲਿਹਾਰੀ ਤਿਨਾ:	੩	੭੦੯
ਬਿਲਾ:ਵਾਰ੩	ਸਦਾ ਬਿਲਾਵਲ ਅਨੰ:	੧੪	੮੪੯
ਆਸਾ ੫	ਸਦਾ ਭੁਖੀਪਿਰ ਜਾਨੈ:	੧੩	੩੯੪
ਮਾਰੂ ੩	ਸਦਾ ਭਗਤ ਤੇਰੀ ਸ:	੪	੧੦੫੪
ਮਾਝ ੩	ਸਦਾ ਮੁਕਤੁ ਆਪੇ ਹੀ:	੧੪	੧੨੫
ਮਾਝ ੩	ਸਦਾ ਮੁਕਤੁ ਹਰਿ ਮੰ:	੧੫	੧੨੩
ਰਾਮ ੫	ਸਦਾ ਮੁਕਤੁ ਤਾਕੇ ਪੂ:	੧	੮੯੧
ਬਸੰ: ੧	ਸਦਾ ਮੁਕਤਿ ਬਧਿ ਨ:	੭	੧੧੮੮
ਮਾਰੂ ੩	ਸਦਾ ਮੁਕਤੁ ਰਹੈ ਇਕ:	੧੦	੧੦੫੪
ਪ੍ਰਭਾ: ੩	ਸਦਾ ਮੀਠਾ ਕਦੇ ਨ ਫੀ:	੧੪	੧੩੩੩
ਮਲਾ: ੩	ਸਦਾ ਰਹਹੁ ਹਰਿ ਕੀ:	੭	੧੨੬੧
ਗਉ: ੩	ਸਦਾ ਰਹੈ ਹਰਿਨਾਮਿ:	੧੩	੨੩੧
ਧਨਾ: ੪	ਸਦਾ ਰਹੈ ਕਰਿ ਜੋੜਿ:	੧੬	੬੯੦
ਸੂਹੀ ੧	ਸਦਾ ਰਹੈ ਨਿਹਕਾਮੁ:	੧੨	੭੫੨
ਸਵਯੇ ੨	ਸਦ ਰੰਗਿ ਸਹਜਿ ਕ:	੬	੧੩੯੨
ਵਡ: ੩	ਸਦਾ ਰੰਗਿ ਰਾਤੀ ਸਹ:	੫	੫੬੮
ਬਸੰਤ ੩	ਸਦਾ ਰੰਗਿ ਰਾਤੇ ਸਚਿ:	੧੫	੧੧੭੫

ਸਿਰੀ: ੩	ਸ਼ਦਾ ਰੰਗਿ ਰਾਤੇ ਸਚ:	੯	੬੯
ਮਾਰੂ ੩	ਸਦਾ ਰੰਗਿ ਰਾਤੇ ਹਰਿ:	੩	੧੦੫੭
ਬਿਲਾਵਲ ੩	ਸਦਾ ਰੰਗਿ ਰਾਤੇ ਤੇਰੈ:	੫	੭੯੮
ਸੂਹੀ ੫	ਸਦਾ ਰੰਗੀਲਾ ਲਾਲੁ:	੭	੭੬੧
ਬਸੰਤ ੫	ਸਦਾ ਰਿਦੈ ਜਪੀ ਪ੍ਰਭ:	੪	੧੧੮੧
ਆਸਾ ੩	ਸਦਾ ਰਵਹਿ ਪਿਰ ਆ:	੨	੪੨੯
ਆਸਾ ੩	ਸਦਾ ਰਾਵਹਿ ਪਿਰ ਆ:	੧੨	੪੨੬
ਸਿਰੀ: ਵਾਰ੩	ਸਦਾ ਰਾਵੇ ਪਿਰ ਆ:	੧	੯੦
ਰਾਮ ਵਾਰ ੩	ਸਦਾ ਰਵੈ ਪਿਰ ਆਪ:	* ੩	੯੫੦
ਆਸਾ ੧	ਸਦਾ ਬਿਗਾਸੰ ਪ੍ਰਮਲ:	੬	੩੫੨
ਗਉ: ੫	ਸਦੀਵ ਗਨੀਵ ਸੁਹਾਵ:	੧੭	੨੫੩
ਵਡ: ੧	ਸਦੜੇ ਆਏ ਤਿਨਾ ਜਾ	੧੩	੫੮੦
ਮਾਰੂ ੩	ਸਦਾ ਤ੍ਰਿਪਤਿ ਪਵਿਤ੍ਰ:	੮	੧੦੪੮
ਸਿਰੀ: ੫	ਸਨਿਆਸੀ ਹਮ ਚਾ:	੮	੭੧
ਆਸਾ ਕਬੀਰ	ਸਨਕ ਸਨੰਦ ਅੰਤੁ	੫	੪੭੮
ਸਾਰੰਗ ੧	ਸਨਕ ਸਨਾਦਕਿ ਬ੍ਰਹ:	੧੩	੧੨੩੨
ਬਸੰ: ਕਬੀਰ	ਸਨਕ ਸਨੰਦਨ ਸਿ:	੧੪	੧੧੯੪
ਭੈਰਉ ੧	ਸਨਕ ਸਨੰਦਨ ਤਪ:	੯	੧੧੨੫
ਗੂਜਰੀ ੪	ਸਨਕ ਸਨੰਦਨ ਨਾ:	੧	੫੦੭
ਧਨਾ:ਕਬੀਰ	ਸਨਕ ਸਨੰਦ ਮਹੇ:	੧੫	੬੯੧
ਗਉ: ਕਬੀਰ	ਸਨਕਾਦਿਕ ਨਾਰਦ:	੮	੩੩੦
ਸਾਰੰ: ੫	ਸਨਕਾਦਿਕ ਬ੍ਰਹਮਾ:	੭	੧੨੨੪
ਆਸਾ ੫	ਸਨਮੁਖ ਸਹਿਬਾਨ:	੪	੪੬੨
ਮਾਰੂ ਵਾਰ ੩	ਸਨਮੁਖ ਸਦਾ ਸੋਹ:	੫	੧੦੮੮
ਰਾਮ: ੩	ਸਨਮੁਖ ਸਿਧ ਭੇਟ:	੨	੮੭੮
ਮਲਾ: ਨਾਮ:	ਸਪਤ ਸਮੁੰਦਰ ਜਾਚੈ:	੧੧	੧੨੯੨
ਸਿਰੀ:ਵਾ: ੪	ਸਪਤ ਦੀਪ ਸਪਤ:	੪	੮੪
ਗਉ: ੫	ਸਪਤਮਿ ਸੰਚਹ ਨਾ:	੫	੨੯੮
ਬਿਲਾ: ੧	ਸਪਤਮੀ ਸਤੁ ਸੰਤੋ:	੧੪	੮੩੯
ਸੂਹੀ ੩	ਸਪੈ ਦੁਧੁ ਪੀਆਈਐ	੧੬	੭੫੫
ਮਾਰੂ ੧	ਸਪੁ ਪਿੜਾਈ ਪਾਈਐ:	੧੬	੧੦੦੯
ਸੋਰ: ਵਾਰ ੩	ਸਫਲਿਓ ਸਤਿਗੁਰੁ:	੩	੬੪੩
ਗਉ: ੫	ਸਫਲ ਓਹੁ ਮਾਥਾ ਸੰ:	੧੭	੧੯੧
ਮਾਰੂ ੧	ਸਫਲਿਓ ਬਿਰਖੁ ਅੰ:	੧੫	੧੦੩੩
ਰਾਮ:ਵਾਰ ੫	ਸਫਲਿਓ ਬਿਰਖੁ ਸ:	੧੦	੯੬੫
ਸਿਰੀ: ੧	ਸਫ਼ਲਿਓ ਬਿਰਖ ਹ:	੮	੫੯
ਬਸੰਤ ੩	ਸਫਲਿਓ ਬਿਰਖੁ ਹ:	੧੮	੧੧੭੩
ਦੇਵ: ੫	ਸਫਲ ਆਇਆ ਜੀਵ:	੧	੫੩੧
ਆਸਾ ੫	ਸਫਲੁ ਸੁ ਆਇਆ ਹਾਂ	੬	੪੧੦
ਬਿਲਾ: ੫	ਸਫਲ ਸੋਹਾਗਣਿ ਨਾ:	੬	੮੧੨
ਬਿਹਾ ੫	ਸਫਲਾ ਸੁ ਦਿਨਸ ਰੈ:	੭	੫੪੩
ਕਲਿਆਨ ੫	ਸਫਲ ਸਫਲ ਸਫ:	੧	੧੩੨੨
ਧਨਾ: ੫	ਸਫਲ ਸਫਲ ਭਈ:	੧੨	੬੮੭
ਮਾਝ ੫	ਸਫਲ ਮੂਬਾਣੀ ਜਿਤੁ:	੧	੧੦੩
ਸਾਰੰਗ ੫	ਸਫਲ ਸੇਵਾ ਸੁਆਮੀ:	੧੫	੧੨੧੮

ਮਾਰੂ ੧	ਸਬਦ ਸੁਰਤਿ ਬਿਨੁ:	੭	੧੦੪੨
ਮਾਰੂ ੧	ਸਬਦਿ ਸੁਰਤਿ ਬਿਨੁ ਆ:	੧੪	੧੦੩੧
ਵਡ:ਵਾਰ ੩	ਸਬਦੈ ਸਾਰ ਨ ਜਾਣ:	੪	੫੮੯
ਸਵਯੇ ੨	ਸਬਦ ਸੂਰ ਬਲਵੰਤ:	੧੭	੧੩੯੧
ਗਉ: ੧	ਸਬਦਿ ਸਾਲਾਹੇ ਅੰਤੁ:	੧	੧੫੮
ਪ੍ਰਭਾ: ੩	ਸਬਦਿ ਸਲਾਹੀ ਸਦਾ:	੧੫	੧੩੩੩
ਸੋਰਠ ੩	ਸਬਦਿ ਸਲਾਹੀ ਸਦਾ:	੧੫	੬੦੦
ਮਾਰੂ ੩	ਸਬਦੁ ਸਲਾਹਹਿ ਸੇ	੩	੧੦੫੪
ਸਿਰੀ: ੧	ਸਬਦਿ ਸਾਲਾਹੀ ਮਨਿ:	੬	੫੮
ਸਿਰੀ: ੩	ਸਬਦਿ ਸਾਲਾਹੀ ਮਨਿ:	੫	੩੬
ਮਾਰੂ ੩	ਸਬਦੇ ਸੇਵੈ ਸੋ ਜਨੁ:	੧੬	੧੦੫੫
ਮਾਰੂ ੩	ਸਬਦੇ ਸੇਵਨਿ ਭਾਇ:	੮	੧੦੫੬
ਮਾਝ ਵਾਰ ੧	ਸਬਦਿ ਸੁਵਾਰੀ ਆ:	੧੩	੧੪੮
ਸਿਰੀ: ੧	ਸਬਦਿ ਸਵਾਰੀ ਸੋ:	੫	੫੬
ਰਾਮ: ੧	ਸਬਦਿ ਸਵਾਰੀ ਸਾਚਿ:	੧੩	੯੩੩
ਸੂਹੀ ੫	ਸਬਦਿ ਸਵਾਰੇ ਸਤਿ:	੭	੭੮੩
ਗੂਜਰੀਵਾਰ੪	ਸਬਦੇ ਹਉਮੈ ਖੋਈ:	੩	੫੧੦
ਆਸਾ ੩	ਸਬਦੇ ਹਉਮੈ ਮਾਰੀ:	੪	੪੨੯
ਸਿਰੀ: ੩	ਸਬਦੇ ਹਉਮੈ ਮਾਰੀ:	੫	੬੭
ਰਾਮ: ਵਾ: ੩	ਸਬਦੇ ਹੀ ਸੋਝੀ ਪ:	੧	੯੪੯
ਸਿਰੀ: ੩	ਸਬਦੇ ਹੀ ਹਰਿ ਮਨਿ:	੮	੬੮
ਸਿਰੀ: ੩	ਸਬਦੈ ਹੀਤੇ ਸਹਜੁ:	੫	੬੮
ਸਿਰੀ: ੧	ਸਬਦੈ ਹੀਤੇ ਪਾਈਐ:	੯	੫੮
ਸੋਰ: ਵਾਰ ੩	ਸਬਦੇ ਹੀ ਨਾਉ ਊ:	੫	੬੪੪
ਮਾਝ ੩	ਸਬਦੇ ਹੀ ਫਿਰਿ ਓਪ:	੮	੧੧੭
ਆਸਾ ੩	ਸਬਦੋ ਹੀ ਭਗਤ ਜਾ:	੧੦	੪੨੯
ਸਿਰੀ: ੧	ਸਬਦਾਹ ਮਾਹਿ ਵਖਾ:	੮	੬੪
ਸਵਯੇ ੪	ਸਬਦੁ ਹਰਿ ਹਰਿ ਜ:	੧੨	੧੪੦੦
ਰਾਮ: ੧	ਸਬਦੈ ਕਾ ਨਿਬੇੜਾ ਸੁ:	੧੨	੯੪੬
ਰਾਮ: ੧	ਸਬਦੁ ਕਮਾਈਐ ਖਾ:	੬	੯੪੩
ਵਡ: ੩	ਸਬਦੇ ਕਾਲੁ ਮਾਰਿ ਸ:	੪	੫੮੪
ਮਲਾ:ਵਾ: ੧	ਸਬਦੁ ਖੋਜਿ ਇਹੁ ਘ:	੫	੧੨੯੧
ਗਉ: ੩	ਸਬਦੁ ਖੇਵਟੁ ਵਿਚਿ:	੧੬	੨੪੫
ਪ੍ਰਭਾਤੀ ੧	ਸਬਦੇ ਗਤਿ ਮਤਿ ਮੇ:	੧੦	੧੩੪੨
ਰਾਮ: ੧	ਸਬਦੁ ਗੁਰੂ ਸੁਰਤਿ:	੨	੯੪੩
ਵਡ: ਵਾ: ੩	ਸਬਦੁ ਗੁਰੂ ਕਾ ਸਦ:	੧੦	੫੯੩
ਸੋਰ ੩	ਸਬਦੁ ਗੁਰ ਦਾਤਾ ਜਿ:	੬	੬੦੧
ਸਵਯੇ ੫	ਸਬਦੁ ਗੁਰੂ ਪਰਕਾ:	੨	੧੪੦੭
ਸੋਰਠ ੧	ਸਬਦੁ ਗੁਰ ਪੀਰਾ ਗਹਿ:	੭	੬੩੫
ਰਾਮ: ੧	ਸਬਦਿ ਗੁਰੂ ਭਵ ਸਾਗ:	੧੪	੯੪੪
ਸੂਹੀ ੪	ਸਬਦ ਘਨੇਰੇ ਹਰਿ:	੭	੭੭੫
ਆਸਾ ੩	ਸਬਦਿ ਚਾਖੈ ਸਾਚਾ ਸਾ:	੨	੩੬੨
ਸੂਹੀ ੩	ਸਬਦੁ ਚੀਨਿ ਆਤਮੁ:	੭	੭੫੩
ਮਲਾ: ੩	ਸਬਦ ਚੀਨਿ ਸਹਜਿ:	੧੬	੮੩੨
ਪ੍ਰਭਾ: ੩	ਸਬਦੁ ਚੀਨਿ ਸੁਖੁ ਪਾ:	੬	੧੩੪੬

ਆਸਾ ੩	ਸਬਦ ਚੀਨ ਸਦਾ ਸੁ:	੯	੪੨੩
ਸੋਰਠਵਾਰ ੩	ਸਬਦੁ ਚੀਨਹਿ ਤਾ ਮ:	੯	੬੪੯
ਸਲੋਕ ੩	ਸਬਦੁ ਚੀਨਿ ਤਿਖ ਉ:	੧੬	੧੪੧੯
ਬਿਲਾ: ੩	ਸਬਦਿ ਚੀਨਿ ਫਿਰਿ ਲ:	੧੦	੮੪੨
ਮਲਾਰ ੧	ਸਬਦੁ ਚੀਨਿ ਭੈ ਕਪ:	੨	੧੨੫੫
ਵਡ: ੩	ਸਬਦੁ ਚੀਨਿ ਮਨੁ ਨਿ:	੯	੫੬੫
ਬਿਲਾ: ੧	ਸਬਦਿ ਜੋਤਿ ਜਗਾਇ:	੧੨	੮੪੩
ਰਾਮ: ੩	ਸਬਦੋ ਤ ਗਾਵਹੁ ਹਰੀ:	੩	੯੧੭
ਆਸਾ ੩	ਸਬਦਿ ਤਪਤ ਬੁਝਾ:	੨	੪੪੦
ਆਸਾ ੩	ਸਬਦਿ ਤਰੇ ਸਹਜਿ:	੧੮	੩੬੧
ਮਾਝ ੩	ਸਬਦਿ ਦਿਖਾਏ ਸਤਿ:	੯	੧੨੫
ਮਾਰੂ ੩	ਸਬਦੇ ਦੂਖ ਨਿਵਾਰ:	੬	੧੦੫੩
ਧਨਾ: ੩	ਸਬਦੁ ਦੀਪਕੁ ਵਾਰ:	੪	੬੬੪
ਮਾਰੂ ੩	ਸਬਦਿ ਧੋਪੈ ਤਾ ਹਛੀ:	੧੦	੧੦੮੫
ਪ੍ਰਭਾਤੀ ੧	ਸਬਦੇ ਧੋਵੈ ਵਿਰਲਾ:	੧੭	੧੩੪੪
ਗਉ:ਵਾਰ ੩	ਸਬਦੁ ਨ ਸੁਣਈ ਬ:	੧੭	੩੧੩
ਸਿਰੀ: ੩	ਸਬਦੁ ਨ ਚੀਨੈ ਸਦਾ:	੧੦	੨੯
ਸਿਰੀ: ੩	ਸਬਦੁ ਨ ਚੀਨੈ ਕਥਨੀ:	੩	੩੯
ਰਾਮ: ੧	ਸਬਦੁ ਨ ਚੀਨੈ ਲਵੈ:	੪	੯੪੧
ਸੋਰਠ ੩	ਸਬਦੁ ਨ ਜਾਣਹਿ ਸੇ:	੬	੬੦੧
ਸਿਰੀ: ੧	ਸਬਦਿ ਨ ਭੀਜੈ ਸਾ:	੭	੨੧
ਸਿਰੀ: ੩	ਸਬਦੈ ਨਾਮੁ ਧਿਆਈ:	੧	੬੭
ਪ੍ਰਭਾਤੀ ੧	ਸਬਦੈ ਨਾਮੁ ਰਖੈ ਉ:	੧੦	੧੩੪੨
ਸੂਹੀ ੧	ਸਬਦਿ ਨਿਵਾਰੀ ਆਗਿ:	੧੧	੭੫੨
ਗੋਂਡ ੪	ਸਬਦੁ ਪਛਾਣਿ ਰਾਮ:	੧	੮੬੧
ਸਿਰੀ: ੧	ਸਬਦਿ ਪਛਾਣੈ ਰਵਿ:	੧੮	੫੮
ਗਉ: ੫	ਸਬਦਿ ਪਛਾਨੈ ਤੀਨੋ:	੧੮	੨੨੧
ਸੂਹੀ ੧	ਸਬਦੇ ਪਤੀਜੈ ਅੰਕੁ:	੮	੭੬੭
ਮਾਰੂ ੧	ਸਬਦਿ ਪਤੀਜੈ ਅਲ:	੧੨	੧੦੨੪
ਮਲਾ: ੩	ਸਬਦੇ ਪਿਰੁ ਰਾਖਿਆ:	੧੫	੧੨੭੭
ਭੈਰ: ੩	ਸਬਦੁ ਬੀਚਾਰੇ ਮੋ ਜ:	੬	੧੧੩੧
ਗਉ: ੧	ਸਬਦੁ ਬੀਚਾਰਿ ਛੁ:	੧੭	੧੫੨
ਰਾਮ: ੧	ਸਬਦ ਬੀਚਾਰਿ ਭਏ:	੪	੯੦੪
ਸਾਰੰਗ ੧	ਸਬਦ ਬੀਚਾਰ ਭਰ:	੩	੧੨੩੩
ਭੈਰਉ ੧	ਸਬਦੁ ਬੀਚਾਰਿ ਰਾਮ:	੧੬	੧੧੨੬
ਮਾਰੂ ੩	ਸਬਦੇ ਬੂਝੈ ਆਪੁ ਸ:	੧੭	੧੦੫੯
ਮਾਰੂ ੧	ਸਬਦੁ ਬੁਝਾਏ ਸਤਿ:	੬	੧੦੨੧
ਮਾਰੂ ੩	ਸਬਦੁ ਬੁਝੈ ਸੋ ਮੇਲੁ:	੧੧	੧੦੪੪
ਸਾਰੰ: ੩	ਸਬਦ ਭਉ ਭੰਜਨ:	੯	੧੨੩੩
ਰਾਮ: ੧	ਸਬਦੁ ਭਾਖਤ ਸਸਿ:	੧੦	੯੪੩
ਮਾਝ ੩	ਸਬਦਿ ਭੇਦਿ ਕੋਈ ਮ:	੧੨	੧੧੭
ਰਾਮ: ੧	ਸਬਦਿ ਭੇਦਿ ਜਾਣੈ ਜਾ:	੯	੯੪੧
ਬਿਲਾ: ੧	ਸਬਦੇ ਭੇਦੇ ਤਉ ਪਤਿ:	੧੩	੮੩੯
ਮਾਰੂ ੩	ਸਬਦਿ ਭੇਦਿ ਭ੍ਰਮਿ ਕ:	੬	੯੯੪
ਆਸਾ ੩	ਸਬਦ ਮੁਆ ਵਿਚਹੁ:	੬	੩੬੧

ਮਾਰੂ ੪	ਸਰਣਿ ਪਰੇ ਜਪਿਓ:	੧੨	੯੯੫
ਗੂਜਰੀ ਵਾਰ੫	ਸਰਣਿ ਪਰੇ ਤੇਰੀ ਦਾ:	੨	੫੨੧
ਗਉ: ੫	ਸਰਣਿ ਪਰੇ ਪ੍ਰਭ ਅੰ:	੮	੨੦੧
ਧਨਾ: ੫	ਸਰਣੀ ਪਾਵਨ ਨਾਮ:	੨	੬੮੦
ਕੇਦਾਰਾ ੫	ਸਰਣਿ ਬੰਦਨ ਕਰ:	੧੧	੧੧੧੯
ਨਟ ੪	ਸਰਧਾ ਸਰਧਾ ਉਪਾ:	੫	੯੮੩
ਸਾਰੰਗ ੧	ਸ੍ਰੀ ਧਰ ਨਾਥ ਮੇਰਾ ਮ:	੬	੧੨੩੨
ਸਿਰੀ: ੫	ਸ੍ਰੀ ਧਰ ਪਾਏ ਮੰਗਲ:	੫	੮੦
ਬਿਲਾ: ੧	ਸ੍ਰੀ ਧਰ ਮੋਹਿਅੜੀ:	੧੦	੮੪੩
ਭੈਰਉ ੫	ਸ੍ਰੀ ਧਰ ਮੋਹਨ ਸਗ:	੧੬	੧੧੩੮
ਰਾਮ: ੫	ਸਰਧਾ ਲਾਗੀ ਸੰਗਿ:	੮	੯੨੮
ਬਸੰਤ ਨਾਮ:	ਸਰਿ ਧੋਵਨ ਚਾਲੀ ਲਾ:	੫	੧੧੯੬
ਕੇਦਾ: ੫	ਸਰਨੀ ਆਇਓ ਨਾਥ:	੧੫	੧੧੧੯
ਦੇਵ: ੫	ਸਰਨਿ ਆਇਓ ਰਾਖ:	੫	੫੩੩
ਮਾਝ ੩	ਸਰਨਿ ਆਵੈ ਪਾਰ ਬ੍ਰ:	੧	੧੩੩
ਬਿਲਾ: ੫	ਸਰਨਿ ਸੁਹਾਗਨਿ ਚ:	੫	੮੩੦
ਕੇਦਾਰਾ ੫	ਸਰਨਿ ਸਮਰਥ ਅ:	੧੭	੧੧੨੦
ਬਿਲਾ: ੫	ਸਰਨ ਸਮਰਥ ਅ:	੧੩	੮੨੪
ਸਾਰੰ: ੫	ਸਰਨਿ ਸਰਨਿ ਸਰ	੧੫	੧੨੦੪
ਮਲਾ: ੫	ਸਰਨਿ ਗਹੀ ਅਚੁਤ:	੯	੧੨੬੯
ਕਾਨੜਾ ੫	ਸਰਨਿ ਗਹੀ ਪੂਰਨ:	੧੩	੧੩੦੩
ਗਉ: ੫	ਸਰਨਿ ਗਹੀ ਪਾਰ ਬ੍ਰ:	੨	੩੦੦
ਗਉ: ੫	ਸਰਨਿ ਜੋਗੁ ਸੁਨ ਸ:	੧੨	੨੯੫
ਸਾਰੰਗ ੫	ਸਰਨਿ ਤੁਮਾਰੀ ਆਇ:	੩	੧੨੦੮
ਬਿਹਾ: ੫	ਸਰਨਿ ਤੇਰੀ ਕਟਿ ਮਹਾ:	੧੮	੫੪੬
ਗੋਂਡ ਕਬੀਰ	ਸਰਨਿ ਤੇਰੀ ਮੋਕਉ ਨਿ:	੬	੮੭੨
ਬਿਹਾ: ੫	ਸਰਨਿ ਤੇਰੀ ਰਖਿ ਲੇਹੁ:	੬	੫੪੭
ਬਿਲਾ: ੫	ਸਰਨਿ ਦੁਖ ਭੰਜਨਾ:	੧੧	੮੨੯
ਕੇਦਾਰਾ ੫	ਸਰਨਿ ਦੇਵ ਅਪਾਰ:	੫	੧੧੨੨
ਗਉੜੀ ੫	ਸਰਨਿ ਨਾਨਕ ਪ੍ਰਭ:	੧੪	੨੯੯
ਬਿਲਾ: ੫	ਸਰਨਿ ਪਰਿਓ ਹਰਿ:	੧੩	੮੨੨
ਵਡ: ੫	ਸਰਨਿ ਪਰਿਓ ਨਾਨਕ:	੬	੫੬੩
ਗੂਜਰੀ ੫	ਸਰਨਿ ਪਰਿਓ ਨਾਨ:	੧੩	੪੯੮
ਗੂਜਰੀ ੫	ਸਰਨਿ ਪਰਿਓ ਨਾਨ:	੩	੫੦੩
ਧਨਾ: ੫	ਸਰਨਿ ਪਰਿਓ ਪੂਰ:	੩	੬੭੬
ਆਸਾ ੫	ਸਰਨਿ ਪਰੇ ਸਾਚੇ ਗੁ:	੯	੩੯੬
ਗਉ: ੫	ਸਰਨਿ ਪਰੇ ਕੀ ਰਾਖੁ:	੮	੨੬੦
ਸਾਰੰਗ ੫	ਸਰਨ ਪਰਨ ਸਾਧੂ:	੫	੧੨੩੦
ਬਿਲਾਵਲ ੫	ਸਰਨਿ ਪਰੇ ਨਾਨਕ:	੯	੮੨੬
ਬਿਲਾਵਲ ੫	ਸਰਨਿ ਪਰੇ ਪ੍ਰਭ ਤੇ:	੧੬	੮੧੬
ਗੂਜ ਤ੍ਰਿਲੋ:	ਸਰਪ ਜੋਨਿ ਵਲਿ ਵ:	੬	੫੨੬
ਸਵਯੇ ੫	ਸ੍ਰੀ ਪਤਿ ਨਾਥ ਸਰਣਿ:	੬	੧੩੮੮
ਆਸਾ ਕਬੀਰ	ਸੂਪਨੀ ਸੂਪਨੀ ਕਿਆ:	੧੬	੪੮੦
ਸਲੋਕ ਕਬੀਰ	ਸਰਪਨਿ ਹੋਇਕੈ ਅ:	੪	੧੩੭੦
ਆਸਾ ਕਬੀਰ	ਸਰਪਨੀ ਜੀਤੀ ਕਹਾ:	੧੭	੪੮੦

ਆਸਾ ਕਬੀਰ	ਸੂਪਨੀ ਤੇ ਊਪਰਿ:	੧੫	੪੮੦
ਆਸਾ ਕਬੀਰ	ਸੂਪਨੀ ਤੇ ਆਨ ਛੂਛ:	੧੭	੪੮੦
ਸਿਰੀ: ੫	ਸਰਪਰ ਉਠੀ ਚਲ:	੧੩	੫੦
ਸਵਯੇ ੪	ਸ੍ਰੀ ਪ੍ਰਹਲਾਦ ਭਗਤ:	੯	੧੪੦੧
ਗਉ: ੫	ਸਰਪਰ ਹੋਵਤ ਜਾਨੁ:	੧੨	੨੬੮
ਗਉ: ੫	ਸਰਪਰ ਗਵਨ ਕਰਹੁ:	੭	੨੩੭
ਗੋਂਡ ਰਵ:	ਸਰਪਰ ਜਾਨਹੁ ਨਰ:	੧੪	੮੭੫
ਸਲੋਕ ਫਰੀਦ	ਸਰਪਰ ਮੈਥੈ ਆਵ:	੧੫	੧੩੭੨
ਬਿਹਾ: ੫	ਸਰਪਰ ਵੀਛੁੜਣਾ:	੪	੫੪੮
ਸਲੋਕ ੧	ਸਰਫੈ ਸਰਫੈ ਸਦਾ:	੧੫	੧੪੧੨
ਬਸੰਤ ੧	ਸਰਬ ਉਪਾਇ ਗੁਰ:	੯	੧੧੮੭
ਪ੍ਰਭਾ: ਨਾਮ:	ਸਰਬੇ ਆਦਿ ਪਰਮਲਾ:	੪	੧੩੫੧
ਰਾਮ ੫	ਸਰਬ ਅਨੰਦ ਜਬ:	੧੪	੮੯੦
ਸੋਰਠ ਰਵ:	ਸਰਬੇ ਏਕੁ ਅਨੇਕੈ:	੨	੬੫੮
ਗਉ: ੫	ਸਰਬ ਇਛਾ ਤਾਕੀ ਪੂ:	੧੬	੨੯੫
ਧਨਾ: ਕਬੀ:	ਸਰਬ ਸੂਇਨ ਕੀ ਲੈ:	੧	੬੯੩
ਸਿਰੀ: ੫	ਸਰਖ ਸੋ ਸੂਖ ਅਨੰ:	੨	੮੧
ਮਲਾ: ਨਾਮ	ਸਰਬ ਸਾਸਤ੍ਰ ਬਹੁ:	੮	੧੨੯੨
ਸਾਰੰ: ੫	ਸਰਬ ਸੂਖ ਆਨੰਦ:	੭	੧੨੧੭
ਸਾਰੰ: ੫	ਸਰਬ ਸੂਖ ਅਨੰਦ:	੧੪	੧੨੨੮
ਕਲਿਆਨ ੫	ਸਰਬ ਸੂਖ ਅਨੰਦ:	੫	੧੩੨੩
ਗਉ: ੫	ਸਰਬ ਸੂਖ ਆਨੰਦ:	੧੮	੨੧੪
ਗਉ: ੫	ਸਰਬ ਸੂਖ ਇਹੁ:	੧੬	੧੭੯
ਮਾਰੂ ੫	ਸਰਬ ਸੂਖ ਸਹਜ:	੩	੧੦੭੪
ਸਿਰੀ: ੫	ਸਰਬ ਸੁਖਾ ਸੁਖ ਉ:	੧੪	੪੫
ਬਸੰਤ ੫	ਸਰਬ ਸੁਖਾ ਸੁਖ ਹ:	੧੨	੧੧੮੦
ਗਉ: ੫	ਸਰਬ ਸੁਖਾ ਸੁਖ:	੩	੧੭੮
ਭੈਰਉ ੫	ਸਰਬ ਸੁਖਾ ਹਰਿ ਹ:	੧੪	੧੧੪੭
ਗੂਜ: ੫	ਸਰਬ ਸੁਖ ਹਰਿਨਾ:	੧੮	੫੦੧
ਬੈਰਾੜੀ ੫	ਸਰਬ ਸੂਖ ਹਰਿਨਾ:	੧੭	੭੨੦
ਬਿਲਾ: ਕਬੀਰ	ਸਰਬ ਸੁਖਾ ਕਾ ਏਕੁ:	੫	੮੫੬
ਸੋਰ: ੫	ਸਰਬ ਸੁਖਾ ਕ ਦਾਤਾ:	੮	੬੩੦
ਸਲੋਕ ਕਬੀਰ	ਸਰਬ ਸੂਖ ਕੋ ਨਾਇ:	੧੩	੧੩੬੪
ਗੂਜ: ੫	ਸਰਬ ਸੂਖ ਕਲਿਆ:	੧੦	੫੦੧
ਦੇਵ: ੫	ਸਰਬ ਸੁਖਾ ਗੁਰ ਚ:	੭	੫੩੧
ਸੂਹੀ ੫	ਸਰਬ ਸੁਖਾ ਤਿਸਹੀ:	੧੫	੭੮੧
ਸਾਰੰ: ੫	ਸਰਬ ਸੂਖ ਤਾਹੂ ਕੈ:	੬	੧੨੧੫
ਗਉ: ੫	ਸਰਬ ਸੂਖ ਤਾਹੂ ਮ:	੭	੨੬੮
ਬਿਲਾ: ੫	ਸਰਬ ਸੁਖਾ ਤਾਹੂ ਮੰ:	੧੩	੮੦੭
ਮਾਝ ੫	ਸਰਬ ਸੁਖਾ ਨਿਧਿ ਚ:	੯	੧੩੬
ਗਉ: ੫	ਸਰਬ ਸੂਖ ਨਾਨਕ:	੯	੨੮੩
ਗਉ: ੫	ਸਰਬ ਸੂਖ ਨਾਨਕ:	੧੫	੨੯੦
ਬਿਲਾ: ੫	ਸਰਬ ਸੂਖ ਨਾਨਕ:	੪	੮੧੪
ਗਉ: ੫	ਸਰਬ ਸੁਖਾ ਪ੍ਰਭ ਤੇ:	੯	੧੮੦
ਭੈਰਉ ੫	ਸਰਬ ਸੁਖਾ ਪ੍ਰਭ ਤੇ:	੧੫	੧੧੪੮

ਗਉੜੀ ੫	ਸਰਬ ਸੁਖਾ ਪਾਵਉ:	੧੧	੧੮੦
ਸੂਹੀ ੫	ਸਰਬ ਸੂਖ ਫਿਰਿ ਨ:	੯	੭੪੪
ਦੇਵ: ੫	ਸਰਬ ਸੂਖ ਬਡਿਆ:	੧੦	੫੨੯
ਆਸਾ ੫	ਸਰਬ ਸੁਖਾ ਬਨ ਤੇ:	੧੦	੩੮੫
ਧਨਾ: ੫	ਸਰਬ ਸੂਖ ਭੋਗ ਰ:	੧੪	੬੮੦
ਗਉ: ੫	ਸਰਬ ਸੁਖਾ ਮੈਂ ਤੁਝੁ:	੧੦	੨੦੭
ਆਸਾ ੫	ਸਰਬ ਸੁਖਾ ਮੈਂ ਭਾਲਿ:	੧	੩੯੬
ਗਉ: ੫	ਸਰਬ ਸੂਖ ਰੰਗ ਮਾ:	੩	੨੧੨
ਭੈਰਉ ੫	ਸਰਬ ਸੂਖ ਵਸਹਿ:	੮	੧੧੪੮
ਆਸਾ ੫	ਸਰਬ ਸੂਖ ਵਡੀ ਵ:	੧੬	੪੦੫
ਮਾਝ ੫	ਸਰਬ ਸੀਗਾਰ ਤੰਬੋ:	੧੦	੧੩੩
ਧਨਾ: ੧	ਸਰਬੰ ਸਾਚਾ ਏਕੁ ਹੈ:	੬	੬੦
ਗਉ: ਕਬੀਰ	ਸਰਬ ਸੁ ਛੋਡਿ ਮਹਾ:	੧੧	੩੨੪
ਮਾਝ ੫	ਸਰਬ ਸੁ ਦੀਜੈ ਅਪੁ:	੪	੧੦੮
ਬਿਲਾ: ੫	ਸਰਬ ਸਿਧਿ ਹਰਿ ਗਾ:	੧੨	੮੧੮
ਸਾਰੰ: ੫	ਸਰਬ ਸਿਧਿ ਕਾਰਜ:	੧੬	੧੨੧੩
ਪ੍ਰਭਾਤੀ ੫	ਸਰਬ ਸਿਧਿ ਕਲਿਆ:	੭	੧੩੪੧
ਆਸਾ ੫	ਸਰਬ ਸਿਧਿ ਨਵਨਿ:	੭	੪੫੭
ਗਉ: ੫	ਸਰਬ ਸੁ ਨਾਮ ਭਗ:	੧੫	੨੪੦
ਆਸਾ ਵਾ: ੨	ਸਰਬ ਸਬਦੰ ਏਕੁ	੧੩	੪੬੯
ਸਹਸ ੧	ਸਰਬ ਸਬਦੰ ਤੇ ਏਕ:	੧੫	੧੩੫੩
ਬਿਹਾ: ੫	ਸਰਬੇ ਸਮਾਣਾ ਆਪਿ:	੧੨	੫੪੨
ਵਡ: ੧	ਸਰਬੇ ਸਮਾਣਾ ਆਪਿ:	੧੧	੫੬੬
ਸਹਸ: ੫	ਸਰਬ ਸੀਲ ਮਮੰ ਸੀ:	੮	੧੩੫੭
ਸਾਰੰ: ੫	ਸਰਬ ਕੁਸਲ ਸੁਖ:	੯	੧੨੩੦
ਆਸਾ ੫	ਸਰਬ ਕਾ ਪ੍ਰਭ ਧਨੀ:	੧੮	੪੦੫
ਕਲਿਆਨ ੫	ਸਰਬ ਕਾਰਜ ਸਿਧ:	੧	੧੩੨੩
ਰਾਮ: ੫	ਸਰਬ ਕੀ ਰੇਣ ਹੋਵੀ:	੧੬	੮੯੬
ਸਹਸ: ੫	ਸਰਬ ਕਰਤਬ ਮਮੰ	੮	੧੩੫੭
ਗਉ: ੫	ਸਰਬ ਕੀ ਰੇਨੁ ਜਾਕਾ ਮ:	੧੫	੨੭੮
ਗਉ: ੫	ਸਰਬ ਕਲਿਆਣ ਸੁ:	੧੮	੧੯੫
ਗਉੜੀ ੫	ਸਰਬ ਕਲਿਆਣ ਸੂ:	੧੪	੨੦੩
ਗਉ: ੫	ਸਰਬ ਕਲਿਆਣ ਸੂ:	੫	੨੯੦
ਪ੍ਰਭਾਤੀ ੫	ਸਰਬ ਕਲਿਆਣ ਸੂ:	੪	੧੩੪੧
ਬਿਲਾਵਲ ੫	ਸਰਬ ਕਲਿਆਣ ਕੀ:	੧੫	੮੦੧
ਭੈਰ: ੫	ਸਰਬ ਕਲਿਆਣ ਚ:	੯	੧੧੩੮
ਮਾਰੂ ੫	ਸਰਬ ਕਲਿਆਨ ਜੇ:	੨	੧੦੮੬
ਮਾਝ ੫	ਸਰਬ ਕਲਿਆਣ ਤ੍ਰਿ:	੧੧	੧੩੭
ਸੋਰਠ ੫	ਸਰਬ ਕਲਿਆਣ ਪ੍ਰ:	੧੫	੬੨੬
ਗਉ: ੫	ਸਰਬ ਕਲਿਆਣ ਵ:	੮	੧੯੩
ਕਾਨ: ੫	ਸਰਬ ਕਲਾ ਸੋਈ ਪਰ:	੧੨	੧੨੯੮
ਮਾਰੂ ੧	ਸਰਬ ਕਲਾ ਸਾਚੋ ਭ:	੭	੧੦੨੧
ਬਿਲਾ: ੫	ਸਰਬ ਕਲਾ ਸਮਰ:	੫	੮੧੧
ਗਉ: ੫	ਸਰਬ ਕਲਾ ਕਰਿ ਖੇ:	੪	੨੯੪
ਸਿਰੀ: ੫	ਸਰਬ ਕਲਾ ਕਰਿ ਥਾ:	੮	੪੭
ਆਸਾ ੧	ਸਰਬ ਕਲਾ ਜਗਦੀ:	੬	੩੫੨
ਪ੍ਰਭਾ ੫	ਸਰਬ ਕਲਾ ਪ੍ਰੀਤਮ:	੩	੧੩੪੯
ਗਉ: ੫	ਸਰਬ ਕਲਾ ਪੂਰਨ:	੧੦	੧੯੬
ਬਸੰਤ ੫	ਸਰਬ ਕਲਾ ਪ੍ਰਭ ਤੂ:	੨	੧੧੮੨
ਮਾਝ ੩	ਸਰਬ ਕਲਾ ਪ੍ਰਭ ਪ੍ਰ:	੮	੧੩੭
ਰਾਮ ਵਾਰ ੫	ਭਰਪੂ ਕਲਾ ਪ੍ਰਭ ਪੂ:	੮	੯੬੫
ਗਉ: ੫	ਸਰਬ ਕਲਾ ਭਰਪੂ:	੮	੨੮੨
ਮਾਰੂ ੧	ਸਰਬ ਕਲਾ ਲੇ ਆਪੇ:	੧੪	੧੦੩੬
ਰਾਮ: ਬੇਣੀ	ਸਰਬ ਕਲਾ ਲੇ ਆਪੇ:	੧੫	੯੭੪
ਗਉ: ੫	ਸਰਬ ਖੇਮ ਕਲਿਆ:	੯	੨੯੭
ਰਾਮ: ੧	ਸਰਬ ਗੁਣੀ ਸਾਚਾ ਬੀ:	੩	੯੦੫
ਭੈਰਉ ੫	ਸਰਬ ਗੁਣਾ ਤਾਕੇ ਬ:	੭	੧੧੪੩
ਸਵਯੇ ੫	ਸਰਬ ਗੁਣ ਨਿਧਾਨੰ:	੪	੧੩੮੬
ਸੋਰਠ ੫	ਸਰਬ ਗੁਨਾ ਨਿਧ ਰਾ:	੧੪	੬੨੪
ਸਹਸ: ੫	ਸਰਬਗ ਪੂਰਨ ਪੂ:	੧	੧੩੫੬
ਕਲਿ: ੫	ਸਰਬ ਘਟਾ ਕੇ ਦਾਤੇ:	੪	੧੩੨੩
ਗਉੜੀ ੫	ਸਰਬ ਘਟਾ ਕਰਤ:	੧੦	੨੯੦
ਸਾਰੰ: ੪	ਸਰਬ ਘਟਿ ਘਟਿ ਰ:	੭	੧੧੯੯
ਬਿਲਾ ੫	ਸਰਬ ਘਟ ਪ੍ਰਤਿਪਾ:	੬	੮੩੮
ਸਵਯੇ ੩	ਸਰਬ ਚਿੰਤ ਤੁਝੁ ਪਾ:	੧੨	੧੩੯੫
ਗਉ: ੫	ਸਰਬ ਜੀਆ ਆਪੇ ਪ੍ਰ:	੧੦	੨੮੨
ਸੋਰਠ ੧	ਸਰਬ ਜੀਆ ਸਿਰਿ ਲੇ:	੧੮	੫੯੮
ਗਉ: ੫	ਸਰਬ ਜੀਅ ਹਰਿ ਜ:	੧	੧੭੭
ਮਾਝ ੫	ਸਰਬ ਜੀਆ ਕਉ ਦੇ:	੧	੧੦੬
ਭੈਰਉ ਕਬੀਰ	ਸਰਬ ਜੀਆ ਕਉ ਪ੍ਰ:	੬	੧੧੬੦
ਮਲਾਰ ੧	ਸਰਬ ਜੀਅ ਕੀਏ ਪ੍ਰ:	੧੭	੧੨੭੫
ਗੋਂਡ ੫	ਸਰਬ ਜੀਆ ਕਾ ਜਾਨੈ:	੧	੮੬੪
ਧਨਾ: ੫	ਸਰਬ ਜੀਆ ਕੇ ਦਾਤੇ:	੧੪	੬੭੦
ਗਉ: ੫	ਸਰਬ ਜੀਆ ਕਾ ਰਾਖਾ:	੨	੨੮੬
ਮਾਰੂ ੧	ਸਰਬ ਜੀਆ ਜਗਿ ਜੋ:	੪	੧੦੨੧
ਕਲਿਆਨ ੪	ਸਰਬ ਜੀਆ ਜਗ ਜੀ:	੮	੧੩੨੬
ਮਾਰੂ ੧	ਸਰਬ ਜੀਆ ਜਗ ਜੀ:	੯	੧੦੨੪
ਮਾਰੂ ੧	ਸਰਬ ਜੀਆ ਪ੍ਰਤਿਪਾ:	੧੫	੧੦੨੭
ਬਿਹਾ: ੪	ਸਰਬ ਜੀਆ ਪ੍ਰਤਿਪਾ:	੧੫	੫੪੧
ਸਾਰੰਗ ੫	ਸਰਬ ਜੀਆ ਪੂਰਨ:	੪	੧੨੩੬
ਗਉ: ੧	ਸਰਬ ਜੀਆ ਮਹਿ ਏ:	੭	੨੨੮
ਆਸਾ: ੧	ਸਰਬੰ ਜੀਆ ਮਹਿ ਏ:	੧੩	੪੩੨
ਮਾਰੂ ਵਾਰ ੧	ਸਰਬ ਜੋਇ ਅਗਛ:	੧੩	੧੦੯੦
ਕਲਿਆਨ ੫	ਸਰਬ ਜੁਗ ਮਹਿ ਤੂ	੧੬	੧੩੨੨
ਆਸਾ ੫	ਸਰਬ ਜਾਚਿਕ ਏਕ:	੫	੪੫੬
ਰਾਮ: ੫	ਸਰਬ ਜਾਚਿਕ ਏਕੁ:	੭	੯੨੫
ਗੂਜ: ੧	ਸਰਬ ਜਾਚਿਕ ਤੂ ਪ੍ਰ:	੨	੫੦੪
ਮਾਰੂ ੧	ਸਰਬ ਜੋਤਿ ਜਗ ਜੀ:	੪	੯੯੨
ਰਾਮ: ੧	ਸਰਬ ਜੋਤਿ ਤੇਰੀ ਪ:	੧੦	੮੭੬
ਬਸੰਤ ੧	ਸਰਬ ਜੋਤਿ ਨਾਮੈ ਕੀ:	੯	੧੧੮੭

(ਸ)

ਬਿਲਾ: ੫	ਸਾਕਤ ਸਿਉ ਮੁਖਿ ਜੋ:	੧੮	੮੧੧
ਨਟ: ੪	ਸਾਕਤ ਸਿਉ ਮਨ ਮੇਲੁ:	੧	੯੮੨
ਆਸਾ ਕਬੀਰ	ਸਾਕਤ ਸੁਆਨ ਸਭ:	੪	੪੮੧
ਕਲਿਆਨ ੫	ਸਾਕਤ ਸੁਆਨੁ ਕਹੀ:	੫	੧੩੨੬
ਸਲੋਕ ਕਬੀਰ	ਸਾਕਤ ਸੰਗੁ ਨ ਕੀਜੀ:	੮	੧੩੬੯
ਸੋਰ: ੫	ਸਾਕਤ ਸੰਗੁ ਨ ਕੀਜ:	੬	੬੪੧
ਮਾਝ ੫	ਸਾਕਤ ਸੰਗਿ ਵਿਕਰ:	੯	੧੦੫
ਸਿਰੀ ੧	ਸਾਕਤਿ ਸਚੁ ਨ ਭਾਵ:	੬	੨੨
ਕਲਿਆਨ ੪	ਸਾਕਤਿ ਸੂਤੁ ਬਹੁ ਗੁ:	੯	੧੩੨੪
ਬਿਲਾ: ੫	ਸਾਕਤ ਸਿਰਪਾਉ ਰੇਸ:	੧੭	੮੧੧
ਭੈਰਉ ੫	ਸਾਕਤ ਹਰਿ ਹਰਿ ਚੀਤਿ:	੧੮	੧੧੩੬
ਗਉ: ੪	ਸਾਕਤ ਹਰਿ ਰਸ ਸਾ:	੯	੧੩
ਗਉ: ੪	ਸਾਕਤ ਹਰਿ ਰਸੁ ਸਾ:	੮	੧੭੧
ਨਟ ੪	ਸਾਕਤ ਕਉ ਅੰਮ੍ਰਿਤ:	੧੪	੯੮੩
ਗੋਂਡ ਕਬੀਰ	ਸਾਕਤਿ ਕੀ ਓਹ ਪਿੰਡ:	੧	੮੭੨
ਪ੍ਰਭਾਤੀ ੪	ਸਾਕਤ ਕਉ ਦਿਨੁ ਰੈਨਿ:	੧੫	੧੩੩੫
ਗਉ: ੫	ਸਾਕਤ ਕੀ ਐਸੀ ਹੈ ਰੀ:	੫੦	੧੯੫
ਧਨਾ ੫	ਸਾਕਤ ਕੀ ਆਵਰਦਾ	੭	੬੮੧
ਸੋਰਠ ੫	ਸਾਕਤ ਕਾ ਬਕਨਾ ਇ:	੭	੬੦੯
ਰਾਮ: ੫	ਸਾਕਤ ਕੀ ਬਿਧਿ ਨੈਨ:	੧੮	੮੯੨
ਸਲੋਕ ਕਬੀਰ	ਸਾਕਤ ਕਾਰੀ ਕਾਬਰੀ:	੧੫	੧੩੬੯
ਨਟ ੪	ਸਾਕਤ ਕਰਮ **ਪਾਣੀ:**	੧੮	੯੮੨
ਬਿਲਾ: ੪	ਸਾਕਤ ਕੂੜੇ ਊਭ ਸੁਕ:	੩	੮੩੪
ਮਾਝ ੫	ਸਾਕਤ ਕੂੜੇ ਸਚ ਨ:	੧੪	੧੦੯
ਮਾਰੂ: ੧	ਸਾਕਤ ਕੂੜ ਕਪਟ:	੧੨	੧੦੩੦
ਮਾਰੂ ੧	ਸਾਕਤ ਕੂੜਿ ਪਚਹਿ:	੧੮	੧੦੨੫
ਮਾਰੂ ੧	ਸਾਕਤ ਕੂੜੋ ਬੰਧ ਭਵਾ:	੧੦	੧੦੨੬
ਬਿਲਾਵਲ ੫	ਸਾਕਤ ਗੀਤ ਨਾਦ ਧੁ:	੫	੮੨੦
ਗਉ: ਵਾਰ੪	ਸਾਕਤ ਜਾਇ ਨਿਵਹਿ:	੮	੩੧੨
ਮਾਰੂ ੧	ਸਾਕਤ ਜਮਕੀ ਕਾਣਿ:	੧੩	੧੦੩੦
ਮਾਰੂ ੧	ਸਾਕਤ ਠਉਰ ਨਹੀ:	੫	੧੦੪੩
ਗਉ: ੫	ਸਾਕਤ ਥਾਨ ਭਰਿਸ:	੫	੨੩੯
ਰਾਮ: ਵਾਰ੫	ਸਾਕਤ ਦੁਰਜਨ ਭ:	੫	੯੫੭
ਮਾਰੂ ੧	ਸਾਕਤ ਦੁਰਮਤਿ ਡੁਬ:	੧੦	੧੦੩੧
ਗਉੜੀ ੫	ਸਾਕਤ ਨੀਚ ਤਿਸ ਕੁ:	੭	੨੩੯
ਗੂਜਰੀਵਾਰ੫	ਸਾਕਤ ਨਿੰਦਕ ਦੁਸ:	੧੭	੫੧੭
ਕਲਿਆਨ ੫	ਸਾਕਤ ਨਰ ਅਹੰਕਾਰੀ:	੧੪	੧੩੨੫
ਕਾਨ: ੪	ਸਾਕਤ ਨਰ ਸਤਿਗੁਰੁ	੧੮	੧੩੧੧
ਮਾਰੂ ੧	ਸਾਕਤ ਨਰਿ ਸਬਦ:	੭	੧੦੪੨
ਨਟ: ੪	ਸਾਕਤ ਨਰਿ ਸਭਿ ਭੂ:	੧੦	੯੮੧
ਬਿਲਾ: ੪	ਸਾਕਤ ਨਰ ਹੋਛੀ ਮਤਿ:	੧੫	੭੯੯
ਸਿਰੀ: ੧	ਸਾਕਤ ਨਿਰਗੁਣਿ ਅਰਿ:	੩	੬੩
ਕਲਿਆਨ ੫	ਸਾਕਤ ਨਰ ਪ੍ਰਾਨੀ ਸਦ:	੧੮	੧੩੨੩
ਬਸੰਤ ੪	ਸਾਕਤ ਨਰ ਲੋਭੀ ਜਾ:	੧੬	੧੧੭੭
ਸੂਹੀ ੪	ਸਾਕਤੀ ਪਾਪ ਕਰਿਕੈ:	੭	੭੩੪

ਸੋਰਠ ੧	ਸਾਕਤ ਪ੍ਰੇਮ ਨਾ ਪਾਈਐ:	੧੪	੫੯੭
ਮਾਰੂ ੧	ਸਾਕਤ ਫਾਸੀ ਪੜੇ ਇ:	੧੭	੧੦੩੧
ਗਉ: ੫	ਸਾਕਤਿ ਬੇਸੂਆ ਪੂਤ:	੪	੨੩੯
ਨਟ ੪	ਸਾਕਤ ਬਚਨ ਬਿਛੂ:	੧	੯੮੨
ਗਉ: ੪	ਸਾਕਤ ਬਧਿਕ ਮਾਇ:	੪	੧੭੨
ਜੈਤ: ੪	ਸਾਕਤ ਬੰਧ ਭਏ ਹੈ:	੫	੬੯੮
ਆਸਾ ੫	ਸਾਕਤ ਭੂਲਾ ਫਿਰੈ ਬ:	੧੮	੩੭੧
ਮਾਰੂ ੧	ਸਾਕਤ ਮਾਇਆ ਕਉ:	੧੫	੧੦੨੯
ਬਿਲਾ: ਵਾ:੩	ਸਾਕਤ ਮੁਠੇ ਦੁਰਮਤੀ:	੫	੮੫੪
ਗਉ: ਕਬੀਰ	ਸਾਕਤ ਮਰਹਿ ਸੰਤ:	੨	੩੨੬
ਮਾਰੂ ੧	ਸਾਕਤ ਮੂੜ ਅਚੇਤ:	੧੭	੧੦੩੦
ਬਿਲਾਵਲ ੪	ਸਾਕਤ ਮੂੜ ਮਾਇਆ:	੧੩	੮੦੦
ਗਉ: ੫	ਸਾਕਤ ਮੂੜ ਲਾਗੇ ਪ:	੯	੨੪੧
ਆਸਾ ੧	ਸਾਕਤ ਲੋਭੀ ਇਹ ਮਨੁ:	੧੦	੪੧੫
ਗਉ: ੫	ਸਾਕਤ ਲੋਭੀ ਬੰਧੁ ਨ:	੬	੨੩੯
ਭੈਰਉ ਕਬੀਰ	ਸਾਕਤ ਮਾਖੀ ਅਧਿਕ:	੧੩	੧੧੬੦
ਗਉ: ਕਬੀਰ	ਸਾਂਕਲ ਜੇਵਰੀ ਲੇ ਹੈ:	੬	੩੨੯
ਮਾਝ ੫	ਸਾ ਕੁਲਵੰਤੀ ਸਾ ਸਭ	੧੭	੯੭
ਆਸਾ ਕਬੀਰ	ਸਾਖੀ ਸਬਦੁ ਸੁਰਤਿ:	੧੧	੪੮੦
ਰਾਮ: ਬੇਣੀ	ਸਾਖੀ ਜਾਗੀ ਗੁਰਮੁਖਿ:	੮	੯੭੪
ਆਸਾ ੧	ਸਾਖਾ ਤੀਨਿ ਕਹੈ ਨਿਤ:	੮	੩੫੨
ਸਿਰੀ: ੩	ਸਾਖਾ ਤੀਨਿ ਨਿਵਾਰੀਆ:	੬	੬੬
ਆਸਾ ੩	ਸਾਖਾ ਤੀਨਿ ਮੂਲ ਮਤਿ:	੧੭	੪੨੨
ਸਲੋ: ਫਰੀ	ਸਾਖ ਪਕੰਦੀ ਆਈਆ:	੮	੧੩੭੮
ਸੂਹੀ ੫	ਸਾਗਿ ਉਤਾਰ ਥੰਮ੍ਹਿਓ:	੮	੭੩੬
ਮਾਝ ੫	ਸਾ ਗੁਣਵੰਤੀ ਸਾ ਵਡ:	੧੫	੯੭
ਭੈਰਉ ਕਬੀ:	ਸਾਗਰ ਇੰਦ੍ਰਾ ਅਰੁ ਧ:	੧੭	੧੧੬੦
ਸਹਸ: ੧	ਸਾਗਰੰ ਸੰਸਾਰਸ ਗੁ:	੯	੧੩੫੩
ਮਾਝ ਵਾ: ੨	ਸਾਗਰੰ ਸੰਸਾਰ ਸਿ:	੧੬	੧੪੮
ਆਸਾ ੫	ਸਾਗਰੁ ਸੰਸਾਰੁ ਭਵ:	੧੬	੪੫੬
ਮਲਾਰ ੧	ਸਾਗਰੁ ਸੀਤਲੁ ਗੁਰ:	੨	੧੨੭੫
ਮਾਰੂ ੫	ਸਾਗਰੁ ਕੀਨਾ ਅਤਿ ਤੂ:	੧੩	੧੦੮੧
ਮਾਰੂ ਵਾਰ ੧	ਸਾਗਰੁ ਗੁਣੀ ਅਥਾਹੁ:	੨	੧੦੯੧
ਗਉ: ੧	ਸਾਗਰ ਡੂਗਰਿ ਨਿਰ:	੧੪	੨੨੧
ਮਾਰੂ ੫	ਸਾਗਰ ਤੇ ਕੰਢੈ ਚੜੇ:	੧੭	੧੦੦੨
ਰਾਮਕਲੀ ੫	ਸਾਗਰ ਤਰਿਓ ਬਾਛਰ:	੪	੮੯੯
ਧਨਾ: ੫	ਸਾਗਰੁ ਤਰਿਆ ਸਾਧੂ	੨	੬੮੪
ਭੈਰਉ ੫	ਸਾਗਰੁ ਤਰੀਐ ਨਾਮ:	੧੭	੧੧੫੦
ਗੋਂਡ ੫	ਸਾਗਰ ਤਰਿ ਬੋਹਿਥ:	੧੨	੮੬੬
ਬਿਲਾ: ੫	ਸਾਗਰ ਤਰੈ ਭਰਮ:	੫	੮੨੧
ਮਾਰੂ ਵਾਰ ੪	ਸਾਗਰੁ ਦੇਖਉ ਡਰਿ:	੯	੧੦੮੭
ਮਾਰੂ ੪	ਸਾਗਰ ਭਗਤਿ ਭੰਡਾ:	੧੪	੯੯੬
ਧਨਾ: ੫	ਸਾਗਰ ਮਹਿ ਬੋਹਿਥ:	੧੧	੬੭੯
ਰਾਮ: ੧	ਸਾਗਰ ਮਹਿ ਬੂੰਦ ਬੂੰਦ:	੧੭	੮੭੮
ਮਾਰੂ ੧	ਸਾਗਰ ਮਹਿ ਰਤਨ ਲਾ:	੧੬	੧੦੨੭

ਆਸਾ ੧	ਸਾਚੁ ਨਾਮ ਗੁਰ ਸਬਦ:	੧੦	੩੫੫
ਧਨਾ: ੧	ਸਾਚਾ ਨਾਮੁ ਧਿਆਇ ਪਾ:	੯	੬੮੯
ਰਾਮਕਲੀ ੩	ਸਾਚਾ ਨਾਮ ਮੇਰਾ ਆਧਾ:	੧੧	੯੧੭
ਰਾਮ: ੩	ਸਾਚਾ ਨਾਮ ਮੇਰਾ ਆਧਾ:	੯	੯੧੭
ਬਸੰਤ ੩	ਸਾਚੁ ਨਾਮੁ ਮੇਰੈ ਹਿਰ:	੧੫	੧੧੭੦
ਆਸਾ ੫	ਸਾਚ ਨਾਮ ਮੇਰਾ ਮਨ:	੧੫	੩੮੪
ਬਸੰਤ ੧	ਸਾਚ ਨਾਮ ਰਤੌ ਪਤਿ:	੧੧	੧੧੮੭
ਆਸਾ ੧	ਸਾਚੁ ਨਾਮੁ ਰਿਦੇ ਰਵੈ:	੬	੩੫੬
ਧਨਾ: ੩	ਸਾਚ ਨਾਮ ਵਡਿਆਈ:	੧੨	੬੬੪
ਸਿਰੀ: ੧	ਸਾਚਾ ਨਿਰੰਕਾਰ ਨਿਜ:	੧੧	੧੪
ਧਨਾ: ੧	ਸਾਚੇ ਨਿਰਮਲੁ ਮੈਲੁ:	੩	੬੮੬
ਧਨਾ: ੧	ਸਾਚਿ ਨ ਲਾਗੈ ਮੈਲੁ ਕਿ:	੧੮	੬੮੭
ਆਸਾ ੩	ਸਾਚੇ ਨਾਲ ਤੇਰਾ ਗੰਢੁ:	੧੭	੪੪੦
ਆਸਾ ਕਬੀਰ	ਸਾਚਾ ਨਾਵਣ ਗੁਰਕੀ:	੧੫	੪੮੪
ਆਸਾ ੧	ਸਾਚ ਪਿਆਰਾ ਆਪਿ ਕ:	੧੫	੩੪੯
ਵਡ: ੧	ਸਾਚੌ ਪਛਾਣਾ ਤਾਮਿ ਤੇ:	੭	੫੬੭
ਸਿਰੀ: ੫	ਸਾਚੀ ਪੂੰਜੀ ਸਚੁ ਸੰਜ:	੧੬	੪੮
ਭੈਰਉ ੫	ਸਾਚੁ ਪਦਾਰਥੁ ਗੁਰ:	੫	੧੧੩੮
ਸੋਰਠ ਰਵ:	ਸਾਚੀ ਪ੍ਰੀਤਿ ਹਮ ਤੁਮ:	੧	੬੫੯
ਸਿਰੀ: ੧	ਸਾਚੀ ਪ੍ਰੀਤਿ ਨ ਤੁਟਈ:	੫	੫੪
ਆਸਾ ੫	ਸਾਚੀ ਪ੍ਰੀਤਿ ਨ ਤੁਟਈ:	੧	੪੩੨
ਸੂਹੀ ੫	ਸਾਚੀ ਪੂਰਨ ਨਿਰਮ:	੧੬	੭੪੧
ਸੂਹੀ ੧	ਸਾਚੇ ਪਿਰ ਲੋੜੀ ਪ੍ਰੀਤਿ:	੨	੭੬੪
ਮਾਰੂ ੧	ਸਾਚੈ ਬੈਸਣੁ ਉਠਣਾ:	੫	੧੦੧੧
ਕੇਦਾਰਾ ਕਬੀਰ	ਸਾਚੀ ਬਸਤੁ ਕੇ ਭਾਰ:	੧੧	੧੧੨੩
ਸਾਰੰ: ੧	ਸਾਚ ਬੀਚਾਰ ਕਿਲ ਵਿ:	੧	੧੨੩੩
ਮਾਰੂ ੩	ਸਾਚੀ ਬਾਣੀ ਅਨੁਦਿਨੁ:	੪	੧੦੫੬
ਧਨਾ: ੧	ਸਾਚੀ ਬਾਣੀ ਸਿਉ ਰੰਗ:	੧੫	੬੬੧
ਆਸਾ: ੩	ਸਾਚੀ ਬਾਣੀ ਸੂਚਾ ਹੋ:	੮	੩੬੧
ਰਾਮ: ੩	ਸਾਚੀ ਬਾਣੀ ਸਚੁ ਵਖਾ:	੧੫	੯੧੦
ਮਾਰੂ ੩	ਸਾਚੀ ਬਾਣੀ ਸਦਾ ਗੁਣ:	੯	੧੦੫੩
ਮਾਰੂ ੩	ਸਾਚੀ ਬਾਣੀ ਸਬਦਿ ਸੂ:	੫	੧੦੫੭
ਗਉ: ੩	ਸਾਚੀ ਬਾਣੀ ਸਬਦਿ ਬੀ:	੧੭	੧੫੮
ਗਉ: ੧	ਸਾਚੀ ਬਾਣੀ ਹਰਿ ਗੁਣ:	੧੫	੨੨੨
ਬਸੰਤ ੩	ਸਾਚੀ ਬਾਣੀ ਨਾਮ ਧਿਆ:	੧੮	੧੧੭੩
ਬਸੰਤ ੩	ਸਾਚੀ ਬਾਣੀ ਨਾਮ ਪਿਆ:	੧੮	੧੧੭੪
ਆਸਾ ੩	ਸਾਚੀ ਬਾਣੀ ਮਹਲ ਪ:	੧੪	੪੨੩
ਮਲਾਰ ੧	ਸਾਚੀ ਬਾਣੀ ਮੀਠੀ ਅੰ:	੯	੧੨੭੫
ਰਾਮ: ੧	ਸਾਚ ਬਿਨਾ ਸੂਚਾ ਕੋ ਨਾ:	੧	੯੪੬
ਗਉੜੀ ੫	ਸਾਚੁ ਬਿਨਾ ਕਹ ਹੋਵ:	੩	੨੬੯
ਮਾਰੂ ੧	ਸਾਚੁ ਬਿਨਾ ਦਰਿ ਸਿਝੈ:	੧੨	੧੦੨੭
ਭੈਰਉ ਕਬੀਰ	ਸਾਚੂ ਭਇਓ ਅਨ ਕਤ:	੧੭	੧੧੫੮
ਧਨਾ: ੩	ਸਾਚੀ ਭਗਤਿ ਸਦਾ ਸੁ:	੫	੬੬੪
ਭੈਰਉ ੩	ਸਾਚੀ ਭਗਤਿ ਕਰਹਿ:	੭	੧੧੩੧
ਸੂਹੀ ੩	ਸਾਚੀ ਭਗਤ ਕਰਹਿ ਦ:	੭	੭੭੧
ਸਿਰੀ: ੩	ਸਾਚੀ ਭਗਤਿ ਤਾ ਥੀਐ:	੬	੩੫
ਰਾਮਕਲੀ ੧	ਸਾਚੁ ਭੇਟ ਬੈਸਣ ਕਉ:	੧੨	੮੭੮
ਮਾਰੂ ੧	ਸਾਚੌ ਭਾਵੈ ਸਬਬੁ ਪਿ:	੨	੧੦੩੫
ਮਾਰੂ ੧	ਸਾਚੇ ਭਾਵੈ ਤਿਸ ਵਡੀ:	੮	੧੦੪੩
ਮਾਰੂ ੧	ਸਾਚਿ ਮਿਲੈ ਸੋ ਸਾਚੇ ਭਾ:	੩	੧੦੩੫
ਗਉ: ੧	ਸਾਚੁ ਮਹਿਲ ਗਰਿ ਅ:	੧	੨੨੮
ਧਨਾ: ੩	ਸਾਚੁ ਮਹਲੁ ਪਾਏ ਹਰਿ:	੫	੬੬੫
ਤੁਖਾਰੀ ੧	ਸਾਚੈ ਮਹਲਿ ਰਹੈ ਬੈ:	੮	੧੧੦੮
ਗਉ: ੧	ਸਾਚਾ ਮਰੈ ਨ ਆਵੈ ਜ:	੧੬	੨੨੯
ਵਡ: ੧	ਸਾਚਾ ਮੁਰਾਰੇ ਤਾਮਿ ਜਾ:	੪	੫੬੭
ਮਾਰੂ ੧	ਸਾਚੈ ਮੇਲੇ ਸਬਦਿ ਮਿ:	੧੧	੧੦੨੪
ਸਿਰੀ: ੩	ਸਾਚੈ ਮੈਲੁ ਨ ਲਗਈ:	੫	੨੯
ਸੂਹੀ ੧	ਸਾਚੈ ਮੇਲਿ ਮਿਲਾਏ:	੫	੭੬੪
ਧਨਾ: ੧	ਸਾਚਿ ਮਿਲੈ ਪਾਵੈ:	੧੩	੬੮੬
ਧਨਾ: ੩	ਸਾਚੀ ਰਾਸਿ ਸਾਚਾ ਵਾਪਾ:	੧੮	੬੬੪
ਬਿਲਾ: ੧	ਸਾਚੀ ਰਹਤ ਸਾਚਾ ਮੰ:	੧੨	੮੩੧
ਵਡ: ੩	ਸਾਚੈ ਰੰਗਿ ਰਾਤੇ ਸਹ:	੯	੫੭੧
ਰਾਮਕਲੀ ੧	ਸਾਚੈ ਰਾਚੇ ਦੇਖ ਹਜੂ:	੧੮	੯੪੩
ਰਾਮ: ੧	ਸਾਚਿ ਰਤਉ ਪਤਿ ਸਿ:	੧੧	੯੪੧
ਧਨਾ: ੩	ਸਾਚਿ ਰਤੇ ਅਹਿ ਨਿਸਿ:	੧੭	੬੬੫
ਪ੍ਰਭਾਤੀ ੩	ਸਾਚਿ ਰਤੇ ਸਿ ਉਬਰੇ:	੮	੧੩੪੬
ਧਨਾ: ੩	ਸਾਚਿ ਰਤੇ ਸੁਖ ਸਹ:	੧੭	੬੬੪
ਭੈਰ: ੧	ਸਾਚਿ ਰਤੇ ਸਚੁ ਅੰਮ੍ਰਿ:	੨	੧੧੨੭
ਗਉ ੩	ਸਾਚੇ ਰਾਤੀ ਗੁਰ ਸਬ:	੧੪	੧੫੮
ਬਸੰਤ ੩	ਸਾਚਿ ਰਤੇ ਜਿਨਾ ਧੁਰਿ:	੭	੧੧੭੫
ਬਸੰਤ ੩	ਸਚਿ ਰਤੇ ਤਿਨ੍ ਸਦ:	੧੫	੧੧੭੩
ਸੂਹੀ ੩	ਸਾਚਿ ਰਤੇ ਭਗਤ ਇ:	੧੬	੭੬੯
ਤੁਖਾ: ੧	ਸਾਚੈ ਰਾਤੀ ਮਿਲੈ ਮਿਲਾ:	੨	੧੧੧੨
ਗਉੜੀ ੧	ਸਾਚੁ ਰਿਦੈ ਸਚੁ ਪ੍ਰੇਮ:	੧੦	੨੨੪
ਆਸਾ ੧	ਸਾਚਾ ਰਵਿ ਰਹਿਆ: ਪ੍ਰ:	੧੩	੩੫੫
ਮਾਰੂ ੧	ਸਾਚਾ ਰਵਿ ਰਹਿਆ ਮ:	੬	੧੦੨੩
ਮਾਰੂ ੧	ਸਾਚਾ ਰਵਿ ਰਹਿਆ ਲਿ:	੧੭	੧੦੩੪
ਕੇਦਾਰਾ ਕਬੀ:	ਸਾਚੇ ਲਏ ਤਉ ਸਚ:	੧੧	੧੧੨੩
ਭੈਰ: ੩	ਸਾਚੇ ਲਾਗੈ ਸਾਚਾ ਫਲ:	੧੧	੧੧੨੮
ਸੂਹੀ ੫	ਸਾਚਿ ਲਗੈ ਤ ਹਉਮੈ:	੧੭	੭੩੬
ਰਾਮ: ੩	ਸਾਚੀ ਲਿਵੈ ਬਿਨੁ ਦੇਹ:	੧੪	੯੧੭
ਧਨਾ: ੩	ਸਾਚੀ ਲਿਵ ਲਾਗੀ ਹੈ ਭੀ:	੧੩	੬੬੬
ਗਉ: ੩	ਸਾਚਿ ਵਸਿਐ ਸਾਚੀ ਸ:	੨	੧੫੮
ਮਾਰੂ ੧	ਸਚਾ ਵਾਸਾ ਪੁਰਿ ਗਗ:	੮	੧੦੩੩
ਸਿਰੀ: ੧	ਸਾਚੌ ਵਖਰ ਸੰਚੀਐ:	੯	੫੯
ਰਾਮ: ੧	ਸਾਚ ਵਖਰ ਕੇ ਹਮ:	੧੮	੯੩੯
ਮਾਰੂ ੧	ਸਾਚ ਵਖਰ ਕੇ ਵਾਪਾ:	੧੦	੧੦੨੮
ਰਾਮ: ੧	ਸਾਚੁ ਵਖਰੁ ਧਨ ਪਲੈ:	੭	੯੪੪
ਸਿਰੀ: ੧	ਸਾਚੀ ਵਾਟ ਸੁਜਾਣ ਤੂ:	੧੬	੫੪
ਪ੍ਰਭਾਤੀ ੧	ਸਾ ਜਾਤਿ ਸਾ ਪਾਤਿ ਹੈ ਜੇ:	੮	੧੩੩੦

ਗੌਂ ੰ ੫	ਸਾਧ ਸੰਗਿ ਜਪ ਜੇਵ:	੫	੧੩੦੦
ਕਾਨ: ੫	ਸਾਧ ਸੰਗਿ ਜਮਦੂਤ:	੩	੭੬੦
ਸਹਸ ੫	ਸਾਧ ਸੰਗੇਣ ਸਿਮਰੰ:	੫	੧੩੫੯
ਸਹਸ: ੫	ਸਾਧ ਸੰਗੇਣ ਗੁਣ ਰ:	੧੨	੧੩੫੯
ਸਹਸ ੫	ਸਾਧ ਸੰਗੇਣ ਤਰਣੰ:	੧੭	੧੩੫੯
ਭੈਰਉ ੫	ਸਾਧ ਸੰਗਤਿ ਊਧ ਕਮ:	੪	੧੧੪੮
ਗਉ: ਕਬੀਰ	ਸਾਧ ਸੰਗਤਿ ਉਪਜੈ:	੧੧	੩੪੩
ਆਸਾ ੫	ਸਾਧ ਸੰਗਿਤ ਆਪ ਹੋ:	੯	੪੬੦
ਭੈਰਉ ਕਬੀਰ	ਸਾਧ ਸੰਗਤਿ ਅਰੁ ਗੁ:	੧੮	੧੧੬੧
ਰਾਮਕਲੀ ੫	ਸਾਧੂ ਸੰਗਤਿ ਇਹੁ ਫ:	੧੬	੯੧੬
ਸਿਰੀ: ੫	ਸਾਧ ਸੰਗਤਿ ਸਿਉ ਸੰ:	੧੫	੭੭
ਸੂਹੀ ੫	ਸਾਧ ਸੰਗਤਿ ਸਿਉ ਪ੍ਰੀ;	੯	੭੪੩
ਸਿਰੀ: ੫	ਸਾਧ ਸੰਗਤਿ ਹੋਇ ਨਿ:	੧੪	੪੪
ਟੋਡੀ ੫	ਸਾਧੂ ਸੰਗਤਿ ਹੋਇ ਪ:	੩	੭੧੩
ਸਾਰੰ: ੫	ਸਾਧ ਸੰਗਤਿ ਹੋਹਿ ਨਿਰ:	੧੫	੧੨੨੦
ਆਸਾ ੫	ਸਾਧ ਸੰਗਤਿ ਹਰਿ ਚ:	੧੬	੩੭੮
ਪ੍ਰਭਾਤੀ ੫	ਸਾਧ ਸੰਗਤਿ ਹਰਿ ਮਿ:	੧੦	੧੩੪੧
ਮਾਲੀ: ੫	ਸਾਧ ਸੰਗਤਿ ਕਉ:	੧੪	੯੮੭
ਗੂਜ: ੫	ਸਾਧ ਸੰਗਤਿ ਕਉ ਜੋਹਿ:	੫	੫੦੦
ਸੋਰਠ ੫	ਸਾਧ ਸੰਗਤਿ ਕਉ ਵਾ:	੧੪	੬੦੮
ਸਿਰੀ: ੫	ਸਾਧ ਸੰਗਤਿ ਕਉ ਵਾ:	੧੨	੪੩
ਰਾਮ: ਵਾਰ੫	ਸਾਧ ਸੰਗਤਿ ਕੇ:	੪	੯੬੬
ਜੈਤ: ੫	ਸਾਧ ਸੰਗਤਿ ਕੈ ਅੰਚ:	੯	੭੦੨
ਬਿਲਾ: ੫	ਸਾਧ ਸੰਗਤਿ ਕੈ ਅੰਚ:	੮	੮੦੧
ਬਿਲਾਵਲ ੫	ਸਾਧ ਸੰਗਤਿ ਕੇ ਸੰਗਿ:	੧੮	੮੧੩
ਗਉ: ੫	ਸਾਧ ਸੰਗਤਿ ਤਾਕੀ ਸਰ:	੫	੧੯੧
ਦੇਵ: ੫	ਸਾਧ ਸੰਗਤਿ ਕੀ ਸਰ:	੧੮	੫੩੩
ਸਿਰੀ: ੫	ਸਾਧ ਸੰਗਤਿ ਕੈ ਘਰਿ	੧੮	੪੪
ਰਾਮ: ੫	ਸਾਧ ਸੰਗਤਿ ਕੀ ਜਾਵੇ:	੭	੮੮੫
ਸਾਰੰਗ ੫	ਸਾਧ ਸੰਗਤਿ ਕੀ ਧੂਰਿ:	੫	੧੨੦੩
ਟੋਡੀ ੫	ਸਾਧ ਸੰਗਤਿ ਕੈ ਪਾਛੈ:	੧੬	੭੧੨
ਬਿਲਾ: ੫	ਸਾਧ ਸੰਗਤਿ ਕੈ ਬਾਸਬੈ:	੯	੮੧੧
ਮਾਰੂ ਕਬੀਰ	ਸਾਧ ਸੰਗਤਿ ਕਬਹੂ:	੧੪	੧੧੦੫
ਸਾਰੰ: ਨਾਮ:	ਸਾਧ ਸੰਗਤਿ ਕਬਹੂ:	੧੩	੧੨੫੨
ਸਾਰੰ: ੫	ਸਾਧ ਸੰਗਤਿ ਕੈ ਬਲਿ:	੯	੧੨੨੩
ਸਾਰੰ: ੫	ਸਾਧ ਸੰਗਤਿ ਕੀ ਭੀਰ:	੭	੧੨੦੯
ਮਾਰੂ ੫	ਸਾਧ ਸੰਗਤਿ ਕੀ ਮੰਗ:	੩	੧੦੮੫
ਬਿਲਾ: ੫	ਸਾਧ ਸੰਗਤਿ ਕੈ ਵਾਰ:	੬	੮੧੭
ਮਾਰੂ ੫	ਸਾਧ ਸੰਗਤਿ ਗੁਣ ਉ:	੧੧	੧੦੦੭
ਬਸੰਤ ੫	ਸਾਧੂ ਸੰਗਤਿ ਗੁਰਹਿ:	੮	੧੧੮੨
ਆਸਾ ੫	ਸਾਧ ਸੰਗਤਿ ਜਾਕੈ ਹ:	੩	੩੯੩
ਗਉ: ੫	ਸਾਧ ਸੰਗਤਿ ਜਨਮ:	੧੬	੨੧੫
ਮਾਰੂ: ੫	ਸਾਧ ਸੰਗਤਿ ਤੁਟਹਿ ਹ:	੧੧	੧੦੧੯
ਬਸੰਤ ੫	ਸਾਧ ਸੰਗਤਿ ਤਿਉ ਹਉ:	੧੨	੧੧੮੧
ਗਉ: ੫	ਸਾਧੂ ਸੰਗਤਿ ਤਉ ਬ:	੧੬	੨੫੫

ਸੋਰਠ ੫	ਸਾਧ ਸੰਗਤਿ ਤੇ ਸਭ:	੧	੬੨੧
ਆਸਾ ੫	ਸਾਧੂ ਸੰਗਤਿ ਤਰਿਆ:	੪	੩੯੪
ਗਉ:ਕਬੀਰ	ਸਾਧੂ ਸੰਗਤਿ ਦੀਓ ਰ:	੫	੩੩੧
ਮਾਰੂ ੫	ਸਾਧ ਸੰਗਤਿ ਨਿਹਚ:	੧੬	੧੦੭੧
ਰਾਮ: ੫	ਸਾਧ ਸੰਗਿ ਤਿਨਿ ਹਰਿ:	੨	੮੯੪
ਸੂਹੀ ੫	ਸਾਧ ਸੰਗਿ ਤਿਨੀ ਦਰ:	੧	੭੪੦
ਕਾਨ: ੫	ਸਾਧ ਸੰਗਤਿ ਨਿਧਿ ਹ:	੧੩	੧੩੦੦
ਸਾਰ: ੫	ਸਾਧ ਸੰਗਤਿ ਨਾਨਕ:	੭	੧੨੧੬
ਰਾਮ: ਵਾਰ੫	ਸਾਧੂ ਸੰਗਤਿ ਨਿਰਮ:	੧	੯੬੫
ਸਿਰੀ: ੫	ਸਾਧੂ ਸੰਗਤਿ ਨਿਰਮ:	੧੫	੪੫
ਭੈਰ: ੫	ਸਾਧ ਸੰਗਤਿ ਪਾਈਐ:	੧੪	੧੧੪੭
ਮਲਾ: ਰਵ	ਸਾਧ ਸੰਗਤਿ ਪਾਈ ਪ:	੧੪	੧੨੯੩
ਗਉ: ੫	ਸਾਧ ਸੰਗਤਿ ਪਰਸ:	੩	੨੧੫
ਬਸੰਤ ੫	ਸਾਧੂ ਸੰਗਤਿ ਪਾਰਗ:	੮	੧੧੮੨
ਬਸੰਤ ੫	ਸਾਧ ਸੰਗਤਿ ਪ੍ਰਭਿਕੀ:	੨	੧੧੮੪
ਗਉ: ਕਬੀਰ	ਸਾਧ ਸੰਗਤਿ ਬੈਕੁੰਠੈ:	੧੧	੩੨੫
ਭੈਰ ਕਬੀਰ	ਸਾਧ ਸੰਗਤਿ ਬੈਕੁੰਠੈ:	੧੨	੧੧੬੧
ਗਉ: ੫	ਸਾਧ ਸੰਗਤਿ ਬੈਠਣੁ:	੭	੧੮੩
ਆਸਾ ੫	ਸਾਧ ਸੰਗਤਿ ਬਿਨ ਤ:	੧੭	੩੭੩
ਧਨਾ: ਰਵ:	ਸਾਧ ਸੰਗਤਿ ਬਿਨਾ ਭਾ:	੧੦	੬੯੪
ਰਾਮ: ੫	ਸਾਧ ਸੰਗਤਿ ਬਿਨ ਭਾ:	੩	੯੨੮
ਗਉ:ਕਬੀਰ	ਸਾਧ ਸੰਗਤਿ ਭਗਵਾ:	੧੩	੩੩੬
ਮਾਲੀ: ੫	ਸਾਧ ਸੰਗਤਿ ਭਜੁ ਪੂ:	੧੮	੯੮੬
ਬਸੰਤ ੫	ਸਾਧ ਸੰਗਤਿ ਮਹਿ ਇ:	੪	੧੧੮੧
ਸੋਰਠ ੧	ਸਾਧ ਸੰਗਤਿ ਮਹਿ ਹਰਿ:	੧੬	੫੯੮
ਪ੍ਰਭਾਤੀ ੫	ਸਾਧ ਸੰਗਤਿ ਮਹਿ ਬ:	੧੮	੧੩੩੭
ਕਾਨ: ੫	ਸਾਧ ਸੰਗਤਿ ਮਹਿ ਮ:	੧੬	੧੨੯੮
ਭੈਰਉ ੫	ਸਾਧ ਸੰਗਤਿ ਮਹਿਲ:	੮	੧੧੫੬
ਸਿਰੀ: ੫	ਸਾਧੂ ਸੰਗਤਿ ਮੀਨ ਵ:	੧੧	੫੨
ਸਿਰੀ: ੫	ਸਾਧ ਸੰਗਤਿ ਮਨਿ:	੫	੫੧
ਭੈਰਉ ੫	ਸਾਧ ਸੰਗਤਿ ਤੁਮਰੇ ਗੁ:	੧੨	੧੧੪੪
ਪ੍ਰਭਾਤੀ ੫	ਸਾਧ ਸੰਗਤਿ ਮਿਲਿ ਹ:	੧੨	੧੩੪੮
ਗਉੜੀ ੫	ਸਾਧ ਸੰਗਤਿ ਮਿਲਿ ਹ:	੧	੨੧੨
ਗਉ: ੫	ਸਾਧ ਸੰਗਤਿ ਮਿਲਿ ਕੀ:	੮	੨੦੧
ਆਸਾ ੫	ਸਾਧ ਸੰਗਤਿ ਮਿਲਿ ਬੁ	੪	੩੭੭
ਮਾਝ ੫	ਸਾਧੂ ਸੰਗਿ ਤਰੀਜੈ ਸ:	੬	੧੦੮
ਸੂਹੀ ੫	ਸਾਧੂ ਸੰਗਿ ਤਰੈ ਭੈ ਸਾ:	੧	੭੪੪
ਸਾਰੰ: ਵਾਰ੫	ਸਾਧੂ ਸੰਗਤਿ ਲਗਿਆ:	੬	੧੨੫੧
ਗਉੜੀ ੫	ਸਾਧ ਸੰਗਤ ਵਡ ਭਾ:	੧੫	੧੮੦
ਗਉ: ੫	ਸਾਧ ਸੰਗ ਦੁਸਮਨ:	੧੦	੨੭੧
ਗਉ: ੫	ਸਾਧ ਸੰਗਿ ਦੁਰਮਤਿ:	੧੩	੨੬੬
ਸਾਰੰ: ੫	ਸਾਧ ਸੰਗਿ ਧਿਆਈ:	੫	੧੨੨੪
ਗਉ: ੫	ਸਾਧ ਸੰਗ ਧਰਮ ਰਾ:	੧੭	੨੭੧
ਗਉ: ੫	ਸਾਧ ਸੰਗਿ ਨਾਨਕ ਹਰਿ	੧੨	੨੯੩
ਸੋਰਠ ੫	ਸਾਧ ਸੰਗਿ ਨਾਨਕ ਗੁ:	੧੧	੬੧੧

ਰਾਮ: ੫	ਸਿੰਙੀ ਵਾਜੈ ਨਿਤ ਉਦਾ:	੧੩	੮੮੬
ਰਾਮਕਲੀ ੫	ਸਿੰਚਹਿ ਦਰਬੁ ਦੇਹਿ:	੧੬	੮੮੯
ਆਸਾ ੫	ਸਿੰਚਨਾ ਹਾਰੈ ਏਕੈ ਮ:	੭	੩੮੫
ਮਾਝ ਵਾਰ ੧	ਸਿਞੈ ਦਰਿ ਦੀਵਾਨਿ ਆ:	੮	੧੪੨
ਮਾਰੂ ੫	ਸਿਦਕ ਸਬੂਰੀ ਸੰਤ:	੫	੧੦੨੦
ਸਿਰੀ: ਵਾਰ੧	ਸਿਦਕ ਸਬੂਰੀ ਸਾਦਿ:	੧੦	੮੩
ਸਿਰੀ: ਵਾ: ੧	ਸਿਦਕੁ ਕਰਿ ਸਿਜਦਾ:	੨	੮੦
ਗੂਜਰੀ ੫	ਸਿਧ ਸਾਧਿਕ ਅਰੁ ਜ:	੭	੫੦੦
ਰਾਮਕਲੀ ੧	ਸਿਧ ਸਾਧਿਕੁ ਅਰੁ ਜੋ:	੧੨	੮੭੭
ਸੂਹੀ ੧	ਸਿਧਿ ਸਾਧਿਕ ਸਿਆਣੇ:	੧੪	੭੬੪
ਰਾਮ: ੧	ਸਿਧ ਸਾਧਿਕ ਕੇਤੇ ਮੁ:	੩	੯੦੬
ਮਾਰੂ ਵਾਰ ੫	ਸਿਧ ਸਾਧਿਕ ਗਿਆਨੀ:	੧੩	੧੧੦੨
ਬਿਲਾ: ੫	ਸਿਧ ਸਾਧਿਕ ਗਿਰਹੀ:	੬	੮੦੮
ਬਿਲਾ: ੩	ਸਿਧ ਸਾਧਿਕ ਜੋ ਕੋ ਕ:	੬	੮੪੨
ਰਾਮਕਲੀ ੧	ਸਿਧ ਮਾਧਿਕ ਜੋਗੀ ਅ:	੩	੮੭੮
ਸਵਯੇ ੫	ਸਿਧ ਸਾਧਿਕ ਤੇਤੀਸ:	੧੬	੧੩੮੬
ਧਨਾ: ੩	ਸਿਧ ਸਾਧਿਕ ਤਰਸ:	੧੮	੬੬੫
ਮਾਰੂ ੫	ਸਿਧ ਸਾਧਿਕ ਦੇਵ: ਮੁ:	੧੩	੧੦੧੭
ਆਸਾ ੫	ਸਿਧ ਸਾਧਿਕ ਦੇਵ ਮੁ:	੯	੪੬੧
ਸੋਰਠ ਵਾਰ ੩	ਸਿਧ ਸਾਧਿਕ ਨਾਵੈ ਨੋ:	੫	੬੫੦
ਮਾਝ ੩	ਸਿਧ ਸਾਧਿਕ ਮੋਨਿ:	੧	੧੨੪
ਮਾਝ ੫	ਸਿਧ ਸਾਧਿਕ ਰਹੇ ਬਿ:	੨	੧੧੫
ਗੂਜ: ੩	ਸਿਧ ਸਾਧਿਕ ਲਿਵ ਲਾ	੮	੫੦੬
ਰਾਮ: ੧	ਸਿਧ ਸਭਾ ਕਰਿ ਆਸ:	੬	੯੩੮
ਰਾਮ: ੫	ਸਿੰਧੁ ਸਮਾਇਓ ਘਟੁ:	੫	੮੯੯
ਪ੍ਰਭਾਤੀਕਬੀਰ	ਸਿਧ ਸਮਾਧਿ ਅੰਤੁ ਨ:	੧੦	੧੩੫੦
ਗੂਜ: ੧	ਸਿਧ ਸਮਾਧੀ ਅੰਤਰਿ:	੪	੫੦੪
ਸਾਰੰਗਵਾਰ ੧	ਸਿਧ ਸਮਾਧੀ ਸਭ ਪੁ:	੧੮	੧੨੪੧
ਗੂਜਰੀ ੧	ਸਿਧ ਸਮਾਧਿ ਕਰਹਿ:	੧੨	੪੮੯
ਮਾਰੂ ੪	ਸਿਧ ਸਮਾਧਿ ਜਪਿਓ:	੧੦	੯੯੫
ਗਾਥਾ ੫	ਸਿੰਧ ਸਰਬ ਕੁਸਲ:	੬	੧੩੬੧
ਆਸਾ ੧	ਸਿਧਾ ਸੇਵਨ ਸਿਧ ਪੀ:	੧੮	੪੧੮
ਸਿਰੀ: ੧	ਸਿਧੁ ਸੇਵਾ ਸਿਧ ਲਾਈ:	੬	੧੪
ਵਡ: ੩	ਸਿਧਾ ਕੇ ਆਸਣ ਜੇ ਸਿ:	੧੧	੫੫੮
ਗਉ: ੧	ਸਿਧ ਕਹਾਵਉ ਰਿਧਿ:	੧੨	੨੨੫
ਆਸਾ ੩	ਸਿਧੰ ਙਾਇਐ ਸਿਮਰ:	੧੫	੪੩੪
ਭੈਰਉ ਕਬੀਰ	ਸਿਧ ਚਉਰਾਸੀਹ ਮਾਇ:	੧੩	੧੧੬੦
ਗੂਜ: ੫	ਸਿਧਨ ਮਹਿ ਤੇਰੀ ਪ੍ਰ:	੧੮	੫੦੭
ਆਸਾ ੧	ਸਿਧਾ ਪੁਰਖਾ ਕੀਆ ਵ:	੪	੩੪੯
ਆਸਾ ੧	ਸਿਧਾ ਪੁਰਖਾ ਕੀਆ ਵ:	੧੨	੯
ਸਵਯੇ ੫	ਸਿਧ ਮਨੁਖੁ ਦੇਵ ਅ:	੧੩	੧੩੮੮
ਆਸਾ ੧	ਸਿਫਤਿ ਸਹਜ ਘਰਿ:	੧੭	੪੧੩
ਸੂਹੀ ਵਾਰ ੧	ਸਿਫਤੀ ਸਾਰ ਨਾ ਜਾਣ:	੨	੭੯੦
ਪ੍ਰਭਾਤੀ ੧	ਸਿਫਤਿ ਸਰਮ ਕਾ ਕ:	੯	੧੩੨੯
ਆਸਾ ੧	ਸਿਫਤਿ ਸਲਾਹਣ:	੩	੩੫੨

ਸੂਹੀ ਵਾਰ ੧	ਸਿਫਤਿ ਸਲਾਹਣੁ ਛ:	੧੬	੭੯੦
ਮਾਝ ੫	ਸਿਫਤਿ ਸਲਾਹਣੁ ਤੇ:	੭	੧੦੦
ਰਾਮ ਵਾਰ ੫	ਸਿਫਤਿ ਸਲਾਹਣੁ ਤੇ:	੧੧	੯੫੮
ਬਿਹਾ: ਵਾਰ੩	ਸਿਫਤਿ ਖਜਾਨਾ ਬਖ:	੧੩	੫੪੮
ਮਾਝ ਵਾ: ੧	ਸਿਫਤੀ ਗੰਢੁ ਪਵੈ ਦ:	੧੨	੧੪੩
ਸਾਰੰ: ਵਾਰ੨	ਸਿਫਤਿ ਜਿਨਾ ਕਉ: ਬਾ	੮	੧੨੩੯
ਆਸਾ ੧	ਸਿਫਤੀ ਭਰੇ ਤੇਰੇ ਭੰ:	੧੩	੯
ਆਸਾ: ੧	ਸਿਫਤੀ ਭਰੇ ਤੇਰੇ ਭੰ:	੫	੩੪੯
ਮਾਰੂ ੫	ਸਿਫਤਿ ਮੁਹਬਤਿ ਅ:	੧੨	੧੦੮੪
ਆਸਾ ੧	ਸਿਫਤੀ ਰਤਾ ਸਦਾ ਬੈ:	੧੦	੩੬੦
ਸੋਰਠ ੫	ਸਿਮਰਉ ਅਪੁਨਾ ਸਾ:	੨	੬੩੧
ਸੂਹੀ ੫	ਸਿਮਰਉ ਸੋ ਪ੍ਰਭ ਅਪ:	੧੫	੭੪੧
ਗਉੜੀ ੫	ਸਿਮਰਉ ਸਿਮਰਿ ਸਿ:	੯	੨੬੨
ਧਨਾ: ੫	ਸਿਮਰਉ ਸਿਮਰਿ ਸਿ:	੮	੬੭੯
ਮਲਾ: ੫	ਸਿਮਰਉ ਚਰਨ ਤੁ:	੯	੧੨੬੮
ਗਉ: ੫	ਸਿਮਰਉ ਜਾਸੁ ਬਿਸੁੰ:	੧੧	੨੬੨
ਗਉ: ੫	ਸਿਮਰਉ ਦਿਨੁ ਰੈਨਿ:	੧੪	੧੭੭
ਕਾਨ: ੫	ਸਿਮਰਉ ਦਿਨੁ ਰੈਨਿ ਗ:	੭	੧੩੦੩
ਮਾਰੂ ੫	ਸਿਮਰਉ ਨਾਮੁ ਹੋਹੁ	੭	੧੦੮੦
ਟੋਡੀ ੫	ਸਿਰਰਉ ਨਾਮੁ ਨਿਰੰ:	੧੭	੭੧੬
ਪ੍ਰਭਾ: ੫	ਸਿਮਰਉ ਨਾਮੁ ਮੋਹਿ:	੯	੧੩੩੮
ਟੋਡੀ ੫	ਸਿਮਰਿ ਸੁਆਮੀ ਅੰਤ:	੬	੭੧੭
ਰਾਮ: ੫	ਸਿਮਰਿ ਸੁਆਮੀ ਅੰਤ	੧੦	੯੨੮
ਆਸਾ ੫	ਸਿਮਰਿ ਸੁਆਮੀ ਅੰਤ:	੧੮	੪੪੮
ਮਾਰੂ ੫	ਸਿਮਰਿ ਸੁਆਮੀ ਸੁਖ:	੧੩	੧੦੧੭
ਸਿਰੀ: ੫	ਸਿਮਰਿ ਸੁਆਮੀ ਸੁਖ:	੧	੮੦
ਟੋਡੀ ੫	ਸਿਮਰਿ ਸੁਆਮੀ ਸਤਿ:	੧	੭੧੮
ਗਉ: ੫	ਸਿਮਰਿ ਸੁਆਮੀ ਹਰਿ:	੬	੧੯੮
ਸਵਯੇ ੫	ਸਿਮਰੰ ਸੋਈ ਪੁਰਖੁ:	੧੭	੧੪੦੬
ਮਾਝ ੫	ਸਿਮਰਿ ਸਾਹਿਬ ਸੋ ਸ:	੧੬	੧੦੪
ਸੂਹੀ ੫	ਸਿਮਰਿ ਸਿਮਰਿ ਸੁਆ:	੧੧	੭੮੧
ਧਨਾ: ੫	ਸਿਮਰਿ ਸਿਮਰਿ ਸੁਆ:	੯	੬੮੧
ਬਿਲਾਵਲ ੫	ਸਿਮਰਿ ਸਿਮਰਿ ਸੁਆ:	੮	੮੨੪
ਧਨਾ: ੫	ਸਿਮਰਿ ਸਿਮਰਿ ਸੁਆ:	੯	੬੮੨
ਨਟ ੫	ਸਿਮਰਿ ਸਿਮਰਿ ਸੁਆ:	੮	੯੭੯
ਸਾਰੰ: ੫	ਸਿਮਰਿ ਸਿਮਰਿ ਸੁਆ:	੩	੧੨੧੯
ਮਾਰੂ ੫	ਸਿਮਰਿ ਸਿਮਰਿ ਸੁਆ:	੬	੧੦੮੦
ਗਉ: ੫	ਸਿਮਰ ਸਿਮਰ ਸਦਾ:	੧੦	੨੮੮
ਮਾਲੀ: ੫	ਸਿਮਰਿ ਸਿਮਰਿ ਸਦਾ:	੧੦	੯੮੭
ਗਉ: ੫	ਸਿਮਰਿ ਸਿਮਰ ਸਭ:	੫	੧੯੧
ਬਿਲਾ: ੫	ਸਿਮਰਿ ਸਿਮਰਿ ਸਿਮ:	੧	੮੨੪
ਬਿਲਾ: ੫	ਸਿਮਰ ਸਿਮਰਿ ਸਿਮ:	੭	੮੨੭
ਗਉ: ੫	ਸਿਮਰਿ ਸਿਮਰਿ ਸਿਮ:	੪	੨੯੦
ਗਉ: ੫	ਸਿਮਰਿ ਸਿਮਰਿ ਸਿਮ:	੯	੨੦੨
ਗਉ: ੫	ਸਿਮਰਿ ਸਿਮਰਿ ਸਿਮ:	੮	੧੭੮

ਮਾਰੂ ੫	ਸੁਖ ਸੀਤਲ ਸਰਧਾ	੯	੧੦੦੦
ਸੋਰ ੫	ਸੁਖ ਸਾਂਦਿ ਘਰਿ ਆਇ:	੯	੬੨੯
ਸੋਰਠ ੫	ਸੁਖ ਸਾਦਿ ਫਿਰ ਆਏ:	੬	੬੩੦
ਸੋਰਠ ੯	ਸੁਖ ਸਨੇਹੁ ਅਰੁ ਭੈ:	੧੭	੬੩੩
ਆਸਾ ੫	ਸੁਖ ਸੰਪਤਿ ਹਰਿਨਾ:	੭	੪੦੨
ਰਾਮ: ੧	ਸੁਖ ਸੰਪਤਿ ਕਉ ਆ:	੧੫	੯੦੬
ਟੋਡੀ ੫	ਸੁਖ ਸੰਪਤਿ ਭੋਗ ਇ:	੧੫	੭੧੬
ਜੈਤ: ੫	ਸੁਖ ਸੰਪਤਿ ਮਾਇਆ:	੧੦	੭੦੨
ਗਉ: ੫	ਸੁਖੁ ਸੁਪਨੈ ਨਹੀ ਤ:	੫	੨੪੦
ਗਉ: ੫	ਸੁਖ ਸੰਪੈ ਬਹੁ ਭੋਗ:	੯	੨੫੮
ਸਾਰੰ: ੫	ਸੁਖ ਸਮੂਹ ਕਰਣਾ:	੧੩	੧੨੧੮
ਮਾਰੂ ਵਾਰ ੫	ਸੁਖ ਸਮੂਹਾ ਭੋਗ ਭੂ:	੧	੧੧੦੧
ਵਡ: ਵਾਰ ੩	ਸੁਖਾ ਸਿਰਿ ਸਦਾ ਸੁ:	੭	੫੮੮
ਸਿਰੀ: ੧	ਸੁਖ ਸੇਵਾ ਅੰਦਰਿ ਰ:	੧੦	੭੨
ਮਾਰੂ ੧	ਸੁਖ ਸਵੰਧਿ ਸੋਹਾਗ:	੧੮	੧੦੧੪
ਮਾਝ ਵਾਰ ੧	ਸੁਖਹੁ ਉਠੇ ਰੋਗ ਪਾ:	੧੭	੧੩੯
ਆਸਾ ੮	ਸੁਖਹਿ ਸਮਾਈਐ ਮੇ:	੩	੪੧੦
ਬਿਲਾ: ੫	ਸੁਖਹ ਸਮੂਹ ਭਇਆ:	੧	੮੪੬
ਸਿਰੀ: ੧	ਸੁਖੁ ਹੋਵੈ ਸੇਵ ਕਮਾ:	੧੮	੨੫
ਸਿਰੀ: ੧	ਸੁਖੈ ਕਉ ਦੁਖ ਅਗ:	੧੨	੫੭
ਸਿਰੀ: ੧	ਸੁਖ ਕਉ ਮਾਗੈ ਸਭ:	੧੧	੫੭
ਆਸਾ ੯	ਸੁਖਕੈ ਹੇਤ ਬਹੁਤ:	੫	੪੧੧
ਆਸਾ ੫	ਸੁਖ ਕਾ ਨਾਮੁ ਨਿਧਾਨ:	੧੪	੩੯੮
ਸਿਰੀ: ੫	ਸੁਖਾ ਕੀ ਮਿਤਿ ਕਿਆ:	੧੮	੪੮
ਮਾਰੂ ਵਾਰ ੫	ਸੁਖ ਘਟਾਊ ਡੂਇ:	੧੮	੧੦੯੮
ਸਿਰੀ: ੧	ਸੁਖੁ ਜੀਵਣੁ ਤਿਸੁ ਆ:	੫	੬੩
ਗਾਥਾ ੫	ਸੁਖੇਣ ਬੈਣ ਰਤਨੰ:	੧੨	੧੩੬੧
ਮਾਰੂ ੧	ਸੁਖ ਥੋੜੇ ਦੁਖ ਅਗ:	੭	੯੮੯
ਸਵਯੇ ੧	ਸੁਖਦੇਉ ਪਰੀਖਤ:	੧੨	੧੩੯੦
ਦੇਵ: ੫	ਸੁਖਦਾਈ: ਜੀਅਨ ਕੋ:	੩	੫੩੦
ਮਾਝ ੫	ਸੁਖਦਾਈ ਦੂਖ ਬਿਦਾ:	੧੮	੧੦੦
ਦੇਵ: ੫	ਸੁਖਦਾਈ ਪੂਰਨ ਪ੍ਰ:	੩	੫੨੯
ਕੇਦਾ: ੫	ਸੁਖਦਾਈ ਪੂਰਨ ਪ:	੧੬	੧੧੧੯
ਗਉ: ੫	ਸੁਖਦਾਈ ਪਵਨੁ ਪ:	੩	੨੬੭
ਗਉ: ੧	ਸੁਖ ਦੁਖੀਆ ਮਨ ਮੋ:	੧੮	੧੫੨
ਸਿਰੀ: ੧	ਸੁਖ ਦੁਖ ਸਮਕਰਿ:	੧੩	੫੭
ਰਾਮ: ੧	ਸੁਖ ਦੁਖ ਸਮਕਰਿ	੧੧	੯੪੩
ਆਸਾ ੧	ਸੁਖ ਦੁਖ ਸਮਕਰਿ:	੩	੪੧੬
ਮਾਰੂ ੧	ਸਖ ਦੁਖ ਹੀ ਤੇ ਅਮ:	੧੮	੧੦੩੭
ਬਸੰ: ੧	ਸੁਖ ਦੁਖ ਹੀ ਤੇ ਗੁਰ:	੧੨	੧੧੮੯
ਸਲੋਕ ੯	ਸੁਖ ਦੁਖ ਜਿਹ ਪਰ:	੧੭	੧੪੨੬
ਆਸਾ ੫	ਸੁਖ ਦੁਖ ਤੇਰੀ ਆਗਿ:	੩	੪੩੨
ਮਾਝ ਵਾ: ੧	ਸੁਖ ਦੁਖ ਦੁਇ ਦਰਿ:	੪	੧੪੯
ਪ੍ਰਭਾ: ੧	ਸੁਖ ਦੁਖ ਦਾਤਾ ਗੁਰ	੧੧	੧੩੪੫
ਸੋਰਠ ੧	ਸੁਖ ਦੁਖ ਦਾਤਾ ਗੁਰ ਮਿਲੈ	੧੫	੫੯੭

ਸੂਹੀ ੧	ਸੁਖੁ ਦੁਖੁ ਦਾਤਾ ਮਨਿ:	੮	੭੫੧
ਗਉ: ੯	ਸੁਖੁ ਦੁਖੁ ਦੋਨੋ ਸਮ:	੨	੨੧੯
ਮਾਰੂ ੧	ਸੁਖੁ ਦੁਖੁ ਪੁਰਬ ਜ:	੧੮	੧੦੩੦
ਸੋਰ: ੯	ਸੁਖ ਦੁਖੁ ਰਹਤ ਸਦਾ:	੧੩	੬੩੨
ਮਾਝ ੩	ਸੁਖੁ ਦਾਤਾ ਸੇਵਨਿ ਸੁ:	੭	੧੨੨
ਪ੍ਰਭਾਤੀ ੧	ਸੁਖ ਦਾਤਾ ਸੇਵੇ ਨਿਹ:	੨	੧੩੪੩
ਭੈਰ: ੩	ਸੁਖ ਦਾਤਾ ਹਰਿ ਏਕੁ:	੮	੧੧੩੨
ਸਿਰੀ: ੫	ਸੁਖ ਦਾਤਾ ਗੁਰ ਸੇਵੀ:	੧੮	੪੩
ਬਸੰਤ ੫	ਸੁਖ ਦਾਤਾ ਜਪਦੇ ਨੀ:	੧੬	੧੧੮੪
ਬਿਲਾ:ਵਾਰ ੩	ਸੁਖ ਦਾਤਾ ਤੇਰੈ ਮਨਿ:	੧੦	੮੫੧
ਮਾਝ ੫	ਸੁਖ ਦਾਤਾ ਦੁਖ ਭੰਜ:	੧੦	੧੦੬
ਦੇਵ: ੫	ਸੁਖ ਦਾਤੇ ਦੁਖ ਭੰਜ:	੧੫	੫੨੮
ਨਟ ੫	ਸੁਖ ਦਾਤਾ ਦੁਖ ਭੰਜ	੧੭	੯੭੯
ਪ੍ਰਭਾ: ੧	ਸੁਖ ਦਾਤਾ ਦੁਖ ਮੇਟ:	੪	੧੩੪੩
ਸਿਰੀ: ੧	ਸੁਖ ਦਾਤਾ ਦੁਖ ਮੇਟ:	੧੦	੫੯
ਸੂਹੀ ੩	ਸੁਪ ਦਾਤਾ ਪਾਇਆ:	੩	੭੭੧
ਬਸੰਤ ੫	ਸੁਖ ਦਾਤਾ ਪ੍ਰਭੁ ਰਹਿ:	੧੦	੧੧੮੧
ਸਿਰੀ: ੫	ਸੁਖ ਦਾਤਾ ਭੈ ਭੰਜਨੋ:	੧੫	੪੪
ਮਾਝ ੩	ਸੁਖ ਦਾਤਾ ਵਿਸਰਿਅ:	੮	੧੧੮
ਭੈਰਉ ੫	ਸੁਖੁ ਨਾਹੀ ਪੇਖੇ ਨਿਰ:	੧੩	੧੧੪੭
ਭੈਰਉ ੫	ਸੁਖੁ ਨਾਹੀ ਫੁਨਿ ਦੂ:	੨	੧੧੧
ਮਾਝ ੧	ਸੁਖੁ ਨਾਹੀ ਬਹੁਤੈ ਧੰ:	੧੩	੧੧੪੭
ਭੈਰਉ ੫	ਸੁਖੁ ਨਾਹੀ ਬਹੁ ਦੇਸ:	੧੩	੧੧੪੭
ਭੈਰਉ ੫	ਸੁਖੁ ਨਾਹੀ ਬਿਨੁ ਨਾਮ:	੫	੧੧੪੫
ਗਉ: ੫	ਸੁਖ ਨਾਹੀ ਰੇ ਹਰਿ ਭ:	੮	੨੧੦
ਗਉੜੀ ੫	ਸੁਖ ਨਿਧਾਨ ਹਰਿ ਅ:	੮	੧੮੪
ਸਾਰੰ: ੫	ਸਖ ਨਿਧਾਨ ਨਾਨਕ:	੭	੧੨੨੨
ਆਸਾ ੫	ਸੁਖ ਨਿਧਾਨ ਨਾਮੁ ਪ੍ਰ:	੧੭	੩੮੨
ਬਿਲਾ: ੫	ਸੁਖ ਨਿਧਾਨ ਪ੍ਰੀਤਮ:	੧	੮੦੨
ਗਉ: ਵਾਰ੫	ਸੁਖੁ ਨਿਧਾਨੁ ਪ੍ਰਭੁ ਏ:	੧੫	੩੧੯
ਰਾਮ: ੫	ਸੁਖੁ ਨਿਧਾਨੁ ਮਿਲਿਆ:	੧੬	੯੨੫
ਮਾਰੂ ੫	ਸੁਖ ਨਾਨਕ ਸੰਤਨ:	੫	੧੦੧੯
ਸੋਰਠ ੫	ਸੁਖ ਨਾਨਕ ਸਰਣੀ:	੨	੬੨੪
ਦਾਨ: ੫	ਸੁਖੀ ਨਾਨਕ ਗੁਰਿ ਨਾ:	੯	੧੩੦੧
ਬਸੰਤ ੫	ਸੁਖੁ ਨਾਨਕ ਪੂਰਾ ਗੁ:	੫	੧੧੮੧
ਗਉ: ਵਾਰ੫	ਸੁਖ ਨਾ ਪਾਇਨ ਮੁਗ:	੧੮	੩੧੬
ਗਉ: ਵਾਰ੪	ਸੁਖੁ ਨਾ ਪਾਇਨਿ ਮੁਗ:	੧੬	੩੦੬
ਸੂਹੀ ੫	ਸੁਖੁ ਨ ਪਾਇਨਿ ਮੂਲਿ:	੧੬	੭੬੧
ਸਾਰੰ: ੫	ਸੁਖੁ ਪਾਇਓ ਦੂਖ ਦੂ:	੧੬	੧੨੧੧
ਸੋਰਠ ੫	ਸੁਖੁ ਪਾਇਆ ਸਹਜ:	੮	੬੧੯
ਭੈਰ: ੫	ਸੁਖੁ ਪਾਇਆ ਸਤਿਗੁ:	੧੬	੧੧੪੧
ਬਿਲਾ: ੫	ਸੁਖੁ ਪਾਇਆ ਹਰਿ ਸਾ:	੧੩	੮੧੯
ਆਸਾ ੫	ਸੁਖੁ ਪਾਇਆ ਜਨ ਪ੍ਰ:	੧੭	੩੯੭
ਮਾਰੂ ੫	ਸੁਖੁ ਪਾਇਆ ਫਿਰਿ:	੫	੧੦੦੧
ਗਉ: ੫	ਸੁਖੁ ਪਾਇਆ ਲਗਿ ਦਾ:	੨	੨੦੨

ਮਾਰੂ ੧	ਸੁੰਨਹੁ ਉਪਜੀ ਸੁੰਨਿ:	੧੬	੧੦੩੭
ਮਾਰੂ ੧	ਸੁੰਨਹੁ ਉਪਜੇ ਜਸ:	੪	੧੦੩੮
ਬਿਲਾ: ੫	ਸੁਨਹੁ ਸਹੇਰੀ ਮਿਲ:	੬	੮੩੦
ਸੂਹੀ ੧	ਸੁਨਹੁ ਸਖੀ ਮਨ ਮੋ:	੧੨	੭੬੪
ਧਨਾ: ੫	ਸੁਨਹੁ ਸੰਤ ਪਿਆਰੇ:	੯	੬੭੮
ਮਾਰੂ ਕਬੀਰ	ਸੁੰਨਹਿ ਸੁੰਨੁ ਮਿਲਿ:	੧੫	੧੧੦੩
ਮਾਰੂ ੧	ਸੁੰਨਹੁ ਸਪਤ ਸਰੋ:	੧੨	੧੦੩੭
ਮਾਰੂ ੧	ਸੁੰਨਹੁ ਸਪਤ ਪਤਾਲ:	੧	੧੦੩੮
ਮਾਰੂ ੧	ਸੁੰਨਹੁ ਖਾਣੀ ਸੁੰਨਹੁ:	੧੬	੧੦੩੭
ਮਾਰੂ ੧	ਸੁੰਨਹੁ ਚੰਦੁ ਸੂਰਜੁ:	੧੪	੧੦੩੭
ਬਿਲਾ: ਕਬੀਰ	ਸੁਨਹੁ ਜਿਠਾਨੀ ਸੁਨ:	੪	੮੫੬
ਮਾਰੂ ੧	ਸੁੰਨਹੁ ਧਰਤਿ ਅਕਾ:	੧੫	੧੦੩੭
ਸੂਹੀ ੫	ਸੁਨਹੁ ਬਿਨਉ ਪ੍ਰਭ:	੨	੭੪੨
ਬਿਹਾ: ੫	ਸੁਨਹੁ ਬਿਨੰਤੀਆ ਸੁ:	੫	੫੪੭
ਸੋਰਠ ੫	ਸੁਨਹੁ ਬਿਨੰਤੀ ਠਾਕੁ:	੫	੬੩੧
ਮਾਰੂ ੧	ਸੁੰਨਹੁ ਬ੍ਰਹਮਾ ਬਿਸ:	੧੧	੧੦੩੭
ਮਾਰੂ ੧	ਸੁੰਨਹੁ ਭਵਣ ਰਖੇ:	੨	੧੦੩੮
ਆਸਾ ੫	ਸੁਨਹੁ ਮੀਤ ਐਸਾ:	੧੩	੩੯੧
ਮਾਰੂ ੫	ਸੁਨਹੁ ਰੇ ਤੂੰ ਕਉਨੁ:	੧੪	੯੯੯
ਮਾਰੂ ੧	ਸੁੰਨਹੁ ਰਾਤਿ ਦਿਨਸੁ:	੧੭	੧੦੩੭
ਆਸਾ ੫	ਸੁਨਹੁ ਲੋਕਾ ਮੈ ਪ੍ਰੇਮ:	੧੨	੩੭੦
ਗਉ: ੫	ਸੁਨਿ ਕਰਿ ਬਚਨ ਕ:	੬	੨੮੭
ਆਸਾ ੫	ਸੁਨਿ ਕਰਿ ਬਚਨ ਤੁ:	੧੫	੩੮੨
ਮਾਰੂ ੫	ਸੁੰਨ ਕਲਾ ਅਪਰੰਪ:	੯	੧੦੩੭
ਗਉ: ਕਬੀਰ	ਸੁੰਨ ਗੁਫਾ ਮਹਿ ਆਸ:	੧੬	੩੩੪
ਦੇਵ: ੫	ਸੁਨਿ ਗਾਵਉ ਗੁਰ ਬ:	੬	੫੩੩
ਆਸਾ ੫	ਸੁਨਤ ਸੰਦੇਸਿਆਹਾ	੧	੪੧੧
ਸੂਹੀ ੫	ਸੁਨਤ ਸੰਦੇਸਰ ਪ੍ਰਿ:	੧੩	੭੩੭
ਰਾਮ: ਕਬੀ:	ਸੁਨਤੇ ਸੁਨਿ ਮੰਨਿ ਬ:	੪	੯੭੨
ਆਸਾ ਕਬੀਰ	ਸੁੰਨਤ ਕੀਏ ਤੁਰਕ:	੧੫	੪੭੭
ਗਉ: ੫	ਸੁਨਤ ਕਹਤ ਰਹਤ:	੧	੨੮੯
ਗਉ: ੫	ਸੁਨਤ ਕਮਾਵਤ ਹੋ:	੧੦	੨੯੫
ਗੋਂਡ ੫	ਸੁਨਤੋ ਕਰਤਾ ਪੇਖ:	੫	੮੬੨
ਮਾਲੀ: ੫	ਸੁਨਤਿ ਜੀਉ ਜਾਸੁ ਨਾ:	੧੧	੯੮੭
ਗਉ: ੫	ਸੁਨਤ ਜਸੋ ਕੋਟਿ ਅ:	੧੫	੨੧੨
ਬਿਲਾ: ੫	ਸੁਨਤ ਜਪਤ ਹਰਿ:	੯	੮੧੪
ਬਿਹਾ: ੫	ਸੁਨਤ ਪੇਖਤ ਸੰਗਿ:	੬	੫੪੭
ਆਸਾ ੫	ਸੁਨੀ ਨ ਜਾਈ ਸਚੁ ਅੰ:	੯	੩੭੬
ਗਉ: ੫	ਸੁਨਿ ਨਾਨਕ ਹਰਿ ਹਰਿ:	੧੬	੨੮੭
ਰਾਮਕਲੀ ੧	ਸੁੰਨ ਨਿਰੰਤਰਿ ਦੀਜੈ:	੧੫	੯੩੯
ਆਸਾ ੫	ਸੁਨਬੋ ਸਖੀ ਕੰਤਿ ਹ:	੮	੩੭੨
ਬਿਲਾ: ੫	ਸੁਨਿ ਮੋਹਿ ਅਨਹਤ:	੧੪	੮੩੭
ਧਨਾ: ੧	ਸੁੰਨ ਮੰਡਲ ਇਕੁ ਜੋ:	੧੬	੬੮੫
ਭੈਰ: ਕਬੀਰ	ਸੁੰਨ ਮੰਡਲ ਮਹਿ ਕ:	੧੨	੧੧੬੨
ਗਉ: ੫	ਸੁਨਿ ਮੀਤਾ ਨਾਨਕੁ ਬਿ:	੪	੨੭੧

ਬੈਰਾੜੀ ੪	ਸੁਨਿ ਮਨ ਅਕਥ ਕ:	੩	੭੧੯
ਪ੍ਰਭਾਤੀ ੪	ਸੁਨਿ ਮਨ ਹਰਿ ਹਰਿ:	੯	੧੩੩੭
ਪ੍ਰਭਾਤੀ ੪	ਸੁਨਿ ਮਨ ਹਰਿ ਕੀਰ:	੧੦	੧੩੩੭
ਪ੍ਰਭਾਤੀ ੪	ਸੁਨਿ ਮਨ ਗੁਰਮੁਖਿ:	੧੦	੧੩੩੭
ਗਉ: ਕਬੀਰ	ਸੁਨਿ ਮਨ ਮਗਨ ਭਏ:	੧	੩੩੫
ਬਿਲਾ: ੫	ਸੁਨਿ ਮੇਰੀ ਮਨਸਾ ਮ:	੬	੮੦੮
ਆਸਾ ੫	ਸੁਨਿ ਰੀ ਸਖੀ ਇਹ ਹਮ	੯	੩੮੪
ਮਾਰੂ: ੫	ਸੁੰਨੇ ਵਰਤੇ ਜੁਗ ਸ:	੧੧	੧੦੩੭
ਫੁਨਹੇ ੫	ਸੁਪਨੇ ਊਭੀ ਭਈ ਗ:	੧੬	੧੩੬੨
ਵਡ: ੧	ਸੁਪਨੈ ਆਇਆ ਭੀ ਗ:	੫	੫੫੮
ਸਵਯੇ ੩	ਸੁਪਨਿ ਇਕ ਪਰਤਖ:	੧੧	੧੩੯੪
ਸਿਰੀ: ੩	ਸੁਪਨੈ ਸੁਖੁ ਨ ਦੇਖ:	੩	੩੦
ਸਿਰੀ: ੩	ਸੁਪਨੇ ਸੁਖੁ ਨਾ ਪਾਵ:	੧੨	੬੫
ਜੈਤ: ਵਾਰ੫	ਸੁਪਨੇ ਸੇਤੀ ਚਿਤੁ ਮੂ:	੧੩	੭੦੭
ਜੈਤ: ਵਾਰ੫	ਸੁਪਨੇ ਹਭਿ ਰੰਗ ਮਾ:	੧੨	੭੦੭
ਬਿਲਾ: ੫	ਸੁਪਨੇ ਕਾ ਸੁਪਨਾ ਭ:	੧੧	੮੧੩
ਕਾਨ: ੫	ਸੁਪਨ ਕੀ ਬਾਤ ਸੁਨ:	੨	੧੩੦੦
ਜੈਜਾ: ੯	ਸੁਪਨੇ ਜਿਉ ਧਨੁ ਪ:	੫	੧੩੫੨
ਆਸਾ ੫	ਸੁਪਨਾ ਜਿਉ ਭਏ ਹ:	੨	੪੧੧
ਕਾਨੜਾ ੪	ਸੁਪਨੰਤਰੁ ਸੰਸਾਰੁ:	੫	੧੩੧੧
ਬਸੰਤ ੫	ਸੁਪਨੈ ਨਾਮੁ ਨ ਹਰਿ:	੧੬	੧੧੯੨
ਭੈਰਉ ਕਬੀਰ	ਸੁਪਨੈ ਬਿੰਦੁ ਨ ਦੇਈ:	੨	੧੧੬੦
ਰਾਮ: ਵਾਰ੧	ਸੁਪਨੈ ਬਿੰਦੁ ਨ ਦੇਈ:	੧੭	੯੫੨
ਰਾਮਕਲੀ ੫	ਸੁਪਨ ਭਇਆ ਭਖਲਾ:	੧੫	੮੮੫
ਗਉ: ੫	ਸੁਪਨ ਮਨੋਰਥ ਬ੍ਰਿ:	੨	੨੭੯
ਸਾਰੰ: ੫	ਸੁਪਨ ਰੀ ਸੰਸਾਰੁ:	੧੧	੧੨੨੯
ਧਨਾ: ੫	ਸੁ ਪ੍ਰਸਿਨ ਗੋਪਾਲ:	੧੧	੬੮੪
ਗਉ: ੫	ਸੁ ਪ੍ਰਸੰਨ ਦੇਵਾ ਸਫਲ:	੮	੨੪੯
ਬਿਲਾ: ੫	ਸੁ ਪ੍ਰਸੰਨ ਭਏ ਸਤਿ:	੨	੮੦੮
ਗਉ: ੫	ਸੁ ਪ੍ਰਸਿੰਨ ਭਏ ਕੇਸਵਾ:	੧੧	੨੦੩
ਗਉ: ੫	ਸੁ ਪ੍ਰਸੰਨ ਭਏ ਗੁਰ:	੧੩	੨੯੫
ਮਾਰੂ ੯	ਸੁਫਲੁ ਜਨਮੁ ਨਾਨ:	੧੬	੧੦੦੮
ਸੂਹੀ ਕਬੀਰ	ਸੁਬਹ ਨਿਵਾਜ ਸਗਾ:	੧੬	੭੯੨
ਸਾਰੰ: ੫	ਸੁਭਾਇ ਅਭਾਇ ਜੁ ਨਿ:	੫	੧੦੧੮
ਆਸਾ ੫	ਸੁਭ ਚਿੰਤਨ ਗੋਬਿੰਦ:	੫	੪੫੯
ਗੂਜਰੀਵਾਰ ੫	ਸੁਭ ਚਿੰਤਨ ਗੋਬਿੰਦ:	੧੫	੫੨੨
ਸੋਰਠ ੫	ਸੁਭ ਕਿਤਵਨਿ ਦਾਸ:	੧੧	੬੨੭
ਸਹਸ ੫	ਸੁਭੰਤ ਤੁਯੰ ਅਚੁਤ:	੭	੧੩੫੪
ਆਸਾ ੫	ਸੁਭ ਦਿਵਸ: ਆਏ: ਸ:	੧੬	੪੫੯
ਸੂਹੀ ੫	ਸੁਭ ਦਿਵਸ ਆਏ ਗ:	੬	੭੭੮
ਬਿਹਾ: ੫	ਸੁਭ ਦਿਵਸ ਆਏ ਗ:	੬	੫੪੬
ਸਾਰੰਗ ੫	ਸੁਭ ਬਚਨ ਬੋਲਿ ਗੁ:	੯	੧੨੨੯
ਗਾਥਾ ੫	ਸੁਭ ਬਚਨ ਰਮਣੰ:	੭	੧੩੬੧
ਆਸਾ ੧	ਸੁਭਰ ਸਰਵਰ ਮੈ:	੧੨	੪੧੧
ਮਾਰੂ ਵਾਰ ੫	ਸੁਭਰ ਕਪੜ ਭੋਗ:	੫	੧੧੦੨

ਸਾਰੰ: ੧	ਸੁਭਰ ਭਰੇ ਨਾਹੀ ਚਿ:	੬	੧੨੩੩
ਗਉ: ੧	ਸੁਭਰ ਭਰੇ ਨ ਹੋਵਹਿ:	੭	੧੫੬
ਗਉੜੀ ੫	ਸੁਭਰ ਭਰੇ ਪ੍ਰੇਮ ਰ:	੧੩	੨੮੯
ਮਾਰੂ ੫	ਸੁਭਾਵਤ ਜੈਸੇ ਬੈਸੰ:	੧੮	੧੦੦੧
ਰਾਮ: ੫	ਸੁਮਤਿ ਸਾਰੁ ਜਿਤੁ ਹ:	੧	੮੯੫
ਗਉ: ੪	ਸੁਮਤਿ ਗਿਆਨੁ ਧਿ:	੬	੨੮੪
ਪ੍ਰਭਾ: ੫:	ਸੁਮਤਿ ਦੇਵਹੁ ਸੰਤ:,	੯	੧੩੩੮
ਮਾਝ ੫	ਸੁਮਤਿ ਪਾਇ ਨਾਮ ਧਿ:	੬	੧੦੨
ਗਾਥਾ ੫	ਸੁਮੰਤ੍ਰ ਸਾਧ ਬਚਨਾ:	੧੬	੧੩੬੦
ਮਲਾ: ਰਵ:	ਸੁਰਾ ਅਪਵਿਤ੍ਰ ਨ ਤ:	੩	੧੨੯੩
ਸੋਰ ਕਬੀਰ	ਸੁਰਸੁ ਕਬੀਰੈ ਜਾਣਿ:	੧੦	੬੫੫
ਸਿਰੀ ੧	ਸੁਰ ਸਿਧ ਗਣ ਗੰਧ:	੬	੬੪
ਗਉ: ੫	ਸੁਰ ਸਿਰ ਗਣ ਗੰਧ:	੧	੨੪੯
ਆਸਾ ੫	ਸੁਰ ਸਿਧ ਗਣ ਗੰਧ:	੧੭	੪੫੫
ਮਲਾ: ਰਵ:	ਸੁਰਸਰੀ ਸਲਲ ਕ੍ਰਿ:	੩	੧੨੯੩
ਬਸੰਤ ਕਬੀਰ	ਸੁਰਹ ਕੀ ਜੈਸੀ ਤੇਰੀ:	੧੫	੧੧੯੬
ਗਉ: ਕਬੀਰ	ਸੁਰਖੀ ਪਾਚਉ ਰਾਖੈ:	੧੭	੩੪੪
ਮਾਝ ਵਾਰ ੧	ਸੁਰਗੈ ਦੀਆ ਮੋਹਣੀ:	੫	੧੪੨
ਗਉੜੀ ੯	ਸੁਰਗ ਨਰਕ ਅੰਮ੍ਰਿ:	੬	੨੨੦
ਗਉ: ੫	ਸੁਰਗ ਪਇਆਲ ਮਿ	੬	੨੦੭
ਰਾਮ: ੫	ਸੁਰਗ ਪਵਿਤ੍ਰ ਮਿਰ:	੧੧	੮੮੩
ਗਉ: ਕਬੀਰ	ਸੁਰਗ ਬਾਸੁ ਨ ਬਾਛੀ:	੧੦	੩੩੭
ਕਲਿਆਨ ੫	ਸੁਰਗ ਮਕਤਿ ਬੇਕੁੰ:	੪	੧੩੨੪
ਧਨਾ: ੫	ਸੁਰਗ ਮਿਰਤ ਪਇ:	੩	੬੭੬
ਭੈਰਉ ਨਾਮ	ਸਰੰਗ ਰੰਗੀਲੇ ਹਰਿ:	੧੧	੧੧੬੩
ਆਸਾ ੫	ਸੁਰਿਜਨ ਭਾਨੀ ਤ:	੬	੩੮੪
ਸੋਰਠ ੧	ਸੁਰਤਿ ਸੋਚ ਕਰਿ ਭਾ	੧੨	੫੯੫
ਗਉ. ੫	ਸੁਰਤਿ ਸਤਿ ਸਤਿ:	੭	੨੮੫
ਰਾਮ: ੧	ਸੁਰਤਿ ਸਬਦੁ ਸਾਖੀ:	੯	੮੭੭
ਰਾਮ: ੧	ਸੁਰਤਿ ਸਬਦਿ ਧੁਨਿ:	੧੭	੯੦੩
ਰਾਮ ੧	ਸੁਰਤਿ ਸਬਦਿ ਭਵ:	੧੫	੯੩੮
ਮਾਰੂ ੫	ਸੁਰਤਿ ਸਬਦੁ ਰਿਦੁ:	੧੦	੧੦੭੪
ਸੂਹੀ ੩	ਸਤਿ ਸਿਮ੍ਰਿਤਿ ਗੁਨ ਗਾ:	੩	੭੮੫
ਗਉ: ਕਬੀਰ	ਸੁਰਤਿ ਸਿੰਮ੍ਰਿਤ ਦੁਇ:	੧੫	੩੩੪
ਰਾਮ: ੧	ਸੁਰਤੀ ਸੁਰਤਿ ਰਲਾ:	੫	੮੭੮
ਸਿਰੀ: ੧	ਸੁਰਤਿ ਹੋਵੈ ਪਤਿ ਊ:	੩	੧੮
ਪ੍ਰਭਾ: ੧	ਸੁਰਤੀ ਕੈ ਮਾਰਗਿ ਚ:	੧੩	੧੩-੯
ਮਾਰੂ ੧	ਸੁਰਤਿ ਗਈ ਕਾਲੀ ਹੂੰ:	੭	੧੦੧੪
ਸਾਰੰ: ਵਾਰ੧	ਸੁਰਤੇ ਚਲੀ ਗਿਆਨ:	੫	੧੨੪੦
ਭੈਰਉ ਕਬੀਰ	ਸੁਰ ਤੇਤੀਸਉ ਜੇਵ:	੧	੧੧੬੩
ਰਾਮ:ਕਬੀਰ	ਸੁਰਤਿ ਪਿਆਲ ਸੁਧਾ:	੪	੯੬੯
ਮਲਾ: ੧	ਸੁਰਤਾ ਪੰਡਤੁ ਤਾਕਾ:	੭	੧੨੫੬
ਵਡ: ੧	ਸੁਰਤਿ ਮੁਈ ਮਰੁ ਮਾਈ:	੧੫	੫੮੦
ਆਸਾ ਕਬੀਰ	ਸੁਰਤ ਮਾਹਿ ਜੋ ਨਿਰ:	੧੦	੪੮੦
ਕਲਿਆਨ ੫	ਸੁਰਤਿ ਮਤਿ ਚਤਰਾ:	੫	੧੩੨੩

ਮਾਝ ਵਾਰ ੨	ਸੁਰਤਿ ਮਤਿ ਚਤੁ:	੧੨	੧੩੮
ਸੂਹੀ ੫	ਸੁਰਤਿ ਮਤਿ ਚਤੁਰਾ:	੧੪	੭੭੯
ਰਾਮ: ੫	ਸਰਤਿ ਮਤਿ ਨਾਹੀ ਕਿ:	੯	੮੯੪
ਸੂਹੀ ੫	ਸੁਰਤਿ ਮਤਿ ਨਾਹੀ ਚ:	੧੫	੭੫੦
ਰਾਮ: ੫	ਸੁਰਤਿ ਮਤਿ ਮੁਧਿ ਪ:	੮	੮੮੯
ਸਿਰੀ ੧	ਸੁਰਤਿ ਵਿਹੂਣਾ ਕੋਇ:	੧੮	੨੪
ਸਵਯੇ ੪	ਸੁਰਿ ਨਰ ਅਸਰੁ ਅੰ:	੩	੧੪੦੫
ਵਡ: ੧	ਸੁਰਿ ਨਰ ਸੁਘੜ ਸੁ:	੧੫	੫੬੬
ਸਵਯੇ ੪	ਸੁਰਿ ਨਰ ਸਾਧਿਕ ਸਿ:	੧੨	੧੪੦੬
ਸਵਯੇ ੪	ਸੁਰਿ ਨਰਿ ਸਪਤ ਸ:	੮	੧੩੯੯
ਆਸਾ ੫	ਸੁਰਿ ਨਰ ਸੁਰਿ ਨਰ:	੬	੪੫੩
ਸਵਯੇ ੩	ਸੁਰ ਨਰ ਗਣ ਧੰਧ:	੧੧	੧੩੯੩
ਬੈਰਾੜੀ ੪	ਸੁਰਿ ਨਰ ਗਣ ਗੰਧ੍ਰ:	੫	੭੧੯
ਸਿਰੀ: ਕਬੀਰ	ਸੁਰਿ ਨਰ ਗਣ ਗੰਧ੍ਰ:	੧੪	੯੨
ਮਾਰੂ ੪	ਸੁਰਿ ਨਰ ਗਣ ਗੰਧ:	੧੩	੯੯੫
ਸੂਹੀ ੪	ਸੁਰਿ ਨਰ ਗਣ ਗੰਧ	੩	੭੭੫
ਸਿਰੀ: ੩	ਸੁਰਿ ਨਰ ਤਿਨਕੀ ਬਾ:	੧੩	੬੭
ਗਉ:ਕਬੀਰ	ਸੁਰ ਨਰ ਦਾਧੈ ਲਾਗੀ:	੮	੩੨੮
ਆਸਾ ੫	ਸਰਿ ਨਰ ਦੇਵ ਅਸੁ:	੧	੩੮੪
ਮਾਰੂ ੫	ਸੁਰ ਨਰ ਦੇਵ ਨ ਪ:	੩	੧੦੭੮
ਦੇਵ: ੫	ਸੁਰਿ ਨਰ ਦੇਵ ਬ੍ਰਹ:	੧	੫੩੫
ਮਾਰੂ ੧	ਸੁਰਿ ਨਰ ਨਾਥੁ ਸਾਹਿ:	੧੭	੧੦੨੧
ਧਨਾ: ੧	ਸੁਰਿ ਨਰ ਨਾਥ ਸਚੇ:	੧੭	੬੮੫
ਰਾਮ: ੧	ਸੁਰਿ ਨਰ ਨਾਥ ਨਾਥਹ ਨ:	੧੦	੯੩੪
ਗੂਜ: ੧	ਸੁਰਿ ਨਰ ਨਾਥ ਬੇਅੰ:	੧੩	੪੮੯
ਰਾਮ: ੩	ਸੁਰਿ ਨਰ ਮੁਨਿ ਜਨ:	੧੩	੯੧੮
ਆਸਾ ਕਬੀਰ	ਸੁਰਿ ਨਰ ਮੁਨ ਜਨ:	੪	੪੮੨
ਗਉ: ੫	ਸੁਰ ਨਰ ਮੁਨਿ ਜਨ ਖੋ:	੧੨	੨੯੭
ਬਸੰਤ ੩	ਸੁਰ ਨਰ ਮੁਨਿ ਜਨ ਤਾ	੨	੧੧੮੩
ਧਨਾ ਨਾਮ:	ਸੁਰਿ ਨਰ ਮੁਨਿ ਜਨ ਤਿ:	੨	੬੯੪
ਸਿਰੀ ੧	ਸੁਰਿ ਨਰ ਮਨਿ ਜਨ ਲੋ:	੧	੭੨
ਗੂਜ: ੩	ਸੁਰਿ ਨਰ ਵਿਰਤਿ ਪ:	੮	੫੦੬
ਧਨਾ: ਕਬੀਰ	ਸੁਰ ਪਤਿ ਨਰ ਪਤਿ:	੧੬	੬੯੧
ਰਾਮ: ੫	ਸੁਰ ਪਵਿਤ੍ਰ ਨਰ ਦੇ:	੫	੮੮੩
ਰਾਗਮਾਲਾ	ਸੁਰਮਾ ਨਰ ਭਾਸ ਕ:	੭	੧੪੩੦
ਬਿਲਾ: ੫	ਸੁਲਹੀ ਕਾ ਹਾਥ ਕਹੀ:	੨	੮੨੫
ਬਿਲਾ: ੫	ਸੁਲਹੀ ਤੇ ਨਾਰਾਇਣ:	੨	੮੨੫
ਸਿਰੀ: ੧	ਸੁਲਤਾਨੁ ਹੋਵਾ ਮੇਲ:	੭	੧੪
ਮਾਰੂ ੫	ਸੁਲਤਾਨ ਖਾਨ ਕਰੇ:	੧੩	੧੦੭੧
ਗਉ: ੧	ਸੁਲਤਾਨ ਖਾਨ ਬਾਦਿ:	੪	੨੨੭
ਸਿਰੀ: ੧	ਸੁਲਤਾਨ ਖਾਨ ਮਲ:	੭	੬੪
ਭੈਰਉ ਨਾਮ:	ਸੁਲਤਾਨੁ ਪੂਛੈ ਸੁਨ:	੧੨	੧੧੬੫
	ਸੂ		
ਆਸਾ ਵ: ੧	ਸੂਐ ਚਾੜਿ ਭਵਾਈ:	੧੧	੪੬੫
ਮਾਲੀ: ੫	ਸੂਆ ਪਿੰਜਰਿ ਨਹੀ	੩	੯੮੭

ਗੋਂਡ: ਨਾਮ:	ਸੂਆ ਪੜਾਵਤ ਗਨਿ:	੧੦	੮੭੪
ਮਾਰੂ ੧	ਸੂਹਟੁ ਪਿੰਜਰਿ ਪ੍ਰੇਮ:	੩	੧੦੧੦
ਸੂਹੀ ੫	ਸੂਹਬ ਸੂਹਬ ਸੂਹ:	੫	੭੩੯
ਸੂਹੀ ਵਾਰ ੩	ਸੂਹਕ ਤਾ ਸੋਹਾਗ:	੧੫	੭੮੫
ਸੂਹੀ ਵਾਰ ੩	ਸੂਹਾ ਰੰਗੁ ਸੁਪਨੈ:	੧੫	੭੮੬
ਮਾਰੂ ੩	ਸੂ ਰੰਗੁ ਦਿਨ ਥੋ:	੭	੧੦੬੬
ਸੂਹੀ ਵਾਰ ੩	ਸੂਹਾ ਰੰਗੁ ਵਿਕਾਰੁ:	੬	੭੮੬
ਸੂਹੀ ਵਾਰ ੩	ਸੂਹਵੀਏ ਸੂਹਾ ਸ:	੩	੭੮੬
ਸੂਹੀ ਵਾਰ ੩	ਸੂਹਵੀਏ ਸੂਹਾ ਵੇਸੁ:	੧੮	੭੮੬
ਸੂਹੀ ਵਾ: ੩	ਸੂਹਵੀਏ ਨਿਮਾਣੀ	੧	੭੮੫
ਸੂਹੀ ਵਾਰ ੩	ਸੂਹਾ ਵੇਸੁ ਸਭੁ ਉਤਾ:	੧੨	੭੮੬
ਸੂਹੀ ਵਾ: ੩	ਸੂਹੈ ਵੇਸਿ ਕਾਮਣਿ ਕੁ:	੧੧	੭੮੬
ਸੂਹੀ ਵਾਰ ੩	ਸੂਹੈ ਵੇਸਿ ਦੁਹਾਗਣੀ:	੭	੭੮੫
ਸੂਹੀ ਵਾਰ ੩	ਸੂਹੈ ਵੇਸਿ ਪਿਰੁ ਕਿ:	੧	੭੮੭
ਆਸਾ ਕਬੀਰ	ਸੂਕੇ ਸਰਵਰਿ ਪਾਲਿ:	੧੦	੪੭੯
ਗਉ: ੫	ਸੂਕੇ ਹਰੇ ਕੀਏ ਖਿਨ:	੮	੧੯੧
ਰਾਮ: ੫	ਸੂਕੇ ਕਾਸਟ ਹਰੇ ਚ:	੧੬	੮੯੮
ਰਾਮ: ੫	ਸੂਕੇ ਤੇ ਹਰਿਆ ਥੀਆ:	੧੭	੯੨੭
ਮਾਰੂ ੪	ਸੂਕੇ ਤੇ ਫੁਨਿ ਹਰਿਆ ਕੀ:	੮	੧੦੭੦
ਬਸੰਤ ੫	ਸੂਕੇ ਨਾਹੀ ਛਾਵ ਧੂ:	੧੫	੧੧੮੦
ਬਿਲਾ: ੧	ਸੂਕਰ ਸੁਆਨ ਗਰਧ:	੭	੮੩੨
ਧਨਾ: ਕਬੀਰ	ਸੂਕਰ ਕੂਕਰ ਜੋਨਿ:	੧੩	੬੯੨
ਗੂਜ: ਤ੍ਰਿਲੋ:	ਸੂਕਰ ਜੋਨਿ ਵਲਿ ਵ:	੮	੫੨੬
ਜੈਤ: ੫	ਸੂਖਿ ਅਰਾਧਨੁ ਦੁ:	੧੬	੭੦੦
ਆਸਾ ੫	ਸੂਖ ਸਹਜ ਆਨੰਦ:	੧	੩੭੯
ਜੈਤ ੫	ਸੂਖ ਸਹਜ ਆਨੰਦ:	੯	੭੦੧
ਧਨਾ: ੫	ਸੂਖ ਸਹਜੁ ਅਨੰਦੁ:	੭	੬੭੨
ਗੋਂਡ ੫	ਸੂਖ ਸਹਜ ਅਨੰਦਹਾ	੨	੮੬੪
ਰਾਮ: ੫	ਸੂਖ ਸਹਜ ਆਨੰਦ:	੨	੮੯੫
ਸੋਰ: ੫	ਸੂਖ ਸਹਜ ਅਨੰਦ ਗੁ:	੪	੬੨੦
ਭੈਰਉ ੫	ਸੂਖ ਸਹਜ ਅਨੰਦ ਗੁ:	੧੮	੧੧੪੩
ਭੈਰਉ ੫	ਸੂਖ ਸਹਜ ਆਨੰਦ ਗਿ:	੯	੧੧੩੭
ਆਸਾ ੫	ਸੂਖ ਸਹਜ ਆਨੰਦ ਘ:	੧੮	੪੦੦
ਰਾਮ: ਵਾਰ ੫	ਸੂਖ ਸਹਜ ਆਨੰਦ ਘ:	੨	੯੬੩
ਬਿਲਾ: ੫	ਸੂਖ ਸਹਜ ਅਨੰਦ ਘ:	੧੭	੮੦੫
ਆਸਾ ੫	ਸੂਖ ਸਹਜ ਅਨੰਦ ਘ:	੧	੩੯੯
ਆਸਾ ੫	ਸੂਖ ਸਹਜ ਅਨੰਦੁ ਘ:	੮	੩੮੭
ਸੋਰਠ ੫	ਸੂਖ ਸਹਜ ਆਨੰਦ ਘ:	੧੪	੬੩੦
ਭੈਰ: ੫	ਸੂਖ ਸਹਜ ਅਨੰਦ ਘ:	੮	੧੧੪੯
ਬਿਲਾ: ੫	ਸੂਖ ਸਹਜ ਅਨੰਦ ਘ:	੧੬	੮੨੬
ਆਸਾ ੫	ਸੂਖ ਸਹਜ ਅਨੰਦ ਘ:	੧੨	੪੫੪
ਗਉ: ੫	ਸੂਖ ਸਹਜ ਅਦਨ ਘ:	੧੫	੨੦੭
ਸੋਰਠ ੫	ਸੂਖ ਸਹਜ ਆਨੰਦਾ:	੧੧	੬੨੨
ਆਸਾ ੫	ਸੂਖ ਸਹਜ ਅਨੰਦ ਨਾ:	੬	੪੫੮
ਗਉੜ: ੫	ਸੂਖ ਸਹਜ ਅਨੰਦ ਨ:	੮	੧੯੪

ਮਾਰੂ ੫	ਸੂਖ ਸਹਜ ਅਨੰਦ ਨਾ:	੧੧	੧੦੭੯
ਗੂਜਰੀ ੫	ਸੂਖ ਸਹਜ ਅਨੰਦ ਪਾ:	੧੫	੫੦੧
ਸੂਹੀ ੫	ਸੂਖ ਸਹਜ ਅਨੰਦ ਬਿ:	੫	੭੪੨
ਗਉ: ੫	ਸੂਖ ਸਹਜ ਅਨੰਦ ਬਿ:	੧੮	੨੧੦
ਰਾਮ: ੫	ਸੂਖ ਸਹਜ ਅਨੰਦ ਭ:	੧੭	੮੮੮
ਧਨਾ ੫	ਸੂਖ ਸਹਜ ਅਨੰਦ ਮੰ:	੧੮	੬੮੦
ਸੋਰਠ ੫	ਸੂਖ ਸਹਜ ਅਨੰਦ ਮੰ:	੧੩	੬੧੫
ਦੇਵ: ੫	ਸੂਖ ਸਹਜ ਅਨੰਦ ਮੰ'	੧੬	੫੩੦
ਸਿਰੀ: ੫	ਸੂਮ ਸਹਜ ਅਨੰਦ:	੧੪	੪੮
ਭੈਰਉ ੯	ਸੂਖ ਸਹਜ ਅਨੰਦ ਲ:	੧੪	੧੧੪੭
ਗੂਜ: ਵਾਰ ੫	ਸੂਖ ਸਹਜ ਆਨੰਦ:	੬	੫੨੪
ਬਿਲਾ: ੫	ਸੂਖ ਸਹਜ ਅਰੁ ਘ:	੧੮	੮੨੨
ਆਸਾ	ਸੂਖ ਸਹਜ ਇਸ ਘਰ:	੮	੩੯੪
ਗਉ: ੫	ਸੂਖ ਸਹਜ ਸਤਿ:	੧੪	੧੯੪
ਮਾਰੂ ੫	ਸੂਖ ਸਹਜ ਸਦਾ ਅ:	੧੬	੧੦੭੮
ਮਾਝ ੫	ਸੂਖ ਸਹਜ ਹਰਿਨਾ:	੩	੧੦੪
ਬਿਲਾ: ੫	ਸੂਖ ਸਹਜ ਕਲਿਆ:	੧੩	੮੧੮
ਰਾਮ. ੫	ਸੂਖ ਸਹਜ ਦਇਆ:	੧੬	੮੯੩
ਬਿਲਾ: ੫	ਸੂਖ ਸਹਜ ਨਾਨਕ:	੭	੮੧੦
ਸੂਹੀ ੫	ਸੂਖ ਸਹਜ ਮਨਿ ਆ:	੧੩	੭੪੧
ਆਸਾ ੫	ਸੂਖ ਸਹਜ ਮੇਰਾ ਧ:	੧੧	੩੯੪
ਗਉ: ੫	ਸੂਖ ਸਹਜ ਰਸ ਮ:	੧੭	੧੯੪
ਧਨਾ: ੫	ਸੂਖ ਸੰਤਨ ਕੈ ਬਿਨ:	੧੫	੬੭੬
ਆਸਾ ੫	ਸੂਖੀ ਹੂ ਸੁਖ ਪਾਇ:	੫	੩੯੭
ਆਸਾ ੫	ਸੂਖਹੁ ਦੂਖ ਭਏ ਨਿ:	੩	੪੬੦
ਸੂਹੀ ੧	ਸੂਖੀ ਕਰੈ ਪਸਾਉ ਦੂ:	੧੩	੭੨੯
ਬਿਲਾ: ੫	ਸੂਖ ਦੂਖ ਇਸੁ ਮਨ:	੧੨	੮੨੦
ਰਾਮਕਲੀ ੫	ਸੂਖ ਦੂਖ ਇਸੁ ਮਨ:	੭	੯੧੫
ਗਉ: ੫	ਸੂਖ ਦੂਖ ਜਨ ਸਮ:	੯	੨੬੬
ਗਉ: ੫	ਸੂਖ ਦੂਖ ਮੁਕਤਿ ਜੋ:	੧੧	੨੫੩
ਮਾਝ ੫	ਸੂਖ ਭਇਆ ਦੁਖੁ:	੮	੧੦੩
ਗ.ਉ: ੫	ਸੂਖਮ ਅਸਥੂਲ ਸ:	੧੭	੨੯੯
ਸੂਹੀ ੫	ਸੂਖ ਮਹਲ ਜਾਕੇ ਊ:	੧੧	੭੩੯
ਸੋਰਠ ੫	ਸੂਖ ਮੰਗਲ ਕਲਿਆ:	੩	੬੧੯
ਸਾਰੰ: ੫	ਸੂਖ ਮੰਗਲ ਕਲਿਆ:	੫	੧੨੧੪
ਵਡ: ੧	ਸੂਖ ਮਨ ਮਹਿ ਆਇ:	੪	੫੬੬
ਗਉ: ੫	ਸੂਖਮ ਮਹਿ ਜਾਨੈ	੧੫	੨੭੪
ਆਸਾ ਵਾ:੧	ਸੂਖਮ ਮੂਰਤਿ ਨਾਮ:	੧	੪੬੬
ਆਸਾ ਵਾ:੧	ਸੂਚੇ ਏਇ ਨ ਆਖੀ:	੯	੪੭੨
ਆਸਾ ਵਾ:੧	ਸੂਚੇ ਸੇਈ ਨਾਨਕਾ:	੯	੪੭੨
ਬਿਲਾਵਲ ੧	ਸੂਚੇ ਸਾਚੇ ਨ ਲਾਗੈ:	੫	੮੪੦
ਆਸਾ ੧	ਸੂਚੀ ਕਾਇਆ ਹਰਿ:	੩	੩੫੪
ਸੋਰ: ੧	ਸੂਚੇ ਭਾਡੈ ਸਾਚੁ ਸਮਾ:	੧੦	੫੯੭
ਆਸਾ ਨਾਮ:	ਸੂਤੁ ਸਕੁ ਮਾਂ ਸਤਿ:	੩	੪੮੫
ਆਸਾ ਕਬੀ:	ਸੂਤੈ ਸੂਤ ਮਿਲਾਏ ਕੋ:	੧੩	੪੮੪

ਗੂਜ: ੪	ਸੇ ਕੂਕਰ ਸੂਰ ਗ:	੮	੪੯੩
ਸਾਰੰਗ ਵਾ:੩	ਸੇ ਕੰਠਿ ਲਾਇ ਜਿ ਛੰ	੩	੧੨੫੭
ਮਾਝ ੫	ਸੇ ਕਰ ਭਲੇ ਜਿਨੀ ਹ:	੬	੧੦੩
ਆਸਾ ੧	ਸੇ ਕਰਮ ਹੀਣ ਹਰਿ:	੩	੩੫੩
ਬਿਹਾ ਵਾਰ੩	ਸੇਖਾ ਅੰਦਰਹੁ ਜੋਰੁ:	੧੬	੫੫੧
ਸਲੋਕ ਕਬੀਰ	ਸੇਖ ਸਬੂਰੀ ਬਾਹੁਰਾ:	੮	੧੩੭੪
ਆਸਾ ਫਰੀਦ	ਸੇਖ ਹਯਾਤੀ ਜਗ ਨ:	੧੫	੪੮੮
ਸੋਰਠ ਵਾਰ੩	ਸੇਖਾ ਚਉ ਚਕਿਆ ਚ:	੧੩	੬੪੬
ਭੈਰਉ ਕਬੀਰ	ਸੇਖ ਜੁ ਕਹੀਅਹਿ ਕੋ:	੪	੧੧੬੧
ਧਨਾ: ਕਬੀਰ	ਸੇਖ ਨਾਗ ਤੇਰੋ ਮਰ:	੧੬	੬੯੧
ਆਸਾ ਫਰੀਦ	ਸੇਖ ਫਰੀਦੈ ਖੈਰ ਦੀ:	੧੧	੪੮੮
ਸੂਹੀ ਫਰੀਦ	ਸੇਖ ਫਰੀਦਾ ਪੰਧੁ ਸ:	੧੪	੭੯੪
ਸਿਰੀ: ੧	ਸੇਖ ਮਸਾਇਕ ਕਾਜੀ:	੧੧	੫੩
ਮਾਰੂ ੧	ਸੇ ਗੁਣ ਗਾਵਹਿ ਸਾਚੇ:	੭	੧੦੩੫
ਤਿਲੰਗ ੧	ਸੇ ਗੁਣ ਮੁਝੈ ਨ ਆਵ:	੩	੭੨੫
ਸੂਹੀ ੧	ਸੇ ਗੁਣ ਮੰਞੁ ਨ ਆਵ:	੬	੭੬੨
ਵਡ: ਵਾ: ੪	ਸੇ ਗੁਰ ਸਿਖ ਧਨੁ ਧ:	੧੮	੫੯੦
ਸੋਰਠ ੩	ਸੇ ਗਾਵਹਿ ਜਿਨ ਮਸਤਕਿ:	੫	੬੩੯
ਮਾਝ ੫	ਸੇ ਚਰਣ ਸੁਹਾਵੇ ਜੋ:	੩	੧੦੩
ਮਾਰੂ ੧	ਸੇ ਛੂਟੇ ਸਚੁ ਕਾਰ ਕ:	੪	੧੦੨੪
ਬਸੰਤ ੫	ਸੇ ਛੋਡਿ ਚਲਿਆ ਖਿਨ:	੧੮	੧੧੯੨
ਬਿਲਾ: ੪	ਸੇ ਏਕ ਏਕੋ ਪ੍ਰਭੁ:	੧੮	੮੩੬
ਵਡ: ੪	ਸੇਜ ਏਕ ਏਕੋ ਪ੍ਰਭੁ:	੧੮	੫੬੦
ਆਸਾ ਕਬੀਰ	ਸੇਜ ਏਕ ਪੈ ਮਿਲਨੁ:	੧੦	੪੮੩
ਬਿਹਾ: ੫	ਸੇਜ ਏਕ ਪ੍ਰਿਉ ਸੰਗਿ:	੩	੫੪੩
ਤੁਖਾਰੀ ੧	ਸੇਜ ਇਕੇਲੀ ਖਰੀ ਦੁ:	੧੩	੧੧੦੮
ਸੋਰ: ੫	ਸੇਜ ਇਕੇਲੀ ਨੀਦ ਨ:	੯	੬੨੪
ਸੋਰਠ ੫	ਸੇਜ ਸੋਹਨੀ ਚੰਦਨੁ:	੬	੬੪੨
ਗਉ: ੫	ਸੇਜ ਸੁਹਾਵੀ ਏਹੁ ਰ:	੬	੨੧੭
ਆਸਾ ੧	ਸੇਜਾ ਸਹਾਵੀ ਸੰਗਿ:	੧	੪੩੬
ਬਿਹਾ: ੫	ਸੇਜਾ ਸੁਹਾਵੀ ਸੰਗਿ:	੧੪	੫੪੭
ਬਿਲਾ: ੫	ਸੇਜ ਸੁਹਾਵੀ ਸੰਗਿ ਮਿ:	੭	੮੦੩
ਸੋਰਠ ਵਾਰ੩	ਸੇਜ ਸੁਹਾਵੀ ਸਦਾ ਪਿ:	੧੨	੬੫੧
ਮਾਝ ੫	ਸੇਜ ਸੁਹਾਵੀ ਸਦਾ ਪਿ:	੧੮	੧੧੦
ਮਾਝ ੫	ਸੇਜ ਸੁਹਾਵੀ ਸਰਤ:	੪	੧੩੬
ਸਿਰੀ ੩	ਸੇਜ ਸੁਹਾਵੀ ਹਰਿ ਰੰ:	੧੨	੩੮
ਆਸਾ ੩	ਸੇਜ ਸੁਹਾਵੀ ਜਾ ਪਿ:	੬	੪੪੦
ਬਸੰਤ ੫	ਸੇਜ ਸੁਹਾਵੀ ਰਸਿ ਬ:	੮	੧੧੮੪
ਆਸਾ ੩	ਸੇਜ ਸੁਖਾਲੀ ਅਨ ਦਿ:	੮	੩੬੩
ਆਸਾ ੫	ਸੇਜ ਸੁਖਾਲੀ ਆ ਮਨਿ:	੨	੩੮੫
ਮਾਝ ੫	ਸੇਜ ਸੁਖਾਲੀ ਸੀਤਲ:	੫	੧੦੦
ਸੂਹੀ ੩	ਸੇਜ ਸੁਖਾਲੀ ਜਾ ਪ੍ਰਭੁ:	੮	੭੭੨
ਆਸਾ ੩	ਸੇਜ ਸੁਖਾਲੀ ਪਿਰੁ ਰ:	੧੫	੪੨੮
ਰਾਮ: ਕਬੀਰ	ਸੇਜ ਸੁਖਾਲੀ ਬਿਗਸੈ:	੧੨	੯੭੧
ਆਸਾ ਕਬੀਰ	ਸੇਜ ਸੁਖਾਲੀ ਮੁਖਿ:	੬	੪੭੬

ਸੂਹੀ ੩	ਸੇਜ ਸੁਖਾਲੀ ਮੇਰੇ ਪ੍ਰ:	੧੦	੭੭੦
ਸਵਯੇ ੪	ਸੇਜ ਸਧਾ ਸਹਜੁ ਛਾ:	੧	੧੩੯੮
ਸੂਹੀ ਵਾਰ ੩	ਸੇਜੈ ਕੰਤੁ ਨ ਆਇਓ:	੧੦	੭੮੮
ਸਿਰੀ: ੩	ਸੇਜੈ ਕੰਤੁ ਨ ਆਵਈ:	੯	੩੧
ਸਿਰੀ: ੧	ਸੇਜੈ ਕੰਤ ਮਹੇਲੜੀ:	੧੧	੫੪
ਗਉ: ਵਾਰ ੪	ਸੇ ਜੰਤ ਭਏ ਹਰੀਆ:	੬	੩੧੦
ਰਾਮ: ੧	ਸੇ ਜਨ ਉਬਰੇ ਜਿਨਾ ਹ:	੩	੯੩੬
ਮਾਰੂ ੩	ਸੇ ਜਨ ਸੁਖੀਏ ਸਤਿਗੁ:	੧੭	੧੦੫੦
ਬਸੰਤ ੩	ਸੇ ਜਨ ਸਾਚੇ ਸਾਚੈ ਭਾ:	੯	੧੧੭੪
ਰਾਮ ਵਾਰ ੩	ਸੇ ਜਨ ਸਾਚੇ ਸਦਾ ਸ:	੧੩	੯੫੫
ਗਉ: ੩	ਸੇ ਜਨ ਸਚੇ ਜੋ ਗੁਰ ਸ:	੧੪	੧੫੯
ਬਸੰ: ੩	ਸੇ ਜਨ ਸਾਚੇ ਜਿਨੀ ਸਾ:	੧੪	੧੧੭੪
ਵਡ: ੩	ਸੇ ਜਨ ਸਚੇ ਨਿਰਮਲੇ:	੮	੫੮੫
ਸਿਰੀ ੩	ਸੇ ਜਨ ਸਚੇ ਨਿਰਮ:	੧੬	੬੫
ਮਾਝ ੩	ਸੇ ਜਨ ਸਚੇ ਪਾਵਹਿ:	੮	੧੨੩
ਸਿਰੀ: ੩	ਸੇ ਜਨ ਸਬਦੇ ਸੋਹਣੇ:	੧੨	੩੭
ਗਉ: ੩	ਸੇ ਜਨ ਜਾਗੇ ਜਿਨ ਨਾ:	੧੫	੧੬੦
ਬਸੰਤ ੩	ਸੇ ਜਨ ਜੀਵੇ ਜਿਨ ਹ:	੧	੧੧੭੩
ਭੈਰਉ ੫	ਸੇ ਜਨ ਦਰਗਾਹ ਪਾ:	੧੮	੧੧੪੩
ਧਨਾ: ੩	ਸੇ ਜਨ ਧੰਨੁ ਜਿਨ ਇ:	੨	੬੬੬
ਸਲੋਕ ੩	ਸੇ ਜਨ ਨਿਰਮਲ ਉ:	੧੪	੧੪੧੩
ਭੈਰਉ ੩	ਸੇ ਜਨ ਨਿਰਮਲ ਜੋ:	੪	੧੧੩੧
ਆਸਾ ੩	ਸੇ ਜਨ ਪਰਵਾਣ ਹੋ:	੧੫	੪੪੧
ਆਸਾ ੩	ਸੇ ਜਨ ਬਾਂਚੇ ਜੋ ਪ੍ਰ:	੧੫	੩੫੨
ਵਡ: ੩	ਸੇ ਜਨ ਬੈਰਾਗੀ ਸਚਿ:	੧੫	੫੬੯
ਮਾਰੂ ੩	ਸੇ ਜਨ ਮਿਲੇ ਧੁਰਿ ਆ:	੯	੧੦੫੭
ਮਾਝ ੩	ਸੇ ਜਨ ਰਾਤੇ ਗੁਰੁ ਸ:	੪	੧੧੭
ਗਉ: ੫	ਸੇ ਜਨ ਲਾਗੇ ਗੁਰਕੀ:	੧੩	੧੯੪
ਮਾਰੂ ਵਾਰ ੩	ਸੇ ਜਨ ਵਿਰਲੇ ਜਾਣੀ	੪	੧੦੯੩
ਆਸਾ ਕਬੀ:	ਸੇਜੈ ਰਮਤ ਨੈਨ ਨ:	੭	੪੮੨
ਸੂਹੀ ੫	ਸੇਜ ਵਿਛਾਈ ਸਰਧ:	੧੧	੭੩੭
ਮਾਰੂ ਵਾਰ ੫	ਸੇਜ ਵਿਛਾਈ ਕੰਤ ਕੂ:	੫	੧੦੯੫
ਮਾਰੂ ਵਾਰ ੫	ਸੇਜੜੀਆ ਸੋਇਨ:	੫	੧੧੦੨
ਸੂਹੀ ਵਾਰ ੨	ਸੇਤੀ ਖੁਸੀ ਸਵਾਰੀ:	੧੭	੭੮੭
ਬਸੰਤ ੫	ਸੇ ਤੈ ਲੀਨੇ ਭਗਤ ਰਾ:	੧੦	੧੧੯੨
ਮਲਾ: ੫	ਸੇ ਦੁਖ ਆਗੈ ਜਿ ਭੋ:	੨	੧੨੭੬
ਸਾਰੰ: ੪	ਸੇ ਦਰਿ ਸਾਚੈ ਸਾਚਾ ਕ:	੧੮	੧੨੩੪
ਸੋਰ ਵਾਰ ੪	ਸੇ ਦਰਗਾਹ ਪੈਧੇ ਜਾ:	੧੦	੬੪੫
ਸਲੋਕ ੪	ਸੇ ਦਾੜੀਆ ਸਚੀਆ:	੯	੧੪੧੯
ਆਸਾ ੪	ਸੇ ਧੰਨ ਸੇ ਧੰਨ ਜਿਨ:	੬	੧੧
ਆਸਾ ੪	ਸੇ ਧੰਨੁ ਸੇ ਧੰਨੁ ਜਿਨ:	੧੦	੩੪੮
ਆਸਾ ੪	ਸੇ ਧੰਨੁ ਵਡੇ ਸਤਪੁਰ:	੬	੪੪੫
ਬਸੰਥ ੪	ਸੇ ਧੰਨਿ ਵਡੇ ਵਡ ਪੂਰੇ:	੧੫	੧੧੭੮
ਪ੍ਰਭਾ ੫	ਸੇ ਧਨਵੰਤ ਸੇਈ ਸਚੁ:	੧੪	੧੩੩੯
ਸਾਰ: ੫	ਸੇ ਧਨਵੰਤ ਸੇ ਪਤਿਵੰਤੇ:	੧੬	੧੨੨੫

ਗਉ: ੩	ਸੇ ਧਨਵੰਤ ਹਰਿਨਾਮੁ:	੮	੧੬੧
ਧਨਾ: ੩	ਸੇ ਧਨਵੰਤ ਹਰਿਨਾਮਿ:	੧੪	੬੬੩
ਗਉ: ੫	ਸੇ ਧਨਵੰਤ ਗਨੀ ਸੰ:	੯	੨੮੧
ਬਸੰਤ ੫	ਸੇ ਧਨਵੰਤ ਜਿਨ ਹ:	੧	੧੧੮੪
ਮਲਾਰ ੧	ਸੇ ਧਨਵੰਤ ਜਿਸਹਿ:	੫	੧੨੫੭
ਬਸੰਤ ੫	ਸੇ ਨਿਰਭਉ ਜਿਨ ਭ:	੧੬	੧੧੮੦
ਮਾਝ ੩	ਸੇ ਨਿਰਮਲ ਜੋ ਹਰ ਸ:	੧੧	੧੨੧
ਮਾਝ ੫	ਸੇ ਨੇਤ੍ਰ ਪਰਵਾਣ ਜਿਨੀ:	੨	੧੦੩
ਗਉੜੀ ੧	ਸੇ ਪ੍ਰਭਿ ਰਾਖੇ ਕਿਰਪਾ ਧਾ:	੬	੨੨੮
ਭੈਰਉ ੩	ਸੇ ਪਰਵਾਣ ਜਿਨੀ ਹ:	੨	੧੧੫੫
ਸੂਹੀ ੧	ਸੇ ਫਲ ਕੰਮਿ ਨ ਆਵ:	੬	੭੨੯
ਦੇਵ: ੫	ਸੇ ਬਡਭਾਗੀ ਸੇ ਪਤਿ:	੮	੫੩੦
ਮਲ : ਵਾਰ੧	ਸੇ ਬਿਰਖਾ ਹਰੀਆਵ:	੧੩	੧੨੮੨
ਸੂਹੀ ੩	ਸੇ ਭਾਈ ਸੇ ਸਜਣ ਜੋ:	੬	੭੫੬
ਸੂਹੀ ੪	ਸੇ ਭਗਤ ਸੇ ਸੇਵਕਾ:	੧੫	੭੩੩
ਬਿਹਾ: ੪	ਸੇ ਭਗਤ ਸੇ ਸੇਵਕ:	੮	੫੪੧
ਮਾਰੂ ੩	ਸੇ ਭਗਤ ਸਚੇ ਤੇਰੇ:	੩	੧੦੫੬
ਮਲਾ. ੩	ਸੇ ਭਗਤ ਸਤਿਗੁਰ:	੨	੧੨੭੮
ਗੂਜ: ੩	ਸੇ ਭਗਤ ਸੇ ਤਤੁ ਗਿ:	੧੦	੫੦੬
ਆਸਾ ੪	ਸੇ ਭਗਤ ਸੇ ਭਗਤ:	੯	੧੧
ਆਸਾ ੪	ਸੇ ਭਗਤ ਸੇ ਭਗਤ:	੧੩	੩੪੮
ਗਉੜੀ ੧	ਸੇ ਭਗਤ ਹਰਿ ਭਾਵ:	੧੩	੨੩੩
ਗਉ:ਵਾ.੪	ਸੇ ਭਗਤ ਜਿਨੀ ਗੁ:	੧੧	੩੦੭
ਮਲਾ:ਵਾ.੧	ਸੇ ਭਗਤ ਤੁਧੁ ਭਾਵ:	੧੩	੧੨੮੦
ਸਲੋਕ ੧	ਸੇ ਨੀ ਦਹਿਦਾ ਡਿਠੁ ਮੈ:	੫	੧੪੧੦
ਮਾਝ ੫	ਸੇ ਭਾਦ੍ਰਉ ਨਰਕ ਨ:	੧੮	੧੩੪
ਆਸਾ ੪	ਸੇ ਮੁਕਤੁ ਸੇ ਮੁਕਤੁ:	੪	੧੧
ਆਸਾ ੪	ਸੇ ਮੁਕਤੁ ਤੇ ਸੇ ਮੁਕਤ:	੮	੩੪੮
ਵਡ: ੪	ਸੇ ਮੈ ਗੁਣੁ ਨਾਹੀ ਹਉ:	੩	੫੬੧
ਵਡ: ੪	ਏ ਮੈ ਗੁਣ ਨਾਹੀ ਹਉ:	੭	੫੬੧
ਸਿਰੀ: ੫	ਸੇ ਮਥੇ ਨਿਹਚਲ ਰ:	੧੭	੪੯
ਮਾਰੂ ੩	ਸੇ ਮਨਮੁਖ ਜੋ ਸਦ:	੧੩	੧੦੫੪
ਮਾਰੂ ੫	ਸੇ ਲਾਲ ਭਏ ਗੂੜੇ ਰੰ:	੧੩	੧੦੦੩
ਕਾਨ੍ਹ: ੫	ਸੇਵਉ ਸਾਧ ਸੰਤ ਚ:	੧੬	੧੩੦੪
ਸੋਰਠ ੫	ਸੇਵਉ ਸਾਧ ਗਹਉ:	੫	੬੦੯
ਗਉ: ੫	ਸੇਵਾ ਏਕ ਨ ਜਾਨਸਿ:	੧੪	੨੨੫
ਗਉ: ੧	ਸੇਵ ਸੁਆਮੀ ਸਤਿਗੁ:	੬	੨੧੩
ਧਨਾ: ੧	ਸੇਵੀ ਸਾਹਿਬੁ ਆਪਣਾ:	੯	੬੬੦
ਧਨਾ: ੧	ਸੇਵਾ ਸਾਚੀ ਨਾਮਿ ਸ:	੧੨	੬੬੪
ਸੂਹੀ ੧	ਸੇ ਵਸਤੂ ਸਹਿ ਦਿਤੀਆ:	੮	੭੬੨
ਮਾਝ ੫	ਸੇਵਾ ਸਾ ਤਿਸ ਭਾਵਸੀ:	੧	੧੩੭
ਮਾਝ ੫	ਸੇਵੀ ਸਤਿਗੁਰ ਆਪ:	੧੩	੧੩੬
ਸੂਹੀ ੧	ਸੇਵੀ ਸਤਿਗੁਰ ਭਾਇ:	੧੬	੭੫੨
ਆਸਾ ੫	ਸੇਵਾ ਸਾਧ ਨ ਜਾਨਿ:	੮	੧੨
ਆਸਾ ੫	ਸੇਵਾ ਸਾਧ ਨ ਜਾਨਿ:	੪	੩੭੮

ਸੂਹੀ ੩	ਸੇਵਾ ਸਾ ਪ੍ਰਭ ਭਾਵਸੀ:	੬	੭੫੭
ਗਉ: ੫	ਸੇਵਾ ਸੁਰਤਿ ਏਕ ਲਿ:	੧੨	੨੨੨
ਸਾਝ ੫	ਸੇਵਾ ਸੁਰਤਿ ਸਬਦਿ:	੧	੧੧੦
ਪ੍ਰਭਾ: ੧	ਸੇਵਾ ਸੁਰਤਿ ਸਬਦਿ ਚੀ:	੩	੧੩੪੩
ਗਉ: ੫	ਸੇਵਾ ਸੁਰਤਿ ਨ ਜਾਣੀ:	੬	੨੧੮
ਮਾਰੂ ੫	ਸੇਵਾ ਸੁਰਤਿ ਨ ਜਾਣਾ:	੧੨	੧੦੭੮
ਆਸਾ ੧	ਸੇਵਾ ਸੁਰਤਿ ਬਿਭੂਤ:	੧੪	੪੧੧
ਗਉ: ੫	ਸੇਵਾ ਸੁਰਤਿ ਭਗਤਿ:	੫	੨੪੬
ਮਲਾ: ੧	ਸੇਵਾ ਸੁਰਤਿ ਰਹਸਿ:	੬	੧੨੫੫
ਵਡ: ੧	ਸੇਵਿਹੁ ਸਾਹਿਬੁ ਸੰਮ੍ਰ:	੧੬	੫੭੯
ਮਾਰੂ ੧	ਸੇਵਹੁ ਸਤਿਗੁਰ ਸ:	੫	੧੦੪੩
ਗੂਜ: ਵਾਰ ੫	ਸੇਵਹੁ ਸਤਿਗੁਰ ਦੇਵ:	੧੧	੫੧੯
ਆਸਾ: ੫	ਸੇਵਹੁ ਸਾਧੂ ਭਾਉ:	੬	੪੦੦
ਰਾਮ: ੫	ਸੇਵਕੁ ਅਪੁਨੀ ਲਾਇ	੧੭	੮੯੮
ਬਿਲਾ: ੬	ਸੇਵਕੁ ਅਪਨੀ ਲਾਇ:	੧੫	੮੦੧
ਗਉ:ਕਬੀਰ	ਸੇਵਕ ਸੋ ਸੇਵਾ ਭਲੇ:	੧੪	੩੩੭
ਸਵਯੇ ੪	ਸੇਵਕ ਸਿਖ ਸਦਾ ਅ:	੧੬	੧੪੦੪
ਬਿਲਾ: ਵਾ ੪	ਸੇਵਕ ਸਿਖ ਸਭਿ ਵੇ:	੧੪	੮੫੦
ਧਨਾ: ੪	ਸੇਵਕ ਸਿਖ ਪੂਜਣ:	੧੪	੬੬੯
ਗਉ: ਵਾਰ੫	ਸੇਵਕ ਸਚੇ ਸਾਹ ਕੇ:	੫	੩੧੫
ਸੂਹੀ ੫	ਸੇਵਕ ਸੰਤ ਰਾਜਾ ਰਾ:	੭	੭੪੨
ਮਾਰੂ ਵਾ: ੫	ਸੇਵਕ ਸਭਿ ਕਰਦੇ:	੪	੧੦੯੬
ਪ੍ਰਭਾ: ੫	ਸੇਵਕ ਸੇਵਿ ਸਦਾ ਸੋ:	੩	੧੩੩੯
ਮਾਰੂ ੩	ਸੇਵਕ ਸੇਵਹਿ ਸਬ:	੩	੧੦੫੭
ਮਾਰੂ ੩	ਸੇਵਕ ਸੇਵਹਿ ਕਰ:	੧੧	੧੦੬੭
ਆਸਾ ਵ: ੧	ਸੇਵਕ ਸੇਵਹਿ ਕਰ:	੯	੪੬੫
ਮਾਝ ੩	ਸੇਵਕ ਸੇਵਹਿ ਗੁਰ:	੧੫	੧੨੬
ਵਡ: ੧	ਸੇਵਕ ਸੇਵਹਿ ਭਾਉ:	੧੬	੫੬੬
ਮਾਰੂ ੩	ਸੇਵਕ ਸੇਵਹਿ ਮੰਨਿ:	੧	੧੦੫੪
ਸੋਰ: ੩	ਸੇਵਕ ਸੇਵ ਕਰਹਿ:	੧੫	੫੯੯
ਸੂਹੀ ੧	ਸੇਵਕ ਸੇਵਾ ਤਾ ਕਰੇ:	੭	੭੬੭
ਸਾਰੰ: ੩	ਸੇਵਕ ਸੇਵਿ ਰਹੇ ਸ:	੧੬	੧੨੩੩
ਮਲਾ: ੫	ਸੇਵਕ ਕਉ ਏਹਾ ਵ:	੧੩	੧੨੫੭
ਗਉ: ੫	ਸੇਵਕ ਕਉ ਸੇਵਾ ਬ:	੧੭	੨੯੨
ਗਉ: ੫	ਸੇਵਕ ਕਉ ਗੁਰ ਸ:	੧੩	੨੮੬
ਸੋਰਠ: ੫	ਸੇਵਕ ਕਉ ਤੁਮ ਸੇਵਾ:	੧੫	੬੧੦
ਗਉ: ੫	ਸੇਵਕ ਕਉ ਦੀਨੀ ਅ:	੯	੧੯੧
ਆਸਾ ੯	ਸੇਵਕ ਕਉ ਨਿਕਟੀ:	੧੫	੪੦੩
ਗਉ: ੫	ਸੇਵਕ ਕਉ ਪ੍ਰਭ ਪਾ:	੧੩	੨੮੫
ਮਾਰੂ ੫	ਸੇਵਕ ਕੀ ਓੜਕ ਨਿ:	੨	੧੦੦੦
ਵਡ: ੫	ਸੇਵਕ ਕੀ ਅਰਦਾਸ:	੧੮	੫੬੨
ਸੂਹੀ ੪	ਸੇਵਕ ਕਾ ਹੋਇ ਸੇਵ:	੧	੭੫੮
ਗਉ: ੫	ਸੇਵਕ ਕੀਨੋ ਸਦਾ ਨਿ:	੧੬	੨੮੯
ਸਵਯੇ ੪	ਸੇਵਕ ਕੈ ਭਰਪੂਰ:	੧੧	੧੪੦੩
ਸਵਯੇ ੪	ਸੇਵਕ ਕੈ ਭਰਪੂਰਿ:	੧੩	੧੪੦੩

ਗਉ: ੫	ਸੇਵਕ ਕੀ ਮਨਸਾ:	੧੫	੨੮੯
ਗਉ: ੫	ਸੇਵਕ ਕੀ ਰਾਖੈ ਨਿ:	੧੪	੨੮੫
ਆਸਾ ੪	ਸੇਵਕੋ ਗੁਰ ਰੇਵਾ ਲਾ:	੬	੪੪੪
ਸੂਹੀ ੩	ਸੇਵਕ ਗੁਰਮੁਖਿ ਖੋ:	੧	੭੫੭
ਬਿਲਾ: ੫	ਸੇਵਾ ਕਿਛੂ ਨ ਜਾਨਊ:	੨	੮੦੯
ਰਾਮ: ੪	ਸੇਵਕ ਜਨ ਸੇਵਹਿ ਸੇ:	੧੦	੮੮੧
ਤੁਖਾਰੀ ੪	ਸੇਵਕ ਜਨ ਸੇਵਹਿ ਤੇ:	੨	੧੧੧੫
ਤੁਖਾਰੀ ੪	ਸੇਵਕ ਜਨ ਸੇਵਹਿ ਤੇ:	੧੭	੧੧੧੪
ਬਿਲਾ: ੫	ਸੇਵਕ ਜਨਕੀ ਸੇਵਾ:	੧੩	੮੦੨
ਦੇਵ: ੫	ਸੇਵਕ ਜਨ ਬਨੇ ਠਾ:	੪	੫੨੭
ਕਾਨ੍ਹ: ਵਾ:੪	ਸੇਵਕੁ ਠਾਕੁਰੁ ਸਭੁ:	੧੩	੧੩੧੩
ਆਸਾ ਵਾਰ੧	ਸੇਵ ਕੀਤੀ ਸੰਤੋਖੀਈ:	੧੮	੪੬੬
ਗੋਂਡ ਕਬੀਰ	ਸੇਵਕ ਤਜ ਜਗਤ:	੫	੮੭੨
ਆਸਾ ੧	ਸੇਵਕ ਦਾਸ ਭਗਤ:	੯	੩੫੫
ਮਾਰੂ ੧	ਸੇਵਕ ਪੰਚ ਨਾਹੀ ਬਿ:	੯	੧੦੩੯
ਮਾਰੂ ੪	ਸੇਵਕ ਪੈਜ ਰਖੈ ਮੇਰਾ:	੯	੯੯੫
ਤੁਖਾ: ੧	ਸੇਵਕ ਪੂਰੁ ਕਰੰਮਾ:	੧੬	੧੧੧੦
ਧਨਾ: ੧	ਸੇਵਕ ਪ੍ਰਭਕੇ ਲਾਗੈ:	੯	੬੮੬
ਗਉ: ਵਾਰ੪	ਸੇਵਕ ਭਾਇ ਸੇ ਜਨ:	੯	੩੦੮
ਸੂਹੀ ਵਾਰ ੩	ਸੇਵਕ ਭਾਇ ਸੇ ਜਨ:	੧੪	੭੮੭
ਵਡ: ੪	ਸੇਵਕ ਭਾਇ ਮਿਲੈ ਵ:	੧੫	੫੭੨
ਸਿਰੀ: ੪	ਸੇਵਕ ਭਾਇ ਵਣਜ:	੧੫	੮੨
ਗਉ: ੫	ਸੇਵਾ ਕਰਉ ਦਾਸ ਦਾ:	੧੪	੨੦੪
ਸੂਹੀ ੧	ਸੇਵ ਕਰੇ ਸ ਚਾਕਰ:	੧੩	੭੨੮
ਆਸਾ ੧	ਸੇਵਾ ਕਰਹਿ ਸੇਈ ਫ:	੧੨	੪੩੨
ਸੋਰਠ ੧	ਸੇਵਾ ਕਰੀ ਜੇ ਕਿਛੁ ਹੋ:	੫	੬੩੫
ਰਾਮ: ਵਾਰ ੫	ਸੇਵਾ ਕਰੀ ਤੁਸਾੜੀ:	੧੨	੯੬੫
ਗਉ: ੫	ਸੇਵਾ ਕਰਤ ਹੋਇ ਨਿ:	੧੮	੨੮੬
ਮਾਝ ੫	ਸੇਵ ਕਰੀ ਪਲ ਚਸਾ:	੨	੯੭
ਰਾਮ: ੫	ਸੇਵਕ ਲਾਇਓ ਅਪੁ:	੪	੮੮੭
ਬਸੰਤ ੫	ਸੇਵਕ ਲਾਗੋ ਚਰਨ:	੧੬	੧੧੮੧
ਆਸਾ ੫	ਸੇਵਾ ਗੁਰ ਚਰਾਨਿ:	੧੨	੪੦੯
ਸੂਹੀ ੩	ਸੇ ਵਡਭਾਗੀ ਜਿ ਓਨਾ:	੧੦	੭੫੫
ਆਸਾ ੩	ਸੇ ਵਡਭਾਗੀ ਜਿ ਗੁਰਿ:	੧੫	੪੨੩
ਸਿਰੀ: ੪	ਸੇ ਵਡਭਾਗੇ ਜਾਣੀਅ:	੧੨	੪੧
ਗਉ: ਵਾਰ ੪	ਸੇ ਵਡਭਾਗੀ ਜਿ ਤੁਧੁ:	੧੫	੩੦੪
ਰਾਮ: ੩	ਸੇ ਵਡਭਾਗੀ ਜਿਨੀ ਏ:	੫	੯੧੨
ਮਾਰੂ ੩	ਸੇ ਵਡਭਾਗੀ ਜਿਨੀ ਏ:	੧੮	੧੦੪੭
ਮਾਰੂ ੩	ਸੇ ਵਡਭਾਗੀ ਜਿਨੀ ਸ:	੮	੧੦੫੯
ਬਸੰਤ ੩	ਸੇ ਵਡਭਾਗੀ ਜਿਨ ਸ:	੧੩	੧੧੭੫
ਸਿਰੀ: ੩	ਸੇ ਵਡਭਾਗੀ ਜਿਨੀ:	੧੦	੬੮
ਮਾਝ ੫	ਸੇ ਵਡਭਾਗੀ ਜਿਨਿ ਤੁ:	੧੧	੧੦੨
ਆਸਾ ੩	ਸੇ ਵਡਭਾਗੀ ਜਿਨ ਨਾ:	੯	੩੬੧
ਗੂਜਰੀਵਾਰ੩	ਸੇ ਵਡਭਾਗੀ ਨਾਨਕਾ ਹ:	੧੫	੫੧੪
ਮਲਾ: ਵਾ: ੩	ਸੇ ਵਡਭਾਗੀ ਨਾਨਕਾ ਜਿ:	੧੭	੧੨੮੫

ਸਿਰੀ: ੫	ਸੇ ਵਡਭਾਗੀ ਨਾਨਕਾ ਜਿ:	੫	੫੧
ਮਾਝ ੩	ਸੇਵਾ ਤੇ ਸਦਾ ਸੁਖ ਪਾ:	੧੭	੧੨੫
ਬਿਲਾ ੫	ਸੇਵਤਿ ਸੇਵਿ ਸੇਵਿ ਸਾਧ:	੬	੮੨੦
ਗਉ: ੫	ਸੇਵਤ ਸੇਵਤ ਸਦਾ:	੬	੨੧੪
ਆਸਾ ੩	ਸੇਵਤ ਹੀ ਸੁਖ ਸਾਂਤਿ:	੧੮	੩੬੧
ਆਸਾ ੧	ਸੇਵਤ ਰਹੇ ਚਿਤ ਜਿਨ:	੯	੪੩੨
ਸਾਰੰਗ ਵਾ:੩	ਸੇਵਾ ਥਾਇ ਨ ਪਵਈ:	੧੪	੧੨੪੭
ਗਉ: ੫	ਸੇਵਾ ਥਾਰੀ ਗੁਰਹਿ ਏ:	੧੬	੨੧੦
ਸੂਹੀ: ੫	ਸੇਵਾ ਥੋਰੀ ਮਾਗਨ ਬ:	੯	੭੩੮
ਸੂਹੀ ਵਾ: ੩	ਸੇਵਨਿ ਸਾਈ ਆਪਣਾ:	੯	੭੮੭
ਗੋਂਡ ਰਵ:	ਸੇਵ ਮੁਕੰਦ ਕਰੈ ਬੈ:	੯	੮੭੫
ਸਿਰੀ: ੫	ਸੇਵਾ ਮੰਗੈ ਸੇਵਕੋ ਲਾ:	੧੮	੪੩
ਗਉ: ੫	ਸੇਵਾ ਪੂਜ ਕਰਉ ਤਿ:	੭	੨੦੮
ਗਉ: ਵਾਰ੪	ਸੇ ਵਿਰਲੇ ਜੁਗ ਮਹਿ:	੧੭	੩੧੨
ਵਡ: ੩	ਸੇਵਾ ਲਾਗੇ ਸੇ ਵਡਭਾ:	੧੫	੫੭੧
ਮਲਾ: ਨਾਮ:	ਸੇਵੀਲੇ ਗੋਪਾਲ ਰਾਇ	੨	੧੨੯੨
	(ਸੈ)		
ਮਾਝ ਵਾ: ੧	ਸੈਸਾਰੀ ਆਪਿ ਖੁਆਇ:	੧੪	੧੪੫
ਕਾਨ: ੫	ਸੈਸਾਰ ਗਾਰ ਬਿਕਾਰ:	੯	੧੩੦੬
ਰਾਮ: ਵਾਰ੩	ਸੈਸਾਰੈ ਵਿਚਿ ਸੋਭ ਨ:	੫	੯੫੦
ਧਨਾ: ਸੈਣ	ਸੈਨੁ ਭਣੈ ਭਜੁ ਪਰਮਾ:	੧੨	੬੯੫
ਸਹਸ: ੫	ਸੈਨਾ ਸਾਧ ਸਮੂਹ ਸੂ:	੧੧	੧੩੫੬
ਮਾਰੂ ਵਾਰ ੫	ਸੈ ਨੰਗੇ ਨਹ ਨੰਗ ਭੁ:	੧੮	੧੧੦੦
ਆਸਾ ਧੰਨਾ	ਸੈਨ ਨਾਈ ਬੁਤਕਾਰੀ:	੧੮	੪੮੭
ਗੂਜਰੀ ੫	ਸੈਲ ਪਥਰ ਮਹਿ ਜੰਤ:	੯	੧੦
ਗੂਜ: ੫	ਸੈਲ ਪਥਰ ਮਹਿ ਜੰਤ:	੨	੪੯੫
	(ਸੋ)		
ਗਉ: ੫	ਸੋਊ ਸੋਊ ਜਪਿ ਦਿਨ:	੧੪	੨੬੦
ਗਉ: ੫	ਸੋਊ ਸਰਨਿ ਪਰੈ ਜਿ:	੧੬	੨੫੦
ਗਉ: ੫	ਸੋਊ ਗਨੀਐ ਸਭ ਤੇ:	੭	੨੬੬
ਰਾਮ: ਵਾਰ੧	ਸੋ ਉਦਾਸੀ ਜਿ ਪਾਲੇ:	੧੫	੯੫੨
ਗਉ: ੫	ਸੋ ਉਬਰਿਆ ਮਾਇਆ:	੧੪	੨੧੧
ਗਉ: ੫	ਸੋ ਉਬਰੇ ਗੁਰ ਸਬ:	੧੬	੨੨੫
ਰਾਮ: ੧	ਸੋ ਅਉਧੂਤੁ ਐਸੀ ਮ:	੧੫	੮੭੭
ਰਾਮ: ਵਾਰ ੧	ਸੋ ਅਉਧੂਤੀ ਸਿਵ ਪ:	੧੪	੯੫੨
ਰਾਮ: ਵਾਰ ੧	ਸੋ ਅਉਧੂਤੀ ਜੋ ਧੂਪੇ:	੧੩	੯੫੨
ਬਿਲਾ:ਵਾ: ੪	ਸੋ ਐਸਾ ਹਰਿ ਸਭਨਾ:	੧੨	੮੫੧
ਗੋਂਡ: ੪	ਸੋ ਐਸਾ ਹਰਿ ਸੇਵਿ ਸ:	੧੨	੮੬੧
ਮਾਰੂ ੪	ਸੋ ਐਸਾ ਹਰਿ ਸੇਵਹੁ:	੭	੧੦੭੦
ਬੈਰਾੜੀ ੪	ਸੋ ਐਸਾ ਹਰਿ ਸੇਵਹੁ:	੯	੭੨੦
ਵਡ: ਵਾਰ ੪	ਸੋ ਐਸਾ ਹਰਿ ਦੀਬਾ:	੧੪	੫੯੧
ਧਨਾ: ੪	ਸੋ ਐਸਾ ਹਰਿ ਧਿਆਈ	੧੮	੬੬੯
ਬਿਹਾ: ੪	ਸੋ ਐਸਾ ਹਰਿ ਨਿਤ ਸੇ:	੨	੫੪੧
ਸਿਰੀ:ਵਾ: ੪	ਸੋ ਐਸਾ ਹਰਿ ਨਾਮ ਜ:	੫	੮੯
ਸਿਰੀ:ਵਾ: ੪	ਸੋ ਐਸਾ ਹਰਿ ਨਾਮੁ ਜ:	੪	੮੯

ਸੂਹੀ ੩	ਸੋ ਭਗਤੁ ਜੋ ਗੁਰਮੁ:	੯	੭੬੮
ਗੂਜਰੀਵਾਰ੫	ਸੋ ਭਗਤਾ ਮਨਿ ਵੁਠਾ:	੧੮	੫੨੨
ਭੈਰ: ਨਾਮ	ਸੋ ਭਜਿ ਪਰਿ ਹੈ ਗੁਰ:	੫	੧੧੬੫
ਸਾਰੰ: ੫	ਸੋਭਾ ਤਾਕੀ ਅਪਰ ਅ:	੧੬	੧੨੩੫
ਭੈਰ: ੫	ਸੋਭਾ ਪਾਵੈ ਪ੍ਰਭ ਕੇ ਦੁ:	੯	੧੧੩੮
ਰਾਮ: ਵਾਰ੫	ਸੋਭਾ ਬਣੀ ਸੀਗਾਰੁ:	੮	੯੬੪
ਭੈਰਉ ੫	ਸੋਭਾ ਮੇਰੀ ਸਭ ਜੁਗ:	੧੩	੧੧੪੧
ਧਨਾ: ਕਬੀਰ	ਸੋਭਾ ਰਾਜ ਬਿਹੈ ਵ:	੮	੬੯੨
ਪ੍ਰਭਾਤੀ ੧	ਸੋ ਭੂਲੇ ਜਿਸੁ ਆਪਿ:	੧	੧੩੪੪
ਮਾਰੂ ੫	ਸੋ ਭੂਲਾ ਜਿ ਪ੍ਰਭੁ ਭੁਲਾ:	੩	੧੦੦੪
ਸਿਰੀ: ੩	ਸੋਭਾ ਵੰਤੀ ਸੁਹਾਗਣੀ:	੧੧	੩੧
ਮਲਾ: ੩	ਸੋਭਾ ਵੰਤੀ ਕਹੀਐ ਨਾ:	੧੬	੧੨੭੭
ਗਉ: ੩	ਸੋਭਾ ਵੰਤੀ ਨਾਰਿ ਹ:	੧੧	੧੬੨
ਗਉ: ੫	ਸੋ ਮੂਆ ਜਿਸ ਮਨਹੁ:	੧੧	੨੯੨
ਸਾਰੰ ਨਾਮ:	ਸੋ ਮਾਇਆ ਲੈ ਗਾਡੈ:	੧੧	੧੨੫੨
ਗੂਜ: ਵਾਰ ੫	ਸੋ ਮੁਕਤਾ ਸੰਸਾਰਿ:	੫	੫੧੯
ਮਾਝ ੫	ਸੋ ਮੁਕਤਾ ਸਾਗਰ ਸੰ:	੧੩	੧੦੧
ਕਾਨ: ੫	ਸੋ ਮੁਕਤ ਨਾਨਕ ਜਿ:	੮	੧੩੦੫
ਭੈਰਉ ੫	ਸੋ ਮੁਖੁ ਜਲਉ ਜਿਤੁ:	੬	੧੧੩੬
ਮਾਰੂ ਵਾਰ ੫	ਸੋ ਮੰਗਾ ਦਾਨੁ ਗੋਸਾ:	੧੦	੧੦੯੭
ਆਸਾ ਵਾਰ੧	ਸੋ ਮਿਤਿ ਜਾਣੈ ਨਾਨਕਾ:	੪	੪੬੭
ਭੈਰਉ ੩	ਸੋ ਮੁਨਿ ਜਿ ਮਨ ਕੀ ਦੁ:	੧੮	੧੧੨੮
ਮਲਾਰ ੫	ਸੋ ਮਨੁ ਨਿਰਮਲੁ ਜੋ:	੧੪	੧੨੭੧
ਗੂਜ: ੧	ਸੋ ਮਨੁ ਨਿਰਮਲੁ ਜਿ:	੧੭	੫੦੫
ਭੈਰਉ ਰਵ:	ਸੋ ਮੁਨਿ ਮਨਕੀ ਦੁਬਿ:	੧੦	੧੧੬੭
ਗਉ: ੫	ਸੋਮ ਪਾਕ ਅਪਰਸ:	੯	੨੫੩
ਗਉ: ੫	ਸੋ ਮੂਰਖੁ ਅੰਧਾ ਅਗਿ:	੮	੨੭੮
ਗੂਜਰੀ ੩	ਸੋ ਮੂਰਖੁ ਜੋ ਆਪੁ ਨ:	੫	੪੯੨
ਆਸਾ ੫	ਸੋ ਮਾਰਗੁ ਸੰਤਨ ਦੂ:	੧੨	੩੯੩
ਜੈਤ: ਵਾਰ ੫	ਸੋ ਮੂਰਤੁ ਭਲਾ ਸੰਜੋ:	੭	੭੦੯
ਗਉ: ਕਬੀਰ	ਸੋ ਮਰਨਾ ਗੁਰ ਸਬਦਿ:	੧੩	੩੨੭
ਮਾਰੂ ੫	ਸੋ ਮਿਲਿਆ ਜਿ ਹਰਿ ਮ:	੩	੧੦੦੪
ਸਾਰੰ: ੫	ਸੋ ਮਿਲਿਆ ਜੋ ਪ੍ਰਭ:	੧੦	੧੨੦੭
ਮਾਰੂ ੫	ਸੋ ਮਿਲੈ ਜਿਸੁ ਆਪਿ:	੪	੧੦੮੩
ਬਿਲਾ: ੩	ਸੋ ਮਿਲੈ ਜਿਸੁ ਲੈਹਿ ਮਿ:	੧੩	੮੪੧
ਭੈਰਉ ਕਬੀਰ	ਸੋ ਮੁਲਾ ਜੋ ਮਨ ਸਿਉ:	੧੭	੧੧੫੯
ਮਾਰੂ ੫	ਸੋ ਮੁਲਾ ਮਲਊ ਨਿ:	੨	੧੦੮੪
ਗਉ: ਕਬੀਰ	ਸੋਮਵਾਰਿ ਸਸਿ ਅੰ।ਮ:	੧੨	੩੪੪
ਬਿਲਾ: ੩	ਸੋਮਵਾਰਿ ਸਚਿ ਰਹਿ:	੫	੮੪੧
ਰਾਮ: ਕਬੀਰ	ਸੋਰਹ ਮਧੇ ਪਵਨ:	੧੧	੯੭੦
ਸੋਰਠ ਵਾਰ੧	ਸੋਰਠਿ ਸਦਾ ਸੁਹਾਵ:	੧੦	੬੪੨
ਸਲੋਕ ੫	ਸੋਰਠਿ ਸੋ ਰਸੁ ਪੀਜੀ:	੩	੧੪੨੫
ਰਾਗ ਮਾਲਾ	ਸੋਰਠਿ ਗੋਂਡ ਮਲਾਰੀ:	੧੪	੧੪੩੦
ਸੋਰਠ ਵਾਰ੪	ਸੋਰਠਿ ਤਾਮਿ ਸੁਹਾਵ:	੧੩	੬੪੨
ਮਾਝ ੫	ਸੋ ਰਿਦਾ ਸੁਹੇਲਾ ਜਿਤੁ:	੬	੭੦੧

ਮਾਝ ੫	ਸੋ ਰਿਦਾ ਸੁਹੇਲਾ ਜਿਤ:	੪	੯੭
ਗਉ: ਕਬੀਰ	ਸੋ ਰਮਈਏ ਕਉ ਮਿ:	੫	੩੨੮
ਆਸਾ ੧	ਸੋ ਰੋਵੈ ਜਿਸੁ ਬੇਦਨ:	੭	੪੧੩
ਢੁਨਹੇ ੫	ਸੋਲਹ ਕੀਏ ਸੀਗਾਰ:	੧੭	੧੩੬੧
ਮਾਰੂ ੫	ਸੋਲਹ ਕਲਾ ਸੰਪੂਰ:	੨	੧੦੮੧
ਗੂਜਰੀਵਾਰ੫	ਸੋ ਲਗਾ ਸਤਿਗੁਰ ਸੰ:	੧੨	੫੧੯
ਆਸਾ ੩	ਸੋ ਲਾਲਾ ਜੀਵਤੁ ਮਰੈ:	੧	੩੬੩
ਆਸਾ ੫	ਸੋ ਵਸੈ ਇਤੁ ਘਰਿ ਜਿ:	੧੮	੪੩੦
ਗਉ: ੫	ਸੋ ਵਡਾ ਜਿਨਿ ਰਾਮ ਲਿ:	੧੩	੧੮੮
ਭੈਰਉ ੫	ਸੋ ਵਡਭਾਗੀ ਜਿਸੁ ਗੁ:	੧੭	੧੧੫੫
ਭੈਰਉ ੫	ਸੋ ਵਡਭਾਗੀ ਜਿਸ ਨਾ:	੨	੧੧੫੦
ਗਉ: ੫	ਸੋ ਵਡਭਾਗੀ ਨਿਹਚ:	੧੫	੧੯੭
ਬਿਲਾ: ੫	ਸੋਵਤ ਹਰਿ ਜਪਿ ਜਾ:	੧੭	੮੧੪
ਦੇਵ: ੫	ਸੋਵਤ ਜਾਗਿ ਹਰਿ ਹ:	੧	੫੩੦
ਵਡ: ੧	ਸੋਵੰਨ ਢਾਲਾ ਕ੍ਰਿਸਨ:	੯	੫੬੭
	(ਸੰ)		
ਸਿਰੀ: ੩	ਸੰਸਾ ਇਹੁ ਸੰਸਾਰ ਹੈ:	੧੪	੩੬
ਗਉ: ਰਵ:	ਸੰਸਾ ਸਦ ਹਿਰਦੈ ਵ:	੧੩	੩੪੬
ਮਾਰੂ ੧	ਸੰਸਾ ਦੂਖ ਬਿਨਾਸਨੁ:	੭	੧੦੪੩
ਗਉ: ੫	ਸੰਸੈ ਭਰਮੁ ਨਹੀ ਕਿ:	੧੬	੨੫੦
ਬਿਲਾ: ੫	ਸੰਸਾਰ ਉਤਰਸਿ ਪਾ:	੧੫	੮੩੮
ਸਵਯੇ ੪	ਸੰਸਾਰ ਅਗਮ ਸਾਗ:	੧	੧੪੦੨
ਬਿਲਾਵਲ ੫	ਸੰਸਾਰ ਸਾਗਰ ਅਥ:	੬	੮੦੫
ਮਾਰੂ ੫	ਸੰਸਾਰ ਸਾਗਰੁ ਜਿਨਿ:	੯	੧੦੧੭
ਗਉ: ਵਾਰ੫	ਸੰਸਾਰ ਸਾਗਰ ਤੇ ਉ:	੧੮	੩੨੨
ਵਡ: ੫	ਸੰਸਾਰ ਸਾਗਰ ਤੇ ਕਢੁ::	੧੬	੫੬੩
ਆਸਾ ੫	ਸੰਸਾਰ ਸਾਗਰ ਤਿਨੀ:	੧੦	੪੬੧
ਮਾਝ ੫	ਸੰਸਾਰ ਸਾਗਰ ਤੇ ਰ:	੬	੧੨੬
ਗੂਜ: ੧	ਸੰਸਾਰ ਸਾਗਰ ਤਾਰਿ:	੧੨	੫੦੫
ਸਾਰੰਗ ੫	ਸੰਸਾਰ ਸਾਗਰੁ ਦੁਖਿ:	੨	੧੨੨੫
ਆਸਾ ੫	ਸੰਸਾਰ ਸਾਗਰ ਨਹ:	੨	੪੬੧
ਗਾਥਾ ੫	ਸੰਸਾਰ ਸਾਗਰੰ ਨਾ:	੭	੧੩੬੧
ਧਨਾ: ੫	ਸੰਸਾਰ ਸਾਗਰ ਮਹਿ:	੧੨	੬੭੭
ਧਨਾ: ੫	ਸੰਸਾਰ ਸਾਗਰ ਮਹਾ:	੬	੬੯੧
ਸਵਯੇ ੪	ਸੰਸਾਰਿ ਸਫਲ ਗੰਗਾ:	੧੭	੧੪੦੧
ਬਸੰਤ ਨਾਮ:	ਸੰਸਾਰੁ ਸਮੁੰਦੇ ਤਾਰਿ:	੧	੧੧੯੬
ਗੋਂਡ ਕਬੀਰ	ਸੰਸਾਰੈ ਕੈ ਅੰਚਲਿ:	੩	੮੭੨
ਆਸਾ ੫	ਸੰਸਾਰ ਕੂਪ ਤੇ ਉਧ:	੬	੪੩੨
ਗਾਥਾ ੫	ਸੰਸਾਰ ਕਾਮ ਤਜਣੰ:	੧੬	੧੩੬੦
ਬਿਲਾ: ੫	ਸੰਸਾਰੁ ਬਿਖਿਆ ਕੂ:	੨	੮੩੮
ਬਸੰਤ ੩	ਸੰਸਾਰ ਬਿਰਖ ਕਉ:	੯	੧੧੭੨
ਮਾਲੀ: ੫	ਸੰਸਾਰ ਭਉਜਲ ਤਾ:	੯	੯੮੬
ਮਾਰੂ ੧	ਸੰਸਾਰੁ ਭਵਜਲੁ ਕਿ:	੧੭	੧੦੧੩
ਆਸਾ ੧	ਸੰਸਾਰ ਮਾਇਆ ਮੋਹ:	੬	੪੩੯
ਮਾਰੂ ੫	ਸੰਸਰੈ ਮਹਿ ਸਹਸਾ:	੧੨	੧੦੧੯

ਧਨਾ: ੧	ਸੰਸਾਰੁ ਰੋਗੀ ਨਾਮੁ ਦਾ:	੧੭	੬੮੭
ਦੇਵ: ੫	ਸੰਕਟ ਘੋਰੁ ਕਟੇ ਖਿ:	੧੩	੫੩੨
ਗਉ: ਕਬੀਰ	ਸੰਕਟ ਨਹੀਂ ਪਰੈ ਜੋ:	੧	੩੩੯
ਬੈਰਾ: ੪	ਸੰਕਰ ਕ੍ਰੋੜਿ ਤੇਤੀਸ:	੪	੭੧੯
ਬਸੰ: ਕਬੀਰ	ਸੰਕਰੁ ਜਾਗੈ ਚਰਣ:	੧੮	੧੧੯੩
ਰਾਮ: ੫	ਸੰਕਰਾ ਨਹੀ ਜਾਨਹਿ:	੫	੮੯੪
ਕਲਿਆਨ ੪	ਸੰਕਰ ਨਾਰਦੁ ਸੇਖ ਨਾ:	੧੦	੧੩੨੬
ਗੂਜਰੀ ਵਾ:੫	ਸੰਕਰ ਕਿਸਨ ਅਵਤਾ:	੭	੫੧੮
ਮਾਰੂ ੪	ਸੰਕਰਿ ਬ੍ਰਹਮੈ ਦੇਵੀ.	੧੪	੯੯੫
ਬਸੰ: ਕਬੀਰ	ਸੰਕਰੁ ਮਉਲਓ ਜੋ	੧੫	੧੧੯੩
ਧਨਾ: ਤ੍ਰਿਲੋ:	ਸੰਕਤਾ ਮਸਤਕਿ ਬ:	੩	੬੯੫
ਮਾਰੂ ੫	ਸੰਖ ਚਕ੍ਰ ਗਦਾ ਹੈ ਧਾ:	੧੮	੧੦੮੨
ਸਵਯੇ ੪	ਸੰਖ ਚਕ੍ਰ ਗਦਾ ਪਦ:	੧੬	੧੪੦੨
ਮਾਰੂ ਨਾਮ:	ਸੰਖ ਚਕ੍ਰ ਮਾਲਾ ਤਿਲ.	੧੦	੧੧੦੫
ਰਾਗ ਮਾਲਾ	ਸੰਗਿ ਅਲਾਪਹਿ ਆਠ.	੧੫.	੧੪੨੯
ਜੈਤ: ੯	ਸੰਗਿ ਸੁਆਮੀ ਸੋ ਜਾ:	੧੭	੭੦੨
ਗਉ: ੫	ਸੰਗਿ ਸਹਾਈ ਸੁ ਆਵੈ:	੧੬	੨੬੭
ਸਿਰੀ: ੫	ਸੰਗਿ ਸਹਾਈ ਹਰਿ ਨਾਮ.	੧੦	੭੯
ਆਸਾ ੫	ਸੰਗਿ ਸਹਾਈ ਛੋਡਿ ਨ:	੫	੪੦੭
ਮਲਾਰ ੫	ਸੰਗਿ ਸਹਾਈ ਛੋਡਿ ਨ:	੧੫	੧੨੬੯
ਕਾਨੜਾ ੫	ਸੰਗਿ ਸਹਾਈ ਜੀਅ:	੧੪	੧੩੦੦
ਪ੍ਰਭਾ: ੫	ਸੰਗਿ ਸਹਾਈ ਜਹ ਹ:	੯	੧੩੪੦
ਗਉ: ੫	ਸੰਗ ਸਹਾਈ ਤਿਸ ਪਾ:	੯	੨੬੭
ਆਸਾ ੫	ਸੰਗ ਸੁਹੰਤੀ ਕੰਤ ਸੁ:	੧੧	੪੬੦
ਸਲੋਕ ੯	ਸੰਗ ਸਖਾ ਸਭ ਤਜਿ:	੪	੧੪੩੯
ਬਸੰਤ ਕਬੀਰ	ਸੰਗਿ ਸਖਾ ਬ[illegible] ਲੀਏ	੬	੧੧੯੪
ਆਸਾ ੫	ਸੰਗੀ [illegible]	੨	੩[illegible]੪
ਬਸੰਤ ਕਬੀਰ	ਸੰਗੀ [illegible]	੧੭	੧੧੯੩
ਆਸਾ ੫	ਸੰਗਿ [illegible]	੧	੩੯੫
ਸਲੋ: ਕਬੀਰ	ਸੰਗਿ ਕੁਸੰਗੀ [illegible]	੧੭	੧੩੭੫
ਰਾਮ. ਵਾ: ੫	ਸੰਗਿ ਕੁਸੰਗੀ ਬੈਸਤੇ	੧੫	੯੬੫
ਆਸਾ ੫	ਸੰਗੀ ਖੋਟਾ ਕ੍ਰੋਧ ਚੰ	੫	੩੭੪
ਨਟ: ੫	ਸੰਗਿ ਚਰਨ ਕਮਲ.	੬	੯੮੭
ਸੂਹੀ ਛਵ.	ਸੰਗ ਚਲ[illegible] ਹੇ ਹਮ:	੧੮	੭੯੩
ਆਸਾ ੫	ਸੰਗ ਚਲ[illegible] ਕ[illegible] ਤੋ	੧੨	੪੦੧
ਮਾਰੂ ੫	ਸੰਗੀ ਜੋਗੀ ਨਾ[illegible] ਲ:	੧੨	੧੦੭੨
ਵਡ: ੫	ਸੰਗਿ ਜੋਤੀ ਜੋਤਿ ਮਿ:	੩	੫੭੮
ਕਲਿਆਨ ੪	ਸੰਗਤਿ ਸੰਤ ਸੰਗ ਲ:	੧੦	੧੩੨੫
ਸੂਹੀ ੪	ਸੰਗਤਿ ਸੰਤ [illegible]	੧੪	੭੭੪
ਕਾਨ: ੪	ਸੰਗਤਿ ਸੰਤ [illegible]	੬	੧੩੦੯
ਭੈਰ: ੪	ਸੰਗਤਿ ਸਾਧ ਮਲਿ ਹਰਿ.	੪	੧੧੩੪
ਗਉ: ੫	ਸੰਗਿ ਤੁਹਾਰੈ ਏਕ ਨ:	੧੪	੨੬੦
ਬਸੰ: ੯	ਸੰਗਿ ਤਿਹਾਰੈ ਕਛੁ ਨ	੯	੧੧੮੬
ਗਉੜੀ ੫	ਸੰਗਿ ਤੁਹਾਰੈ ਪ੍ਰਭ ਬ:	੯	੨੫੬
ਨਟ ੪	ਸੰਗਤਿ ਕਾ ਗੁਨ ਬਹੁ:	੧੪	੯੮੧

ਗੋਂਡ ੫	ਸੰਗਤਿ ਕੋ ਮੁਖ ਊਜ:	੧੪	੮੬੯
ਰਾਮ: ੫	ਸੰਗਤਿ ਕਰਤ ਸੰਤੋਖੁ:	੪	੮੮੯
ਮਾਰੂ ੧	ਸੰਗਤਿ ਕੁਲ ਤਾਰੇ ਸਾ:	੧੬	੧੦੨੫
ਸਲੋਕ ੩	ਸੰਗਤਿ ਢੋਂਢੀ ਨਾ ਮਿਲੈ:	੭	੧੪੧੯
ਮਾਰੂ ੧	ਸੰਗਤਿ ਮੁਕਤਿ ਸੋ ਪਾ:	੧੨	੧੦੨੬
ਧਨਾ: ੧	ਸੰਗਤਿ ਮੀਤ ਮਿਲਾਪ:	੩	੬੮੮
ਸੂਹੀ ੫	ਸੰਗਿ ਤੁਮਾਰੈ ਕਛੂ ਨਾ:	੫	੭੪੧
ਗਉੜੀ ੫	ਸੰਗਿ ਤਮਾਰੈ ਮੈ ਕਰੈ:	੫	੨੧੭
ਬਸੰਤ ੯	ਸੰਗਿ ਤੇਰੈ ਹਰਿ ਬਸ:	੪	੧੧੮੭
ਬਿਹਾ: ੫	ਸੰਗਿ ਤੇਰੈ ਕਛ ਨ ਚਾ:	੧੭	੫੪੭
ਆਸਾ ੫	ਸੰਗ ਦੇਖੈ ਕਰਣ ਸਾ:	੫	੪੬੧
ਸੂਹੀ ਰਤ:	ਸੰਗਿ ਨ ਸਾਥੀ ਗਵ:	੧੬	੭੯੩
ਰਾਮ: ੫	ਸੰਗ ਨਾਹੀ ਰੇ ਸਗਲ:	੧੩	੮੮੮
ਮਾਰੂ ੫	ਸੰਗਿ ਨਾ ਕੋਈ ਭਈਆ:	੨	੧੦੨੦
ਜੈਤ: ੫	ਸੰਗਿ ਨਾ ਚਾਲਿਓ ਇਨ:	੬	੭੦੦
ਗਉ. ੫	ਸੰਗਿ ਨ ਚਾਲਸਿ ਤੇਰੈ:	੧੪	੨੮੮
ਧਨਾ: ੫	ਸੰਗਿ ਨ ਚਾਲਹਿ ਤਿਨ:	੭	੬੭੬
ਟੋਡੀ ੫	ਸੰਗੁ ਨ ਪਾਇਓ ਅਪੁ:	੧੪	੭੧੨
ਆਸਾ ੫	ਸੰਗ ਬੈਠਨੋ ਕਹੀ ਨ:	੮	੪੦੨
ਸਾਰੰਗ ੫	ਸੰਗਿ ਮਨੋਹਰੁ ਅੰਮ੍ਰਿ:	੪	੧੨੧੩
ਸੋਰਠ ੫	ਸੰਗਿ ਮਿਲਾਇ ਲੀਆ:	੧੩	੬੨੮
ਰਾਗਮਾਲਾ	ਸੰਗਿ ਰਾਗਨੀ ਪਾਚਉ:	੨	੧੪੩੦
ਰਾਗਮਾਲਾ	ਸੰਗ ਲਾਈ ਪਾਚਉ ਆ:	੭	੧੪੩੦
ਗਉ. ੫	ਸੰਚਿ ਸੰਚਿ ਸਾਕਤ ਮ:	[illegible]	੨੪੭
[illegible] ੧	ਸੰਚੇ ਸੰਚਿ [illegible]	੭	੧੫੫
ਸਿਰੀ ੫	ਸੰਚਿ ਹਰਿ ਧਨ ਪੂਜਿ	੬	੫੧
ਧਨਾ ੫	ਸੰਚਨ ਕਉ ਹਰਿ ਏ,	੧੩	੬੭੬
ਆਸਾ ੫	ਸੰਚਤ ਸੰਚਤ ਥੈਲੀ	੧	੩੯੨
ਜੈਤ. ਵ: ੫	ਸੰਚਿ ਸਿਖਿਆ ਛਲੰ	੨	੭੦੮
ਸੋਰਠ ੫	ਸੰਚਨਿ ਕਰਉ ਨਾਮ.	੧੫	੬੧੮
ਸਾਰੰ. ੫	ਸੰਚਨਿ ਨਾਮ ਨਾ[illegible] ਧ:	੨	੧੨੨੨
ਬਿਲਾ ੫	ਸੰਚਿ ਬਿਖਿ[illegible] ਗੁ.	੧੫	੮੨੦
ਗਉ: ਕਬੀਰ	ਸੰਚਿ ਮਹਾ ਰਸੁ ਤਨ:	੧੬	੩੨੮
ਸਿਰੀ ੧	ਸੰਜੋਗੀ ਆਇਆ ਕਿਰ:	੧੨	੭੫
ਮਾਰੂ ੩	ਸੰਜੋਗੀ ਧਨ ਪਿਰ ਮੇ:	੮	੧੦੧੬
ਕਾਨ: ੫	ਸੰਜੋਗਿ ਮਿਲਾਏ ਸਾਧ:	੧੦	੧੩੦੭
ਸਿਰੀ. ੫	ਸੰਜੋਗਿ ਮਿਲਿ ਏਕ ਸੇ:	੮	੧੮
ਸੂਹੀ. ੧	ਸੰਜੋਗਿ ਮੇਲਾ ਬ[illegible]	੨	੭੬੪
ਮਾਰੂ: ੧	ਸੰਜੋਗਿ ਮੇਲ ਵਡਾ ਇ:	੯	੯੮੯
ਗੂਜਰੀ ਮ:੩	ਸੰਜੋਗੁ ਵਿਜੋਗੁ ਉਪਾ:	੯	੫੦੯
ਮਾਰੂ ੩	ਸੰਜੋਗੁ ਵਿਜੋਗੁ ਕਰ:	੧	੧੦੫੮
ਜਪੁ	ਸੰਜੋਗੁ ਵਿਜੋਗੁ ਦੁਇ:	੧੮	੬
ਮਾਰੂ ੫	ਸੰਜੋਗੁ ਵਿਜੋਗੁ ਧੁਰ:	੧੪	੧੦੦੭
ਮਾਰੂ ੧	ਸੰਜੋਗੁ ਵਿਜੋਗੀ ਮੇਰੈ:	੧੫	੧੦੩੨
ਸੋਰ: ੫	ਸੰਜਮ ਸਹਸ ਸਿਆ:	੮	੬੪੧

ਸਵਯੇ ੪	ਸੰਜਮੁ ਸੰਤ ਸੰਤੋਖੁ:	੯	੧੩੯੭
ਭੈਰਉ ੩	ਸੰਤਾ ਮਰੰਕਾ ਸਭਿ ਜਾ:	੭	੧੧੩੩
ਭੈਰਉ ੩	ਸੰਤੈ ਮਰਕੈ ਕੀਈ ਪੁ:	੮	੧੧੫੪
ਬਸੰਤ ਕਬੀਰ	ਸੰਤੈ ਮਰਕੈ ਕਹਿਓ:	੭	੧੧੯੪
ਭੈਰਉ ਨਾਮ:	ਸੰਤਾ ਮਰਕਾ ਜਾਇ ਧ:	੬	੧੧੬੫
ਆਸਾ ੫	ਸੰਤ ਓਟ ਪ੍ਰਭ ਤੇਰਾ:	੧੭	੩੯੧
ਗੋਂਡ ੫	ਸੰਤ ਉਧਾਰਉ ਤਤ:	੧੫	੮੬੭
ਜੈਤ ਵਾਰ: ੫	ਸੰਤ ਉਧਰਣ ਦਇਆ:	੧੩	੭੦੯
ਆਸਾ ੫	ਸੰਤ ਉਪਦੇਸਿਆ ਮੇ:	੫	੪੧੦
ਸੋਰਠ ੫	ਸੰਤ ਅਸਥਾਨਿ ਬਸੇ:	੪	੬੨੯
ਮਾਲੀ: ੫	ਸੰਤ ਆਗਿਆ ਮਨਹਿ:	੭	੯੮੭
ਆਸਾ ਰਵ.	ਸੰਤ ਆਚਰਣ ਸੰਤ:	੧੧	੪੮੬
ਧਨ: ੫	ਸੰਤ ਅਨੁਗ੍ਰਹ ਭਏ.	੧੮	੬੭੯
ਆਸਾ ਰਵ:	ਸੰਤ ਅਨੰਤਹ ਅੰਤ੍ਰ:	੧੨	੪੮੬
ਮਾਝ ੫	ਸੰਤ ਅਰਾਧਨਿ ਸਦ:	੪	੧੩੭
ਬਿਲਾ: ੫	ਸੰਤਾ ਏਕੁ ਧਿਆਵਨਾ.	੪	੮੧੫
ਗਉ: ੫	ਸੰਤ ਸਹਾਈ ਸਰਨਿ:	੮	੩੦੦
ਰਾਮ: ੫	ਸੰਤ ਸਹਾਈ ਜੀਅ ਕੇ	੧੧	੯੨੯
ਗਉ ਵਾਰ. ੫	ਸੰਤ ਸਹਾਈ ਨਾਨਕਾ.	੧	੩੧੫
ਮਾਝ ੫	ਸੰਤ ਸਹਾਈ ਪ੍ਰੇਮ ਕੇ.	੧	੧੩੫
ਰਾਮ: ੫	ਸੰਤ ਸਹਾਈ ਭਏ ਦ:	੮	੮੮੯
ਮਾਝ ੫	ਸੰਤ ਸਹਾਈ ਰਾਮਕੇ:	੪	੧੩੬
ਸਵਯੇ ੧	ਸੰਤ ਸਹਾਰੁ ਸਦਾ ਬਿ:	੧੧	੧੩੮੯
ਜੈਤ: ਵਾਰ੫	ਸੰਤਾ ਸੰਗਿ ਉਧਾਰੁ ਸ:	੪	੭੦੯
ਗਉ: ੫	ਸੰਤ ਸੰਗਿ ਅੰਤਰਿ ਪ੍ਰ:	੧੪	੨੯੩
ਗਉ: ਵਾਰ੫	ਸੰਤ ਸੰਗਿ ਸਾਗਰ ਤ:	੪	੩੧੮
ਗਉ: ੫	ਸੰਤ ਸੰਗਿ ਸਿਮਰਤ.	੨	੨੫੭
ਭੈਰਉ ੫	ਸੰਤ ਸੰਗ ਹਉ ਮੈ ਦੂ.	੧੧	੧੧੪੬
ਭੈਰਉ ੫	ਸੰਤ ਸੰਗਿ ਹੋਇ ਏਕ:	੮	੧੧੪੬
ਭੈਰਉ ੫	ਸੰਤ ਸੰਗਿ ਹੋਇ ਨਿਰ:	੧੦	੧੧੪੬
ਸਿਰੀ: ੫	ਸੰਤੂ ਸੰਗਿ ਹਰਿ ਸਿਮ	੧੦	੪੮
ਕੇਦਾ: ੫	ਸੰਤੂ ਸੰਗਿ ਹਰਿ ਚਰ:	੬	੧੧੨੧
ਗਉ: ੫	ਸੰਤ ਸੰਗਿ ਹਰਿ ਮਨ:	੮	੨੧੧
ਗਉ: ੫	ਸੰਤ ਸੰਗਿ ਹਰਿ ਮਨ:	੧੨	੨੧੧
ਭੈਰਉ ੫	ਸੰਤ ਸੰਗਿ ਕਰਹਿ ਜੋ:	੯	੧੧੪੫
ਸੋਰਠ ੫	ਸੰਤ ਸੰਗਿ ਜਸੁ ਗਾਇ:	੧੬	੬੨੮
ਸੋਰਠ ੫	ਸੰਤ ਸੰਗਿ ਜਾਕਾ ਮਨੁ:	੪	੬੧੦
ਗਉ: ੫	ਸੰਤ ਸੰਗਿ ਜਿਹ ਰਿਦ:	੧੨	੨੫੮
ਗਉ: ੫	ਸੰਤ ਸੰਗਿ ਜਪਿ ਕੇਵ:	੪	੧੯੦
ਸੂਹੀ ੩	ਸੰਤ ਸੰਗਤਿ ਸਿਉ ਮੇ:	੧	੭੭੧
ਗਉੜੀ ੫	ਸੰਤ ਸੰਗਿ ਤਹ ਗੋ:	੧	੧੯੯
ਮਾਰੂ ੫	ਸੰਤਾ ਸੰਗਤਿ ਨਰਕਿ:	੭	੧੦੨੦
ਸਿਰੀ: ੫	ਸੰਤਾ ਸੰਗਤਿ ਪਾਈਐ:	੧੭	੫੬
ਮਾਝ ੫	ਸੰਤਾ ਸੰਗਤਿ ਪਾਈਐ:	੭	੧੩੨
ਰਾਮ: ੫	ਸੰਤ ਸੰਗਤਿ ਮਹਿ ਹੋ:	੪	੯੦੧

ਗਉ: ੫	ਸੰਤ ਸੰਗਤਿ ਮਹਿ ਪਾ:	੬	੨੯੮
ਸਿਰੀ: ੫	ਸੰਤਾ ਸੰਗਤਿ ਮਨਿ ਵ:	੧	੪੯
ਆਸਾ ੩	ਸੰਤ ਸੰਗਤਿ ਮਿਲ ਹਾ:	੯	੩੬੨
ਮਾਰੂ ੪	ਸੰਤ ਸੰਗਤਿ ਮੇਲਾਪ:	੧੩	੯੯੭
ਪ੍ਰਭਾਤੀ ੫	ਸੰਤ ਸੰਗਤਿ ਮਿਲਿ ਝ:	੪	੧੩੪੧
ਸੂਹੀ ੩	ਸੰਤਾ ਸੰਗਤਿ ਮਿਲਿ ਰ:	੨	੭੫੬
ਸਿਰੀ: ੩	ਸੰਤਾ ਸੰਗਤਿ ਮਿਲ ਰੁ:	੧੦	੩੧
ਧਨਾ: ਕਬੀਰ	ਸੰਤ ਸੰਗਤ ਰਾਮੁ ਰੁ:	੧੫	੬੯੧
ਸਿਰੀ: ਵਾਰ੪	ਸੰਤਾ ਸੰਗਿ ਨਿਧਾਨੁ	੬	੯੧
ਬਿਲਾ: ੫	ਸੰਤ ਸੰਗਿ ਨਾਨਕ ਪ੍ਰ:	੧੫	੮੦੫
ਆਸਾ ੫	ਸੰਤ ਸੰਗਿ ਨਾਮ ਰੰਗ:	੧੫	੪੦੮
ਭੈਰ: ੫	ਸੰਤ ਸੰਗਿ ਪੇਖਿਓ ਮ:	੫	੧੧੩੯
ਜੈਤ: ੫	ਸੰਤ ਸੰਗਿ ਪਾਵੈ ਜੋਨਾ:	੧੮	੭੦੦
ਮਲਾ. ੫	ਸੰਤ ਸੰਗਿ ਭਜੁ ਨਿਸੰ:	੧੦	੧੨੭੮
ਮਾਰੂ: ੫	ਸੰਤ ਸੰਗਿ ਮਹਾ ਸੁਖ	੧੫	੧੦੭੪
ਮਲਾ. ੫	ਸੰਤ ਸੰਗੇ ਮਨੁ ਪਰ:	੧੪	੧੨੭੨
ਮਾਲੀ: ੫	ਸੰਤ ਸੰਗਿ ਮੇਰਾ ਹੋਇ	੮	੯੮੭
ਮਾਲੀ: ੫	ਸੰਤ ਸੰਗਿ ਮੇਰੇ ਮਨ	੭	੯੮੨
ਮਾਰੂ ੫	ਸੰਤ ਸੰਗ ਮਿਲਿ ਸਾਗ:	੭	੧੦੮੦
ਮਾਝ ੫	ਸੰਤ ਸੰਗਿ ਮਿਲ ਹਰ:	੪	੧੦੮
ਸਾਰੰ: ੫	ਸੰਤ ਸੰਗਿ ਮਿਲ ਹਰਿ:	੧	੧੨੨੮
ਰਾਮ: ੩	ਸੰਤ ਸੰਗਿ ਮਿਲਿ ਕੀਰ:	੧੬	੯੧੫
ਸਾਰੰ: ੫	ਸੰਤ ਸੰਗਿ ਰੰਗ ਤੁਮ:	੮	੧੨੧੭
ਨਟ ੫	ਸੰਤ ਸੰਗਿ ਲਗਿ ਏਹ.	੧੦	੯੭੮
ਭੈਰਉ ੫	ਸੰਤ ਸੰਗਿ ਲੇ ਚੜਿਓ:	੧੫	੧੧੩੬
ਰਾਮ. ੩	ਸੰਤ ਸੰਜੋਗੀ ਨਾਨਕਾ:	੬	੯੨੯
ਪ੍ਰਭਾ. ੫	ਸੰਤ ਸਾਜਨ ਸਿਖ ਭ.	੪	੧੩੪੦
ਸੂਹੀ ੫	ਸੰਤ ਸਾਜਨ ਸੁਖ ਮਾ.	੧	੭੮੩
ਆਸਾ ੫	ਸੰਤ ਸਾਜਨ ਸੁਨਹੁ:	੩	੩੮੦
ਰਾਮਕਲੀ ੩	ਸੰਤ ਸਾਜਨ ਭਏ ਸ:	੧੬	੯੨੨
ਸੂਹੀ ੫	ਸੰਤ ਸਜਨ ਮਨ ਮਿ:	੯	੭੬੦
ਨਟ: ੪	ਸੰਤੈ ਸੰਤੁ ਮਿਲੈ ਮਨੁ	੧੬	੯੮੩
ਮਾਝ ੫	ਸੰਤਾ ਸੇਤੀ ਰੰਗੁ ਨ ਲ:	੯	੧੦੫
ਗਉ. ੫	ਸੰਤ ਸੁਪ੍ਰਸੰਨ ਆਏ.	੨	੧੮੯
ਮਲਾ ੫	ਸੰਤ ਸਭਾ ਓਟ ਗੁਰ:	੯	੧੨੬੬
ਸਿਰੀ ੧	ਸੰਤ ਸਭਾ ਸੁਖੁ ਊਪ:	੧੭	੫੮
ਗਉ: ੫	ਸੰਤ ਸਭਾ ਕਉ ਸਦਾ:	੧	੧੮੩
ਸਾਰੰ: ੫	ਸੰਤ ਸਭਾ ਕੀ ਨਿੰਦਾ ਕ:	੧੮	੧੨੦੨
ਬਸੰਤ ੫	ਸੰਤ ਸਭਾ ਕੀ ਲਗਹੁ:	੧੪	੧੧੮੨
ਪ੍ਰਭਾ. ੧	ਸੰਤ ਸਭਾ ਗੁਣ ਗਿਆ:	੧੬	੧੩੩੪
ਸਿਰੀ: ੧	ਸੰਤ ਸਭਾ ਗੁਰ ਪਾਈ:	੧੨	੧੮
ਮਾਰੂ ੫	ਸੰਤ ਸਭਾ ਜਹ ਬੈਸ:	੬	੧੦੭੨
ਸਲੋ: ੧	ਸੰਤ ਸਭਾ ਜੈਕਾਰੁ ਕਰਿ:	੬	੧੪੧੧
ਮਾਰੂ ੧	ਸੰਤ ਸਭਾ ਮਹਿ ਇਹੁ ਰਸੁ:	੬	੧੦੩੧
ਫੁਨਹੇ ੫	ਸੰਤ ਸਭਾ ਮਹਿ ਬੈਸ:	੧੫	੧੩੬੧

ਰਾਮ: ੫	ਸੰਤ ਸਭਾ ਮਿਲਿ ਕਰ:	੬	੯੦੦
ਸਿਰੀ: ੫	ਸੰਤ ਸਰਣਾਈ ਲਭ:	੮	੮੦
ਰਾਮ ੫	ਸੰਤ ਸਰਣਿ ਸਾਜਨ:	੧੬	੯੨੭
ਬਿਲਾ: ੫	ਸੰਤ ਸਰਣਿ ਸੰਤ ਟ:	੧੭	੮੨੨
ਬਸੰਤ ੫	ਸੰਤ ਸਰਣਿ ਨਾਨਕ:	੪	੧੧੮੨
ਗੋਂਡ ੫	ਸੰਤ ਸਰਣਿ ਵਡ ਭਾ:	੩	੮੬੯
ਗਉ: ੫	ਸੰਤ ਸਰਨਿ ਜੋ ਜਨ:	੧੨	੨੭੯
ਕਾਨੜਾ ੫	ਸੰਤ ਸਰਨ ਤਰਨ:	੧੮	੧੩੦੭
ਸੋਰਠ ੫	ਸੰਤ ਸਰੋਵਰ ਨਾਵੈ	੭	੬੨੩
ਬਿਲਾ: ੫	ਸੰਤ ਸੇਵਕ ਭਗਤਿ:	੯	੮੨੪
ਗੂਜਰੀ ੫	ਸੰਤ ਸੇਵਾ ਕਰਿ ਭਾਵ:	੧੪	੪੯੮
ਆਸਾ ੫	ਸੰਤ ਸੇਵ ਪ੍ਰੀਤਿ ਨਾਥ:	੧੩	੪੦੮
ਰਾਮ: ੫	ਸੰਤਹੁ ਐਸੀ ਕਥਹੁ:	੫	੮੮੩
ਸੋਰ: ੫	ਸੰਤਹੁ ਇਹਾ ਬਤਾਵ:	੧੬	੬੧੬
ਸੋਰਠ ੫	ਸੰਤਹੁ ਸੁਖ ਹੋਆ ਸ:	੩	੬੨੮
ਧਨਾ: ੫	ਸੰਤਹ ਸੰਗੁ ਸੰਤ ਸੰ:	੧੨	੬੭੪
ਗਉ: ੫	ਸੰਤ ਸੰਗਿ ਹੋਤ ਕਿ:	੧੮	੨੬੦
ਰਾਮ: ੫	ਸੰਤਹ ਸੰਗੁ ਦੀਆ ਕਿ:	੮	੮੮੯
ਗਉ: ੫	ਸੰਤਹ ਸੰਗਿ ਬੈਸਿ ਗੁ:	੬	੧੯੪
ਬਿਹਾ: ੫	ਸੰਤਹ ਸੰਗਿ ਮਿਲੈ ਜ:	੨	੫੪੬
ਸੂਹੀ ੫	ਸੰਤਹੁ ਸਾਗਰੁ ਪਾਰਿ:	੧੫	੭੪੭
ਸੋਰਠ ੫	ਸੰਤਹੁ ਸਾਚੀ ਸਰਣਿ:	੭	੬੨੭
ਸੋਰਠ ੫	ਸੰਤਹੁ ਸਾਚੇ ਕੀ ਵਡਿ:	੧੦	੬੨੯
ਕਲਿਆਨ ੪	ਸੰਤਹੁ ਸੁਨਹੁ ਸੁਨ:	੧੪	੧੩੨੬
ਸੋਰਠ ੫	ਸੰਤਹੁ ਹਰਿ ਹਰਿ ਹ:	੧੮	੬੨੭
ਸੋਰਠ ੫	ਸੰਤਹੁ ਹਰਿ ਹਰਿ ਨਾ:	੧੩	੬੨੦
ਆਸ ਨਾ੫:	ਸੰਤਹ ਕੇ ਪ੍ਰਸਾਦਿ:	੩	੪੮੬
ਰਾਮ: ੫	ਸੰਤਹ ਕੀ ਮੇਰੈ ਮਨਿ:	੭	੮੮੯
ਰਾਮ: ੩	ਸੰਤਹੁ ਗੁਰਮੁਖਿ ਦੇ:	੭	੯੦੯
ਰਾਮ: ੩	ਸੰਤਹੁ ਗੁਰਮੁਖਿ ਨਾ:	੧੮	੯੧੦
ਰਾਮ: ੩	ਸੰਤਹੁ ਗੁਰਮੁਖਿ ਪੂ:	੫	੯੧੦
ਰਾਮ: ੩	ਸੰਤਹੁ ਗੁਰਮੁਖਿ ਮੁ:	੧੮	੯੧੧
ਸੋਰਠ ੫	ਸੰਤਹੁ ਘਟਿ ਘਟਿ ਰ:	੪	੬੧੭
ਬਿਲਾ: ੫	ਸੰਤਹਿ ਚਰਣ ਹਮਾ:	੫	੮੨੮
ਰਾਮ: ੫	ਸੰਤਹ ਚਰਣ ਧੋਇ:	੬	੮੮੯
ਰਾਮ: ੫	ਸੰਤਹ ਚਰਨ ਮਾਥਾ:	੫	੮੮੯
ਸਾਰੰ: ੫	ਸੰਤਹ ਚਰਨ ਮੋਰ:	੧੪	੧੨੦੬
ਸੋਰਠ ੫	ਸੰਤਹੁ ਤਿਸੁ ਬਿਨੁ ਅ:	੧੨	੬੨੬
ਰਾਮ: ਬੇਣੀ	ਸੰਤਹੁ ਤਹਾ ਨਿਰੰਜ:	੬	੯੭੪
ਗਉ: ੧	ਸੰਤਹੁ ਹੇਤਿ ਪ੍ਰਭਿ ਤ੍ਰਿ:	੯	੨੨੪
ਸੋਰਠ ੫	ਸੰਤਹੁ ਦਿਨੁ ਦਿਨ ਚ:	੬	੬੨੬
ਰਾਮ: ੫	ਸੰਤਹ ਦਰਸੁ ਪੇਖਿ:	੬	੮੮੯
ਕੇਦਾ: ੫	ਸੰਤਹ ਧੂਰਿ ਲੇ ਮੁਖਿ:	੧੮	੧੧੨੧
ਸੋਰਠ ੫	ਸੰਤਹੁ ਪ੍ਰਭੁ ਮੇਰਾ ਸ:	੧੪	੬੨੯
ਕੇਦਰਾਕਬੀਰ	ਸੰਤਹੁ ਬਨਜਿਆ ਨਾ:	੯	੧੧੨੩

ਸਲੋਕ ਕਬੀਰ	ਸੰਤਹੁ ਮਾਖਨੁ ਖਾਇ:	੯	੧੩੬੫
ਸੋਰ: ਕਬੀਰ	ਸੰਤਹੁ ਮਨ ਪਵਨੈ	੯	੬੫੬
ਸੋਰਠ ੫	ਸੰਤ ਹਮਾਰੀ ਓਟ ਸ:	੩	੬੧੪
ਰਾਮ: ੫	ਸੰਤ ਹਮਾਰੀ ਨਿਰਮ:	੭	੮੮੯
ਰਾਮ: ੫	ਸੰਤ ਹਮਾਰਾ ਰਾਖਿਆ:	੭	੮੮੯
ਸੋਰਠ ੫	ਸੰਤਹੁ ਰਾਮ ਜਪਤ:	੩	੬੨੯
ਸੋਰਠ ੫	ਸੰਤਹੁ ਰਾਮਦਾਸ ਸ:	੫	੬੨੩
ਕਾਨ: ੪	ਸੰਤਹੁ ਰਾਮ ਨਾਮੁ ਧ:	੭	੧੩੧੧
ਸੋਰਠ ੫	ਸੰਤਹੁ ਰਾਮ ਨਾਮਿ ਨਿ:	੧	੬੨੨
ਗੋਂਡ ੫	ਸੰਤ ਕੇ ਊਪਰਿ ਦੇਇ:	੧੬	੮੬੭
ਗੋਂਡ ਕਬੀਰ	ਸੰਤ ਕਉ ਬਿਖੁ ਬਿਗ:	੧੮	੮੭੧
ਸੂਹੀ ਕਬੀਰ	ਸੰਤਾ ਕਉ ਮਤਿ ਕੋਈ:	੧੧	੭੯੩
ਗੋਂਡ ੫	ਸੰਤਾ ਕਉ ਰਾਖਉ ਅ:	੧੪	੮੬੭
ਮਾਰੂ ੫	ਸੰਤ ਕੀ ਇਹ ਰੀਤਿ:	੪	੧੦੮੫
ਗੋਂਡ ੫	ਸੰਤ ਕੈ ਸੰਗਿ ਬਸੈ ਦਿ:	੧੬	੮੬੭
ਗਉ: ੫	ਸੰਤ ਕੈ ਸੰਗਿ ਮਿਟਿਆ:	੨	੧੮੯
ਰਾਮ: ੫	ਸੰਤ ਕੈ ਸੰਗਿ ਰਾਮ ਰੰ:	੧੦	੮੯੧
ਗਉ: ੫	ਸੰਤ ਕਾ ਸੰਗਿ ਵਡ ਭਾ:	੭	੨੬੫
ਗਉੜੀ ੫	ਸੰਤ ਕੀ ਸੇਵਾ ਨਾਮ ਧਿ:	੭	੨੬੫
ਆਸਾ ੫	ਸੰਤਾ ਕੀ ਹੋਇ ਦਾਸਰੀ:	੮	੪੦੦
ਗਉ: ੫	ਸੰਤਕੇ ਹਤੇ ਕਉ ਰਖੈ:	੧੫	੨੭੯
ਗਉ: ੫	ਸੰਤ ਕਾ ਕੀਆ ਸਤਿ ਕ:	੬	੧੭੭
ਸੂਹੀ ੫	ਸੰਤਾ ਕੇ ਕਾਰਜਿ ਆ:	੧੪	੭੮੩
ਗੋਂਡ ਕਬੀਰ	ਸੰਤ ਕੀ ਠਿਠੁਰੀ ਫਿਰੈ:	੧੮	੮੭੧
ਗਉ: ੫	ਸੰਤ ਕਾ ਦੋਖੀ ਉਝ:	੮	੨੮੦
ਗਉ: ੫	ਸੰਤ ਕਾ ਦੋਖੀ ਊਠਿ:	੧੫	੨੮੦
ਗਉ: ੫	ਸੰਤ ਕਾ ਦੋਖੀ ਅੰਤਰ:	੮	੨੮੦
ਗਉ: ੫	ਸੰਤ ਕਾ ਦੋਖੀ ਅਧ ਬੀ:	੭	੨੮੦
ਗਉੜੀ ੫	ਸੰਤ ਕਾ ਦੋਖੀ ਇਉ ਬਿ:	੧੦	੨੮੦
ਗਉ. ੫	ਸੰਤ ਕਾ ਦੋਖੀ ਸਦਾ ਅ:	੪	੨੮੦
ਗਉ: ੫	ਸੰਤ ਕਾ ਦੋਖੀ ਸਦਾ ਸ:	੧੪	੨੮੦
ਗਉ: ੫	ਸੰਤ ਕਾ ਦੋਖੀ ਸਦਾ ਬਿ:	੬	੨੮੦
ਗਉ: ੫	ਸੰਤ ਕਾ ਦੋਖੀ ਸਦ ਮਿ:	੧੨	੨੮੦
ਗਉ: ੫	ਸੰਤ ਕੇ ਦੋਖੀ ਕਉ ਉ:	੮	੨੮੦
ਗਉ: ੫	ਸੰਤ ਕੇ ਦੋਖੀ ਕਉ ਅ:	੯	੨੮੦
ਗਉ: ੫	ਸੰਤ ਕੇ ਦੋਖੀ ਕਉ ਸ:	੫	੨੮੦
ਗਉ: ੫	ਸੰਤ ਕੇ ਦੋਖੀ ਕਉ ਡਾ:	੫	੨੮੦
ਗਉ: ੫	ਸੰਤ ਕੇ ਦੋਖੀ ਕਉ ਦ:	੧੪	੨੮੦
ਗਉ: ੫	ਸੰਤ ਕੇ ਦੋਖੀ ਕਉ ਨਾ:	੬	੨੮੦
ਗਉ: ੫	ਸੰਤ ਕਾ ਦੋਖੀ ਕਿਸੈ ਕਾ:	੪	੨੮੦
ਗਉ: ੫	ਸੰਤ ਕੇ ਦੋਖੀ ਕੀ ਜੜ:	੯	੨੮੦
ਗਉ: ੫	ਸੰਤ ਕਾ ਦੋਖੀ ਕਿਤੈ ਕਾ:	੭	੨੮੦
ਗਉ: ੫	ਸੰਤ ਕੇ ਦੋਖੀ ਕੀ ਪੂਜੈ:	੧੫	੨੮੦
ਗਉ: ੫	ਸੰਤ ਕਾ ਦੋਖੀ ਛੁਟੈ ਇ:	੧੧	੨੮੦
ਗਉ: ੫	ਸੰਤ ਕਾ ਦੋਖੀ ਜਨਮੈ:	੬	੨੮੧

ਗਉ: ੫	ਸੰਤ ਕਾ ਦੋਖੀ ਧਰਮ:	੧੨	੨੮੦
ਗਉ: ੫	ਸੰਤ ਕੈ ਦੂਖਨ ਆਰ:	੧੩	੨੭੯
ਗਉ: ੫	ਸੰਤ ਕੈ ਦੂਖਨ ਸੁਖ:	੧੩	੨੭੯
ਗਉੜੀ ੫	ਸੰਤ ਕੀ ਦੂਖਨਾ ਸੁਖੁ:	੬	੨੮੦
ਗਉ: ੫	ਸੰਤ ਕੈ ਦੂਖਨ ਸਭ:	੧੭	੨੭੯
ਗਉੜੀ ੫	ਸੰਤ ਕੈ ਦੂਖਨਿ ਸੋਭਾ:	੧੪	੨੭੯
ਗਉ: ੫	ਸੰਤ ਕੈ ਦੂਖਨਿ ਜਮ:	੧੪	੨੭੯
ਗਉ: ੫	ਸੰਤ ਕੈ ਦੂਖਨਿ ਤੇਜ:	੧੮	੨੭੯
ਗਉ: ੫	ਸੰਤ ਕੈ ਦੂਖਨਿ ਤੇ ਮੁ:	੧੬	੨੭੯
ਗਉ: ੫	ਸੰਤ ਕੈ ਦੂਖਨਿ ਥਾਨਿ:	੧੫	੨੭੯
ਗਉ: ੫	ਸੰਤ ਕੈ ਦੂਖਨਿ ਨੀਚੁ:	੧੮	੨੭੯
ਗਉ: ੫	ਸੰਤ ਕੈ ਦੂਖਨਿ ਨਰਕ:	੧੩	੨੭੯
ਗਉ: ੫	ਸੰਤ ਕੈ ਦੂਖਨਿ ਮਤਿ ਹੋ:	੧੪	੨੭੯
ਗਉ: ੫	ਸੰਤ ਕਾ ਦੋਖੀ ਨ ਮਰੈ ਨ:	੧੫	੨੮੦
ਗਉ: ੫	ਸੰਤ ਕੈ ਦੋਖ ਨ ਤ੍ਰਿਸ:	੧੭	੨੮੦
ਗਉ: ੫	ਸੰਤ ਕੈ ਦੂਖਨਿ ਤ੍ਰਿਗ:	੧੭	੨੮੯
ਗਉ: ੫	ਸੰਤ ਕਾ ਦੋਖੀ ਬਿਗੜ:	੧੩	੨੮੦
ਗਉ: ੫	ਸੰਤ ਕਾ ਦੋਖੀ ਭੂਖਾ ਨੈ:	੧੧	੨੮੦
ਗਉ: ੫	ਸੰਤ ਕਾ ਦੋਖੀ ਮਹਾ ਅ:	੫	੨੮੦
ਗੋਂਡ ੫	ਸੰਤ ਕਾ ਦੋਖੀ ਰਾਜ ਤੇ:	੧੭	੮੬੭
ਗਉ: ੫	ਸੰਤ ਕਾ ਦਰਸੁ ਪੂਰ:	੧	੧੮੯
ਗਉ: ੫	ਸੰਤ ਕੀ ਧੂਰਿ ਮਿਟੇ ਅ:	੧੮	੧੮੮
ਰਾਮ: ੫	ਸੰਤ ਕੀ ਧੂਰਿ ਲਾਗੈ ਮੇਰੇ:	੧੦	੮੯੬
ਧਨਾ: ੫	ਸੰਤ ਕੀ ਨਿੰਦਾ ਸਾਕਤ:	੨	੬੭੩
ਗੋਂਡ ੫	ਸੰਤ ਕਾ ਨਿੰਦਕੁ ਅਕਾ:	੧੪	੮੬੭
ਗਉ: ੫	ਸੰਤ ਕੇ ਨਿੰਦਕੁ ਕਉ:	੩	੨੮੦
ਗਉ: ੫	ਸੰਤ ਕੇ ਨਿੰਦਕੁ ਕਉ:	੩	੧੮੦
ਗਉ: ੫	ਸੰਤ ਕਾ ਨਿੰਦਕੁ ਖਿਨੁ:	੧	੨੮੦
ਗਉ: ੫	ਸੰਤ ਕਾ ਨਿੰਦਕੁ ਦੂਖੀ:	੨	੨੮੦
ਗਉ: ੫	ਸੰਤ ਕਾ ਨਿੰਦਕੁ ਪਰ:	੨	੨੮੦
ਗਉ: ੫	ਸੰਤ ਕਾ ਨਿੰਦਕੁ ਮਹਾ:	੧	੨੮੦
ਗਉ: ੫	ਸੰਤ ਕਾ ਨਿੰਦਕੁ ਮਹਾ:	੨	੨੮੦
ਗੋਂਡ ੫	ਸੰਤ ਕੀ ਨਿੰਦਾ ਕਰਹੁ:	੧੭	੮੬੭
ਗਉ: ੫	ਸੰਤ ਕਾ ਨਿੰਦਕੁ ਰਾਜ:	੨	੨੮੦
ਭੈਰਉ ੫	ਸੰਤ ਕੀ ਨਿੰਦਾ ਜੋਨੀ ਭ:	੮	੧੧੪੫
ਭੈਰ: ੫	ਸੰਤ ਕੀ ਨਿੰਦਾ ਦੂਖ ਸ:	੯	੧੧੪੫
ਗਉ: ੫	ਸੰਤ ਕੀ ਨਿੰਦਾ ਦੋਖ ਮ:	੩	੨੮੦
ਗਉ: ੫	ਸੰਤ ਕੀ ਨਿੰਦਾ ਨਾਨਕਾ:	੧੨	੨੭੯
ਭੈਰ: ੫	ਸੰਤ ਕੀ ਨਿੰਦਾ ਰੋਗੀ ਕ:	੮	੧੧੪੫
ਸੋਰਠ ੫	ਸੰਤਾ ਕੀ ਪੈਜ ਰਖਦਾ:	੧੪	੬੧੦
ਸੂਹੀ ੫	ਸੰਤਾ ਕੀ ਬੇਨੰਤੀ ਸੁਆ:	੭	੭੮੪
ਸੂਹੀ ੫	ਸੰਤਾ ਕਾ ਮਾਰਗ ਧਰ:	੨	੬੨੨
ਪ੍ਰਭਾ: ੧	ਸੰਤਾ ਕੀ ਰੇਣੁ ਸਾਧ ਜ:	੧੦	੧੩੩੨
ਆਸਾ ੫	ਸੰਤ ਕੀ ਰੇਨ ਹੋਇ ਹਾ:	੧੬	੪੧੦
ਗਉ: ੫	ਸੰਤ ਕ੍ਰਿਪਾ ਤੇ ਅਨ ਦਿ:	੧੧	੨੬੩

ਮਾਰੂ ੫	ਸੰਤ ਕ੍ਰਿਪਾ ਤੇ ਹਿਰਦੇ:	੧੪	੧੦੧੮
ਗਉ: ੫	ਸੰਤ ਕ੍ਰਿਪਾ ਤੇ ਜਪੀਐ:	੧	੧੮੯
ਗਉ: ੫	ਸੰਤ ਕ੍ਰਿਪਾ ਤੇ ਜਮ ਤੇ:	੫	੨੯੬
ਗਉ: ੫	ਸੰਤ ਕ੍ਰਿਪਾ ਤੇ ਮਿਟੇ ਮੋ:	੬	੧੮੩
ਗਉ: ੫	ਸੰਤ ਕ੍ਰਿਪਾਲ ਕ੍ਰਿਪਾ ਜੇ:	੧੫	੨੭੯
ਧਨਾ: ੫	ਸੰਤ ਕ੍ਰਿਪਾਲ ਦਇਆ:	੧੭	੬੮੦
ਗੋਂਡ: ੫	ਸੰਤ ਕਾ ਲੀਆ ਧਰਤਿ:	੧੪	੮੬੭
ਰਾਮ: ੫	ਸੰਤੋਖੁ ਆਇਆ ਮਨਿ:	੧੪	੮੯੧
ਸਵਯੇ ੪	ਸੰਤੋਖੁ ਸਰੋਵਰਿ ਬਸੈ:	੮	੧੩੯੭
ਜਪੁ	ਸੰਤੋਖੁ ਥਾਪਿ ਰਖਿਆ:	੧੩	੩
ਬਸੰਤ ੫	ਸੰਤੋਖੁ ਨ ਆਵਤ ਕਾਹੂ:	੧੪	੧੧੯੨
ਗਉ: ੪	ਸੰਤੋਖੁ ਪਿਤਾ ਕਰਿ ਪੂ:	੧੮	੧੭੨
ਸੋਰਠ ੫	ਸੰਤੋਖੁ ਭਇਆ ਸੰਸਾ:	੧੩	੬੨੯
ਮਾਝ ੫	ਸੰਤ ਖੇਲਹਿ ਤੁਮ ਸੰ:	੧੦	੧੦੦
ਮਾਲੀ: ੫	ਸੰਤ ਗੁਨ ਬਸਹਿ ਮੇ:	੭	੯੮੭
ਗੋਂਡ ੫	ਸੰਤ ਗੋਬਿੰਦ ਕੈ ਏਕੈ:	੧੪	੮੬੭
ਆਸ: ਰਵ:	ਸੰਤ ਚੀ ਸੰਗਤਿ ਸੰਤ:	੧੦	੪੮੬
ਮਾਝ ੩	ਸੰਤ ਚੁਗਹਿ ਨਿਤ ਗੁ:	੧੬	੧੨੮
ਬਿਲਾ: ੫	ਸੰਤ ਚਰਣ ਕਰ ਸੀਸੁ:	੨	੮੧੨
ਸੂਹੀ ੫	ਸੰਤ ਚਰਣ ਗੁਰ ਸੇ:	੯	੭੮੦
ਆਸਾ ੫	ਸੰਤ ਚਰਨ ਉਹੁ ਆ:	੧੧	੩੯੩
ਕਾਨੜਾ ੫	ਸੰਤ ਚਰਨ ਧਰਉ:	੪	੧੩੦੧
ਰਾਮ ੫	ਸੰਤੀ ਜੀਤਾ ਜਨਮੁ ਅ:	੧੫	੮੮੯
ਜੈਤ ਵਾਰ ੫	ਸੰਤ ਜਨਾ ਸਿਉ ਸੰਗੁ:	੧੬	੭੦੯
ਬਸੰਤ ੫	ਸੰਤ ਜਨਾ ਸਿਉ ਸਦਾ:	੬	੧੧੮੩
ਗਉ: ੪	ਸੰਤ ਜਨਾ ਸਿਉ ਪ੍ਰੀਤ:	੭	੧੬੪
ਗਉ: ੫	ਸੰਤ ਜਨਾ ਸੁਨਹਿ ਸੁ:	੬	੨੯੪
ਸਿਰੀ: ੫	ਸੰਤ ਜਨਹੁ ਸੁਣਿ ਭ:	੧੮	੫੨
ਸਿਰੀ: ੫	ਸੰਤ ਜਨਹੁ ਮਿਲਿ ਭਾ:	੧੨	੪੯
ਮਾਰੂ ੧	ਸੰਤ ਜਨਾ ਹਰਿ ਧਨੁ ਜ:	੩	੧੦੪੩
ਸੂਹੀ ੪	ਸੰਤ ਜਨਾ ਹਰਿ ਮੇਲੁ:	੩	੭੭੪
ਸੂਹੀ ੫	ਸੰਤ ਜਨਾ ਹਰਿ ਮੰਤੁ:	੯	੭੮੨
ਕਾਨ: ੫	ਸੰਤ ਜਨਾ ਕੀ ਊਚੀ:	੧੫	੧੩੦੦
ਭੈਰਉ ੩	ਸੰਤ ਜਨਾ ਕਉ ਜਮੁ:	੬	੧੧੫੫
ਆਸਾ ੧	ਸੰਤ ਜਨਾ ਕਉ ਮਿਲਿ:	੧੦	੪੨੨
ਬਸੰ: ੫	ਸੰਤ ਜਨੀ ਕੀਆ ਉਪ:	੬	੧੧੮੩
ਰਾਮ: ਵਾਰ੫	ਸੰਤ ਜਨਾ ਕੈ ਸੰਗਿ ਹਾ:	੭	੯੬੧
ਗੁਜਰੀਵਾਰ੩	ਸੰਤ ਜਨਾ ਕੈ ਸੰਗਿ ਦੁ:	੧	੫੧੭
ਸਾਰੰ: ੪	ਸੰਤ ਜਨਾ ਕੈ ਸੰਗਿ ਮਿ:	੬	੧੨੦੦
ਰਾਮ: ੫	ਸੰਤ ਜਨਾ ਕਾ ਸਦਾ ਸ:	੧੮	੮੯੮
ਭੈਰਉ ੩	ਸੰਨ ਜਨਾ ਕੇ ਹਰਿ ਜੀ:	੧੦	੧੧੩੩
ਭੈਰਉ ੩	ਸੰਤ ਜਨਾ ਕੀ ਹਰਿ ਜੀ:	੧੭	੧੧੩੩
ਗਉ: ੫	ਸੰਤ ਜਨਾ ਕੈ ਹਿਰਦੈ:	੬	੨੯੪
ਬਿਲਾ: ੫	ਸੰਤ ਜਨਾ ਕੀ ਹਰਿ ਪੈ:	੧੬	੮੩੫
ਗੂਜਰੀ ੪	ਸੰਤ ਜਨਾ ਕੀ ਕਥਾ ਨ:	੫	੫੦੭

ਗਉ: ੫	ਸੰਤ ਜਨਾ ਕੀ ਚਰਣੀ:	੧	੧੭੭
ਬਿਲਾ: ੫	ਸੰਤ ਜਨਾ ਕਾ ਛੋਹਰਾ:	੧੫	੮੧੧
ਧਨਾ: ੪	ਸੰਤ ਜਨਾ ਕੀ ਜਾਤਿ ਹ:	੫	੬੬੭
ਸੋਰਠ ਵਾਰ੪	ਸੰਤ ਜਨਾ ਕੀ ਧੂਰਿ ਮ:	੧੮	੬੫੨
ਗਉ: ੫	ਸੰਤ ਜਨਾ ਕੀ ਧੂਰਿ ਮ:	੫	੨੯੫
ਮਾਝ ੫	ਸੰਤ ਜਨਾ ਕੀ ਧੂੜਿ ਨਿ::	੪	੧੦੯
ਭੈਰਉ ੩	ਸੰਤ ਜਨਾ ਕੀ ਨਿੰਦਾ ਕ:	੧੬	੧੧੩੩
ਗੂਜ: ੪	ਸੰਤ ਜਨਾ ਕੀ ਨਿੰਦਾ ਟਿ:	੫	੫੦੭
ਭੈਰਉ ੧	ਸੰਤ ਜਨਾ ਕੀ ਨਿੰਦਾ ਵਿ:	੮	੧੧੨੬
ਗਉ: ੫	ਸੰਤ ਜਨਾ ਕਾ ਨਿਰਮ::	੫	੨੮੮
ਗਉ: ੫	ਸੰਤ ਜਨਾ ਕਾ ਪੇਖਨੁ:	੫	੨੯੪
ਬਸੰਤ ੩	ਸੰਤ ਜਨਾ ਕੀ ਪਗ ਪੰ:	੧੨	੧੧੭੪
ਬਸੰਤ ੩	ਸੰਤ ਜਨਾ ਕੀ ਪਗ ਪੰ:	੯	੧੧੭੪
ਕਾਨ: ੪	ਸੰਤ ਜਨਾ ਕੀ ਬਹੁਤ:	੧੩	੧੨੯੫
ਤਿਲੰ: ੫	ਸੰਤ ਜਨਾ ਕੀ ਬਾਛਉ:	੪	੭੨੪
ਬਿਲਾ: ੫	ਸੰਤ ਜਨਾ ਕਾ ਮੁਖੁ ਉ:	੧੫	੮੦੪
ਗਉ: ੫	ਸੰਤ ਜਨਾ ਕੈ ਮਨਿ ਬਿ:	੧੪	੨੬੪
ਬਿਲਾ: ੫	ਸੰਤ ਜਨਾ ਕੀ ਰੇਣੁਕਾ:	੩	੮੧੨
ਨਟ ੪	ਸੰਤ ਜਨਾ ਕੀ ਰੇਨੁ ਮ:	੪	੯੮੩
ਸੂਹੀ ੪	ਸੰਤ ਜਨਾ ਕਰਿ ਮੇਲ:	੪	੭੭੩
ਭੈਰਉ ੫	ਸੰਤ ਜਨਾ ਕੀ ਲੇਹੁ ਮ:	੧	੧੧੩੭
ਮਲਾਰ ੫	ਸੰਤ ਜਨਾ ਪਹਿ ਕਰਉ:	੯	੧੨੬੮
ਰਾਮ: ੫	ਸੰਤ ਜਨਾ ਮਸਤਕਿ:	੧੧	੮੯੭
ਸੋਰਠ ੧	ਸੰਤ ਜਨਾ ਮਿਲੁ ਸੰਗ:	੧੩	੫੯੭
ਬੈਰਾੜੀ ੫	ਸੰਤ ਜਨਾ ਮਿਲਿ ਹਰ:	੧੬	੭੨੦
ਸਾਰੰਗ ੪	ਸੰਤ ਜਨਾ ਮਿਲਿ ਹਰਿ:	੧੭	੧੧੯੯
ਗਉ: ੫	ਸੰਤ ਜਨਾ ਮਿਲਿ ਕਰ:	੨	੨੮੮
ਮਾਰੂ ੪	ਸੰਤ ਜਨਾ ਮਿਲਿ ਪਾਇ:	੨	੯੯੭
ਗਉ: ੪	ਸੰਤ ਜਨਾ ਮਿਲਿ ਪਾਇ:	੧	੧੭੪
ਮਾਝ ੫	ਸੰਤ ਜਨਾ ਮਿਲਿ ਪਾਇ:	੧੨	੧੩੩
ਗੋਂਡ ੫	ਸੰਤ ਜਨਾ ਮਿਲਿ ਬੋਲ:	੪	੮੬੫
ਸਿਰੀ: ੫	ਸੰਤ ਜਨਾ ਮਿਲਿ ਭਾਈ:	੨	੫੨
ਸੂਹੀ ੫	ਸੰਤ ਜਨਾ ਮਿਲਿ ਮੰਗ:	੩	੭੭੮
ਸੂਹੀ ੪	ਸੰਤ ਜਨਾ ਮਿਲਿ ਮੰਗ:	੩	੭੭੫
ਸੂਹੀ ੪	ਸੰਤ ਜਨਾ ਵਡਭਾਗੀ:	੪	੭੭੪
ਸਿਰੀ: ੪	ਸੰਤ ਜਨਾ ਵਿਣੁ ਭਾਈ:	੧੮	੮੧
ਗੋਂਡ ੫	ਸੰਤ ਜਪਹਿ ਗੁਰ ਦੇ:	੧੩	੮੬੯
ਮਾਰੂ ੫	ਸੰਤ ਜੀਵਹਿ ਜਪਿ ਪ੍ਰਾ:	੩	੧੦੦੮
ਗਉ: ੫	ਸੰਤ ਜੀਵਹਿ ਪ੍ਰਭ ਓ:	੨	੧੮੨
ਟੋਡੀ ੫	ਸੰਤ ਟਹਲ ਸੋਈ ਹੈ:	੧੪	੭੧੩
ਆਸਾ ੫	ਸੰਤ ਟੇਕ ਤੁਮਾਰੀ ਸੁ	੩	੩੮੧
ਸਵਯੇ ੪	ਸੰਤਤ ਹੀ ਸਤ ਸੰਗ:	੭	੧੪੦੪
ਆਸਾ ਰਵ:	ਸੰਤ ਤੁਝੀ ਤਨੁ ਸੰਗ:	੯	੪੮੬
ਦੇਵ: ੫	ਸੰਤ ਤੁਮਾਰੇ ਤੁਮਾਰੇ:	੧੮	੫੨੯
ਗਉ: ੫	ਸੰਤ ਦੇਉ ਸੰਦੇਸਾ ਪੈ:	੪	੨੧੭

ਗਉ: ੫	ਸੰਤਾ ਦਾਸੀ ਸੇਵਾ ਚਰ:	੧੫	੨੧੬
ਗਉ: ੫	ਸੰਤ ਦੋਖੀ ਕਾ ਥਾਉ:	੧੮	੨੭੯
ਗਉ: ੫	ਸੰਤ ਧੂਰ ਪਾਈਐ ਵਡਿ:	੧੮	੧੯੩
ਟੋਡੀ ੫	ਸੰਤਨ ਅਵਰ ਨ ਕਾ:	੧੧	੭੧੧
ਸੋਰਠ ੫	ਸੰਤਨ ਸਿਉ ਹਮ ਲਾਹ:	੫	੬੧੪
ਗੋਂਡ ਕਬੀਰ	ਸੰਤਨ ਸਿਉ ਬੋਲੇ ਉ:	੬	੮੭੦
ਸੋਰਠ ੫	ਸੰਤਨ ਸਿਉ ਮੇਰੀ ਲੇ:	੫	੧੧੪
ਭੈਰਉ ਕਬੀਰ	ਸੰਤਨ ਸੰਗਿ ਕਬੀਰਾ:	੧੩	੧੧੫੮
ਕੇਦਾ: ੫	ਸੰਤਨ ਸੰਗਿ ਜਾਤਾ ਪੁ:	੮	੧੧੨੨
ਨਟ: ੪	ਸੰਤਨ ਸੰਤ ਸਾਧ ਮਿ:	੧੮	੯੮੩
ਰਾਮ: ੫	ਸੰਤਨ ਹਥਿ ਰਾਖੀ ਕੂੰ:	੧੮	੮੯੩
ਧਨਾ: ੫	ਸੰਤਨ ਕਉ ਅੰਦ:	੧੩	੬੭੯
ਮਾਰੂ ੫	ਸੰਤਨ ਕੀ ਓਟ ਆਪੇ:	੪	੧੦੦੧
ਬਿਲਾ: ੫	ਸੰਤਨ ਕੈ ਆਨੰਦ ਏ:	੯	੮੧੩
ਗੋਂਡ ੫	ਸੰਤਨ ਕੈ ਸੰਗਿ ਰਾਮ:	੨	੮੬੯
ਰਾਮ: ੫	ਸੰਤਨ ਕੀ ਸੁਣਿ ਸਾਚੀ:	੮	੮੯੪
ਬਿਲਾ: ੫	ਸੰਤਨ ਕੈ ਸੁਨੀਅਤ:	੧੭	੮੨੦
ਮਾਰੂ ੫	ਸੰਤਨ ਕੀ ਸਰਣਾਈ	੧੧	੧੦੭੮
ਧਨਾ: ਨਾਮ:	ਸੰਤਨ ਕੇ ਹਮ ਉਲਟੇ:	੫	੬੯੩
ਸੋਰਠ ੫	ਸੰਤਨ ਕੇ ਕਾਰਜ ਸ:	੯	੬੩੧
ਸਾਰੰ: ੫	ਸੰਤਨ ਕੈ ਚਰਨ ਲਾਗੇ:	੧	੧੨੮੦
ਰਾਮ: ੫	ਸੰਤਨ ਕੀ ਟਹਲ ਸੰਤ:	੩	੮੯੧
ਗਉ: ੫	ਸੰਤਨ ਕੈ ਦੂਖਨਿ ਸ:	੧੬	੨੭੯
ਗਉ: ੫	ਸੰਤਨ ਕੈ ਦੂਖਨਿ ਕਾ:	੧੬	੨੭੯
ਗਉ: ੫	ਸੰਤਨ ਕੈ ਦੂਖਨਿ ਤ੍ਰਿ:	੧੭	੨੭੯
ਬਿਲਾਵਲ ੫	ਸੰਤਨ ਕਾ ਦਾਨਾ ਰੂਖਾ:	੧੬	੮੧੧
ਸਿਰੀ: ੫	ਸੰਤਨ ਕੈ ਪ੍ਰਸਾਦਿ:	੫	੮੧
ਬਿਹਾ: ੫	ਸੰਤਨ ਕੈ ਪਰਸਾਦਿ ਹ:	੬	੫੪੩
ਰਾਮ: ੫	ਸੰਤਨ ਕੇ ਪ੍ਰਾਣ ਅਧਾ:	੧	੮੯੫
ਗਉ: ੫	ਸੰਤਨ ਕੇ ਬੰਧਨ ਕਾਟੇ:	੬	੧੮੨
ਗੋਂਡ ੫	ਸੰਤਨ ਕੈ ਬਲਿਹਾਰੇ:	੨	੮੬੯
ਮਾਲੀ: ੫	ਸੰਤਨ ਕੀ ਮੋਹ ਬਹੁ:	੮	੯੮੭
ਗਉ: ੫	ਸੰਤਨ ਕੀ ਮਹਿਮਾ ਕਵ:	੧੧	੧੮੧
ਗਉ: ੫	ਸੰਤਨ ਕੀ ਮਨ ਟੇਕ ਟਿ:	੧	੨੫੫
ਗੋਂਡ ੫	ਸੰਤਨ ਕੈ ਮਨਿ ਮਹਾ ਅ:	੧੨	੮੬੯
ਸਿਰੀ: ੫	ਸੰਤਨ ਕੀ ਰੇਣੁ ਨਾਨਕ:	੧੫	੫੧
ਗਉ: ੫	ਸੰਤਨ ਧੂਰਿ ਸਰਬ:	੧੩	੧੮੨
ਕਾਨ: ੫	ਸੰਤਨ ਪਹਿ ਆਪਿ ਉ:	੧੦	੧੨੯੯
ਆਸਾ ੫	ਸੰਤਨ ਪਰਸਨ ਬਲਿ:	੩	੪੦੭
ਸੋਰਠ ੫	ਸੰਤਨ ਬਿਨ ਅਵਰ:	੮	੬੧੦
ਮਾਝ ੫	ਸੰਤਨ ਮੋਕਉ ਹਰਿ	੧੬	੧੦੦
ਸੋਰ: ੫	ਸੰਤਨ ਮੋਕਉ ਪੂੰਜੀ:	੬	੬੧੪
ਸੋਰਠ ਵਾਰ੪	ਸੰਤਾ ਨਾਲਿ ਵੈਰੁ ਕਮਾ:	੧	੬੪੯
ਮਾਝ ੫	ਸੰਤ ਪਿਆਰੇ ਸਾਚੇ ਧਾ:	੧੦	੧੩੦
ਆਸਾ ੫	ਸੰਤ ਪਿਆਰੇ ਕਾਰਜ:	੧੫	੪੫੨

ਮਾਰੂ ੫	ਸੰਨਿਆਸੀ ਹੋਇ:	੪	੧੦੦੩	ਸੂਹੀ ੫	ਹਉ ਸੰਮਲਿ ਥਕੀ ਜੀ:	੧੧	੭੮੪
ਸਵਯੇ ੩	ਸੰਨਿਆਸੀ ਤਪਸੀਅ:	੧੮	੧੩੯੫	ਗਉ: ੫	ਹਉ ਸਿਰ ਅਰਪੀ ਤਿ:	੧੩	੨੪੭
ਗਉ: ੪	ਸੰਨਿਆਸੀ ਬਿਭੂਤ ਲਾ:	੧	੧੬੪	ਗਉ: ੫	ਹਉ ਸੂਰਾ ਪਰਧਾਨ:	੨	੨੪੨
ਬਸੰ: ਕਬੀਰ	ਸੰਨਿਆਸੀ ਮਾਤੇ ਅਹੰ:	੧੬	੧੧੯੩	ਮਾਝ ੩	ਹਉ ਹਉ ਕਰੇ ਤੈ ਆ:	੧੨	੧੨੭
ਗਉ:ਵਾਰ ੫	ਸੰਨੀ ਦੇਹਿ ਵਿਖਮ ਥਾ:	੪	੩੧੫	ਸਿਰੀ:ਵਾਰ:੩	ਹਉ ਹਉ ਕਰਤੀ ਸ:	੧੮	੮੪
ਗਉ: ੧	ਸੰਪਉ ਸੰਚੀ ਭਏ ਵਿ:	੮	੨੨੨	ਗਉ: ੫	ਹਉ ਹਉ ਕਰਤੇ ਕਰ:	੨	੨੫੨
ਰਾਮ: ੧	ਸੰਪੈ ਸਾਥਿ ਨ ਚਾਲੈ ਹੋ:	੧੦	੯੩੭	ਸਿਰੀ: ੩	ਹਉ ਹਉ ਕਰਤੀ ਜ:	੧	੩੨
ਭੈਰਉ ਕਬੀਰ	ਸੰਪੈ ਹੇਤੁ ਕਲਤੁ ਧ:	੧੮	੧੧੫੭	ਗਉ: ੧	ਹਉ ਹਉ ਕਰਤ ਨ:	੧੪	੨੨੬
ਰਾਮ: ੧	ਸੰਪੈ ਕਉ ਈਸਰੁ ਧਿ:	੯	੯੩੭	ਬਿਹਾ: ੫	ਹਉ ਹਉ ਕਰਤ ਨ:	੫	੫੪੮
ਰਾਮ: ੧	ਸੰਪੈ ਕਾਰਣਿ ਚਾਕਰ:	੯	੯੩੭	ਸੋਰਠ ੫	ਹਉ ਹਉ ਕਰਤ ਬਿ:	੪	੬੧੫
ਗਉ; ੫	ਸੰਪਤ ਹਰਖੁ ਨ ਜਾ:	੧	੨੧੫	ਗਉ: ੫	ਹਉ ਹਉ ਕਰਤ ਬਿ:	੧	੨੬੦
ਸਵਯੇ ੫	ਸੰਪਤ ਦੋਲ ਝੋਲ ਸੰ:	੧੭	੧੩੮੭	ਸੋਰਠ ੫	ਹਉ ਹਉ ਕਰਤ ਬੰ:	੪	੬੪੨
ਆਸਾ ਰਵ:	ਸੰਪਤਿ ਬਿਪਤਿ ਪਟ:	੧੮	੪੮੬	ਬਸੰਤ ੫	ਹਉ ਹਉ ਕਰਤ ਬ:	੧੭	੧੧੯੨
ਤਿਲੰਗ ੯	ਸੰਪਤਿ ਰਥ ਧਨ ਰਾ:	੨	੭੨੭	ਰਾਮਕਲੀ ੧	ਹਉ ਹਉ ਕਰਤੀ ਮੈਂ:	੧੨	੯੩੭
ਗਉ: ਕਬੀਰ	ਸੰਪੈ ਦੇਖਿ ਨ ਹਰਖੀ:	੧੨	੩੩੭	ਆਸਾ ੩	ਹਉ ਹਉ ਕਰਦੀ ਸ:	੧੭	੪੨੬
ਰਾਮ: ੧	ਸੰਪੈ ਪੁਰਖਿ ਲਿਖੇ ਕੀ:	੯	੯੩੭	ਮਾਰੂ ੫	ਹਉ ਹਉ ਕਰਮ ਕ:	੧	੧੦੦੪
ਗਉ: ੧	ਸੰਬਤਿ ਸਾਹਾ ਲਿਖਿਆ:	੧੨	੧੫੭	ਗਉ: ੧	ਹਉ ਹਉ ਕਰ ਮਰ:	੧੭	੨੨੬
ਗਉ: ੧	ਸੰਬਤਿ ਸਾਹਾ ਲਿਖਿ:	੧੪	੧੨	ਸੋਰ: ੫	ਹਉ ਹਉ ਭੀਤਿ ਭਇ:	੧੧	੬੨੪
ਵਡ: ੫	ਸੰਮਾਇ ਪੂਰਨ ਪੁਰਖ:	੩	੫੭੮	ਰਾਮ: ੧	ਹਉ ਹਉ ਮੈ ਮੈ ਵਿਚ:	੫	੯੪੩
ਗਉ: ੫	ਸੰਮਨ ਜਉ ਇਸ:	੧੭	੧੩੬੩	ਆਸਾ ੫	ਹਉ ਹਉਰੋ ਤੂ ਠਾਕ:	੧੮	੪੦੪
ਸੋਰਠ ੫	ਸੰਮ੍ਰਥ ਪੁਰਖੁ ਦਸਿ:	੧੨	੬੪੧	ਸਿਰੀ: ੫	ਹਉ ਹੋਆ ਮਾਹਰੁ ਪਿੰ:	੧੧	੭੩
ਸੂਹੀ ੫	ਸੰਮਲਿਆ ਸਚੁ ਥਾਨੁ:	੪	੭੭੮	ਗਉ: ੪	ਹਉ ਹਰਿ ਹਰਿ ਸਜ:	੧੨	੧੭੫
	(ਹ)			ਸੋਰਠ ਵਾਰ੩	ਹਉ ਹਰਿਕੇ ਸਦ ਥ:	੧੫	੬੫੩
ਸਿਰੀ: ੫	ਹਉ ਆਇਆ ਸਾਮੈ ਤਿ:	੧੨	੭੩	ਗਉ: ੩	ਹਉ ਹਰਿ ਗੁਨ ਗਾਵਾ:	੧੦	੧੬੩
ਸੂਹੀ ੧	ਹਉ ਆਇਆ ਦੂਰਹੁ:	੩	੭੬੩	ਵਡ: ੪	ਹਉ ਹਰਿ ਪ੍ਰਭੁ ਛੋਡਿ:	੪	੫੬੧
ਬਿਲਾ: ੪	ਹਉ ਆਕਲ ਬਿਕਲ:	੧	੮੩੬	ਸੂਹੀ ੪	ਹਉ ਹਰਿ ਪ੍ਰਭੁ ਪਿਆ:	੧੪	੭੩੨
ਗਉ: ਵਾਰ ੪	ਹਉ ਆਖਿ ਸਲਾਹੀ ਸਿ:	੧੮	੩੧੦	ਬਿਹਾ: ੪	ਹਉ ਹਰਿ ਬਾਝੁ ਉਡੀ:	੯	੫੩੮
ਸੋਰਠ ੪	ਹਉ ਅੰਤਰਿ ਨਾਮੁ:	੧੧	੬੦੭	ਸੋਰ: ਕਬੀਰ	ਹਉ ਹਰਿ ਬਿਨੁ ਅਉ:	੧	੬੫੫
ਆਸਾ ੪	ਹਉ ਅਨਦਿਨੁ ਹਰਿ:	੧੩	੩੬੯	ਮਾਰੂ ੧	ਹਉ ਹਰਿ ਬਿਨੁ ਅਵ:	੭	੯੯੧
ਮਾਰੂ ੪	ਹਉ ਅਨਦਿਨੁ ਨਾਮੁ:	੧੨	੯੯੮	ਆਸਾ ੪	ਹਉ ਹਰਿ ਬਿਨੁ ਖਿਨੁ:	੧੪	੩੬੯
ਸੂਹੀ ੧	ਹਉ ਆਪਹੁ ਬੋਲ ਨ:	੫	੭੬੩	ਆਸਾ ੪	ਹਉ ਹਰਿ ਬਿਨੁ ਖਿਨੁ:	੮	੩੬੮
ਵਡ: ੫	ਹਉ ਇਕੁ ਖਿਨੁ ਤਿਸੁ:	੭	੫੬੪	ਆਸਾ ੪	ਹਉ ਹਰਿ ਬਿਨੁ ਖਿਨੁ ਪਲੁ:	੧੮	੩੬੯
ਮਲਾ: ੫	ਹਉ ਇਕੁ ਖਿਨੁ ਤਿਸੁ:	੧੧	੧੨੬੭	ਮਾਝ ੪	ਹਉ ਹਰਿ ਬਿਨ ਦੂਜਾ:	੯	੯੪
ਸੂਹੀ ੧	ਹਉ ਏਨੀ ਟੋਲੀ ਭੁਲੀ:	੯	੭੬੨	ਵਡ: ੪	ਹਉ ਕਿਉ ਕਰਿ ਪਿਰ:	੫	੫੬੧
ਗਉ: ੫	ਹਉ ਸੰਚਉ ਹਉ ਖਾਟ:	੧	੨੪੨	ਵਡ: ੪	ਹਉ ਕਿਉ ਕਰਿ ਮਿਲਾ:	੨	੫੬੧
ਵਡ: ੫	ਹਉ ਸੁਣਿ ਸੁਣਿ ਜੀਵਾ:	੮	੫੬੩	ਮਲਾ: ਵਾ:	ਹਉ ਕਿਆ ਆਖਾ ਇਕ:	੯	੧੨੯੦
ਫੁਨਹੇ ੫	ਹਉ ਸੁਤੀ ਹੋਇ ਅਚਿੰ:	੧	੧੩੬੨	ਸੂਹੀ ਵਾ: ੩	ਹਉ ਕਿਆ ਸਾਲਾਹੀ ਕਿ:	੨	੭੯੨
ਸਿਰੀ: ੩	ਹਉ ਸਤਿਗੁਰੁ ਸੇਵੀ:	੪	੨੬	ਮਾਰੂ ੪	ਹਉ ਕਿਆ ਗੁਣ ਤੇਰੇ:	੧	੧੦੭੧
ਤਿਲੰਗ ੪	ਹਉ ਸਤਿਗੁਰ ਕਉ:	੧੧	੭੨੬	ਵਡ: ੫	ਹਉ ਕਿਆ ਗੁਣ ਤੇਰੇ:	੮	੫੬੪
ਸੂਹੀ ੪	ਹਉ ਸਤਿਗੁਰੁ ਵੇਖਿ:	੧੪	੭੫੮	ਸਿਰੀ: ੧	ਹਉ ਕਿਆ ਮੁਹੁ ਦੇਸਾ:	੧੩	੨੪
ਸਿਰੀ: ੧	ਹਉ ਸਤਿਗੁਰ ਵਿਟਹੁ:	੧੧	੭੨	ਸੂਹੀ ੫	ਹਉ ਕਿਛੁ ਨਾਹੀ ਏਕੋ:	੧੧	੭੭੯
ਸਿਰੀ: ੪	ਹਉ ਸਤਿਗੁਰ ਵਿਟ:	੩	੪੧	ਸੂਹੀ ੫	ਹਉ ਕਿਛੁ ਨਾਹੀ ਸਭ:	੧੦	੭੩੯
ਸਿਰੀ: ੪	ਹਉ ਸੁਤੀ ਪਿਰੁ ਜਾਗ:	੧੨	੫੪	ਬਸੰਤ ੫	ਹਉ ਕਛੂ ਨ ਜਾਨਉ:	੧੮	੧੧੮੧
ਸਲੋਕ ੪	ਹਉ ਸਦਾ ਸਦਾ ਬਲਿ:	੭	੧੪੨੩	ਰਾਮ: ੪	ਹਉ ਕਾਟਉ ਕਾਟਿ ਬਾ:	੧੨	੮੮੧
ਵਡ: ੪	ਹਉ ਸਭਿ ਵੇਸ: ਕਰੀ:	੧੨	੫੬੧	ਭੈਰਉ ੩	ਹਉ ਕਬਹੂ ਨ ਛੋਡ:	੪	੧੧੫੪

ਵਡ: ੪	ਹਉ ਕਰਿ ਕਰਿ ਥਾਕਾ:	੩	੫੬੧	ਗੂਜਰੀਵਾਰ੫	ਹਉ ਢੂੰਢੇਦੀ ਜਗੁ ਸ:	੮	੫੨੦
ਸੂਹੀ ੫	ਹਉ ਕੁਰਬਾਣੀ ਤੇਰਿ:	੧੮	੭੪੬	ਸਲੋਕ ੪	ਹਉ ਢੂੰਢੇਦੀ ਤਿਨ ਸ:	੧੪	੧੪੨੧
ਮਾਝ ੫	ਹਉ ਕੁਰਬਾਣੀ ਤੇਰੈ:	੧੮	੧੩੦	ਟੋਡੀ ੫	ਹਉ ਢੂੰਢੇਦੀ ਦਰਸ:	੧੩	੭੧੪
ਗਉ: ੪	ਹਉ ਕੁਰਬਾਨੀ ਗੁਰ:	੪	੧੬੭	ਮਾਰੂ ਵਾਰ ੫	ਹਉ ਢਾਢੀ ਦਰਿ ਗੁਣ:	੯	੧੦੯੭
ਤਿਲੰਗ ੧	ਹਉ ਕੁਰਬਾਨੈ ਜਾਉ:	੧੯	੭੨੧	ਮਾਝ ਵਾਰ ੧	ਹਉ ਢਾਢੀ ਵੇਕਾਰ ਕਾ:	੧੫	੧੫੦
ਸੋਰਠ ੫	ਹਉ ਕੁਰਬਾਨੁ ਜਾਈ:	੧੭	੬੨੯	ਗੋਂਡ ਨਾਮ:	ਹਉ ਤਉ ਏਕ ਰਮਈ:	੧੪	੮੭੪
ਗਉ: ੪	ਹਉ ਖਿਨੁ ਖਿਨੁ ਕਰੀ:	੧੧	੧੬੮	ਗੂਜਰੀਵਾਰ੫	ਹਉ ਤਿਸੁ ਆਗੈ ਦਿਨ:	੭	੫੨੨
ਬਿਲਾਵਲ ੪	ਹਉ ਖਿਨੁ ਪਲੁ ਰਹਿ:	੧੬	੮੩੬	ਧਨਾ ੪	ਹਉ ਤਿਸੁ ਸੇਵੀ ਦਿਨੁ	੬	੬੯੦
ਗਉ: ੧	ਹਉ ਖਰੀ ਦੁਹੇਲੀ ਹੋ:	੪	੧੫੫	ਰਾਮ: ਵਾਰ:੫	ਹਉ ਤਿਸ ਢਾਢੀ ਕੁਰ:	੧੫	੯੬੨
ਸਲੋਕ ੪	ਹਉ ਖੜੀ ਨਿਹਾਲੀ ਪੰ:	੧੬	੧੪੨੧	ਰਾਮ: ਵਾ: ੫	ਹਉ ਤਿਸੁ ਢਾਢੀ ਬਲਿ:	੧੫	੯੬੨
ਸਿਰੀ: ੫	ਹਉ ਗੋਸਾਈ ਦਾ ਪੈਹਿ:	੭	੭੪	ਰਾਮ: ਵਾ: ੫	ਹਉ ਤਿਸ ਦੇਵਾ ਮਨੁ:	੮	੯੫੭
ਮਾਝ ੪	ਹਉ ਗੁਣ ਗੋਵਿੰਦ ਹ:	੧੭	੧੫	ਸੂਹੀ ੪	ਹਉ ਤਿਸੁ ਬਿਨੁ ਘੜੀ	੧੮	੭੫੮
ਸਿਰੀ: ੪	ਹਉ ਗੁਰ ਸਰਣਾਈ ਢ:	੧੮	੩੯	ਮਾਰੂ ੪	ਹਦੇ ਤਿਸ ਵਿਟਹੁ ਖ:	੧੦	੯੯੬
ਰਾਮ: ੩	ਹਉ ਗੁਰੁ ਸਾਲਾਹੀ ਸ:	੩	੯੧੦	ਸਿਰੀ: ੪	ਹਉ ਤਿਸ ਵਿਟਹੁ ਚ:	੫	੪੦
ਸਿਰੀ: ੪	ਹਉ ਗੁਰ ਸਾਲਾਹਿ ਨ:	੫	੪੧	ਗਉ: ੫	ਹਉ ਤਾਕੈ ਬਲਿਹਾਰੀ:	੧੪	੨੦੭
ਸਿਰੀ: ੧	ਹਉ ਗੁਰ ਪੂਛਉ ਆ:	੫	੫੮	ਸੂਹੀ ੪	ਹਉ ਤੁਝੁ ਬਾਝਹੁ ਖ:	੫	੭੭੬
ਵਡ: ੪	ਹਉ ਗੁਰ ਬਿਨ ਹੰਉ:	੧	੫੭੩	ਗਉ: ੧	ਹਉ ਤੁਧ ਆਖਾ ਮੇਰੀ:	੧	੧੫੫
ਵਡ: ੪	ਹਉ ਗੁਰ ਬਿਨ ਹੰਉ:	੧੭	੫੭੨	ਭੈਰ: ੪	ਹਉ ਤੁਧ ਸਲਾਹੀ ਤੂ	੧੬	੧੧੩੪
ਸੋਰਠ ਵਾਰ੪	ਹਉ ਗੁਰਮੁਖਿ ਸਦਾ:	੧੮	੬੪੨	ਮਲਾ: ੩	ਹਉ ਤਿਨ ਜਨਕੇ ਸਦ ਲਾ:	੨	੧੨੬੨
ਸੋਰਠ ਵਾਰ੪	ਹਉ ਗੁਰਮੁਖਿ ਕਾਰ:	੭	੬੪੩	ਸਿਰੀ: ੫	ਹਉ ਤਿਨਕੈ ਬਲਿਹਾਰ:	੫	੫੧
ਸਿਰੀ: ੫	ਹਉ ਗੁਰ ਮਿਲਿ ਇਕ:	੯	੭੩	ਸਿਰੀ: ੩	ਹਉ ਤਿਨਕੈ ਬਲਿਹਾ:	੧੦	੨੬
ਤਿਲੰਗ ੪	ਹਉ ਗੁਰ ਵਿਟਹੁ ਸ:	੬	੭੨੬	ਮਲਾ: ਵਾ: ੩	ਹਉ ਤਿਨਕੈ ਬਲਿਹਾ:	੪	੧੨੮੫
ਸੂਹੀ ੪	ਹਉ ਗੁਰ ਵਿਟਹੁ ਘੋ:	੧	੭੭੭	ਸਿਰੀ: ੧	ਹਉ ਤਿਨਕੈ ਬਲਿਹਾ:	੧੦	੫੫
ਸੋਰਠ ਵਾਰ੪	ਹਉ ਗੋਲਾ ਲਾਲਾ ਤੁਧੁ:	੭	੬੪੩	ਸੂਹੀ ੩	ਹਉ ਤਿਨਕੈ ਬਲਿਹਾ:	੧੮	੭੫੬
ਮਾਰੂ ੧	ਹਉ ਘੋਲਿ ਘੁਮਾਈ ਥੋ:	੧੬	੧੦੧੪	ਮਾਰੂ ੩	ਹਉ ਤਿਨ ਬਲਿਹਾਰੀ:	੮	੧੦੪੮
ਮਾਝ ੫	ਹਉ ਘੋਲੀ ਜੀਉ ਘੋਲਿ:	੧੪	੯੬	ਬਿਲਾ: ੩	ਹਉ ਤਿਨ ਬਲਿਹਾਰੈ:	੩	੭੯੮
ਮਾਝ ੫	ਹਉ ਘੋਲੀ ਜੀਉ ਘੋਲਿ:	੧੬	੯੬	ਸੂਹੀ ੫	ਹਰਿ ਤਾਪ ਬਿਨਸੇ ਸ:	੪	੭੭੯
ਮਾਝ ੫	ਹਉ ਘੋਲੀ ਜੀਉ ਘੋਲਿ:	੧੮	੯੦	ਗੂਜਰੀਵਾਰ੩	ਹਉ ਤਾ ਮਾਇਆ ਮੋਹਿ:	੨	੫੧੧
ਮਾਝ ੫	ਹਉ ਘੋਲੀ ਜੀਉ ਘੋਲਿ:	੨	੯੭	ਕਲਿਆਨ ੪	ਹਉ ਤੁਮਾਰੀ ਕਰਉ:	੩	੧੩੨੧
ਗਉ: ੫	ਹਉ ਛੁਟਕੈ ਹੋਇ ਅ:	੧੭	੨੬੦	ਮਾਝ ੩	ਹਉ ਤੇਰਾ ਤੂ ਠਾਕਰ:	੧੧	੧੧੫
ਬਿਲਾ: ੫	ਹਉ ਜਾਉ ਸਦ ਬਲਿ:	੯	੮੩੭	ਰਾਮ: ੫	ਹਉ ਤੇਰਾ ਤੂ ਮੈ ਮਨਿ:	੪	੮੮੭
ਸਲੋਕ ੪	ਹਉ ਜੀਉ ਕਰੀ ਤਿਸ:	੧੭	੧੪੨੧	ਮਾਰੂ ੧	ਹਉ ਦੋਹਾਗਣਿ ਖਰੀ.	੧੬	੯੯੦
ਵਡ: ੪	ਹਉ ਜਾਇ ਪੁਛਾ ਆਸ:	੧੧	੫੬੧	ਸਾਰੰ: ੩	ਹਉ ਨਾਹੀ ਕਿਛੁ ਮੈ ਕਿ:	੧੦	੧੨੦੯
ਵਡ: ੪	ਹਉ ਜਾਇ ਪੁਛਾ ਸੋਹਾ:	੧੫	੫੬੧	ਸੂਹੀ: ੧	ਹਉ ਨਾਹੀ ਤੂ ਹੋਵਹਿ:	੧੭	੭੫੩
ਬਿਲਾ: ੧	ਹਉ ਜਾਚਿਕੁ ਤੂ ਅਲ:	੧	੭੯੬	ਸਾਰੰਗ ੫	ਹਉ ਨਾਹੀ ਨਾਹੀ ਕਿਛੁ:	੩	੧੨੧੬
ਮਲਾ: ੩	ਹਉ ਜੀਵਾਂ ਸਦਾ ਹਰਿ:	੨	੧੨੬੨	ਸੂਹੀ ੫	ਹਉ ਨ ਛੋਡਉ ਕੰਤ:	੭	੭੬੧
ਵਡ: ੪	ਹਉ ਜੀਵਾ ਹਉ ਜੀਵਾ:	੯	੫੭੨	ਗਉ: ੧	ਹਉ ਨ ਮੂਆ ਮੇਰੀ ਮੁ:	੭	੧੫੨
ਵਡ: ੪	ਹਉ ਜੀਵਾ ਹਉ ਜੀਵਾ:	੬	੫੭੨	ਧਨਾ: ੫	ਹਉ ਨਾਮੁ ਹਰਿਕਾ ਸ:	੧੬	੬੮੭
ਸੂਹੀ ੧	ਹਉ ਜੀਵਾ ਗੁਣ ਸਾਰਿ:	੧੮	੭੫੧	ਸੂਹੀ ੫	ਹਉ ਨਿਮਖ ਨ ਛੋਡਾ:	੧੬	੭੯੬
ਆਸਾ ੧	ਹਉ ਜੀਵਾ ਤੁਧ ਸਾ:	੩	੪੩੨	ਗਉ: ੫	ਹਉ ਨਾਮ ਵਿਟਹੁ ਕੁ:	੧੧	੧੭੫
ਸਿਰੀ ੧	ਹਉ ਠਗਵਾੜਾ ਠਗੀ:	੧੫	੨੪	ਬਿਲਾ: ੪	ਹਉ ਨਿਰਖਤ ਫਿਰ:	੨	੮੩੬
ਸਿਰੀ: ਵਾ:੪	ਹਉ ਢਾਢੀ ਹਰਿ ਪ੍ਰਭ:	੧੨	੯੧	ਮਾਰੂ ਵਾਰ ੫	ਹਉ ਨਿਰਗੁਣ ਢਾਢੀ:	੧੨	੧੦੯੭
ਆਸਾ ਵਾਰ੧	ਹਉ ਢਾਢੀ ਕਾ ਨੀਚ ਜਾ:	੩	੪੬੮	ਸੂਹੀ ੪	ਹਉ ਪੂਛਉ ਅਪਨਾ:	੧੪	੭੭੫
ਸਲੋ: ਫਰੀਦ	ਹਉ ਢੂਢੇਦੀ ਸਜਣਾ:	੯	੧੩੮੪	ਮਾਰੂ ੪	ਹਉ ਪੂੰਜੀ ਨਾਮ ਦਸਾ:	੧੦	੯੯੬
ਕਾਨੜਾ ਵਾ: ੪	ਹਉ ਢੂੰਢੇਦੀ ਸਜਣਾ:	੧੦	੧੩੧੮	ਗਉ: ੫	ਹਉ ਪੰਡਤੁ ਹਉ ਚ:	੧੪	੧੭੮

ਰਾਮ: ੪	ਹਉ ਪਾਣੀ ਪਖਾ ਪੀਸ:	੧੪	੮੮੧
ਆਸਾ ਕਬੀ	ਹਉ ਪੂਤ ਤੇਰਾ ਤੂ: ਬਾ:	੧੦	੪੭੬
ਸਿਰੀ: ੪	ਹਉ ਪੰਥ ਦਸਾਈ ਨਿ:	੧	੪੧
ਗਉ: ੧	ਹਉ ਪਾਪੀ ਤੂ ਨਿਰਮ:	੪	੧੫੩
ਆਸਾ ੪	ਹਉ ਪਾਪੀ ਤੂੰ ਬਖਸ:	੯	੩੫੬
ਸੋਰਠ ੧	ਹਉ ਪਾਪੀ ਪਖੰਡੀਆ	੧	੬੩੭
ਸੋਰ: ੧	ਹਉ ਪਾਪੀ ਪਤਿਤ ਪ:	੧੭	੫੯੬
ਬਸੰਤ ੫	ਹਉ ਪਾਵਉ ਤੁਮ ਤੇ:	੧	੧੧੮੧
ਬਿਲਾ: ੫	ਹਉ ਫਿਰਉ ਉਦਾਸੀ:	੧੧	੮੦੧
ਦੇਵ: ੪	ਹਉ ਫਿਰਉ ਦੀਵਾਨੀ:	੧੧	੫੨੭
ਸੂਹੀ ੫	ਹਉ ਬਿਸਮ ਭਈ ਦੇ:	੧੩	੭੮੪
ਸੂਹੀ ੧	ਹਉ ਬਿਸਮ ਭਈ ਦੇ:	੮	੭੬੫
ਸਿਰੀ: ੫	ਹਉ ਬਹੁੜਿ ਛਿੰਝ ਨ:	੧੩	੭੪
ਸਿਰੀ: ੧	ਹਉ ਬਿਗੜੇ ਰੂਪ ਰ:	੧੩	੨੪
ਆਸਾ ੫	ਹਉ ਬੰਦੀ ਪ੍ਰਿਅ ਖਿਜ:	੮	੩੯੪
ਗਉ: ੫	ਹਉ ਬੰਧਉ ਹਉ: ਸ:	੧੩	੧੭੮
ਸੋਰਠ ਰਵ:	ਹਉ ਬਿਨ ਗਾਠੇ ਜਾਏ:	੯	੬੫੯
ਗਉ: ਰਵ ੫	ਹਉ ਬਨਜਾਰੋ ਰਾਮ:	੧	੩੪੬
ਆਸਾ ੧	ਹਉ ਬਨ ਬਨੋ ਦੇਖਿ:	੪	੪੩੭
ਵਡ: ੧	ਹਉ ਬਲਿਹਾਰੀ ਸਾਚੇ:	੧	੫੬੭
ਸੂਹੀ ੧	ਹਉ ਬਲਿਹਾਰੀ ਸਾਜ	੧੫	੭੬੫
ਸੂਹੀ ੧	ਹਉ ਬਲਿਹਾਰੀ ਸਾਜ:	੧੮	੭੬੫
ਜੈਤ: ੪	ਹਉ ਬਲਿਹਾਰੀ ਸਤਿ:	੧੭	੬੯੭
ਧਨਾ: ੫	ਹਉ ਬਲਿਹਾਰੀ ਸਤਿ:	੧੬	੬੭੩
ਵਡ: ਵਾਰ੪	ਹਉ ਬਲਿਹਾਰੀ ਸਤਿ:	੮	੫੮੯
ਆਸਾ ੫	ਹਉ ਬਲਿਹਾਰੀ ਸਤ	੮	੪੧੩
ਵਡ: ੫	ਹਉ ਬਲਿਹਾਰੀ ਸਤਿ:	੧੪	੫੬੨
ਮਾਰੂ ੫	ਹਉ ਬਲਿਹਾਰੀ ਸਤਿ:	੧੩	੧੦੮੫
ਮਾਝ ੫	ਹਉ ਬਲਿਹਾਰੀ ਸਤਿ:	੩	੯੯
ਮਾਰੂ ੫	ਹਉ ਬਲਿਹਾਰੀ ਸਤਿ:	੧੦	੧੦੭੩
ਮਾਝ ੫	ਹਉ ਬਲਿਹਾਰੀ ਸੰਤਨ	੧੭	੧੦੮
ਵਡ: ੧	ਹਉ ਬਲਿਹਾਰੀ ਸਦਾ:	੨	੫੬੭
ਮਾਝ ੩	ਹਉ ਬਲਿਹਾਰੀ ਸਦਾ:	੧੩	੧੧੪
ਮਲਾਰ ੧	ਹਉ ਬਲਿਹਾਰੀ ਗੁਰ:	੩	੧੨੮੨
ਧਨਾ: ੩	ਹਉ ਬਲਿਹ ਾਰੈ ਜਾਉ:	੧੦	੬੬੬
ਭੈਰ: ੫	ਹਉ ਬਲਿਹਾਰਿ ਜਾਉ:	੧੩	੧੧੪੪
ਬਿਲਾ: ੫	ਹਉ ਜਲਿਹਾਰੀ ਜੋ ਪ੍ਰ:	੧	੮੦੫
ਆਸਾ ੧	ਹਉ ਬਲਿਹਾਰੈ ਤਾਕੈ:	੧੧	੩੫੪
ਗਉ: ਵਾਰ੪	ਹਉ ਬਲਿਹਾਰੀ ਤਿਨ:	੧੭	੩੧੨
ਮਲਾ: ਵਾਰ੧	ਹਉ ਬਲਿਹਾਰੀ ਤਿਨ:	੧੦	੧੨੮੧
ਸੂਹੀ ਵਾਰ ੧	ਹਉ ਬਲਿਹਾਰੀ ਤਿਨ:	੧੨	੭੯੦
ਸਿਰੀ: ੪	ਹਉ ਬਲਿਹਾਰੀ ਤਿਨ:	੫	੮੨
ਸਿਰੀ: ੪	ਹਉ ਬਲਿਹਾਰੀ ਤਿਨ:	੯	੮੨
ਸਿਰੀ: ਵਾ ੩	ਹਉ ਬਲਿਹਾਰੀ ਤਿਨ:	੮	੯੧
ਸੋਰਠ ਵਾਰ੪	ਹਉ ਬਲਿਹਾਰੀ ਤਿਨ:	੧੬	੬੫੦

ਸਲੋ: ਕਬੀਰ	ਹਉ ਬਲਿਹਾਰੀ ਤਿਨ:	੧੬	੧੩੬੫
ਬਿਲਾ: ੪	ਹਉ ਬਲਿਹਾਰੀ ਤਿਨ:	੧੭	੫੩੯
ਰਾਮ: ਵਾਰ੫	ਹਉ ਬਲਿਹਾਰੀ ਤਿਨ:	੧੪	੯੫੮
ਸੂਹੀ ੫	ਹਉ ਬਲਿ ਜਾਈ ਲਖ:	੧੭	੭੭੯
ਸੋਰਠ ਵਾਰ੪	ਹਉ ਬਲਿ ਜਾਵਾ ਦਿਨੁ:	੧੮	੬੪੫
ਸਵਯੇ ੪	ਹਉ ਬਲਿ ਬਲਿ ਜਾਉ:	੧੭	੧੩੯੮
ਧਨਾ: ਰਵ:	ਹਉ ਬਲਿ ਬਲਿ ਜਾਉ:	੬	੬੯੪
ਗਉ: ਨਾਮ:	ਹਉ ਬਲਿ ਬਲਿ ਜਿ:	੫	੩੪੫
ਕਾਨ: ੪	ਹਉ ਬਲਿ ਬਲਿ ਬਲਿ:	੪	੧੨੯੪
ਸਾਰੰ: ੪	ਹਉ: ਬਲਿ ਬਲਿ ਬਲਿ:	੧੩	੧੨੧੨
ਵਡ: ੫	ਹਉ ਭਈ ਉਡੀਣੀ ਕੰ:	੮	੫੬੪
ਮਾਝ ਵਾਰ ੧	ਹਉ ਡਾਲਿ ਵਿਕੁੰਨੀ ਹੋ:	੮	੧੪੫
ਸਲੋਕ ੩	ਹਉਮੈ ਅੰਤਰਿ ਮੈਲੁ:	੧੮	੧੪੧੪
ਗਉ: ੫	ਹਉਮੈ ਅਨ ਸਿਉ ਲ:	੧੪	੨੫੬
ਮਾਰੂ ਵਾਰ ੧	ਹਉ ਮੂਆ ਮੈ ਮਾਰਿਆ:	੮	੧੦੯੧
ਮਾਰੂ ੫	ਹਉਮੈ ਆਵੈ ਜਾਈ:	੧੮	੧੦੦੩
ਸੂਹੀ: ੧	ਹਉਮੈ ਆਵੈ ਜਾਇ ਭ:	੭	੭੫੨
ਆਸਾ ਵਾਰ੧	ਹਉਮੈ ਏਈ ਬੰਧਨਾ:	੧੫	੪੬੬
ਆਸਾ ਵਾ: ੧	ਹਉਮੈ ਏਹੋ ਹੁਕਮੁ ਹੈ:	੧੬	੪੬੬
ਆਸਾ ਵਾ:੧	ਹਉਮੈ ਏਹਾ ਜਾਤਿ ਹੈ:	੧੫	੪੬੬
ਰਾਮ: ਵਾਰ੩	ਹਉਮੈ ਏਹੋ ਬੀਜ ਹੈ:	੨	੯੪੭
ਸੂਹੀ ੩	ਹਉਮੈ ਸਬਦਿ ਜਲਾ:	੯	੭੬੮
ਵਡ: ੩	ਹਉਮੈ ਸਭੁ ਸਰੀਰੁ:	੧੩	੫੬੦
ਸੂਹੀ ੩	ਹਉਮੈ ਸਭਿ ਕਿਲ ਵਿ:	੫	੭੬੯
ਸਿਰੀ: ੩	ਹਉਮੈ ਸਭਾ ਗਣਤ ਹੈ:	੬	੩੬
ਮਾਰੂ ੩	ਹਉਮੈ ਹੋਏ ਰਹੇ ਹੈ:	੧੧	੧੦੬੦
ਆਸਾ ਵਾਰ੧	ਹਉਮੈ ਕਿਥਹੁ ਉਪ:	੧੬	੪੬੬
ਸਿਰੀ: ੧	ਹਉਮੈ ਕਰਿ ਕਰਿ ਜ:	੧੮	੬੩
ਮਾਝ ੧	ਹਉਮੈ ਕਰਿ ਕਰਿ ਜਾ:	੧੧	੧੦੯
ਆਸਾ ਵ: ੧	ਹਉਮੈ ਕਰਿ ਕਰਿ ਜੰ:	੧੪	੪੬੬
ਕਾਨ: ੪	ਹਉਮੈ ਕਰੈ ਕਰਾਵੈ:	੬	੧੩੧੧
ਗਉ: ੧	ਹਉਮੈ ਕਰਤਿਆ ਨਹ:	੯	੨੨੨
ਸਿਰੀ: ੩	ਹਉਮੈ ਕਰਤਾ ਜਗੁ:	੭	੩੪
ਮਾਰੂ ਵਾਰ ੧	ਹਉਮੈ ਕਰੀ ਤਾਂ ਤੂ ਨਾ:	੧੮	੧੦੯੨
ਗਉ: ੧	ਹਉਮੈ ਕਰਤ ਭੇਖੀ ਨ:	੧੩	੨੨੬
ਮਾਰੂ ੧	ਹਉਮੈ ਕਰਤਾ ਭਵ:	੧੫	੧੦੩੦
ਮਾਰੂ ੩	ਹਉਮੈ ਕਰਦਿਆ ਜ:	੫	੧੦੬੩
ਮਾਰੂ ੩	ਹਉਮੈ ਕ੍ਰੋਧ ਸਬਦਿ:	੧੫	੧੦੫੭
ਮਾਝ ੩	ਹਉਮੈ ਕਰਿ ਨਿਹਕਰ:	੧੫	੧੨੮
ਸੂਹੀ ੪	ਹਉਮੈ ਕਰੇ ਬਹੁਤੀ:	੩	੭੩੩
ਆਸਾ ੪	ਹਉਮੈ ਕਰਮ ਕਿਛੁ:	੧੩	੩੬੭
ਗਉ: ੩	ਹਉਮੈ ਕਰਮ ਕਮਾਵ:	੧੧	੧੬੨
ਸਾਰੰ: ੩	ਹਉਮੈ ਕਰਮ ਕਮਾਵ:	੧੦	੬੫
ਗਉ: ੧	ਹਉਮੈ ਕਰਿ ਰਾਜੇ ਬ:	੧੫	੨੨੬
ਆਸਾ ੧	ਹਉਮੈ ਖੋਇ ਕਰੇਸੀ:	੪	੩੫੭

ਗੋਂਡ ਨਾਮ:	ਹਰਿ ਹਰਿ ਕਰਤ ਮਿ:	੮	੮੭੪
ਧਨਾ: ੪	ਹਰਿ ਹਰਿ ਕਰੀ ਦ੍ਰਿਸਟ:	੭	੬੬੯
ਭੈਰਉ ੪	ਹਰਿ ਹਰਿ ਕ੍ਰਿਪਾ ਕਰੇ:	੩	੧੧੩੪
ਵਡ: ੪	ਹਰਿ ਹਰਿ ਕ੍ਰਿਪਾ ਕਰੇ:	੭	੫੭੩
ਵਡ: ੪	ਹਰਿ ਹਰਿ ਕ੍ਰਿਪਾ ਕਰ:	੧੨	੫੭੨
ਕਾਨ: ੪	ਹਰਿ ਹਰਿ ਕ੍ਰਿਪਾ ਕਰ:	੧੫	੧੩੧੦
ਕਾਨ: ੪	ਹਰਿ ਹਰਿ ਕ੍ਰਿਪਾ ਕਰ:	੫	੧੨੯੪
ਧਨਾ: ੪	ਹਰਿ ਹਰਿ ਕ੍ਰਿਪਾ ਕਰ:	੩	੬੬੮
ਮਲਾਰ ੩	ਹਰਿ ਹਰਿ ਕ੍ਰਿਪਾ ਕਰੇ:	੧੧	੧੨੭੭
ਮਲਾ: ੪	ਹਰਿ ਹਰਿ ਕ੍ਰਿਪਾ ਕਰੇ:	੪	੧੨੩੫
ਨਟ: ੪	ਹਰਿ ਹਰਿ ਕ੍ਰਿਪਾ ਕਰੀ:	੭	੯੭੬
ਕਾਨ: ੪	ਹਰਿ ਹਰਿ ਕ੍ਰਿਪਾ ਕਰੀ:	੧੧	੧੨੯੫
ਮਾਰੂ ੪	ਹਰਿ ਹਰਿ ਕ੍ਰਿਪਾ ਕਰੇ:	੧੭	੯੯੭
ਆਸਾ ੪	ਹਰਿ ਹਰਿ ਕਿਰਪਾ ਧਾ:	੧੩	੪੪੪
ਜੈਤ: ੪	ਹਰਿ ਹਰਿ ਕ੍ਰਿਪਾ ਧਾ:	੧	੬੯੯
ਕਾਨ ਵਾਰ ੪	ਹਰਿ ਹਰਿ ਕ੍ਰਿਪਾ ਧਾ:	੧੬	੧੩੧੩
ਸਲੋਕ ੩	ਹਰਿ ਹਰਿ ਕਿਰਪਾ ਧਾ:	੨	੧੪੧੯
ਜੈਤ: ੪	ਹਰਿ ਹਰਿ ਕ੍ਰਿਪਾ ਧਾ:	੧੪	੬੯੯
ਆਸਾ ੪	ਹਰਿ ਹਰਿ ਕ੍ਰਿਪਾ ਧਾ:	੧੪	੪੪੫
ਜੈਤ ੪	ਹਰਿ ਹਰਿ ਕ੍ਰਿਪਾ ਧਾ:	੬	੬੯੭
ਬਿਲਾ: ੪	ਹਰਿ ਹਰਿ ਕਿਰਪਾਲ:	੧੫	੮੫੧
ਜੈਤ: ੪	ਹਰਿ ਹਰਿ ਕ੍ਰਿਪਾਲ ਕ੍ਰਿ:	੧੬	੬੯੭
ਜੈਤ: ੪	ਹਰਿ ਹਰਿ ਗੁਣ ਗੋਬਿੰਦ:	੪	੬੯੯
ਗਉ: ੫	ਹਰਿ ਹਰਿ ਗੁਰ ਗੁਰ:	੧੩	੨੪੧
ਸੋਰਠ ੫	ਹਰਿ ਹਰਿ ਗੁਰੁ ਗੁਰੁ:	੭	੬੧੨
ਆਸਾ ੪	ਹਰਿ ਹਰਿ ਗੁਰ ਮਹਿ:	੧੨	੩੬੭
ਬਸੰਤ ੪	ਹਰਿ ਹਰਿ ਚੋਜਿ ਸਤਾ:	੧੮	੧੧੭੭
ਵਡ: ੪	ਹਰਿ ਹਰਿ ਚਰਣ ਸ:	੩	੫੭੩
ਟੋਡੀ ੫	ਹਰਿ ਹਰਿ ਚਰਨ ਰਿ:	੧	੭੧੮
ਆਸਾ ੪	ਹਰਿ ਹਰਿ ਜਸੁ ਗਾਹਿ:	੧੦	੪੪੬
ਆਸਾ ੪	ਹਰਿ ਹਰਿ ਜਸੁ ਗਾਇ:	੧੩	੪੪੬
ਕਾਨ:ਵਾ.੪	ਹਰਿ ਹਰਿ ਜਸੁ ਜਪ:	੪	੧੩੧੬
ਜੈਤ: ੪	ਹਰਿ ਹਰਿ ਜਗੰਨਾਥੁ:	੭	੬੯੯
ਗਉ: ੫	ਹਰਿ ਹਰਿ ਜਨਕੈ ਓ:	੨	੨੬੫
ਗਉ: ੫	ਹਰਿ ਹਰਿ ਜਨਕੈ ਮਾ:	੨	੨੬੫
ਆਸਾ ੫	ਹਰਿ ਹਰਿ ਜਿਨ ਜਪਿ:	੧੦	੪੧੦
ਆਸਾ ੫	ਹਰਿ ਹਰਿ ਜਪਿ ਲਹੇ:	੨	੪੧੧
ਸਿਰੀ: ੧	ਹਰਿ ਹਰਿ ਜਪਹੁ ਪਿ:	੨	੨੨
ਸੂਹੀ ੫	ਹਰਿ ਹਰਿ ਜਪੁ ਜਪੀਐ:	੨	੭੮੧
ਰਾਮ: ੫	ਹਰਿ ਹਰਿ ਜਾਪੁ ਜਪਲਾ:	੫	੮੯੧
ਗਉ: ੫	ਹਰਿ ਹਰਿ ਜਪਤ ਅ:	੧੪	੨੫੩
ਸਾਰੰ: ੫	ਹਰਿ ਹਰਿ ਜਪਤ ਸ:	੧੮	੧੨੨੭
ਆਸਾ: ੫	ਹਰਿ ਹਰਿ ਜਪਤ ਢ:	੧	੩੮੬
ਰਾਮਕਲੀ ੫	ਹਰਿ ਹਰਿ ਜਾਪਤ ਨਾ:	੭	੮੯੭
ਟੋਡੀ ੫	ਹਰਿ ਹਰਿ ਜਾਪ ਤਾਪ:	੮	੭੧੫

ਪ੍ਰਭਾਤੀ ੫	ਹਰਿ ਹਰਿ ਜਪਤ ਪ੍ਰ:	੪	੧੩੪੧
ਧਨਾ: ੪	ਹਰਿ ਹਰਿ ਜਪਨੁ ਜ:	੧੮	੬੬੬
ਧਨਾ: ੪	ਹਰਿ ਹਰਿ ਜਪਨੁ ਜ:	੧੮	੬੬੭
ਧਨਾ: ੪	ਹਰਿ ਹਰਿ ਜਪਨੁ ਜ:	੯	੬੬੮
ਧਨਾ: ੪	ਹਰਿ ਹਰਿ ਜਪੁ ਬੇੜੀ:	੮	੬੬੮
ਆਸਾ: ੪	ਹਰਿ ਹਰਿ ਤੰਤੁ ਮੰਤੁ:	੧੩	੩੮੬
ਵਡ: ੪	ਹਰਿ ਹਰਿ ਤਿਨਕਾ ਦ:	੪	੫੭੪
ਤਿਲੰ: ੪	ਹਰਿ ਹਰਿ ਤੇਰਾ ਨਾਮੁ:	੯	੭੨੬
ਤਿਲੰ: ੪	ਹਰਿ ਹਰਿ ਤੇਰਾ ਨਾਮੁ:	੧੩	੭੨੫
ਸਾਰੰ: ੫	ਹਰਿ ਹਰਿ ਦੀਓ ਸੇਵ:	੧੫	੧੨੧੬
ਜੈਤ: ੪	ਹਰਿ ਹਰਿ ਦਇਆ ਕ:	੧੪	੬੯੮
ਮਾਝ ੪	ਹਰਿ ਹਰਿ ਦਇਆ ਕ:	੧੪	੯੪
ਨਟ: ੪	ਹਰਿ ਹਰਿ ਦਇਆਲ:	੧	੯੭੭
ਸੋਰਠ ਵਾਰ ੪	ਹਰਿ ਹਰਿ ਦਇਆਲੁ:	੧੮	੬੫੦
ਮਾਰੂ ੪	ਹਰਿ ਹਿਰਦੈ ਸਦਾ ਸਦਾ:	੧੭	੯੯੭
ਭੈਰਉ ੪	ਹਰਿ ਹਿਰਦੈ ਜਪਿ ਨਾ:	੯	੧੧੩੫
ਜੈਤ: ੪	ਹਰਿ ਹਰਿ ਦਾਤ ਕਰ:	੨੨	੬੯੯
ਪ੍ਰਭਾ: ੪	ਹਰਿ ਹਰਿ ਦਾਨੁ ਦੀਓ:	੧੪	੧੩੩੬
ਟੋਡੀ ੪	ਹਰਿ ਹਿਰਦੈ ਮਨਿ ਤ:	੬	੭੧੧
ਸਵਯੇ ੩	ਹਰਿ ਹਰਿ ਦਰਸ ਸ:	੧੩	੧੩੯੧
ਟੋਡੀ ੫	ਹਰਿ ਹਰਿ ਧਿਆਇ ਕੁ:	੯	੭੧੫
ਰਾਮ: ੫	ਹਰਿ ਹਰਿ ਧਿਆਇ ਮ:	੧੮	੯੨੪
ਸੂਹੀ ੪	ਹਰਿ ਹਰਿ ਧਿਆਇ ਮ:	੧੩	੭੩੩
ਫੁਨ: ੫	ਹਰਿਹਾਂ ਰਿਧਿ ਸਿਧਿ ਨ:	੭	੧੩੬੨
ਗਉ: ੪	ਹਰਿ ਹਰਿ ਨਿਕਟਿ ਵ:	੧	੧੬੯
ਗੋਂਡ ਨਾਮ:	ਹਰਿ ਹਰਨਾਖਸ ਹਰੇ:	੧੦	੮੭੪
ਰਾਮ: ੩	ਹਰਿ ਹਰਿ ਨਿਤ ਕਰ	੭	੯੨੦
ਰਾਮ: ੩	ਹਰਿ ਹਰਿ ਨਿਤ ਜਪਿ:	੮	੯੨੧
ਰਾਮ: ੫	ਹਰਿ ਹਰਿ ਨਾਨਕ ਟੇ:	੯	੮੯੧
ਸਲੋਕ ੩	ਹਰਿ ਹਰਿ ਨਾਮ ਉਰਿ:	੧੨	੧੪੧੬
ਸੋਰਠ ੫	ਹਰਿ ਹਰਿ ਨਾਮੁ ਆਉ:	੩	੬੧੮
ਕਾਨ: ਵ: ੪	ਹਰਿ ਹਰਿ ਨਾਮ ਅਸੰ:	੩	੧੩੧੬
ਗਉ: ੫	ਹਰਿ ਹਰਿ ਨਾਮੁ ਅਸ:	੨	੨੦੧
ਗਉ: ੫	ਹਰਿ ਹਰਿ ਨਾਮ ਅੰਤ:	੧੭	੧੭੬
ਆਸਾ ੪	ਹਰਿ ਹਰਿ ਨਾਮੁ ਅਤੋ:	੧੭	੪੪੨
ਬਿਲਾ: ੫	ਹਰਿ ਹਰਿਨਾਮੁ ਅਪਾ:	੩	੮੨੨
ਧਨਾ: ੫	ਹਰਿ ਹਰਿ ਨਾਮੁ ਅਪਾ:	੭	੬੭੨
ਕਾਨ: ਵਾ: ੪	ਹਰਿ ਹਰਿ ਨਾਮੁ ਅੰਮ੍ਰਿਤ:	੯	੧੩੧੬
ਮਲਾ: ੩	ਹਰਿ ਹਰਿ ਨਾਮੁ ਅੰਮ੍ਰਿਤ:	੧੪	੧੨੫੮
ਬਿਲਾ: ੪	ਹਰਿ ਹਰਿ ਨਾਮੁ ਅੰਮ੍ਰਿਤ:	੩	੮੦੦
ਕਲਿਆਨ ੫	ਹਰਿ ਹਰਿ ਨਾਮੁ ਅੰਮ੍ਰਿਤ:	੧੦	੧੩੨੩
ਆਸਾ: ੪	ਹਰਿ ਹਰਿ ਨਾਮੁ ਅਮ:	੧੭	੪੪੭
ਕੇਦਾ: ੪	ਹਰਿ ਹਰਿ ਨਾਮ ਅਮੋ:	੫	੧੧੧੮
ਆਸਾ ੫	ਹਰਿ ਹਰਿ ਨਾਮ ਅਮੋ:	੪	੪੦੭
ਸੋਰ: ੫	ਹਰਿ ਹਰਿ ਨਾਮ ਅਵ:	੩	੬੨੫

ਸਿਰੀ: ੫	ਹਰਿ ਕੰਠਿ ਲਗਿ ਸੋਹਿ:	੬	੮੧
ਆਸਾ ੫	ਹਰਿ ਕੰਠਿ ਲਾਗੇ ਦਿਨ:	੧੩	੪੬੨
ਬਿਹਾ: ੫	ਹਰਿ ਕੰਤ ਅਨੰਤ ਦਇ:	੧੬	੫੪੪
ਗੂਜ: ਵਾਰ ੪	ਹਰਿਕੈ ਤਖਤਿ ਬਹਾ:	੬	੫੧੫
ਗੂਜਰੀ ੪	ਹਰਿਕਾ ਤਨੁ ਮਨੁ ਸ:	੧੫	੪੯੪
ਗਉੜੀ ੩	ਹਰਿ ਕਿਤ ਬਿਧ ਪਾਈ:	੮	੧੬੩
ਗੁਜਰੀ ੩	ਹਰਿ ਕੀ ਤੁਮ ਸੇਵਾ ਕ:	੮	੪੯੦
ਗਉੜੀ ੩	ਹਰਿ ਕਥਾ ਸੁਣਹਿ ਸੇ:	੫	੨੩੧
ਕਾਨ ਵਾਰ ੪	ਹਰਿ ਕਥਾ ਸੁਣਾਵਹੁ:	੪	੧੩੧੭
ਟੋਡੀ ੫	ਹਰਿ ਕਥਾ ਹਰਿ ਜਸੁ:	੬	੭੧੨
ਗੂਜਰੀ ੩	ਹਰਿ ਕਥਾ ਤੂੰ ਸੁਣਿ ਰੇ:	੧੩	੪੯੧
ਰਾਮ: ਸੁੰਦਰ	ਹਰਿ ਕਥਾ ਪੜੀਐ ਹ:	੧੬	੯੨੩
ਗਉ: ੫	ਹਰਿਕੇ ਦਾਸ ਸਿਉ ਸ:	੩	੧੯੮
ਸੋਰਠ ੩	ਹਰਿਕੇ ਦਾਸ ਸੁਹੇਲੇ	੧	੬੦੨
ਭੈਰ ੫	ਹਰਿਕਾ ਦਾਸੁ ਸਾਚਾ ਦ:	੫	੧੧੫੨
ਮਲਾ: ੪	ਹਰਿਕੇ ਦਾਸ ਸਾਧ ਸ:	੪	੧੨੬੪
ਸੂਹੀ ੫	ਹਰਿਕੇ ਦਾਸ ਹਰਿ ਸੇ	੬	੭੪੪
ਸੋਰ: ਵਾਰ ੩	ਹਰਿਕੇ ਦਾਸ ਹਰਿ ਧਿ:	੫	੬੫੨
ਧਨਾ: ੫	ਹਰਿਕੇ ਦਾਸ ਕੀ ਚਿਤ:	੧੪	੬੭੪
ਗਉ: ੫	ਹਰਿਕੇ ਦਾਸ ਕੇ ਚਰ:	੬	੧੯੧
ਭੈਰ: ੫	ਹਰਿਕਾ ਦਾਸ ਕਿਛ ਬੁ:	੩	੧੧੫੨
ਆਸਾ ੫	ਹਰਿਕੇ ਦਾਸ ਜੀਵੇ ਲ:	੮	੪੬੦
ਗਉ: ੪	ਹਰਿਕੇ ਦਾਸ ਦਾਸ ਹ:	੧੪	੧੬੯
ਗੂਜਰੀ ੫	ਹਰਿਕਾ ਦਾਸੁ ਨੀਚ ਕੁ:	੪	੪੯੭
ਗਉ: ੩	ਹਰਿਕਾ ਦਾਸ ਨੀਚ ਕੁ:	੧੨	੨੩੮
ਬਸੰਤ ੩	ਹਰਿਕੀ ਦਾਤਿ ਹਰਿ ਜੀ:	੧੮	੧੧੭੫
ਬਿਲਾ: ਵਾ:੩	ਹਰਿਕੇ ਦਿਤੇ ਨਾਲਿ ਕਿ:	੯	੮੫੩
ਕੇਦਾਰਾ ੫	ਹਰਿਕੇ ਦਰਸਨ ਕੋ:	੧੮	੧੧੧੯
ਪ੍ਰਭਾ: ੪	ਹਰਿਕੀ ਦਰਗਾਹ ਨਾ:	੧੪	੧੩੩੯
ਗਉ: ਵਾਰ:੪	ਹਰਿਕੈ ਦਰਿ ਵਰਤਿ:	੩	੩੧੬
ਸਲੋਕ ੩	ਹਰਿਕਾ ਨਾਉ ਅਤਿ ਵ:	੧੫	੧੪੧੬
ਮਲਾ: ੩	ਹਰਿਕੈ ਨਾਇ ਸਦਾ ਹ:	੩	੧੨੭੭
ਸੋਰਠ ਵਾਰ੩	ਹਰਿਕੈ ਨਾਇ ਸਮਾਇ:	੮	੬੪੮
ਭੈਰ: ਕਬੀਰ	ਹਰਿਕੀ ਨ ਸਿਮਰਹੁ:	੧	੧੧੬੧
ਸਾਰੰ: ੪	ਹਰਿਕੈ ਨਿਕਟਿ ਨਿਕ:	੧੮	੧੨੦੦
ਗਉੜੀ ੫	ਹਰਿਕਾ ਨਾਮ ਉਹਾ ਸੰ:	੧੧	੨੬੪
ਸਿਰੀ: ਵਾਰ੩	ਹਰਿਕਾ ਨਾਮ ਉਤਮੁ:	੫	੯੦
ਗਉੜੀ ੫	ਹਰਿਕੈ ਨਾਮਿ ਉਧਰੇ:	੧੪	੨੬੪
ਰਾਮ: ੩	ਹਰਿਕਾ ਨਾਮ ਅਊਖ.	੩	੯੦੯
ਕਲਿਆਨ ੪	ਹਰਿਕੇ ਨਾਮ ਅਸੰਖ:	੫	੧੩੧੯
ਸਵਯੇ ੪	ਹਰਿਕਾ ਨਾਮੁ ਅਖੈ ਨਿ:	੧੪	੧੪੦੧
ਮਲਾ: ੪	ਹਰਿਕਾ ਨਾਮੁ ਅਗੋਚ:	੭	੧੨੬੫
ਬਿਹਾ ਵਾ: ੩	ਹਰਿਕਾ ਨਾਮੁ ਅੰਮ੍ਰਿਤ:	੮	੫੫੪
ਸਾਰੰ: ੪	ਹਰਿਕਾ ਨਾਮੁ ਅੰਮ੍ਰਿਤ:	੩	੧੨੦੨
ਰਾਮ: ੫	ਹਰਿਕਾ ਨਾਮ ਅੰਮ੍ਰਿਤ:	੧੪	੮੮੮

ਸੋਰਠ ਭੀਖਨ	ਹਰਿਕਾ ਨਾਮ ਅੰਮ੍ਰਿਤ	੧੪	੬੫੯
ਗਉ: ੪	ਹਰਿਕਾ ਨਾਮੁ ਅੰਮ੍ਰਿਤ	੧	੧੭੦
ਮਾਰੂ ਵਾਰ ੩	ਹਰਿਕਾ ਨਾਮੁ ਅਮੋ :	੧੮	੧੦੮੮
ਸਾਰੰ: ੫	ਹਰਿਕੇ ਨਾਮ ਸਿਉ ਪ੍ਰੀ:	੧੨	੧੨੨੨
ਪ੍ਰਭਾ: ੫	ਹਰਿਕੇ ਨਾਮ ਗਿਉ ਲਾ:	੪	੧੩੩੯
ਗਉ: ੫	ਹਰਿਕਾ ਨਾਮੁ ਸੋਈ ਜ:	੮	੨੪੦
ਗਉੜੀ ੫	ਹਰਿਕਾ ਨਾਮੁ ਸੰਗਿ ਉ:	੧੦	੨੬੪
ਰਾਮ: ੫	ਹਰਿਕੈ ਨਾਮਿ ਸਗਲ:	੧੬	੯੧੪
ਸੋਰਠ ੩	ਹਰਿਕਾ ਨਾਮਿ ਸਚਾ ਮ:	੫	੬੦੪
ਸੂਹੀ ੩	ਹਰਿਕਾ ਨਾਮੁ ਸਤਿ ਕ:	੧	੭੫੪
ਵਡ: ੩	ਹਰਿਕਾ ਨਾਮੁ ਸਦਾ ਸੁ:	੧੫	੫੬੫
ਮਾਰੂ ੯	ਹਰਿਕੋ ਨਾਮ ਸਦਾ ਸੁ:	੫	੧੦੦੮
ਪ੍ਰਭਾ: ੨	ਹਰਿਕੋ ਨਾਮੁ ਸਦਾ ਸੁ:	੬	੧੩੩੪
ਬਸੰਤ ੩	ਹਰਿਕਾ ਨਾਮੁ ਸਦਾ ਮ	੭	੧੧੭੫
ਪ੍ਰਭਾ: ੩	ਹਰਿਕਾ ਨਾਮੁ ਸਦਾ ਮ:	੮	੧੩੩੪
ਗਉ: ੫	ਹਰਿਕੇ ਨਾਮ ਸਮਸਰਿ:	੧੫	੨੬੫
ਸਾਰੰਗ ੫	ਹਰਿਕੇ ਨਾਮ ਹੀਨ ਬੇ:	੫	੧੨੨੨
ਸਾਰੰ: ੫	ਹਰਿਕੇ ਨਾਮ ਹੀਨ ਮ:	੧੧	੧੨੨੨
ਭੈਰ: ੩	ਹਰਿਕਾ ਨਾਮੁ ਹ੍ਰਿਦੈ ਮ:	੪	੧੧੫੦
ਕੇਦਾਰਾ ੫	ਹਰਿਕੇ ਨਾਮ ਕੋ ਆਧਾ	੧੧	੧੧੨੧
ਗਉ: ੫	ਹਰਿਕੇ ਨਾਮ ਕੀ ਕਥਾ:	੧੩	੨੯੦
ਸਾਰੰ: ੫	ਹਰਿਕੇ ਨਾਮ ਕੀ ਗਤਿ:	੨	੧੨੧੯
ਸਾਰੰ: ੫	ਹਰਿਕੇ ਨਾਮ ਕੇ ਜਨ:	੧੧	੧੨੨੭
ਗਉ: ੫	ਹਰਿਕਾ ਨਾਮੁ ਕੋਟਿ ਪਾ:	੧੦	੨੬੪
ਗਉ: ੫	ਹਰਿ ਕੋ ਨਾਮੁ ਕੋਟਿ ਪਾ:	੪	੨੬੪
ਮਾਰੂ ੫	ਹਰਿ ਕਾ ਨਾਮੁ ਕੋਟਿ ਲ:	੧	੧੦੭੨
ਮਾਝ ੨	ਹਰਿ ਕਾ ਨਾਮੁ ਕਿਨੈ ਵਿ:	੧੫	੧੨੭
ਭੈਰ: ੫	ਹਰਿ ਕੇ ਨਾਮ ਕਾ ਪੂਰ:	੧੨	੧੧੫੫
ਕੇਦਾਰਾਕਬੀਰ	ਹਰਿ ਕੇ ਨਾਮ ਕੇ ਬਿਆ:	੧੦	੧੧੨੩
ਆਸਾ ਰਵਿ:	ਹਰਿ ਕੇ ਨਾਮ ਕਬੀਰ:	੨	੪੮੭
ਸਾਰੰ: ੫	ਹਰਿ ਕੇ ਨਾਮ ਕੀ ਮਤਿ:	੧੦	੧੨੨੮
ਕੇਦਾ: ੫	ਹਰਿ ਕੇ ਨਾਮ ਕੀ ਮਨ:	੩	੧੧੨੨
ਸੋਰਠ ੫	ਹਰਿ ਕੇ ਨਾਮ ਕੀ ਵ:	੨	੬੨੬
ਰਾਮ: ੫	ਹਰਿ ਕੇ ਨਾਮ ਕੀ ਵਡਿ:	੧੮	੮੯੦
ਬਿਲਾ: ਵਾ:੪	ਹਰਿ ਕੇ ਨਾਮ ਕੇ ਵਾਪਾ:	੭	੮੫੨
ਗਉ: ੫	ਹਰਿ ਕੋ ਨਾਮ ਖਿਨ ਮਾ:	੩	੨੬੪
ਵਡ: ਵਾਰ ੪	ਹਰਿ ਕਾ ਨਾਮੁ ਗੁਰਮੁ:	੫	੫੯੩
ਗਉ: ੫	ਹਰਿ ਕੈ ਨਾਮਿ ਜਨ ਸੋ:	੧੮	੨੬੪
ਗਉ: ੫	ਹਰਿ ਕਾ ਨਾਮੁ ਜਨ ਕਉ:	੧੩	੧੮੯
ਗਉ: ੫	ਹਹਿ ਕਾ ਨਾਮੁ ਜਨ ਕ:	੧	੨੬੫
ਗਉ: ੫	ਹਰਿ ਕਾ ਨਾਮੁ ਜਨ ਕ:	੧੭	੨੬੪
ਗਉ: ੫	ਹਰਿ ਕੈ ਨਾਮਿ ਜਨ ਕ:	੧੭	੨੬੪
ਗਉ: ੫	ਹਰਿ ਕਾ ਨਾਮੁ ਜਨ ਕਾ:	੧੭	੨੬੪
ਗਉ: ੫	ਹਰਿ ਕਾ ਨਾਮੁ ਜਨ ਕੀ:	੧੮	੨੬੪
ਗਉ: ੫	ਹਰਿ ਕਾ ਨਾਮੁ ਜਿਨਿ ਮ:	੭	੨੪੦

ਸੂਹੀ ੪	ਹਰਿ ਕਿਰਪਾ ਧਾਰਿ ਮੇ:	੮	੭੩੧
ਧਨਾ: ੪	ਹਰਿ ਕ੍ਰਿਪਾ ਨਿਧਿ ਕੀਨੀ:	੩	੬੬੯
ਕਾਨੜਾ ੫	ਹਰਿ ਕ੍ਰਿਪਾ ਨਿਧਿ ਪਤਿ:	੮	੧੩੦੧
ਭੈਰਉ ੧	ਹਰਿ ਕੇ ਲੋਕ ਸਿ ਸਾਚਿ:	੧੩	੧੧੫੩
ਭੈਰ: ੫	ਹਰਿ ਕੇ ਲੋਕ ਸਦਾ ਗੁ:	੮	੧੧੫੧
ਧਨਾ: ੧	ਹਰਿ ਕੇ ਲੋਗ ਅਵਰ:	੮	੬੮੬
ਮਾਰੂ ੧	ਹਰਿ ਕੇ ਲੋਗ ਨਹੀ ਜ:	੪	੧੦੩੩
ਸੂਹੀ ਕਬੀਰ	ਹਰਿ ਕੇ ਲੋਗਾ ਮੋਕਉ:	੮	੭੯੩
ਧਨਾ: ਕਬੀਰ	ਹਰਿ ਕੇ ਲੋਗਾ ਮੈ ਤਉ:	੫	੬੯੨
ਰਾਮ: ੪	ਹਰਿ ਕੋ ਲੋਗ ਰਾਮ ਜ:	੯	੮੮੧
ਰਾਮ: ੪	ਹਰਿ ਕੇ ਲੋਗ ਰਾਮ ਜ:	੩	੮੮੧
ਸੂਹੀ ੪	ਹਰਿ ਕੀ ਵਡਿਆਈ ਹ:	੫	੭੩੬
ਸੂਹੀ ੪	ਹਰਿ ਕੀ ਵਡਿਆਈ ਦੇ:	੫	੭੩੫
ਸਿਰੀ ਵਾ: ੪	ਹਰਿ ਕੀ ਵਡਿਆਈ ਵ:	੧੭	੮੪
ਸਿਰੀ ਵਾ: ੪	ਹਰਿ ਕੀ ਵਡਿਆਈ ਵ:	੧੫	੮੪
ਸਿਰੀ ਵਾ: ੪	ਹਰਿ ਕੀ ਵਡਿਆਈ ਵ:	੧੬	੮੪
ਸਿਰੀ ਵਾ: ੪	ਹਰਿ ਕੀ ਵਡਿਆਈ ਵ:	੧੭	੮੪
ਸਿਰੀ ਵਾ: ੪	ਹਰਿ ਕੀ ਵਡਿਆਈ ਵ:	੧੬	੮੪
ਗਉ: ੫	ਹਰਖ ਅਨੰਤ ਸੋਗ ਨ:	੧੭	੧੮੬
ਗਉ: ੧	ਹਰਖ ਸੋਕ ਉਭੈ ਦ:	੫	੨੨੨
ਗਉ: ੫	ਹਰਖ ਸੋਗ ਸਹਸਾ	੫	੨੯੭
ਮਾਝ ੩	ਹਰਖੁ ਸੋਗੁ ਸਭੁ:	੧੧	੧੨੨
ਮਾਰੂ ੩	ਹਰਖੁ ਸੋਗੁ ਸਭੁ ਦੁ:	੧੧	੧੦੫੨
ਗਉ: ੫	ਹਰਖ ਸੋਗੁ ਹਾਨਿ ਮਿ:	੧੨	੨੧੪
ਗਉ: ੫	ਹਰਖ ਸੋਗ ਕਾ ਦੇਹ:	੧੨	੨੯੯
ਮਾਰੂ ੫	ਹਰਖ ਸੋਗ ਕਾ ਨਗ:	੧੬	੧੦੭੫
ਸਲੋ: ੯	ਹਰਖ ਸੋਗ ਜਾਕੈ ਨ:	੨	੧੪੨੭
ਧਨਾ: ੯	ਹਰਖ ਸੋਗ ਤੇ ਰਹੈ:	੫	੬੮੫
ਗਉ: ੯	ਹਰਖ ਸੋਗ ਤੇ ਰਹੈ:	੨	੨੧੯
ਪ੍ਰਭਾ: ੫	ਹਰਖ ਸੋਗ ਤੇ ਰਹੈ:	੧੫	੧੩੩੭
ਬਿਲਾ: ੫	ਹਰਖ ਸੋਗ ਤੇ ਰਹ:	੯	੮੦੧
ਸੋਰਠ ੯	ਹਰਖ ਸੋਗ ਤੇ ਰਹੈ:	੧੮	੬੩੩
ਬਸੰਤ ੧	ਹਰਖ ਸੋਗ ਤੇ ਰਹੈ:	੯	੧੧੮੯
ਗਉ: ੫	ਹਰਖ ਸੋਗੁ ਦੁਹਹੂੰ:	੯	੧੮੧
ਧਨਾ: ੪	ਹਰਖ ਸੋਗੁ ਦੋਹਾ ਤੇ:	੧੧	੬੯੦
ਗੂਜ: ੫	ਹਰਖ ਸੋਗ ਦੁਹੁ ਮਾ:	੧	੪੯੮
ਸਲੋਕ ਕਬੀਰ	ਹਰਖ ਸੋਗ ਦਾਝੈ ਨ:	੧੩	੧੩੭੪
ਗਉ: ੯	ਹਰਖ ਸੋਗ ਪਰਸੈ:	੫	੨੨੦
ਆਸਾ ੫	ਹਰਖ ਸੋਗ ਬੈਰਾੜ:	੩	੪੦੯
ਮਾਰੂ ੫	ਹਰਖ ਸੋਗ ਲੋਭ ਮੋ:	੬	੧੦੦੩
ਮਾਰੂ ੧	ਹਰਖਹੁ ਸੋਗ ਨ ਮਿ:	੧੬	੧੦੩੪
ਮਾਝ: ਵਾ: ੧	ਹਰਖਹੁ ਸੋਗੁ ਵਿਜੋਗ	੧੭	੧੩੯
ਬਿਲਾ: ੫	ਹਰਿ ਖੋਜਹੁ ਵਡ ਭਾ:	੧੦	੮੪੮
ਕਾਨ: ਵਾਰ੪	ਹਰਿ ਖੇਲੁ ਕੀਆ ਹਰਿ:	੧੩	੧੩੧੪
ਮਾਰੂ ੫	ਹਰਖਵੰਤ ਅਨੰਤ ਦ:	੧੫	੧੦੭੩

ਸਵਯੇ ੫	ਹਰਖਵੰਤ ਅਨੰਤ:	੮	੧੩੮੬
ਰਾਮ ੩	ਹਰਿ ਗਾਉ ਮੰਗਲੁ ਨਿ:	੧੬	੯੨੧
ਸਲੋਕ ੩	ਹਰਿ ਗਿਆਨੀਆ ਕੀ ਰ:	੩	੧੪੧੫
ਵਡ: ੪	ਹਰਿ ਗਾਇ ਮੰਗਲੁ ਰਾ:	੧੧	੫੭੬
ਸਾਰੰ: ੩	ਹਰਿ ਗਹਿਰ ਗੰਭੀਰ:	੧੧	੧੨੩੪
ਰਾਮ: ੫	ਹਰਿ ਗੁਣ ਆਨੰਦ ਗਾ:	੧੩	੯੨੬
ਆਸਾ ੪	ਹਰਿ ਗੁਣ ਸਦਹੀ ਆ:	੧੬	੩੬੫
ਆਸਾ ੪	ਹਰਿ ਗੁਣ ਸਦਹੀ ਆ:	੧੭	੧੧
ਗਉੜੀ ੩	ਹਰਿ ਗੁਣ ਸਾਰੀਤਾਕ:	੧੮	੨੪੨
ਤੁਖਾਰੀ ੪	ਹਰਿ ਗੁਣ ਹਿਰਦੈ ਟਿ:	੧	੧੧੧੬
ਧਨਾ: ੪	ਹਰਿ ਗੁਣ ਕਹਿ ਨ ਸ:	੧੬	੬੬੬
ਸਿਰੀ ੫	ਹਰਿ ਗੁਣ ਗਾਉ ਮਨਾ	੧੧	੫੦
ਰਾਮ: ੧	ਹਰਿ ਗੁਣ ਗਾਇ ਸਦਾ:	੧੫	੯੩੫
ਜੈਤ: ੪	ਹਰਿ ਗੁਣ ਗਾਇ ਸਦਾ:	੬	੬੯੯
ਸੂਹੀ ੩	ਹਰਿ ਗੁਣ ਗਾਇ ਸਦਾ:	੫	੭੬੮
ਪ੍ਰਭਾ: ੫	ਹਰਿ ਗੁਣ ਗਾਏ ਗੁਰ:	੫	੧੩੪੧
ਵਡ: ੫	ਹਰਿ ਗੁਣ ਗਾਇ ਨਿਰ:	੧੩	੫੬੩
ਸੂਹੀ ੫	ਹਰਿ ਗੁਣ ਗਾਇ ਪਰ	੧੧	੭੮੧
ਮਾਝ: ੪	ਹਰਿ ਗੁਣ ਗਾਇ ਮੇਰਾ:	੧੫	੧੦੩
ਗਉ: ੧	ਹਰਿ ਗੁਣ ਗਾਇ ਮਿਲੈ:	੧੫	੨੨੫
ਗਉ: ਵਾਰ੫	ਹਰਿ ਗੁਣ ਗੁੰਫਹੁ ਮ:	੧੬	੩੨੦
ਦੇਵ: ੪	ਹਰਿ ਗੁਣ ਗਾਵੈ ਹਉ:	੩	੫੨੮
ਬਿਲਾ: ੩	ਹਰਿ ਗੁਣ ਗਾਵੈ ਹਉ:	੯	੮੪੧
ਮਾਰੂ ੩	ਹਰਿ ਗੁਣ ਗਾਵੈ ਅੰਦ:	੧੪	੧੦੬੭
ਗੋਂਡ ੫	ਹਰਿ ਗੁਣ ਗਾਵੈ ਸੰਤ:	੫	੮੬੭
ਬਿਲਾਵਲ ੪	ਹਰਿ ਗੁਣ ਗਾਵੈ ਸਦਾ:	੧੨	੮੩੩
ਮਾਝ ੩	ਹਰਿ ਗੁਣ ਗਾਵੈ ਸਬ:	੧੮	੧੨੬
ਮਾਰੂ ੩	ਹਰਿ ਗੁਣ ਗਾਵਹਿ ਅ:	੯	੧੦੪੮
ਗਉ: ੩	ਹਰਿ ਗੁਣ ਗਾਵਹਿ ਸ:	੧੧	੨੩੧
ਗਉ: ੫	ਹਰਿ ਗੁਣ ਗਾਵਹ ਸ:	੧੮	੧੮੫
ਮਾਝ ੩	ਹਰਿ ਗੁਣ ਗਾਵਹਿ ਸ:	੧੪	੧੧੧
ਸੋਰਠ ੫	ਹਰਿ ਗੁਣ ਗਾਵਹੁ ਸ:	੧੬	੬੨੩
ਮਾਰੂ ੩	ਹਰਿ ਗੁਣ ਗਾਵਹਿ ਸ:	੬	੧੦੫੫
ਸਿਰੀ ੩	ਹਰਿ ਗੁਣ ਗਾਵਹਿ ਹ:	੫	੨੮
ਆਸਾ ੪	ਹਰਿ ਗੁਣ ਗਾਵੈ ਹਿਰ:	੪	੩੬੭
ਗਉ: ਵਾਰ ੩	ਹਰਿ ਗੁਣ ਗਾਵਹਿ ਹਰਿ:	੯	੩੧੭
ਸਲੋਕ ੩	ਹਰਿ ਗੁਣ ਗਾਵਹੁ ਕਾ:	੬	੧੪੨੦
ਮਾਰੂ ੫	ਹਰਿ ਗੁਣ ਗਾਵਹੁ ਨੀ:	੩	੧੦੦੧
ਜੈਤ: ੪	ਹਰਿ ਗੁਣ ਗਾਵਹੁ ਮੀ:	੧੧	੬੯੮
ਆਸਾ ੧	ਹਰਿ ਗੁਣ ਗਾਵਹਿ ਮਿ:	੧੨	੪੧੩
ਮਾਰੂ ੧	ਹਰਿ ਗੁਣ ਗਾਵਹਿ ਰ:	੧੪	੧੦੨੫
ਸੋਰਠ ਵਾਰ੪	ਹਰਿ ਗੁਣ ਗਾਵਾ ਹਰਿ:	੬	੬੫੧
ਸੂਹੀ ੩	ਹਰਿ ਗੁਣ ਗਾਵਹਿ ਤ੍ਰਿ:	੪	੭੬੮
ਗੂਜ: ਵਾਰ ੩	ਹਰਿ ਗੁਣ ਗਾਵੈ ਗੁਣ:	੫	੫੧੨
ਬਸੰਤ ੩	ਹਰਿ ਗੁਣ ਗਾਵੈ ਗੁਣੀ:	੧੧	੧੧੭੫

ਮਾਝ ੫	ਹਰਿ ਧੰਨ ਜਿਨੀ ਸੰਜਿ	੯	੧੩੨
ਗਉ: ੫	ਹਰਿ ਧਨੁ ਜਨ ਕਉ:	੨	੨੬੫
ਗੂਜਰੀ ੫	ਹਰਿ ਧਨੁ ਜਾਪਿ ਹਰਿ:	੧੫	੪੯੫
ਗਜਰੀ ੫	ਹਰਿ ਧਨ ਤੇ ਮੈ ਨਵ:	੧	੪੯੬
ਗੂਜਰੀ ੫	ਹਰਿ ਧਨੁ ਤੁਲਹਾ ਹ:	੧੭	੪੯੫
ਮਾਰੂ ੧	ਹਰਿ ਧਨੁ ਨਾਮੁ ਅਸੋ:	੧੮	੧੦੨੯
ਸੂਹੀ ੪	ਹਰਿ ਧਨੁ ਨਿਰਭਉ:	੫	੭੩੪
ਰਾਮ: ੫	ਹਰਿ ਧਨੁ ਪਾਇਆ ਸੋ:	੬	੯੨੯
ਮਲਾ: ੪	ਹਰਿ ਧਨ ਬਨਜਹੁ:	੧੫	੧੨੬੫
ਗੂਜਰੀ ੫	ਹਰਿ ਧਨੁ ਮੇਰੀ ਚਿੰਤ:	੧੮	੪੯੫
ਗਉ: ੫	ਹਰਿ ਧਨੁ ਰਾਸਿ ਸਚੁ:	੧੫	੨੧੭
ਰਾਮ: ੫	ਹਰਿ ਧਨੁ ਰਾਸਿ ਨਿਰਾ:	੧੦	੮੯੨
ਮਾਰੂ ੪	ਹਰਿ ਧਨੁ ਰਾਖਹੁ ਹ:	੬	੯੯੮
ਬਿਲਾ:ਵਾ: ੪	ਹਰਿ ਧਨੁ ਰਤਨ ਜ:	੫	੮੫੩
ਸੂਹੀ ੪	ਹਰਿ ਧਨੁ ਨਤਨ ਜ:	੩	੭੩੪
ਵਡ: ੪	ਹਰਿ ਧਾਰਹੁ ਹਰਿ ਧਾ:	੧	੫੭੫
ਵਡ: ੪	ਹਰਿ ਧਾਰਹੁ ਹਰਿ ਧਾ:	੪	੫੭੫
ਰਾਮ ਸੁੰਦਰ	ਹਰਿ ਧਾਰਿ ਕਿਰਪਾ:	੭	੯੨੩
ਮਾਰੂ ੪	ਹਰਿ ਧਾਰਿ ਕ੍ਰਿਪਾ ਜਗ:	੮	੯੯੬
ਸੂਹੀ ੩	ਹਰਿ ਧੂੜਿ ਦੇਵਹੁ ਮੈ:	੧੪	੭੭੨
ਸੂਹੀ ੪	ਹਰਿ ਧੂੜੀ ਨਾਈਐ ਪੂ:	੬	੭੮੦
ਆਸਾ ੫	ਹਰਿ ਧੂੜੀ ਨਾਈਐ ਮੈ:	੧੫	੪੫੩
ਬਸੰਤ ੩	ਹਥਿ ਨ ਸੇਵਹਿ ਸੇ ਹਰਿ:	੨	੧੧੭੩
ਸਿਰੀ ੫	ਹਰੀ ਨਾਹੀ ਨਹ ਡਡਰੀ:	੯	੪੩
ਮਾਝ ੫	ਹਰਿ ਨਾਹਨ ਮਿਲੀਐ:	੯	੧੩੩
ਬੈਰਾੜੀ ੪	ਹਰਿ ਨਿਕਟਿ ਬਸਤ:	੫	੭੨੦
ਕਾਨ: ਵਾ:੪	ਹਰਿ ਨਿਕਟਿ ਵਸੈ ਜ:	੧੮	੧੩੧੬
ਭੈਰ: ਨਾਮ:	ਹਰਿਨਾਖਸੁ ਜਿਨਿ ਨ:	੧੧	੧੧੬੫
ਬਸੰਤ ਕਬੀਰ	ਹਰਨਾਖਸ ਛੇਦਿਓ:	੧੧	੧੧੯੪
ਬਿਲਾ: ੫	ਹਰਿ ਨਿਗਮੁ ਲਹਹਿ:	੧੫	੮੩੭
ਮਾਰੂ ੩	ਹਰਿ ਨ ਚੇਤੈ ਸਦਾ ਦੁ:	੧੨	੧੦੬੫
ਬਸੰ: ੧	ਹਰਿ ਨ ਚੇਤਹਿ ਮੂੜੇ:	੧੮	੧੧੮੯
ਸਾਰੰ: ੩	ਹਰਿ ਨਦਰਿ ਕਰੇ ਸੋ:	੧੦	੧੨੩੪
ਰਾਮ: ੫	ਹਰਨ ਧਰਨ ਪੁਨ:	੧੧	੯੦੧
ਬਿਲਾ: ੫	ਹਰਿ ਨਾਨਕ ਇਹੁ ਮ:	੧੨	੮੩੮
ਸੋਰ: ੫	ਹਰਿ ਨਾਨਕ ਸਾਚੁ ਵ:	੫	੬੨੮
ਸਿਲਾ: ੫	ਹਰਿ ਨਾਨਕ ਸਰਨਿ:	੧੫	੮੩੮
ਸਿਰੀ: ੫	ਹਰਿ ਨਾਨਕ ਕਦੇ ਨ:	੧੭	੫੨
ਬਿਲਾ: ੫	ਹਰਿ ਨਾਨਕ ਬਿਸਰ:	੯	੮੦੬
ਆਸਾ ੫	ਹਰਿ ਨਾਨਕ ਬੇਧੇ ਚ:	੩	੪੫੪
ਗਉ: ਵਾਰ੫	ਹਰਿ ਨਾਨਕੁ ਮੰਗੈ ਜੋ:	੭	੩੨੧
ਭੈਰਉ ੩	ਹਰਿ ਨ ਬੂਝੈ ਤਿਨਿ ਆ:	੧੫	੧੧੫੪
ਗਉ: ੫	ਹਰਨ ਭਰਨ ਸੰਪੂਰਨਾ:	੬	੨੧੨
ਗਉ: ੫	ਹਰਨ ਭਰਨ ਜਾਕਾ ਨੇ:	੨	੨੮੪
ਗੂਜ: ੫	ਹਰਿ ਨਾਮੁ ਆਉਖਧੁ:	੬	੫੦੨

ਧਨਾ: ੩	ਹਰਿ ਨਾਮੁ ਅਚਰਜੁ:	੩	੬੬੬
ਬਿਲਾ: ੫	ਹਰਿ ਨਾਮੁ ਅਪੁਨਾ ਦੇ:	੬	੮੩੮
ਬਿਲਾਵਲ ੧	ਹਰਿ ਨਾਮੁ ਅੰਮ੍ਰਿਤ ਚਾ:	੧੫	੮੪੩
ਸਾਰੰ: ੫	ਹਰਿ ਨਾਮੁ ਅੰਮ੍ਰਿਤ ਪੀ:	੭	੧੨੨੭
ਕੇਦਾਰਾ ੪	ਹਰਿ ਨਾਮੁ ਅਰਾਧਹਿ:	੩	੧੧੧੮
ਸੂਹੀ ੫	ਹਰਿ ਨਾਮੁ ਅਰਾਧਾਹਿ:	੧੨	੭੮੩
ਬਿਲਾ: ੫	ਹਰਿ ਨਾਮੁ ਅਰਾਧਹਿ:	੧੨	੮੦੨
ਰਾਮ: ਵਾਰ੫	ਹਰਿ ਨਾਮਾ ਅਰਾਹਿ ਮ:	੧੬	੯੫੯
ਗਉ: ਵਾਰ ੩	ਹਰਿ ਨਾਮੁ ਸੁਣਿ ਮੰਨੇ:	੧੮	੩੧੩
ਨਟ: ੫	ਹਰਿ ਨਾਮੁ ਸੁਨਾਵੈ ਨੀ:	੫	੯੮੦
ਕਾਨ: ੫	ਹਰਿ ਨਾਮੋ ਸੋਭਾ ਨਾਮੁ:	੧੫	੧੩੦੨
ਜੈਤ: ੫	ਹਰਿ ਨਾਮੁ ਸਿਮਰਤ:	੨	੭੦੫
ਮਾਝ ੩	ਹਰਿ ਨਾਮ ਸਮਾਲਹ:	੪	੧੨੦
ਆਸਾ: ੪	ਹਰਿ ਨਾਮੁ ਸਲਾਹਹ:	੨	੪੫੦
ਸੋਰਠ ਵਾਰ੪	ਹਰਿ ਨਾਮੁ ਸਲਾਹਿਹੁ:	੧੬	੬੪੫
ਸਿਰੀ ੪	ਹਰਿ ਨਾਮੁ ਸਲਾਹਨਿ:	੨	੪੨
ਸਿਰੀ: ੩	ਹਰਿ ਨਾਮ ਸਲਾਹਨਿ:	੧੪	੨੮
ਸੋਰ: ਵਾਰ ੪	ਹਰਿ ਨਾਮੁ ਸਲਾਹੀ ਰੰ:	੩	੬੫੦
ਬਸੰਤ ੪	ਹਰਿ ਨਾਮ ਸੇਵਹ ਵਿ:	੭	੧੧੭੪
ਵਡ: ਵਾਰ ੪	ਹਰਿ ਨਾਮੁ ਹਮ ਸੇਵ:	੧੩	੫੯੨
ਬਸੰਤ ੩	ਹਰਿ ਨਾਮੈ ਹਮ ਪ੍ਰੀਤਿ:	੧੭	੧੧੭੯
ਵਡ: ਵਾਰ ੪	ਹਰਿ ਨਾਮੁ ਹਮਾਰੀ ਸੰ:	੬	੫੯੨
ਵਡ: ਵਾਰ ੪	ਹਰਿ ਨਾਮੁ ਹਮਾਰਾ ਪੈ:	੩	੫੯੩
ਵਡ: ਵਾਰ ੪	ਹਰਿ ਨਾਮੁ ਹਮਾਰਾ ਪ੍ਰ:	੧੨	੫੯੨
ਵਡ: ਵਾਰ ੪	ਹਰਿ ਨਾਮੁ ਹਮਾਰਾ ਭੋ:	੨	੫੯੩
ਵਡ: ਵਾਰ ੪	ਹਰਿ ਨਾਮੁ ਹਮਾਰਾ ਵ:	੪	੫੯੩
ਸਿਰੀ ੪	ਹਰਿ ਨਾਮਾ ਹਰਿ ਹਰਿ:	੧੮	੭੬
ਮਲਾ: ੩	ਹਰਿ ਨਾਮਾ ਹਰਿ ਟੇਕ:	੧੨	੧੨੭੬
ਗੂਜ: ੧	ਹਰਿ ਨਾਮੁ ਹਿਰਦੈ ਪ:	੧੮	੫੦੫
ਵਡ: ੪	ਹਰਿ ਨਾਮੋ ਹਰਿ ਨਾਮੁ:	੭	੫੭੩
ਵਡ: ੪	ਹਰਿ ਨਾਮੋ ਹਰਿ ਨਾਮੁ:	੭	੫੭੨
ਆਸਾ ੪	ਹਰਿ ਨਾਮੋ ਹਰਿ ਨਾਮੁ:	੬	੪੪੨
ਵਡ: ੪	ਹਰਿ ਯਾਮੋ ਹਰਿ ਨਾਮੁ:	੧੬	੫੭੩
ਪ੍ਰਭਾ: ੪	ਹਰਿ ਨਾਮਾ ਹਰਿ ਮੀਠ:	੧੬	੧੩੩੫
ਪ੍ਰਭਾ: ੩	ਹਰਿ ਠਾਮਾ ਹਰਿ ਮਨ:	੧੬	੧੩੪੬
ਸੂਹੀ ੪	ਹਰਿ ਨਾਮਾ ਹਰਿ ਰੰਗੁ:	੧੮	੭੩੧
ਵਡ: ਵਾਰ ੪	ਹਰਿ ਨਾਮੈ ਕਾ ਹਮ ਲੇ:	੪	੫੯੩
ਬਸੰ: ੩	ਹਰਿ ਨਾਮੈ ਕੇ ਹੋਵਰੁ:	੧੦	੧੧੮੫
ਰਾਮ: ਵਾਰ੩	ਹਰਿ ਨਾਮੁ ਕਦੇ ਨ ਚੇ:	੩	੯੪੮
ਸਾਰੰ: ਵਾ: ੪	ਹਰਿ ਨਾਮੁ ਕਦੇ ਨ ਚੇ:	੧੭	੧੨੪੭
ਗਾਥਾ ੫	ਹਰਿ ਨਾਮ ਗੁਣ ਰਮਣੰ:	੧੫	੧੩੬੦
ਮਾਰੂ ੩	ਹਰਿ ਨਾਮ ਚੇਤਾ ਅਵ:	੧੦	੧੦੪੮
ਮਲਾ: ੩	ਹਰਿ ਨਾਮੁ ਚਿਤਿ ਨ ਆ:	੭	੧੨੭੭
ਰਾਮ: ੧	ਹਰਿ ਨਾਮੁ ਚੇਤਿ ਫਿਰਿ:	੯	੯੩੨
ਸੂਹੀ ੩	ਹਰਿ ਨਾਮਿ ਚਿਤੁ ਲਾਏ:	੨	੭੭੧

ਸਿਰੀ ੧	ਹਰਿ ਵਰੁ ਸੁਹਾਗੋ ਮ:	੯	੫੬੮
ਆਸਾ ੧	ਹਰਿ ਵਰੁ ਘਰਿ ਸੋਹਾ:	੧੬	੫੮
ਸਿਰੀ: ੧	ਹਰਿ ਵਰੁ ਜਿਨਿ ਪਾਇਆ:	੩	੩੫੩
ਮਲਾ: ੧	ਹਰਿ ਵਰੁ ਨਾਰ ਸੁਹਾ:	੧੧	੫੬
ਆਸਾ ੩	ਹਰਿ ਵਰਿ ਨਾਰਿ ਭਈ:	੧੧	੧੨੫੪
ਰਾਮ: ੫	ਹਰਿ ਵਰੁ ਪਾਇਆ ਕਾ:	੨	੪੨੮
ਸਿਰੀ: ੩	ਹਰਿ ਵਰੁ ਪਾਇਨਿ ਘ:	੧੧	੩੮
ਵਡ: ੩	ਹਰਿ ਵਰੁ ਰਾਵਹਿ ਸ:	੭	੫੬੮
ਰਾਮ: ਵਾਰ੧	ਹਲੁ ਹਲੰਤੀ ਹਾਲਿ ਚਿ:	੫	੯੫੫
ਗਉ: ੪	ਹਲੁ ਜੋਤੈ ਉਦਮੁ ਕਰੈ	੭	੧੬੬
ਧਨਾ: ੫	ਹਲਤੁ ਸੁਖੁ ਪਲਤ ਸੁ:	੧੨	੬੮੩
ਗਉ: ੧	ਹਲਤਿ ਨ ਸੋਭਾ ਪਲਤਿ	੪	੧੫੫
ਮਾਝ ੩	ਹਲਤਿ ਨ ਸੋਭਾ ਪਲਤ:	੧੫	੧੨੭
ਗੂਜ: ਵਾਰ੩	ਹਲਤਿ ਪਲਤਿ ਓਹਿ:	੯	੫੧੧
ਆਸਾ ੫	ਹਲਤਿ ਪਲਤਿ ਸਹਾ:	੮	੪੦੫
ਸਿਰੀ: ੩	ਹਲਤਿ ਪਲਤਿ ਸੁਖੁ:	੨	੩੦
ਧਨਾ: ੪	ਹਲਤਿ ਪਲਤਿ ਸੋਭਾ:	੧੦	੬੯੦
ਮਾਝ ੫	ਹਲਤ ਪਲਤ ਸਵਾ:	੬	੧੩੬
ਸੋਰਠ ੫	ਹਲਤੁ ਪਲਤੁ ਸਵਾ:	੧੩	੬੪੧
ਰਾਮਕਲੀ ੫	ਹਲਤੁ ਪਲਤੁ ਹੋਹਿ:	੧੫	੮੯੫
ਜੈਤ: ੪	ਹਲਤਿ ਪਲਤਿ ਹਰਿ:	੭	੬੯੮
ਸੂਹੀ ੪	ਹਲਤਿ ਪਲਤਿ ਹਰਿ:	੪	੭੩੪
ਭੈਰ: ੫	ਹਲਤਿ ਪਲਤਿ ਜਾਕੀ:	੫	੧੧੩੭
ਪ੍ਰਭਾਤੀ ੫	ਹਲਤੁ ਪਲਤੁ ਜਿਨਿ:	੧੨	੧੩੩੮
ਪ੍ਰਭਾਤੀ ੪	ਹਲਤਿ ਪਲਤਿ ਜਨ:	੧੬	੧੩੩੬
ਧਨਾ: ੫	ਹਲਤਿ ਪਲਤਿ ਤਾਕੈ:	੧੩	੬੭੬
ਰਾਮਕਲੀ ੫	ਹਲਤਿ ਪਲਤਿ ਤੁਧੁ:	੧੪	੮੯੫
ਮਾਝ ੫	ਹਲਤ ਪਲਤ ਤਿਨੀ:	੫	੧੨੩
ਭੈਰ: ੫	ਹਲਤਿ ਪਲਤਿ ਤੁਮ:	੮	੧੧੪੮
ਰਾਮਕਲੀ ੫	ਹਲਤਿ ਪਲਤਿ ਤੇਰਾ:	੫	੮੯੬
ਗਉ: ੫	ਹਲਤ ਪਲਤ ਦੁਇ ਲੇ:	੪	੨੯੩
ਨਟ: ੪	ਹਲਤਿ ਪਲਤਿ ਦੁਖ:	੮	੯੮੧
ਗਉ: ਵਾ: ੩	ਹਲਤੁ ਪਲਤੁ ਦੋਵੈ:	੧੧	੩੧੪
ਗਉ: ਵਾਰ੪	ਹਲਤੁ ਪਲਤੁ ਦੋਵੈ:	੧੭	੩੦੬
ਮਾਝ ੩	ਹਲਤੁ ਪਲਤੁ ਦੋਵੈ:	੧੦	੧੨੯
ਆਸਾ ੧	ਹਲਤਿ ਪਲਤਿ ਨਿਤ:	੧੫	੪੧੨
ਮਾਰੂ ੪	ਹਲਤਿ ਪਲਤਿ ਨਾਲਿ:	੨	੯੯੬
ਖਿਲਾ: ੫	ਹਲਤ ਪਲਤ ਪਾਰ:	੧੭	੮੨੫
ਸੋਰ: ੫	ਹਲਤੁ ਪਲਤੁ ਪ੍ਰਭ:	੧	੬੨੧
ਸਿਰੀ: ੫	ਹਲਤਿ ਪਲਤਿ ਮੁਖ:	੬	੪੬
ਧਨਾ: ੪	ਹਲਤਿ ਪਲਤਿ ਮੁਖ:	੧	੬੭੦
ਗਉ: ੫	ਹਲਤਿ ਪਲਤਿ ਮੁਖੁ:	੧੨	੩੦੭
ਕਾਨ: ੫	ਹਲਿਤ ਪਲਤਿ ਮੁਖੁ:	੧੦	੧੨੯੮
ਆਸਾ ੪	ਹਲਤਿ ਪਲਤਿ ਰਾਮ:	੨	੪੪੩
ਸੂਹੀ ੪	ਹਲਤੈ ਵਿਚ ਸਾਕਤ:	੮	੭੩੪

ਰਾਮ ਵਾ: ੧	ਹਲੁ ਬੀਚਾਰ ਵਿਕਾਰ:	੩	੯੫੫
ਤਿਲੰ: ਨਾਮ:	ਹਲੇ ਯਾਰਾ ਹਲੇ ਯਾਰਾ:	੧੫	੭੨੭
ਤਿਲੰ: ੫	ਹਵਾਲ ਮਾਲੂਮ ਕਰਦੰ:	੧੭	੭੨੩
	(ਹਾ)		
ਧਨਾ: ੪	ਹਾਇ ਹਾਇ ਕਰੇ ਦਿਨੁ:	੧੨	੬੯੦
ਮਲਾਰ ੫	ਹਾਹਾ ਹੂਹੂ ਗੰਧ੍ਰਬ:	੭	੧੨੭੨
ਗਉ: ਕਬੀਰ	ਹਾਹਾ ਹੋਤ ਹੋਇ ਨ:	੧੫	੩੪੨
ਆਸਾ ੩	ਹਾਹੈ ਹਰਿ ਕਥਾ ਬੂਝੁ:	੧੩	੪੩੫
ਆਸਾ ੧	ਹਾਹੈ ਹੋਰੁ ਨ ਕੋਈ ਦਾ:	੯	੪੩੪
ਜੈਤ: ੫	ਹਾਹਾ ਕਰਤ ਬਿਹਾਨੀ:	੫	੭੦੦
ਧਨਾ: ੫	ਹਾਹਾ ਪ੍ਰਭ ਰਾਖਿ ਲੇਹੁ	੧੦	੬੭੫
ਟੋਡੀ ੫	ਹਾਂਹਾਂ ਲਪਟਿਓ ਰੇ ਮੂ:	੪	੭੧੫
ਸਵਯੇ ੫	ਹਾਕਿ ਬਲਿ ਬਲਿ ਬਲਿ:	੮	੧੩੮੫
ਸਵਯੇ ੫	ਹਾਕਿ ਬਲਿ ਬਲਿ ਬਲਿ:	੪	੧੩੮੬
ਸਵਯੇ ੫	ਹਾਂਕਿ ਬਲਿ ਬਲਿ ਬਲਿ:	੧੧	੧੩੮੫
ਸਵਯੇ ੫	ਹਾਂਕਿ ਬਲਿ ਬਲਿ ਬਲਿ:	੭	੧੩੮੬
ਵਡ: ੧	ਹਾਕਾਰਾ ਆਇਆ ਜਾਤਿ:	੮	੫੮੨
ਮਲਾ: ੩	ਹਾਜਰੁ ਹਜੂਰਿ ਹਰਿ:	੧੮	੧੨੬੧
ਤਿਲੰ: ਨਾਮ:	ਹਾਜਰਾ ਹਜੂਰਿ ਦਰਿ	੧੩	੭੨੭
ਸਿਰੀ: ੧	ਹਾਟ ਪਟਣ ਗੜ ਕੋਠ	੮	੫੭
ਰਾਮਕਲੀ ੧	ਹਾਟ ਪਟਣੁ ਘਰੁ ਗੁਰੂ:	੩	੯੩੯
ਰਾਮਕਲੀ ੧	ਹਾਟੀ ਬਾਟੀ ਨੀਦ ਨ ਆ:	੨	੯੩੯
ਰਾਮਕਲੀ ੧	ਹਾਟੀ ਬਾਟੀਰਹਹਿ ਨਿ:	੧੮	੯੩੮
ਮਾਰੂ ਵਾਰ ੫	ਹਾਠਾ ਦੋਵੇਂ ਕੀਤੀਓਨਿ:	੧੦	੧੦੯੬
ਗੋਂਡ ਕਬੀਰ	ਹਾਡ ਜਲੇ ਜੈਸੇ ਲਕ:	੧੦	੮੭੦
ਸੋਰਠ ਰਵ:	ਹਾਡ ਮਾਸ ਨਾੜੀ ਕੋ ਪਿੰ:	੩	੬੫੯
ਸੋਰਠ ੧	ਹਾਣੁ ਹਟੁ ਕਰ ਆਰਜਾ:	੧੨	੫੯੫
ਮਾਰੂ ੫	ਹਾਥਿ ਹਮਾਰੈ ਕਛੂਐ ਨਾ:	੮	੧੦੮੬
ਮਾਰੂ ੧	ਹਾਥਕ ਮੰਡਲੁ ਕਾਪੜੀ:	੮	੧੦੧੩
ਚੁਨਹੇ ੫	ਹਾਥਿ ਕਲੰਮ ਅਗੰਮ:	੧੪	੧੩੬੧
ਗਉ: ੫	ਹਾਥਿ ਕਲੰਮ ਅਗੰਮ ਮ:	੧੪	੨੬੧
ਭੈਰ: ੩	ਹਾਥਿ ਖੜਗੁ ਕਰਿ ਧਾ:	੯	੧੧੩੩
ਆਸਾ ੫	ਹਾਥਿ ਚੜਿਓ ਹਰਿ ਸਾ:	੧੧	੩੯੩
ਗਉ: ਕਬੀ:	ਹਾਥ ਤਡੋਰ ਮੁਖਿ ਖਾ:	੧੪	੩੨੬
ਸੋਰਠ ੫	ਹਾਥਿ ਦੇਇ ਜਿਨਿ ਰਾਖੇ:	੨	੬੩੧
ਧਨਾ: ੫	ਹਾਥ ਦੇਇ ਰਾਖਿਓ ਅ:	੪	੬੭੫
ਸਾਰੰਗ ੫	ਹਾਥ ਦੇਇ ਰਾਖਿਓ ਕ:	੯	੧੨੦੯
ਧਨਾ: ੫	ਹਾਥ ਦੇਇ ਰਾਖੈ ਅਪਨੇ:	੨	੬੮੨
ਬਿਲਾ: ੫	ਹਾਥ ਦੇਇ ਰਾਖੈ ਅਪ:	੧੫	੮੨੩
ਸੋਰਠ ੫	ਹਾਥ ਦੇਇ ਰਾਖੇ ਕਰਿ:	੧੮	੬੧੯
ਬਿਲਾ: ੫	ਹਾਥ ਦੇਇ ਰਾਖੇ ਕਰਿ:	੧੪	੮੨੫
ਟੋਡੀ ੫	ਹਾਥ ਦੇਇ ਰਾਖੇ ਜਨ:	੧੫	੭੧੪
ਸਾਰੰਗ ੫	ਹਾਥ ਦੇਇ ਰਾਖੈ ਪ੍ਰਭਿ:	੧੩	੧੨੧੪
ਦੇਵ: ੫	ਹਾਥ ਦੇਇ ਰਾਖੈ ਪਰ:	੧੬	੫੩੨
ਸਲੋ: ਕਬੀ	ਹਾਥ ਪਾਉ ਕਰਿ ਕਾਮੁ:	੧	੧੩੭੬

ਮਾਰੂ ੩	ਹੁਕਮੀ ਬੰਦਾ ਹੁਕਮੁ:	੧੬	੧੦੫੪
ਆਸਾ ੫	ਹੁਕਮੇ ਬਾਧਾ ਕਾਰ ਕ:	੧੭	੩੯੦
ਮਲਾ: ੧	ਹੁਕਮੇ ਬਾਧਾ ਕਾਰ ਕ:	੧੨	੧੨੭੫
ਮਾਰੂ ੧	ਹੁਕਮੀ ਬਾਧੇ ਪਾਸੈ ਖੇ:	੧੮	੧੦੧੫
ਸੋਰਠ ੧	ਹੁਕਮੇ ਬੰਨ ਚਲਾਈ:	੧੧	੬੩੬
ਮਾਰੂ ੧	ਹੁਕਮੁ ਭਇਆ ਚਲ:	੫	੧੦੨੮
ਸੋਰ: ੧	ਹੁਕਮੁ ਭਇਆ ਬਾਹਰੁ:	੩	੫੯੬
ਮਾਰੂ ੧	ਹੁਕਮੁ ਭਇਆ ਰਹ:	੪	੧੦੧੨
ਸਿਰੀ: ੧	ਹੁਕਮੀ ਭਾਡੇ ਸਾਜਿਆ:	੬	੭੩
ਗੂਜ: ਵਾਰ ੩	ਹੁਕਮੁ ਭੀ ਤਿਨਾ ਮਨਾ:	੧੪	੫੧੦
ਗੂਜ: ਵਾਰ ੫	ਹੁਕਮੇ ਭਵਜਲ ਮੰ:	੨	੫੧੮
ਸੋਰਠ ੧	ਹੁਕਮੇ ਭਵੈ ਭਵਾਈ:	੧੩	੬੩੬
ਮਾਰੂ ੫	ਹੁਕਮੇ ਮੁਕਤੀ ਹੁਕਮੇ:	੧੨	੧੦੮੧
ਆਸਾ ਵਾ:੧	ਹੁਕਮਿ ਸੰਨਿਐ ਹੋਵੈ:	੧੩	੪੭੧
ਮਾਰੂ ੩	ਹੁਕਮੁ ਮੰਨੇ ਸੋਈ ਸੁ:	੧੧	੧੦੫੫
ਗੂਜ: ਵਾ: ੫	ਹੁਕਮੁ ਮੰਨਿ ਸੁਖੁ ਪਾ:	੧੪	੫੧੦
ਬਸੰਤ ੩	ਹੁਕਮੁ ਮੰਨੇ ਸੋ ਜਨ:	੬	੧੧੭੫
ਮਾਝ ਵਾਰ ੧	ਹੁਕਮ ਮਨੇ ਸਿਰਦਾ:	੧੫	੧੪੨
ਮਾਰੂ ੩	ਹੁਕਮੇ ਮੰਨੇ ਹੁਕਮੇ ਵ:	੧	੧੦੫੪
ਰਾਮ: ੩	ਹੁਕਮੁ ਮੰਨਿਹੁ ਗੁਰੂ:	੪	੯੧੮
ਵਡ: ੩	ਹੁਕਮੁ ਮੰਨਹਿ ਤਾ ਹ:	੧੩	੫੬੦
ਰਾਮ ਵਾਰ ੫	ਹੁਕਮਿ ਮਰੈ ਹੁਕਮੈ:	੧੩	੯੬੨
ਵਡ: ੪	ਹੁਕਮਿ ਮਿਲਾਈ ਸਹ:	੩	੫੬੯
ਗਉ: ੩	ਹੁਕਮੇ ਮੈਲੇ ਸਬਦ:	੧੭	੧੫੭
ਸਾਰੰ: ਵਾ: ੧	ਹੁਕਮਿ ਰਹਾਏ ਆਪ:	੯	੧੨੪੧
ਮਾਰੂ ਵਾਰ ੧	ਹੁਕਮਿ ਰਜਾਈ ਸਾਥ:	੮	੧੦੯੦
ਜਪੁ	ਹੁਕਮਿ ਰਜਾਈ ਚਲਣਾ:	੭	੧
ਆਸਾ ੧	ਹੁਕਮਿ ਰਜਾਈ ਜੋ ਚ:	੫੪	੪੨੧
ਮਲਾਰ ਵਾ:੧	ਹੁਕਮੀ ਲਿਖੈ ਸਿਰਿ ਲੇ:	੬	੧੨੮੦
ਆਸਾ ੩	ਹੁਕਮੀ ਵਜਹੁ ਲਿਖਾ:	੧੮	੪੧੯
ਮਾਝ ੫	ਹੁਕਮੀ ਵਰਸਣ ਲਾਗਾ:	੯	੧੦੪
ਮਾਝ ੩	ਹੁਕਮੇ ਵਰਤੈ ਅੰਮ੍ਰਿਤ:	੧੮	੧੧੮
ਰਾਮਕਲੀ ੩	ਹੁਕਮੁ ਵਰਤਾਏ ਆ:	੧੧	੯੨੦
ਆਸਾ ੧	ਹੁਕਮੇ ਵਰਤੈ ਜੋਤਿ:	੧੦	੪੧੪
ਸਲੋਕ ੪	ਹੁਕਮੁ ਵਰਤੁ ਨੇਮੁ:	੧	੧੪੨੩
ਧਨਾ: ੧	ਹੁਣਿ ਉਠਿ ਚਲਣਾ ਮੁ:	੮	੬੬੧
ਸਿਰੀ: ੫	ਹੁਣਿ ਹੁਕਮੁ ਹੋਆ ਮਿ:	੩	੭੪
ਮਾਝ ੫	ਹੁਣ ਕਦੁ ਮਿਲੀਐ ਪ੍ਰਿਅ:	੧੮	੯੬
ਸੋਰਠ ੫	ਹੁਣਿ ਨਹੀ ਸੰਦੇਸਰੋ:	੯	੬੨੪
ਰਾਮਕਲੀ ੫	ਹੁਣਿ ਪਾਇਆ ਗੁਰੁ ਗੋ:	੧੭	੮੮੬
ਆਸਾ ੪	ਹਣਿ ਵਤੈ ਹਰਿ ਨਾਮੁ:	੯	੪੫੦
ਸਵਯੇ ੪	ਹੁਤੀ ਜੁ ਪਿਆਸ ਪਿਊ:	੩	੧੪੦੦
ਆਸਾ ਵਾਰ੧	ਹੁਰਮਤਿ ਤਿਸਨੋ ਅਗ:	੧੫	੪੭੪
	(ਹੂ)		
ਮਾਰੂ ੫	ਹੂਰ ਨੂਰ ਮੁਸਕ ਖੁ:	੧	੧੦੮੪

	(ਹੇ)		
ਸਹਸ ੫	ਹੇ ਅਚੁਤ ਸਰਣਿ ਸੰਤ:	੧੮	੧੩੫੪
ਗਉ: ੫	ਹੇ ਅਚੁਤ ਹੈ ਪਾਰਬ੍ਰ:	੧੬	੨੬੧
ਸਹਸ: ੫	ਹੇ ਅਜਿਤ ਸੂਰ ਸੰਗ੍ਰਾਮੰ:	੩	੧੩੫੮
ਗਉ: ੫	ਹੇ ਅਪਰੰਪਰ ਹਰਿ ਹ:	੧੭	੨੬੧
ਸਹਸ: ੫	ਹੇ ਸੰਸਾਰ ਤਾਪ ਹਰ:	੧੫	੧੩੫੮
ਗਉ: ੫	ਹੇ ਸੰਗੀ ਹੈ ਨਿਰੰਕਾਰ:	੧੭	੨੬੧
ਮਲਾ: ੫	ਹੇ ਸਮ੍ਰਥ ਅਗਮ ਪੂ:	੫	੧੨੭੩
ਗਉ: ੫	ਹੇ ਸੰਤਹ ਕੈ ਸਦਾ ਸੰ:	੧੮	੨੬੧
ਸਹਸ: ੫	ਹੇ ਸਰਣਿ ਜੋਗ ਦਯਾ:	੧੫	੧੩੫੮
ਮਲਾ: ਵਾਰ੧	ਹੇਕੋ ਪਾਧਰੁ ਹੇਕੁਦ:	੫	੧੨੭੯
ਸਹਸ: ੫	ਹੇ ਕਾਮੰ ਨਰਕ ਬਿਸ੍ਰਾਮੰ:	੫	੧੩੫੮
ਸਹਸ: ੫	ਹੇ ਕਲਿ ਮੂਲਿ ਕ੍ਰੋਧੰ ਕ:	੭	੧੩੫੮
ਗਉ: ੫	ਹੇ ਗੋਬਿੰਦ ਹੇ ਗੁਣ ਨਿ:	੧੭	੨੬੧
ਮਲਾਰ ੫	ਹੇ ਗੋਬਿੰਦ ਹੇ ਗੁਪਾਲ:	੪	੧੨੭੩
ਸਹਸ: ੫	ਹੇ ਗੋਬਿੰਦ ਕਰਤ ਮਇ:	੧੦	੧੩੫੫
ਸਹਸ: ੫	ਹੇ ਜਿਹਬੇ ਹੇ ਰਸਗੇ:	੧੬	੧੩੫੯
ਗਉ: ੫	ਹੇ ਜਿਹਵੇ ਤੂੰ ਰਾਮ ਗ:	੧੪	੧੮੦
ਸਹਸ: ੫	ਹੇ ਜਨਮ ਮਰਣ ਮੂਲੰ:	੧੨	੧੩੫੮
ਗਉ: ੫	ਹੇ ਠਾਕੁਰ ਹਉ ਦਾਸ:	੧੮	੨੬੧
ਮਾਰੂ ੧	ਹੇਤ ਕੇ ਬੰਧਨ ਤੋੜ:	੮	੯੯੩
ਵਡਾ ੩	ਹੇਤੇ ਪਲਚਾਈ ਪੁਰ:	੧੧	੫੭੧
ਭੈਰਉ ੫	ਹੇਤ ਰੋਗਕਾ ਸਗਲ:	੧੮	੧੧੪੦
ਸਹਸ: ੫	ਹੇ ਪਪੀਲਕਾ ਗ੍ਰਸਟੇ:	੧੮	੧੩੫੯
ਸਹਸ: ੫	ਹੇ ਪ੍ਰਾਣ ਨਾਥ ਗੋਬਿੰਦ:	੧੬	੧੩੫੮
ਗਉੜੀ ੫	ਹੇ ਪੂਰਨ ਹੇ ਸਰਬ ਮੈ:	੧੬	੨੬੧
ਗਉ: ੫	ਹੇਰਉ ਘਟਿ ਘਟਿ ਸ:	੧੬	੨੬੦
ਬਿਹਾ: ੪	ਹੇ ਰਸਨਾ ਜਪਿ ਗੋਬਿੰ:	੧੧	੫੪੧
ਰਾਮ: ੧	ਹੇਰਤ ਹੇਰਤ ਹੇ ਸਖੀ:	੧੧	੯੩੭
ਸਲੋਕ ਕਬੀਰ	ਹੇਰਾ ਰੋਟੀ ਕਾਰਨੇ ਗ:	੧੩	੧੩੭੪
ਸਹਸ: ੫	ਹੇ ਲੋਭਾ ਲੰਪਟ ਸੰਗ:	੯	੧੩੫੮
ਸਲੋ: ਫਰੀ:	ਹੇੜਾ ਜਲੈ ਮਜੀਠ ਜਿ:	੨	੧੩੭੯
ਸਲੋਕ ਫਰੀ:	ਹੇੜੇ ਮੁਤੀ ਧਾਹ ਸੇ ਜਾ:	੧੮	੧੩੮੧
	(ਹੈ)		
ਸਾਰੰ: ਵਾਰ੧	ਹੈ ਹੈ ਆਖਾ ਕੋਟਿ ਕੋਟਿ:	੯	੧੨੪੧
ਮਾਰੂ ੫	ਹੈ ਹੋਸੀ ਆਹੇ	੧੪	੧੦੦੫
ਸਲੋਕ ੧	ਹੈਹੈ ਕਰਿਕੈ ਓਹਿ ਕਰੇ:	੧੧	੧੪੧੦
ਆਸਾ ੧	ਹੈ ਹਜੂਰਿ ਹਾਜਰ ਆ:	੧੨	੩੫੨
ਭੈਰ:ਕਬੀਰ	ਹੈ ਹਜੂਰਿ ਕਰ ਦੂਰਿ:	੧੮	੧੧੫੯
ਧਨਾ: ੫	ਹੈ ਕੋਊ ਐਸੋ ਹਮਰਾ:	੧੦	੬੭੪
ਫੁਨਹੇ ੫	ਹੈ ਕੋਊ ਐਸਾ ਮੀਤੁ ਜਿ:	੨	੧੩੬੩
ਗਉ: ੫	ਹੈ ਕੋਈ ਐਸਾ ਹਉਮੈ:	੧੦	੨੧੨
ਵਡ: ੫	ਹੈ ਕੋਈ ਸਾਜਣੁ ਪਰ:	੧੧	੫੬੨
ਰਾਮਕਲੀ ੫	ਹੈ ਕੋਈ ਸਾਜਨ ਸੰਤ:	੧੩	੯੨੮
ਗਉ: ੫	ਹੈ ਕੋਈ ਰਾਮ ਪਿਆਰੋ:	੧੪	੨੦੩

ਆਸਾ ੩	ਕਹਣੈ ਕਥਨਿ ਨ ਪਾਇ:	੩	੩੬੨
ਸੋਰਠ ੫	ਕਹਣੈ ਕਥਨਿ ਨ ਭੀ:	੧	੬੨੫
ਆਸਾ ੧	ਕਹਣਿ ਕਥਨਿ ਵਾਰਾ:	੧੩	੩੫੨
ਮਾਰੂ ੫	ਕਹਣ ਨ ਜਾਈ ਅੰਤ:	੧੫	੧੦੭੯
ਆਸਾ ੧	ਕਹਣੁ ਨ ਜਾਈ ਤੇਰੀ:	੩	੩੪੯
ਆਸਾ ੧	ਕਹਣੁ ਨ ਜਾਈ ਤੇਰੀ:	੧੧	੯
ਆਸਾ ੧	ਕਹਣੈ ਵਾਲੇ ਤੇਰੇ ਰ:	੧	੩੪੯
ਆਸਾ ੧	ਕਹਣੈ ਵਾਲੇ ਤੇਰੇ ਰ:	੯	੯
ਧਨਾ: ੧	ਕਹਤਉ ਤੜਤਉ:	੨	੬੮੬
ਮਲਾ: ਵਾ: ੧	ਕਹਾ ਤੇ ਆਇਆ ਕਹਾ	੬	੧੨੮੯
ਸਵਯੇ ੩	ਕਹਤਿਅਹੁ ਕਹਤੀ	੧੮	੧੩੯੫
ਰਾਮ: ੧	ਕਹਾ ਤੇ ਆਵੈ ਕਹਾ ਇ:	੭	੯੪੦
ਬਿਲਾ: ੩	ਕਹਤ ਸੁਣਤ ਸਭੇ	੧	੭੯੮
ਸਾਰੰਗ ੫	ਕਹਤ ਸੁਨਤ ਕਿਛੁ	੧੦	੧੨੨੧
ਗਉੜੀ ੫	ਕਹਤ ਸੁਨਤ ਕਛੁ:	੬	੨੫੧
ਆਸਾ ਕਬੀਰ	ਕਹਤ ਕਬੀਰ ਉਆ:	੫	੪੮੧
ਗਉੜੀ ਕਬੀ:	ਕਹਤ ਕਬੀਰ ਅਕੁ:	੧੫	੩੩੨
ਧਨਾ ਕਬੀ:	ਕਹਤ ਕਬੀਰ ਅਵ:	੯	੬੯੨
ਬਿਲਾ: ਕਬੀ:	ਕਹਤ ਕਬੀਰ ਸਗ:	੭	੮੫੬
ਪ੍ਰਭਾਤੀ ਕਬੀ:	ਕਹਤੁ ਕਬੀਰ ਸੁਨਹੁ ਨਰ	੧੬	੧੩੪੯
ਗਉੜੀ ਕਬੀ:	ਕਹਤ ਕਬੀਰ ਸੁਨਹੁ ਮਨ:	੩	੩੩੦
ਗੂਜਰੀ ਕਬੀ:	ਕਹਤ ਕਬੀਰ ਸੁਨਹੁ ਮੇਰੀ	੧੮	੫੨੪
ਆਸਾ ਕਬੀਰ	ਕਹਤ ਕਬੀਰ ਸੁਨਹੁ ਮੇਰੀ:	੩	੪੮੪
ਆਸਾ ਕਬੀਰ	ਕਹਤ ਕਬੀਰ ਸੁਨਹੁ ਰੇ ਸੰ:	੧੩	੪੭੯
ਗਉ: ਕਬੀਰ	ਕਹਤ ਕਬੀਰ ਸੁਨਹੁ ਰੇ ਸੰ:	੧੫	੩੩੩
ਮਾਰੂ ਕਬੀਰ	ਕਹਤ ਕਬੀਰ ਸੁਨਹੁ ਰੇ ਸੰ:	੯	੧੧੦੬
ਆਸਾ ਕਬੀਰ	ਕਹਤ ਕਬੀਰ ਸੁਨਹੁ ਰੇ ਸੰ:	੬	੪੭੭
ਰਾਮ: ਕਬੀਰ	ਕਹਤੁ ਕਬੀਰ ਸੁਨਹੁ ਰੇ ਸੰ:	੧੬	੯੭੦
ਕੇਦਾਰਾਕਬੀ:	ਕਹਤੁ ਕਬੀਰ ਸੁਨਹੁ ਰੇ ਸੰ:	੧੩	੧੧੨੩
ਆਸਾ ਕਬੀ:	ਕਹਤ ਕਬੀਰ ਸੁਨਹੁ ਰੇ ਸੰ:	੩	੪੭੮
ਬਿਲਾ: ਕਬੀਰ	ਕਹਤ ਕਬੀਰ ਸੁਨਹੁ ਰੇ ਸੰ:	੧੦	੮੫੫
ਧਨਾ: ਕਬੀ:	ਕਹਤ ਕਬੀਰ ਸੁਨਹੁ ਰੇ ਪ੍ਰਾ:	੩	੬੯੨
ਸੋਰਠ ਕਬੀਰ	ਕਹਤ ਕਬੀਰ ਸੁਨਹੁ ਰੇ ਪ੍ਰਾ:	੧੩	੬੫੪
ਆਸਾ ਕਬੀ:	ਕਹਤ ਕਬੀਰ ਸੁਨਹੁ ਰੇ ਲੋ:	੯	੪੮੫
ਆਸਾ ਕਬੀ:	ਕਹਤ ਕਬੀਰ ਸੁਨਹੁ ਰੇ ਲੋ:	੯	੪੮੧
ਧਨਾ: ਕਬੀ:	ਕਹਤ ਕਬੀਰ ਸੁਨਹੁ ਰੇ ਲੋ:	੬	੬੯੨
ਭੈਰ: ਕਬੀਰ	ਕਹਤ ਕਬੀਰ ਹਉ:	੯	੧੧੬੦
ਸੋਰਠ ਕਬੀ:	ਕਹਤ ਕਬੀਰ ਕੋਈ:	੮	੬੫੬
ਆਸਾ ਕਬੀਰ	ਕਹਤ ਕਬੀਰ ਕਾਰ:	੧੩	੪੮੪
ਪ੍ਰਭਾ ਕਬੀ:	ਕਹਤ ਕਬੀਰ ਕਿਲ:	੯	੧੩੪੯
ਗਉ: ਕਬੀਰ	ਕਹਤ ਕਬੀਰ ਚੇਤਿ:	੧੬	੩੨੬
ਸਿਰੀ ਕਬੀਰ	ਕਹਤ ਕਬੀਰ ਛੋਡਿ ਬਿ:	੨	੯੨
ਆਸਾ ਕਬੀਰ	ਕਹਤ ਕਬੀਰ ਜੁ ਬਿ:	੧੨	੪੮੧
ਆਸਾ ਕਬੀਰ	ਕਹਤ ਕਬੀਰਾ ਜੋ ਹ:	੧੪	੪੮੦
ਭੈਰ: ਕਬੀਰ	ਕਹਤ ਕਬੀਰ ਜੀਤਿ:	੧੨	੧੧੫੯

ਗਉੜੀ ਕਬੀ:	ਕਹਤ ਕਬੀਰ ਨਵੈ:	੧੩	੩੩੯
ਆਸਾ ਕਬੀ:	ਕਹਤ ਕਬੀਰ ਪੰਚ:	੮	੪੮੨
ਆਸਾ ਕਬੀ:	ਕਹਤ ਕਬੀਰ ਪੰਚ:	੧੨	੪੭੮
ਆਸਾ ਕਬੀ:	ਕਹਤ ਕਬੀਰ ਬਹੁ:	੬	੪੮੪
ਰਾਮ: ਕਬੀ:	ਕਹਤ ਕਬੀਰ ਭੀਰ:	੫	੯੭੧
ਗਉੜੀ ਕਬੀ:	ਕਹਤ ਕਬੀਰ ਭਲੇ:	੧੧	੩੨੯
ਕੇਦਾਰਾ ਕਬੀ:	ਕਹਤੁ ਕਬੀਰ ਰਾਮ ਕੀ ਨ	੧੧	੧੧੨੪
ਆਸਾ ਕਬੀ:	ਕਹਤੁ ਕਬੀਰ ਰਾਮ ਗਨ:	੧	੪੭੯
ਗੂਜਰੀ ਕਬੀ:	ਕਹਤ ਕਬੀਰ ਰਾਮ ਨਾਮ:	੧੪	੫੨੪
ਸਾਰੰਗ ਕਬੀਰ	ਕਹਤ ਕਬੀਰ ਰਾਮ ਭਜ:	੧	੧੨੫੨
ਆਸਾ ੧	ਕਹਤ ਨਾਨਕ ਐਸੀ:	੧੧	੩੫੭
ਭੈਰਉ ੩	ਕਹਤੁ ਨਾਨਕ ਇਹ:	੫	੧੧੨੮
ਬਸੰ: ੩	ਕਹਤੁ ਨਾਨਕੁ ਸੰਸਾ:	੧੭	੧੧੭੦
ਬਿਲਾ: ੩	ਕਹਤ ਨਾਨਕੁ ਸਚੇ	੧	੭੯੮
ਬਸੰਤ ੩	ਕਹਤ ਨਾਨਕ ਹਉ:	੧੧	੧੧੭੬
ਮਲਾ: ੩	ਕਹਤ ਨਾਨਕੁ ਕਵ:	੧੦	੧੨੬੧
ਮਾਰੂ ੧	ਕਹਤ ਨਾਨਕੁ ਗੁਰ ਸਚੇ:	੩	੧੦੧੬
ਮਲਾਰ ੩	ਕਹਤ ਨਾਨਕ ਗੁਰ ਪੁ:	੧੮	੧੨੫੭
ਭੈਰਉ ੩	ਕਹਤ ਨਾਨਕ ਜੋ ਜਾ:	੪	੧੧੨੯
ਭੈਰਉ ੩	ਕਹਤ ਨਾਨਕ ਜਨੁ:	੧੦	੧੧੨੮
ਬਿਲਾ: ੩	ਕਹਤ ਨਾਨਕ ਤੂ ਸਾ:	੧੩	੭੯੭
ਆਸਾ ੧	ਕਹਤੁ ਨਾਨਕੁ ਭੈ ਭਾ:	੮	੩੫੭
ਭੈਰਉ ੩	ਕਹਤ ਨਾਨਕੁ ਮਾਰਿ	੧੩	੧੧੨੮
ਭੈਰਉ ਨਾ:	ਕਹਤ ਨਾਮ ਦੇਉ ਇ:	੫	੧੧੬੫
ਰਾਮ: ਨਾਮ:	ਕਹਤ ਨਾਮਦੇਉ ਸੁ:	੧੬	੯੭੨
ਆਸਾ ਨਾਮ:	ਕਹਤ ਨਾਮੁ ਦੇਉ ਹ:	੫	੪੮੫
ਸਾਰੰਗ ਨਾਮ:	ਕਹਤ ਨਾਮੁ ਦੇਉ ਤਾ:	੧੩	੧੨੫੨
ਸਾਰੰਗ ਨਾਮ:	ਕਹਤ ਨਾਮ ਦੇਉ ਤੂੰ:	੧੬	੧੨੫੨
ਧਨਾ: ਨਾਮ:	ਕਹਤ ਨਾਮ ਦੇਉ ਬਾ:	੮	੬੯੩
ਗਉੜੀ ੫	ਕਹਤ ਪਵਿਤ੍ਰ ਸੁਣ:	੧੩	੧੮੩
ਸਿਰੀ: ੫	ਕਹਤੇ ਪਵਿਤ੍ਰ ਸੁਣ:	੯	੮੧
ਮਾਰੂ ੧	ਕਹਤਾ ਬਕਤਾ ਆਪਿ:	੫	੧੦੩੬
ਮਾਰੂ ੧	ਕਹਤਾ ਬਕਤਾ ਸੁਣ:	੨	੧੦੨੧
ਸਹਸ: ੫	ਕਹੰਤ ਬੇਦਾ ਗੁਣ:	੫	੧੩੫੫
ਸੂਹੀ ੫	ਕਹਤੌ ਮਹਿਲੀ ਨਿਕ:	੧੦	੭੩੮
ਨਟ: ੫	ਕਰਤ ਮੁਕਤ ਸੁਨ	੭	੯੭੯
ਸਾਰੰ: ੫	ਕਹਤ ਮੁਕਤ ਸੁਨ	੬	੧੨੩੦
ਰਾਮ: ੧	ਕਹਤੇ ਮਕਤ ਸਬ:	੨	੯੪੪
ਭੈਰਉ ੩	ਕਹਾਂ ਤੁਮਾਰਾ ਜਗਦੀ:	੧੩	੧੧੫੪
ਸੂਹੀ ੧	ਕਹਦੇ ਕਹਹਿ ਕਹੇ:	੮	੭੨੮
ਰਾਮਕਲੀ ੩	ਕਹਦੇ ਕਚੇ ਸੁਣਦੇ:	੭	੯੨੦
ਰਾਮ: ੩	ਕਹਦੇ ਪਵਿਤ੍ਰ ਸੁਣ	੮	੯੧੯
ਆਸਾ ਧੰਨਾ	ਕਹੈ ਧੰਨਾ ਪੂਰਨ ਤਾ:	੫	੪੮੮
ਆਸਾ ਕਬੀ:	ਕਹੀ ਨ ਉਪਜੈ ਉਪ:	੧੫	੪੭੫
ਸਿਰੀ: ੫	ਕਹਨ ਕਹਾਵਨ ਇ:	੧੪	੫੧

ਕਾਨ: ੫	ਕਹੁ ਨਾਨਕ ਪ੍ਰਭ ਭ:	੧੬	੧੩੦੨	ਗਉੜੀ ੫	ਕਹੁ ਨਾਨਕ ਮਨ ਭ:	੪	੨੦੬
ਬਿਲਾ: ੫	ਕਹੁ ਨਾਨਕ ਪ੍ਰਭ ਭ:	੧੮	੮੦੪	ਗਉੜੀ ੫	ਕਹੁ ਨਾਨਕ ਮਨਿ ਭ:	੧੧	੧੯੪
ਵਡ: ੫	ਕਹੁ ਨਾਨਕ ਪ੍ਰਭ ਮੇ:	੧੩	੫੬੨	ਰਾਮ: ੩	ਕਹੈ ਨਾਨਕੁ ਮੰਨ ਮੇ:	੬	੯੧੭
ਦੇਵ: ੫	ਕਹੁ ਨਾਨਕ ਪ੍ਰਭ ਮਿ:	੬	੫੩੪	ਸਾਰੰਗ ੫	ਕਹੁ ਨਾਨਕ ਮੈ ਪੂਰਾ:	੭	੧੨੩੭
ਰਾਮ: ੫	ਕਹ ਨਾਨਕ ਪ੍ਰਭ ਮਿ:	੯	੮੮੭	ਰਾਮ: ੫	ਕਹੁ ਨਾਨਕ ਮੇਰੀ ਆ:	੧	੮੮੪
ਤਿਲੰ: ੫	ਕਹੁ ਨਾਨਕ ਪ੍ਰਭ ਲੇ:	੪	੭੨੪	ਗਉੜੀ ੫	ਕਹੁ ਨਾਨਕ ਮੇਰੀ ਸੁ:	੨	੧੮੩
ਗਉ: ੫	ਕਹੁ ਨਾਨਕ ਪਰਮ:	੧੦	੧੮੯	ਬਿਲਾ: ੫	ਕਹੁ ਨਾਨਕ ਮੇਰਾ ਸ:	੨	੮੨੭
ਆਸਾ ੫	ਕਹੁ ਨਾਨਕ ਪਿਰ ਮੇ:	੧	੪੫੩	ਗਉੜੀ ੫	ਕਹੁ ਨਾਨਕ ਮੇਰਾ ਸ:	੧੮	੧੮੮
ਬਸੰਤ ੧	ਕਹੁ ਨਾਨਕ ਪਾਵਹਿ:	੧੪	੧੧੭੦	ਗਉੜੀ ੫	ਕਹੁ ਨਾਨਕ ਮੇਰਾ ਗੁ:	੩	੨੪੦
ਮਾਰੂ ੫	ਕਹੁ ਨਾਨਕ ਬੇਅੰਤ:	੪	੧੦੮੨	ਨਟ: ੫	ਕਹੁ ਨਾਨਕ ਮੋਰਚਾ:	੧੧	੯੭੮
ਫੁਨਹੇ ੫	ਕਹੁ ਨਾਨਕੁ ਬੇਅੰਤ	੪	੧੩੬੨	ਆਸਾ ੫	ਕਹੁ ਨਾਨਕ ਮੋਰੀ ਪੂ:	੧੧	੩੯੪
ਸਿਰੀ: ੧	ਕਹੁ ਨਾਨਕ ਬਾਹ ਲ:	੨	੨੬	ਸੂਹੀ ੫	ਕਹੁ ਨਾਨਕ ਮੇਰੀ ਪ:	੧੩	੭੩੬
ਬਿਲਾ: ੫	ਕਹੁ ਨਾਨਕ ਬੰਧਨ:	੨	੮੨੨	ਦੇਵ: ੫	ਕਹੁ ਨਾਨਕ ਮੇਰੇ ਪੂ:	੭	੫੨੯
ਬਿਲਾ: ੫	ਕਹੁ ਨਾਨਕ ਬੰਧਨ:	੧੫	੮੦੯	ਪ੍ਰਭਾ: ੫	ਕਹੁ ਨਾਨਕ ਮੇਰੇ ਪੂ:	੧	੧੩੩੯
ਸਲੋਕ ੯	ਕਹੁ ਨਾਨਕ ਬਿਨ ਹ:	੧੬	੧੪੨੭	ਮਲਾ: ੫	ਕਹੁ ਨਾਨਕ ਮੇਰਾ ਬ:	੩	੧੨੬੮
ਸਲੋ: ੯	ਕਹੁ ਨਾਨਕ ਬਿਨੁ ਹ:	੧੨	੧੪੨੭	ਸਾਰੰ: ੫	ਕਹੁ ਨਾਨਕ ਮਿਲ ਸੰ:	੩	੧੨੧੪
ਸਲੋ: ੯	ਕਹੁ ਨਾਨਕ ਬਿਨੁ ਹ:	੧੪	੧੪੨੭	ਵਡ: ੫	ਕਹੁ ਨਾਨਕ ਮੈ ਵਰੁ	੭	੫੭੭
ਸੂਹੀ ੫	ਕਹੁ ਨਾਨਕ ਭੈ ਸਾਗ:	੧੫	੭੮੨	ਮਾਰੂ ੯	ਕਹੁ ਨਾਨਕ ਯਹ ਸੋ:	੧੧	੧੦੦੮
ਸਿਰੀ: ੫	ਕਹੁ ਨਾਨਕ ਭਗਤ:	੫	੭੮	ਸਾਰੰ: ੫	ਕਹੁ ਨਾਨਕ ਰਸਿ ਮੰ:	੪	੧੨੦੪
ਮਾਰੂ ੫	ਕਹੁ ਨਾਨਕ ਭਗਤ:	੨	੯੯੯	ਸਾਰੰ: ੫	ਕਹੁ ਨਾਨਕ ਰੰਗਿ ਚ:	੧੭	੧੨੧੨
ਮਾਰੂ ੫	ਕਹੁ ਨਾਨਕ ਭਗਤ ਪ:	੧੨	੧੦੮੩	ਸੋਰਠ ੯	ਕਹੈ ਨਾਨਕ ਰਾਮ ਭ:	੧੫	੬੩੧
ਗੋਂਡ ੫	ਕਹੁ ਨਾਨਕ ਭਗਤਿ ਪ੍ਰ:	੧੩	੮੬੫	ਸੂਹੀ ੫	ਕਹੁ ਨਾਨਕ ਰਵਹਿ:	੧੨	੭੮੨
ਸਲੋ: ੯	ਕਹੁ ਨਾਨਕ ਭਜ ਹ:	੮	੧੪੨੬	ਆਸਾ ੫	ਕਹੁ ਨਾਨਕ ਲੋਗ ਅ:	੧੧	੪੦੯
ਸਲੋ: ੯	ਕਹੁ ਨਾਨਕ ਭਜੁ ਹ:	੭	੧੪੨੬	ਸਾਰੰ: ੫	ਕਹੁ ਨਾਨਕ ਲਾਭੁ ਲਾ:	੧੫	੧੨੧੮
ਬਸੰ: ੯	ਕਹੁ ਨਾਨਕ ਭਜੁ ਤਿ:	੨	੧੧੮੭	ਰਾਮ: ੩	ਕਹੈ ਨਾਨਕ ਲਿਵੈ ਬਾ:	੧੫	੯੧੭
ਦੇਵ: ੫	ਕਹੁ ਨਾਨਕ ਭਜੁ ਰਾ:	੧੪	੫੩੬	ਸਲੋ: ੯	ਕਹੁ ਨਾਨਕ ਵਹੁ ਮੁ:	੬	੧੪੨੭
ਦੇਵ: ੯	ਕਹੁ ਨਾਨਕ ਭਜੁ ਰਾਮ ਨਾ	੧੦	੫੩੬	ਰਾਮ: ੩	ਕਹੈ ਨਾਨਕੁ ਵੀਚਾਰਿ:	੩	੯੨੦
ਮਾਝ ੫	ਕਹੁ ਨਾਨਕ ਭ੍ਰਮ ਕ:	੭	੧੦੨	ਗਉੜੀ ੫	ਕਹੁ ਨਾਨਕ ਵਡ ਭਾ:	੧੭	੧੭੯
ਸਾਰੰ: ੫	ਕਹੁ ਨਾਨਕ ਭਰਮ:	੧੩	੧੨੨੦	ਪ੍ਰਭਾਤੀ ੫	ਕਹੁ ਨਾਨਕ ਵਡ ਭਾ:	੧੩	੧੩੩੯
ਮਾਰੂ ੫	ਕਹੁ ਨਾਨਕ ਭਰਮੁ	੮	੧੦੦੨	ਮਲਾਰ ੫	ਕਹੁ ਨਾਨਕ ਵਰ ਮਿ:	੪	੧੨੬੭
ਗਉੜੀ ੫	ਕਹੁ ਨਾਨਕ ਭਰਮੁ:	੧੨	੨੦੫	ਮਾਰੂ ੫	ਕਹੁ ਨਾਨਕ ਤ੍ਰੈਗੁਣ	੧੭	੧੦੦੦
ਗਉੜੀ ੫	ਕਹੁ ਨਾਨਕ ਭਲਾ ਮੇ:	੧੮	੧੯੧	ਗਉ: ੫	ਕਹਨੁ ਨਾ ਜਾਈ ਅਚ:	੧੬	੨੯੩
ਆਸਾ ੫	ਕਹੁ ਨਾਨਕ ਭਵ ਸਾ:	੧੦	੪੦੩	ਸੂਹੀ ੫	ਕਹਨੁ ਨਾ ਜਾਈ ਖੇਲ:	੯	੭੪੬
ਦੇਵ: ੫	ਕਹੁ ਨਾਨਕ ਭਵ ਸਾ:	੪	੫੩੫	ਰਾਮਕਲੀ ੫	ਕਹਨੁ ਨ ਜਾਈ ਨਾਨ:	੩	੮੮੯
ਸਾਰੰਗ ੫	ਕਹੁ ਨਾਨਕ ਮੈ ਅਤੁ:	੩	੧੨੧੩	ਗਉੜੀ ੫	ਕਹਨੁ ਨ ਜਾਇ ਪ੍ਰਭ:	੧੫	੨੦੨
ਮਾਰੂ ੯	ਕਹੁ ਨਾਨਕ ਮੈ ਇਹੀ:	੮	੧੦੦੮	ਧਨਾ: ੫	ਕਹੂੰ ਨ ਭੀਜੈ ਸੰਜਮ:	੬	੬੭੪
ਸਾਰੰਗ ੫	ਕਹੁ ਨਾਨਕ ਮੈ ਸਹਜ	੩	੧੨੧੧	ਕਾਨੜਾ ੫	ਕਹਨਿ ਭਵਨਿ ਨਾਹੀ:	੧੩	੧੩੦੭
ਗਉ: ੫	ਕਹੁ ਨਾਨਕ ਮੈ ਸੋ ਗੁਰੁ:	੪	੧੮੮	ਸਲੋ: ਕਬੀ:	ਕਹਿ ਨਾਮਾ ਕਿਉ ਪਾਈ:	੧੧	੧੩੭੭
ਸਾਰੰ: ੫	ਕਹੁ ਨਾਨਕ ਮੈ ਸੋ ਪ੍ਰ:	੧੭	੧੨੧੧	ਗੂਜ: ਨਾਮ:	ਕਹਿ ਨਾਮ ਦੇਉ ਹਮ:	੬	੫੨੫
ਸਾਰੰਗ ੫	ਕਹੁ ਨਾਨਕ ਮੈ ਸਰ:	੧੪	੧੨੦੯	ਭੈਰਉ ਨਾਮ	ਕਹਿ ਨਾਮ ਦੇਉ ਹਮ:	੧੧	੧੧੬੫
ਰਾਮ: ੧	ਕਹੈ ਨਾਨਕੁ ਮੁਕਤਿ:	੬	੯੦੯	ਸਾਰੰਗ ੯	ਕਹਾ ਨਰ ਅਪਨੋ ਜ:	੧੫	੧੨੩੧
ਸਾਰੰਗ ੫	ਕਹੁ ਨਾਨਕ ਮਨਿ ਅ:	੧੩	੧੨੧੪	ਸਾਰੰ ਕਬੀਰ	ਕਹਾ ਨਰ ਗਰਬਸਿ:	੧੫	੧੨੫੧
ਸਲੋਕ ੯	ਕਹੁ ਨਾਨਕ ਮਨ ਸਿ:	੮	੧੪੨੮	ਦੇਵ: ੫	ਕਹ ਪੇਖਾਰਉ ਹਉ:	੧੦	੫੩੫
ਰਾਮਕਲੀ ੩	ਕਹੈ ਨਾਨਕੁ ਮਨ ਚੰ:	੭	੯੧੮	ਗਉੜੀ ੫	ਕਹ ਪਿਗੁਲਿ ਪਰਬ:	੧੫	੨੬੭
ਰਾਮ: ੩	ਕਹੈ ਨਾਨਕੁ ਮਨਿ ਪਿ:	੧੦	੯੧੮	ਬਸੰਤ ਕਬੀ:	ਕਹੁ ਪੰਡਿਤ ਸੂਚਾ ਕ:	੫	੧੧੯੫

ਬਿਲਾ: ੪	ਕਹੈ ਪ੍ਰਭੁ ਅਵਰੁ ਅ:	੯	੮੩੬
ਸੂਹੀ ਫਰੀਦ	ਕਹੈ ਫਰੀਦੁ ਸਹੇਲੀ:	੧੭	੭੯੪
ਦੇਵ: ੫	ਕਹ ਫੂਲਹਿ ਆਨੰਦ:	੧੭	੫੨੮
ਆਸਾ ਕਬੀ:	ਕਹ ਬਿਸੀਅਰ ਕਉ:	੩	੪੮੧
ਸਾਰੰ: ਕਬੀ:	ਕਹਾ ਬਿਸਾਸਾ ਇਸ ਭਾ:	੧੬	੧੨੫੩
ਰਾਮ: ਕਬੀਰ	ਕਹਾ ਬਸੈ ਸੁ ਸਬਦੁ:	੭	੯੪੫
ਗਉੜੀ ੫	ਕਹਾ ਬਿਸਾਸਾ ਦੇਹ ਕਾ:	੨	੨੫੪
ਰਾਮਕਲੀ ੧	ਕਹ ਬੈਸਹੁ ਕਹ ਰਹੀ:	੯	੯੩੮
ਗਉੜੀ ੫	ਕਹਾ ਬਿਸਨ ਪਦ ਗਾ:	੧੫	੨੬੭
ਸਲੋ: ਕਬੀ:	ਕਹਿਤੇ ਕਉ ਸੋਭਾ ਨ:	੧੮	੧੩੭੦
ਗਉੜੀ ੫	ਕਹਾ ਬੁਝਾਰਤਿ ਬੂਝੈ:	੧੪	੨੬੭
ਪ੍ਰਭਾਤੀ ਬੈਣੀ	ਕਹੁ ਬੇਣੀ ਗੁਰਮੁਖਿ:	੧੭	੧੩੫੧
ਗਉ: ੫	ਕਹੁ ਬੇਨੰਤੀ ਅਪੁਨੈ:	੧੬	੧੮੨
ਆਸਾ ਰਵ:	ਕਹਾ ਭਇਓ ਜਉ ਤ:	੧੬	੪੮੬
ਸੋਰਠ ੯	ਕਹਾ ਭਇਓ ਜਉ ਮੂੰਡ:	੧੨	੬੩੩
ਬਿਲਾ: ੯	ਕਹਾ ਭਇਓ ਤੀਰਥ:	੧	੮੩੧
ਭੈਰ: ਕਬੀਰ	ਕਹਾ ਭਇਓ ਦਰਿ ਬਾ:	੧	੧੧੫੮
ਧਨਾ: ਕਬੀਰ	ਕਹਾ ਭਇਓ ਦਰਿ ਬਾ:	੧	੬੯੩
ਕਲਿਆਨ ੪	ਕਹਾ ਭਇਆ ਦੈਤ ਕ:	੧੪	੧੩੧੯
ਗਉ: ਕਬੀਰ	ਕਹਾ ਭਇਆ ਨਰ ਦੇ:	੭	੩੩੮
ਸੋਰ: ਭੀਖਨ	ਕਹੁ ਭੀਖਨ ਦੁਇ ਨੈ:	੧੭	੬੫੯
ਬਸੰਤ ੯	ਕਹਾ ਭੂਲਿਓ ਰੇ ਝੂਠੇ:	੩	੧੧੮੭
ਆਸਾ ੫	ਕਹੁ ਮੀਤਾ ਹਉ ਕੈ ਪ:	੧੦	੩੭੧
ਗਉੜੀ ੫	ਕਹੁ ਮਾਨੁਖ ਤੇ ਕਿਆ:	੫	੨੭੭
ਸਾਰੰ: ੯	ਕਹਾ ਮਨ ਬਿਖਿਆ ਸਿ:	੧੨	੧੨੩੧
ਗਉੜੀ ਕਬੀ:	ਕਹੁ ਰੇ ਪੰਡੀਆ ਕਉ:	੧੧	੩੩੧
ਗਉੜੀ ਕਬੀ.	ਕਹੁ ਰੇ ਪੰਡਿਤ ਅੰਬ:	੪	੩੨੯
ਗਉੜੀ ਕਬੀ:	ਕਹੁ ਰੇ ਪੰਡਿਤ ਬਾਮ:	੧੬	੩੨੪
ਭੈਰ: ਕਬੀਰ	ਕਹੁ ਰੇ ਮੁਲਾ ਬਾਂਗ ਨਿ:	੮	੧੧੫੮
ਮਾਰੂ ਰਵਿ:	ਕਹਿ ਰਵਿਦਾਸ ਉਦਾ:	੧੮	੧੧੦੬
ਸੋਰਠ ਰਵਿ:	ਕਹਿ ਰਵਿਦਾਸ ਉਦਾ:	੧੨	੬੫੮
ਧਨਾ: ਰਵਿ:	ਕਹਿ ਰਵਿਦਾਸ ਆਸ:	੭	੬੯੪
ਬਿਲਾ: ਰਵਿ:	ਕਹਿ ਰਵਿਦਾਸ ਅਕ:	੭	੮੫੮
ਗੋਂਡ: ਰਵਿ:	ਕਹੁ ਰਵਿਦਾਸ ਅਤ:	੧੨	੮੭੫
ਧਨਾ: ਰਵਿ:	ਕਹੈ ਰਵਿਦਾਸ ਇਕ:	੧੧	੬੯੪
ਮਾਰੂ ਰਵਿ:	ਕਹਿ ਰਵਿਦਾਸ ਸੁਨ:	੧੩	੧੧੦੬
ਸੂਹੀ ਰਵਿ:	ਕਹਿ ਰਵਿਦਾਸ ਸਭੈ:	੭	੭੯੪
ਰਾਮ: ਰਵਿ:	ਕਹੁ ਰਵਿਦਾਸ ਸਭੈ:	੨	੯੭੪
ਸੂਹੀ ਰਵਿ:	ਕਹਿ ਰਵਿਦਾਸ ਸਰ:	੧੭	੭੯੩
ਸੋਰਠ ਰਵਿ:	ਕਹਿ ਰਵਿਦਾਸ ਹਾਥ	੨	੬੫੮
ਜੈਤ ਰਵਿ:	ਕਹਿ ਰਵਿਦਾਸ ਕਹਾ:	੧੮	੭੧੦
ਗੂਜਰੀ ਰਵਿ:	ਕਹਿ ਰਵਿਦਾਸ ਕਵ:	੧੬	੫੨੫
ਗਉ: ਰਵਿ:	ਕਹਿ ਰਵਿਦਾਸ ਖਲਾ:	੧੫	੩੪੫
ਆਸਾ ਰਵਿ:	ਕਹਿ ਰਵਿਦਾਸ ਛੂਟਿ:	੧	੪੮੭
ਬਸੰਤ ਰਵਿ:	ਕਹਿ ਰਵਿਦਾਸ ਜੋ ਜ:	੧੩	੧੧੯੬
ਸੂਹੀ ਰਵਿ:	ਕਹਿ ਰਵਿਦਾਸ ਨਿਦਾ:	੩	੭੯੪
ਧਨਾ: ਰਵਿ:	ਕਹੈ ਰਵਿਦਾਸ ਨਾਮੁ:	੧੭	੬੯੪
ਗੋਂਡ ਰਵਿ:	ਕਹੁ ਰਵਿਦਾਸ ਪਾਪੀ:	੧੮	੮੭੫
ਗਉ: ਰਵਿ:	ਕਹੁ ਰਵਿਦਾਸ ਪਰ:	੧੭	੩੪੫
ਸੋਰਠ ਰਵਿ:	ਕਹਿ ਰਵਿਦਾਸ ਪ੍ਰਗ:	੧੬	੬੫੮
ਭੈਰਉ ਰਵਿ:	ਕਹਿ ਰਵਿਦਾਸ ਪਰ:	੧੩	੧੧੬੭
ਆਸਾ ਰਵਿ:	ਕਹਿ ਰਵਿਦਾਸ ਬਾਜੀ:	੭	੪੮੭
ਮਲਾ: ਰਵਿ:	ਕਹੁ ਰਵਿਦਾਸ ਭਇ:	੧੭	੧੨੯੩
ਸੋਰਠ ਰਵਿ:	ਕਹਿ ਰਵਿਦਾਸ ਭਗ:	੭	੬੫੮
ਆਸਾ ੧	ਕਕੇ ਕੇਸ ਪੁੰਡਰ ਜ:	੧੩	੪੩੨
ਆਸਾ ੩	ਕਕੈ ਕਾਮਿ ਕ੍ਰੋਧ ਭਰ:	੪	੪੩੫
ਗਉ: ਕਬੀਰ	ਕਕਾ ਕਿਰਣ ਕਮਲ:	੯	੩੪੦
ਗਉ: ੫	ਕਕਾ ਕਾਰਨ ਕਰਤਾ:	੧੨	੨੫੩
ਸਲੋ: ਫਰੀਦ	ਕਕਰੁ ਚੁਗਨਿ ਥਲਿ:	੮	੧੩੮੩
ਸਵਯੇ ੪	ਕਚਹੁ ਕੰਚਨੁ ਭਇ:	੯	੧੩੯੯
ਸਿਰੀ: ੧	ਕਚੀ ਕੰਧ ਕਚਾ ਵਿਚ:	੧੪	੨੫
ਜਪੁ	ਕਚ ਪਕਾਈ ਓਥੈ ਪਾ:	੧੩	੭
ਮਾਰੂ ੩	ਕਚੀ ਮਤਿ ਫੀਕਾ ਮੁਖਿ ਬੋਲੈ:	੭	੧੦੪੭
ਸੂਹੀ ੧	ਕਚਾ ਰੰਗ ਕਸੁੰਭ ਕਾ:	੨	੭੫੧
ਆਸਾ ਕਬੀ:	ਕਛੂਆ ਕਹੈ ਅੰਗਾਰ:	੭	੪੭੭
ਸੂਹੀ ੫	ਕਛੂ ਸਿਆਨਪ ਉਕ:	੧੬	੭੫੯
ਬਸੰਤ ੯	ਕਛੁ ਸੰਗਿ ਨ ਚਾਲੈ ਸ:	੧	੧੧੮੭
ਬਸੰਤ ੫	ਕਛੂ ਨਾ ਹੋਇਐ ਪਰ:	੭	੧੧੮੨
ਕਾਨ: ੫	ਕਛੂ ਨਾ ਜਾਨਉ ਕ:	੯	੧੩੦੭
ਆਸਾ ੫	ਕਛੁ ਨਾ ਥੋਰਾ ਹਰਿ ਭ:	੨	੩੯੦
ਬਸੰਤ ੯	ਕਛੁ ਬਿਗਰਿਓ ਨਹ:	੩	੧੧੮੭
ਰਾਗਮਾਲਾ:	ਕਛੇਲੀ ਪਟ ਮੰਜਰੀ:	੯	੧੪੩੦
ਸਲੋ: ਫਰੀਦ	ਕਜਲ ਰੇਖ ਨ ਸਹ:	੧੨	੧੩੭੮
ਸਿਰੀ: ੩	ਕਟੀਅਹਿ ਤੈ ਨਿਤ ਜਾ:	੭	੬੬
ਸੂਹੀ ੫	ਕਟੀਐ ਜਮਫਾਸੀ ਸਿ:	੧	੭੮੧
ਗਉੜੀ ੫	ਕਟੀਐ ਤੇਰਾ ਅਹੰ ਰੋ:	੧੬	੨੧੧
ਰਾਮ:ਵਾਰ: ੧	ਕਟਿ ਕੁਟਿ ਕਰਿ ਖੁੰਬਿ:	੧੩	੯੫੫
ਗਉ: ਕਬੀਰ	ਕਟੀ ਨ ਕਟੈ ਤੂਟਿ ਨ:	੭	੩੨੯
ਮਲਾ: ਵਾਰ੧	ਕਟੇ ਪਾਪ ਅਸੰਖ:	੯	੧੨੮੩
ਗਉੜੀ ੯	ਕਠਨ ਕਰੋਧ ਘਟ:	੧੨	੨੧੯
ਬਸੰਤ ੫	ਕਢਿ ਕਸੀਦਾ ਪਹਿਰ:	੯	੧੧੭੧
ਆਸਾਵਾਰ ੧	ਕਢਿ ਕਾਗਲ ਦਸੇ ਰਾ:	੧੧	੪੭੧
ਮਾਲੀ: ੫	ਕਢਿ ਲੇਹੁ ਭਉਜਲ:	੪	੯੮੮
ਸਾਰੰ: ੫	ਕਟੁ ਨਾਹੀ ਤੁਹ ਗਾਹ:	੯	੧੨੦੭
ਗਉ: ੫	ਕਣ ਬਿਨਾ ਜੈਸੇ ਥੋਥ:	੧੫	੧੯੨
ਸੂਹੀ ੫	ਕਤਹਿ ਗਇਓ ਊਹੁ:	੯	੭੩੬
ਕਾਨ: ੫	ਕਤਹੂ ਨ ਜਾਇ ਘਰ:	੧੦	੧੩੦੭
ਆਸਾ ੫	ਕਤਹੂੰ ਨ ਧਾਵਉ ਸ:	੧੮	੪੫੭
ਮਾਰੂ ੫	ਕਤ ਕਉ ਡਹਕਾਵ:	੯	੧੦੦੫
ਮਾਝ ੫	ਕਤਿਕ ਹੋਵੈ ਸਾਧ ਸੰ:	੮	੧੩੫

ਗਉੜੀ ੫	ਕਰਿ ਕਿਰਪਾ ਪ੍ਰਭ ਦੀ:	੧੮	੧੯੪
ਸੂਹੀ ੫	ਕਰਿ ਕਿਰਪਾ ਪ੍ਰਭ ਦੀ:	੧੭	੭੪੧
ਗਉ: ੫	ਕਰਿ ਕਿਰਪਾ ਪ੍ਰਭ ਦੀ:	੧੦	੨੫੦
ਸੋਰਠ ੫	ਕਰਿ ਕਿਰਪਾ ਪ੍ਰਭ ਦੀ:	੧੮	੬੧੫
ਆਸਾ ੫	ਕਰਿ ਕਿਰਪਾ ਪ੍ਰਭ ਨ:	੪	੩੮੪
ਮਾਰੂ ੧	ਕਰਿ ਕਿਰਪਾ ਪ੍ਰਭਿ ਪਾ:	੧	੧੦੨੯
ਆਸਾ ੫	ਕਰਿ ਕਿਰਪਾ ਪ੍ਰਭ ਧਾ:	੧੬	੪੦੫
ਗਉੜੀ ੫	ਕਰਿ ਕਿਰਪਾ ਪ੍ਰਭ ਥੰ:	੧੦	੧੯੪
ਗਉ: ੫	ਕਰਿ ਕਿਰਪਾ ਪ੍ਰਭ ਬਿ:	੭	੧੯੩
ਮਾਝ ੫	ਕਰਿ ਕਿਰਪਾ ਪ੍ਰਭੂ ਭ:	੧	੧੦੫
ਸਿਰੀ: ੫	ਕਰਿ ਕਿਰਪਾ ਪ੍ਰਭ ਭੇ:	੧੬	੪੮
ਕਲਿਆਨ ੫	ਕਰਿ ਕਿਰਪਾ ਪ੍ਰਭ ਮੇਰਿ:	੧	੧੩੨੩
ਸਿਰੀ: ੫	ਕਰਿ ਕਿਰਪਾ ਪ੍ਰਭਿ ਮੇ:	੬	੪੬
ਸੋਰਠ ੫	ਕਰਿ ਕਿਰਪਾ ਪ੍ਰਭਿ ਮੇ:	੧੬	੬੨੩
ਮਾਝ ੫	ਕਰਿ ਕਿਰਪਾ ਪ੍ਰਭ ਰਾ:	੧੬	੧੩੬
ਗਉ: ੫	ਕਰਿ ਕਿਰਪਾ ਪ੍ਰਭ ਰਾ:	੭	੨੯੭
ਸੋਰਠ ੫	ਕਰਿ ਕਿਰਪਾ ਪ੍ਰਭ ਰਾ:	੧੫	੬੨੨
ਜੈਤ: ਵਾ: ੫	ਕਰਿ ਕਿਰਪਾ ਪ੍ਰਭ ਰਾ:	੨	੭੦੭
ਕਾਨ: ੫	ਕਰਿ ਕਿਰਪਾ ਪ੍ਰਭਿ ਰਿ:	੯	੧੩੦੩
ਗਉ: ੫	ਕਰਿ ਕਿਰਪਾ ਪ੍ਰਭਿ ਲ:	੧੦	੧੯੬
ਭੈਰਉ ੫	ਕਰਿ ਕਿਰਪਾ ਪ੍ਰਭਿ ਲੀ:	੧੦	੧੧੩੭
ਬਸੰਤ ੫	ਕਰਿ ਕਿਰਪਾ ਪ੍ਰਭ ਲੇ:	੧	੧੧੮੩
ਸੂਹੀ ੧	ਕਰਿ ਕਿਰਪਾ ਪ੍ਰਭ ਲਾ:	੧੫	੭੫੦
ਮਾਝ ੫	ਕਰਿ ਕਿਰਪਾ ਭਗਤ:	੨	੧੦੦
ਮਾਝ ੫	ਕਰਿ ਕਿਰਪਾ ਭਗਤੀ:	੯	੧੦੮
ਸਾਰੰ: ੫	ਕਰਿ ਕਿਰਪਾ ਭਗਤਿ:	੧੩	੧੨੨੨
ਗਉ: ੫	ਕਰਿ ਕਿਰਪਾ ਭੇਟੇ ਗੁ:	੨	੧੯੬
ਭੈਰ: ੫	ਕਰਿ ਕਿਰਪਾ ਭੇਟੇ ਮੋ:	੪	੧੧੪੩
ਆਸਾ ੫	ਕਰਿ ਕਿਰਪਾ ਮੋਹਿ ਸ:	੧੭	੩੮੨
ਸੂਹੀ ੫	ਕਰਿ ਕਿਰਪਾ ਮੋਹਿ ਸ:	੧੭	੭੩੮
ਮਾਝ ੫	ਕਰਿ ਕਿਰਪਾ ਮੋਹਿ ਸਾ:	੫	੯੮
ਗਉ: ੫	ਕਰਿ ਕਿਰਪਾ ਮੋਹਿ ਸ:	੧੩	੧੮੨
ਮਾਰੂ ੫	ਕਰਿ ਕਿਰਪਾ ਮੋਹਿ ਟ:	੧੩	੧੦੭੮
ਪ੍ਰਭਾਤੀ ੫	ਕਰਿ ਕਿਰਪਾ ਮੋਹਿ ਨਾ:	੭	੧੩੩੮
ਬਸੰਤ ੫	ਕਰਿ ਕਿਰਪਾ ਮੋਹਿ ਦੇ:	੪	੧੧੮੩
ਬਸੰਤ ੫	ਕਰਿ ਕਿਰਪਾ ਮੋਹਿ ਦੇ:	੧੧	੧੧੮੧
ਬਿਲਾ: ੫	ਕਰਿ ਕਿਰਪਾ ਮੁਹਿ ਨਾ:	੨	੮੧੦
ਬਿਲਾ: ੫	ਕਰਿ ਕਿਰਪਾ ਮੋਹਿ ਮਾ:	੭	੮੦੧
ਗਉ: ੧	ਕਰਿ ਕਿਰਪਾ ਮੇਰਾ ਚਿ:	੫	੨੨੩
ਮਾਝ ੫	ਕਰਿ ਕਿਰਪਾ ਮੇਰੇ ਦੀ:	੧੫	੧੦੭
ਗੋਂਡ	ਕਰਿ ਕਿਰਪਾ ਮੇਰੇ ਦੀ	੬	੮੬੬
ਸੂਹੀ ੫	ਕਰਿ ਕਿਰਪਾ ਮੇਰੇ ਪ੍ਰੀ:	੧੫	੭੮੦
ਸਿਰੀ: ੩	ਕਰਿ ਕਿਰਪਾ ਮੇਲਾਇ:	੧੨	੩੦
ਭੈਰ: ੪	ਕਰਿ ਕਿਰਪਾ ਮੇਲਹੁ:	੧੧	੧੧੩੪
ਭੈਰ: ੪	ਕਰਿ ਕਿਰਪਾ ਮੇਲਾ:	੭	੧੧੩੪

ਗਉ: ੫	ਕਰਿ ਕਿਰਪਾ ਮਿਲੁ: ਪ੍ਰੀ:	੧੭	੨੦੩
ਆਸਾ ੫	ਕਰਿ ਕਿਰਪਾ ਮੇਲੇ ਪ੍ਰ:	੧੦	੪੫੩
ਕਾਨ: ੫	ਕਰਿ ਕਿਰਪਾ ਮਿਲੇ ਪ:	੧੩	੧੩੧੨
ਰਾਮ: ੫	ਕਰਿ ਕਿਰਪਾ ਰਾਖਿਓ:	੧੨	੮੮੭
ਰਾਮ: ੫	ਕਰਿ ਕਿਰਪਾ ਰਾਖਿਓ:	੨	੮੯੯
ਗਉ: ੫	ਕਰਿ ਕਿਰਪਾ ਰਾਖੈ ਆ:	੧	੧੭੮
ਆਸਾ ੫	ਕਰਿ ਕਿਰਪਾ ਰਾਖੇ ਸ:	੧੬	੪੦੬
ਆਸਾ ੫	ਕਰਿ ਕਿਰਪਾ ਰਾਖਹੁ:	੫	੩੮੮
ਗੋਂਡ ੫	ਕਰਿ ਕਿਰਪਾ ਰਾਖਹੁ:	੨	੮੭੦
ਰਾਮ: ੧	ਕਰਿ ਕਿਰਪਾ ਰਾਖਹੁ:	੬	੮੭੬
ਗਉੜੀ ੧	ਕਰਿ ਕਿਰਪਾ ਰਾਖਹੁ:	੮	੨੨੪
ਸਾਰੰਗ ੫	ਕਰਿ ਕਿਰਪਾ ਰਾਖੇ ਦਾ:	੨	੧੨੨੩
ਬਿਲਾ: ੪	ਕਰਿ ਕਿਰਪਾ ਰਖਿ ਲੈ:	੬	੭੯੯
ਧਨਾ: ੪	ਕਰਿ ਕਿਰਪਾ ਲੇਹੁ ਮਿ:	੧੫	੬੯੦
ਧਨਾ: ੪	ਕਰਿ ਕਿਰਪਾ ਲੇਹੁ ਮਿ:	੧੮	੬੯੦
ਗਉ: ੫	ਕਰਿ ਕਿਰਪਾ ਲਾਗਉ:	੧੬	੧੯੩
ਗਉ: ੪	ਕਰਿ ਕਿਰਪਾ ਲੋਚ ਮੂ:	੧੫	੧੬੪
ਭੈਰ: ੫	ਕਰਿ ਕਿਰਪਾ ਲੀਜੈ ਲ:	੧੧	੧੧੫੨
ਗੋਂਡ ਰਵਿ:	ਕਰਿ ਕਿਰਪਾ ਲੀਨੇ ਕੀ:	੧੨	੮੭੫
ਸਾਰੰਗ ੫	ਕਰਿ ਕਿਰਪਾ ਲੀਨੇ ਕ:	੧	੧੨੨੮
ਸੂਹੀ ੫	ਕਰਿ ਕਿਰਪਾ ਲੀਨੇ ਲੈ:	੧੦	੭੪੪
ਬਸੰ: ੫	ਕਰਿ ਕਿਰਪਾ ਲੜਿ ਲੈ:	੪	੧੧੯੩
ਆਸਾ ੫	ਕਰਿ ਕਿਰਪਾ ਵਸਹੁ:	੧੮	੪੦੫
ਬਿਲਾ: ੫	ਕਰਿ ਕਰਿ ਵੇਸ ਖਪ:	੧੩	੮੩੯
ਮਾਰੂ ੫	ਕਰਿ ਕਰਿ ਵੇਖੈ ਅਪ	੧੬	੧੦੧੯
ਮਾਰੂ ੩	ਕਰਿ ਕਰਿ ਵੇਖੈ ਅਪ:	੧੭	੧੦੪੩
ਜਪੁ	ਕਰਿ ਕਰਿ ਵੇਖੈ ਸਿਰ:	੫	੭
ਮਾਰੂ ੫	ਕਰਿ ਕਰਿ ਵੇਖਹਿ ਕੀ:	੫	੧੦੭੭
ਆਸਾ ੧	ਕਰਿ ਕਰਿ ਵੇਖੈ ਹੁਕ:	੯	੪੩੩
ਜਪੁ	ਕਰਿ ਕਰਿ ਵੇਖੈ ਕੀਤਾ:	੧੩	੬
ਮਾਰੂ ੧	ਕਰਿ ਕਰਿ ਵੇਖੈ ਕੀਤਾ:	੭	੧੦੩੫
ਪ੍ਰਭਾਤੀ ੩	ਕਰਿ ਕਰਿ ਵੇਖੈ ਕਰੇ:	੧੨	੧੩੩੪
ਬਿਲਾ: ੧	ਕਰਿ ਕਰਿ ਵੇਖੈ ਕ:	੧੫	੮੪੦
ਜਪੁ	ਕਰਿ ਕਰਿ ਵੇਖੈ ਨਦ:	੬	੮
ਟੋਡੀ ੫	ਕਰੁ ਗਹਿ ਕਾਢਿ ਲੀਓ:	੧੩	੭੧੭
ਮਾਰੂ ੫	ਕਰੁ ਗਹਿ ਕਾਢਿ ਲੀਏ:	੧੩	੧੦੮੦
ਕਾਨ: ੫	ਕਰੁ ਗਹੇ ਪ੍ਰਭ ਆਪ:	੧੦	੧੩੦੬
ਬਿਲਾ: ੫	ਕਰੁ ਗਹਿ ਭੁਜਾ ਗਹੀ:	੧੩	੮੪੬
ਕਾਨ: ੫	ਕਰੁ ਗਹਿ ਲੀਏ ਨਾਨ:	੧੪	੧੩੦੩
ਗਉ: ੫	ਕਰੁ ਗਹਿ ਲੇਹੁ ਓੜਿ	੧੪	੨੬੭
ਸਵਯੇ ੫	ਕਰੁ ਗਹਿ ਲੇਹੁ ਕ੍ਰਿਪਾ:	੧੬	੧੩੮੭
ਜੈਤ: ਵਾਰ	ਕਰੁ ਗਹਿ ਲੇਹੁ ਦਇ:	੧੩	੭੦੯
ਮਲਾਰ ੫	ਕਰੁ ਗਹਿ ਲੇਹੁ ਦਾਸ:	੨	੧੨੭੦
ਕੇਦਾਰਾ ੫	ਕਰੁ ਗਹਿ ਲੇਹੁ ਦਾਸ:	੧੪	੧੧੨੦
ਗਉੜੀ ੫	ਕਰੁ ਗਹਿ ਲੇਹੁ ਨਾਨ:	੧੨	੨੦੪

ਭੈਰਉ ੫	ਕਰਣ ਕਾਰਣ ਪੂਰ:	੧੪	੧੧੫੦
ਗਉ: ੫	ਕਰਣ ਕਾਰਣ ਪ੍ਰਭ:	੧੫	੨੭੬
ਸੋਰਠ ੫	ਕਰਣ ਕਾਰਣ ਪ੍ਰਭ:	੧੨	੬੨੬
ਸੋਰ: ੧	ਕਰਣੀ ਕੀਰਤਿ ਹੋਈ:	੧੩	੫੯੯
ਗਉੜੀ ੧	ਕਰਣੀ ਕੀਰਤਿ ਕਰ:	੧੧	੨੨੩
ਪ੍ਰਭਾਤੀ ੧	ਕਰਣੀ ਕੀਰਤਿ ਗੁਰ:	੧੬	੧੩੪੩
ਆਸਾ ੩	ਕਰਣੀ ਕੀਰਤਿ ਨਾਮੁ:	੩	੩੬੩
ਆਸਾ ੩	ਕਰਣੀ ਕਾਰ ਧੁਰਹੁ:	੨	੩੬੩
ਧਨਾ: ੧	ਕਰਣੀ ਕਾਰ ਧੁਰਹੁ:	੪	੬੮੯
ਕਾਨੜਾ ੫	ਕਰਣ ਕ੍ਰਿਪਾਲ ਗੋਪਾ	੧੭	੧੩੦੩
ਮਾਰੂ ੫	ਕਰਣ ਕਰੀਮ ਨ ਜਾ:	੨	੧੦੨੦
ਗਉੜੀ ੫	ਕਰਣ ਕਰਾਵਨ ਹਾਰ:	੨	੧੭੮
ਸੋਰਠ ੫	ਕਰਣ ਕਰਾਵਨ ਹਾਰ:	੨	੬੧੦
ਗਉੜੀ ੫	ਕਰਣ ਕਰਾਵਣ ਹਾਰ:	੫	੧੮੪
ਸੋਰਠ ੫	ਕਰਣ ਕਰਾਵਣ ਹਾਰ:	੧੧	੬੧੫
ਮਾਝ ਵਾਰ ੧	ਕਰਣੀ ਕਲਮਾ ਆਖਿ:	੪	੧੪੧
ਰਾਮ: ੧	ਕਰਣੀ ਤੇ ਕਰਿ ਚਕਹੁ:	੮	੮੭੮
ਗੋਂਡ: ੫	ਕਰਣ ਪਲਾਹ ਕਰ:	੧੧	੮੬੭
ਤਿਲੰਗ ੧	ਕਰਣ ਪਲਾਹ ਕਰੇ:	੮	੭੨੨
ਮਾਰੂ ੫	ਕਰਣ ਪਲਾਹ ਮਿਟ:	੧੪	੧੦੦੪
ਮਾਰੂ ੧	ਕਰਣ ਪਲਾਵ ਕਰੇ:	੨	੧੦੧੪
ਮਾਰੂ ੧	ਕਰਣ ਪਲਾਵ ਕਰੇ:	੧੩	੧੦੨੯
ਮਲਾ: ੧	ਕਰਣ ਪਲਾਵ ਕਰੈ	੭	੧੨੭੫
ਮਾਰੂ ੧	ਕਰਣ ਪਲਾਵ ਕਰੇ:	੧੬	੧੦੩੧
ਸਿਰੀ: ੧	ਕਰਣੀ ਬਾਝਹੁ ਘਟੇ:	੩	੨੫
ਰਾਮ: ਵਾਰ੧	ਕਰਣੀ ਬਾਝਹੁ ਤਰੈ:	੩	੯੫੨
ਰਾਮ: ਵਾ: ੧	ਕਰਣੀ ਬਾਝਹੁ ਭਿਸ:	੧	੯੫੨
ਗਉ: ੫	ਕਰੁਣਾ ਮੈ ਸਮਰਥੁ:	੩	੨੪੯
ਤਿਲਾ: ੫	ਕਰੁਣਾ ਮੈ ਕਿਰਪਾਲ:	੪	੮੨੮
ਦੇਵ: ੫	ਕਰਣਾ ਮੈ ਪੂਰਨ ਪ:	੧੪	੫੩੧
ਬਿਹਾ: ਵਾ:੧	ਕਰਣੀ ਲਾਹਨਿ ਸਤੁ:	੩	੫੫੩
ਸਿਰੀ ੩	ਕਰਣੈ ਵਾਲਾ ਵਿਸਰਿ:	੧੧	੩੯
ਮਾਝ ਵਾਰ ੧	ਕਰਤਾ ਆਪਿ ਅਭੁਲੁ:	੧੩	੧੪੫
ਭੈਰਉ: ੩	ਕਰਤੈ ਅਪਣਾ ਰੂਪੁ:	੩	੧੧੫੫
ਸੂਹੀ ੫	ਕਰਤੈ ਆਪਿ ਵਸਾਇ:	੨	੭੮੩
ਸਾਗਰੰਵਾਰ੨	ਕਰਨੀ ਸੋ ਸਾਲਾਹੀਐ:	੧	੧੨੩੯
ਸਿਰੀ: ੧	ਕਰਤਾ ਸਭੁ ਕੋ ਤੇਰੈ:	੧੭	੧੭
ਭੈਰਉ ਰਵਿ:	ਕਰਤਾ ਹੋਇ ਸੁ ਅਨ:	੧੦	੧੧੬੭
ਗਉ: ੫	ਕਰਤਾ ਹੋਇ ਜਨਾਵੈ:	੧੭	੨੧੫
ਰਾਮ: ੧	ਕਰਤੇ ਹਥਿ ਵਡਿਆ:	੧੫	੯੩੭
ਸਿਰੀ: ੫	ਕਰਤੇ ਹਥ ਵਡਿਆ:	੭	੫੨
ਮਾਝ ੫	ਕਰਤੈ ਕੀਆ ਤਪਾਵ:	੩	੧੩੩
ਜਪੁ	ਕਰਤੇ ਕੈ ਕਰਣੈ ਨਾ:	੧੨	੩
ਤਿਲੰ: ੫	ਕਰਤੇ ਕੁਦਰਤੀ ਮੁ:	੧੦	੭੨੪
ਰਾਮਕਲੀ ੧	ਕਰਤੇ ਕੀ ਮਿਤਿ ਕਰਤਾ:	੬	੯੩੦
ਗਉ: ੫	ਕਰਤੇ ਕੀ ਮਿਤਿ ਨ ਜਾ:	੧	੨੮੫
ਮਲਾ:ਵਾਰ ੧	ਕਰਤਾ ਕਰੇ ਸੁ ਹੋਗੁ:	੧੮	੧੨੯੦
ਮਾਝ ਵਾਰ ੧	ਕਰਤਾ ਕਰੇ ਸੁ ਹੋਗੁ:	੧੮	੧੩੯
ਮਾਰੂ ੩	ਕਰਤਾ ਕਰੇ ਸੁ ਨਿਹਚ:	੧੮	੧੦੬੧
ਬਿਲਾ: ੧	ਕਰਤਾ ਕਰੇ ਕਰਾਵੈ:	੪	੭੯੬
ਗਉ: ੧	ਕਰਤਾ ਕਰਣਾ ਕਰ:	੯	੨੨੧
ਸੂਹੀ ਵਾਰ ੩	ਕਰਤੈ ਕਾਰਣ ਜਿਨਿ:	੧੮	੭੮੭
ਗੂਜਰੀ ੫	ਕਰਤ ਕਰਤ ਅਨਿਕ:	੧੧	੪੯੯
ਭੈਰਉ ੫	ਕਰਤ ਕਰਤ ਇਵ:	੧੨	੧੧੪੩
ਗਉੜੀ ੫	ਕਰਤ ਕਰਤ ਇਵ:	੧੫	੨੦੬
ਕਾਨੜਾ ੫	ਕਰਤ ਕਰਤ ਚਰਚ:	੪	੧੩੦੮
ਸਾਰੰ: ੫	ਕਰਤ ਕੇਲ ਬਿਖੈ ਮੇ:	੩	੧੨੩੧
ਸੂਹੀ ੧	ਕਰਤਾ ਚਿਤਿ ਨ ਆਵ:	੭	੭੫੧
ਸਿਰੀ: ੫	ਕਰਤਾ ਚਿਤਿ ਨ ਆਵ:	੭	੪੨
ਗਉ: ੫	ਕਰਤੂਤ ਸਤਿ ਸਤਿ:	੧੪	੨੮੪
ਆਸਾ ੧	ਕਰਤਾ ਤੂੰ ਸਭਨਾ ਕਾ:	੧੩	੩੬੦
ਗਉ: ੫	ਕਰਤੂਤਿ ਪਸੂ ਕੀ ਮਾ:	੧੧	੨੬੭
ਸੋਰਠ ੧	ਕਰਤਾ ਤੂ ਮੈ ਮਾਣੂ ਨਿ:	੧੮	੫੯੬
ਪ੍ਰਭਾਤੀ ੧	ਕਰਤਾ ਤੂ ਮੇਰਾ ਜਜਮਾ:	੬	੧੩੨੯
ਗੂਜਰੀ ੫	ਕਰਤਨ ਮਹਿ ਤੂੰ ਕਰਤਾ:	੧੫	੫੦੭
ਜੈਤ: ੫	ਕਰਤੇ ਪਾਪ ਅਨੇਕ:	੫	੭੦੫
ਸੋਰਠ ੫	ਕਰਤੈ ਪੁਰਖਿ ਤਾਲੁ:	੧੧	੬੨੫
ਦੇਵ: ੫	ਕਰਤ ਫਿਰੇ ਬਨ ਭੇ:	੧੨	੫੩੪
ਸੋਰਠ ੫.	ਕਰਤਬ ਸਭਿ ਸਵਾ:	੮	੬੨੭
ਸੂਹੀ ੫	ਕਰਤ ਬਿਕਾਰ ਦੋਊ:	੧੭	੭੪੩
ਗਉ: ਵਾਰ੫	ਕਰਤਬ ਕਰਨਿ ਭ:	੨	੩੨੧
ਆਸਾ ੧	ਕਰਤ ਬੀਚਾਰੁ ਹਿਰ:	੧੨	੩੫੩
ਸਾਰੰਗ ੫	ਕਰਤ ਬਰਾਈ ਮਾਨੁ:	੧੭	੧੨੦੨
ਮਾਝ ੫	ਕਰਤਾ ਮੰਨਿ ਵਸਾਇ:	੧੩	੧੩੨
ਕਾਨੜਾ ੫	ਕਰਤ ਰਹੇ ਕ੍ਰਤਗੁ:	੫	੧੩੦੨
ਤਿਲੰ: ੫	ਕਰਤਾਰ ਕੁਦਰਤਿ:	੧੬	੭੨੪
ਗਉੜੀ ੫	ਕਰਤਾਰ ਕਰਣਾ ਮੈ:	੧੬	੨੬੭
ਰਾਮ: ੫	ਕਰਤਾ ਰਾਖੈ ਕੀਤਾ:	੬	੮੮੮
ਬਿਲਾ: ੫	ਕਰਤਾਰ ਪੁਰਿ ਕਰ:	੧੮	੮੧੬
ਰਾਮ ਵਾਰ ੫	ਕਰਦਾ ਅਨੰਦ ਬਿਨੋ:	੧੪	੯੫੭
ਗਉ: ੫	ਕਰੀ ਦਇਆ ਸਤਿਗੁ:	੧੦	੧੯੧
ਕਾਨੜਾ ੫	ਕਰਿ ਦਇਆ ਦਾਤੇ ਪ੍ਰ:	੯	੧੩੧੨
ਤੁਖਾ: ੧	ਕਰਿ ਦਇਆ ਦਾਨੁ:	੧੨	੧੧੧੩
ਬਿਲਾਵਲ ੫	ਕਰਿ ਦਇਆ ਪਤਿਤ:	੫	੮੩੮
ਸਿਰੀ ੫	ਕਰੋ ਦਇਆ ਪ੍ਰਭੁ ਆ:	੪	੪੮
ਬਿਲਾ: ੫	ਕਰਿ ਦਇਆ ਮਇਆ:	੧੦	੫੪੩
ਆਸਾ ੧	ਕਰਿ ਦਇਆ ਮਇਆ:	੨	੪੩੬
ਗਉ: ੫	ਕਰਿ ਦਇਆ ਮਇਆ:	੩	੨੪੮
ਬਸੰ: ੫	ਕਰਿ ਆਇਆ ਮਿਲਾਵ:	੭	੧੧੮੧
ਬਿਲਾ: ੫	ਕਰਿ ਦਇਆ ਲੇਹੁ ਲ:	੧	੮੩੮

ਰਾਮ: ੧	ਕਰਿ ਬੀਚਾਰੁ ਮਨਿ ਦੇ:	੧੪	੯੪੬
ਸੂਹੀ ਰਵਿ:	ਕਰਿ ਬੰਦਗੀ ਛਾਡਿ ਮੈ:	੨	੭੯੪
ਤਿਲੰ: ੫	ਕਰਿ ਬੰਦੇ ਤੂ ਬੰਦਗੀ:	੮	੭੨੪
ਰਾਮ: ੫	ਕਰਿ ਬੰਦਨ ਪ੍ਰਭ ਪਾ:	੧੦	੯੨੭
ਬਿਲਾ: ੫	ਕਰਿ ਬੰਦਨਾ ਲਖ ਬਾ:	੧੬	੮੩੭
ਸੂਹੀ ੫	ਕਰਿ ਬੇਨਤੀ ਜਨ ਧੂ:	੯	੭੪[illegible]
ਆਸਾ: ੧	ਕਰਿ ਖਿਨੁ ਵਾਜਾ ਪਗ:	੧੦	੪੧੨
ਆਸਾ ੩	ਕਰਿ ਬੈਰਾਗੁ ਤੂੰ ਛੋਡਿ:	੧੨	੪੪੦
ਰਾਮ: ਕਬੀਰ	ਕਰਿ ਬੈਰਾਗੁ ਫਿਰਉ:	੧੫	੯੭੦
ਸੋਰਠ ੪	ਕਰਿ ਬਾਲਕ ਰੂਪ ਉ:	੧੮	੬੦੬
ਕਾਨ: ੪	ਕਰਿ ਭੇਖ ਨ ਪਾਈਐ:	੧੦	੧੨੯੭
ਆਸਾ ੫	ਕਰਿ ਭਗਤਿ ਨਾਨਕ:	੩	੪੦੯
ਗਉ: ੧	ਕਰਮਾ ਉਪਰਿ ਨਿਬ:	੧	੧੫੭
ਗਉ: ਰਵਿ:	ਕਰਮ ਅਕਰਮ ਬੀ:	੧੩	੩੪੬
ਗਉੜੀਵਾ:੫	ਕਰਮੀ ਆਪੋ ਆਪਣੀ:	੪	੩੧੫
ਮਾਝ ਵਾ: ੨	ਕਰਮੀ ਆਪੋ ਆਪਣੀ:	੧੫	੧੪੬
ਜਪੁ	ਕਰਮੀ ਆਪੋ ਆਪਣੀ:	੧੧	੮
ਜਪੁ	ਕਰਮੀ ਆਵੈ ਕਪੜਾ:	੫	੨
ਮਾਲੀ: ੪	ਕਰ ਮਾਇਆ ਅਗਨਿ:	੧੭	੯੮੫
ਆਸਾ ੫	ਕਰਿ ਮਾਇਆ ਦੁਇਆ:	੬	੪੬੨
ਰਾਮ: ੩	ਕਰਮੀ ਸਹਜੁ ਨ ਉ:	੮	੯੧੯
ਸੋਰਠ ੧	ਕਰਮ ਸੁ ਕਰਮ ਕਰਾ:	੧	੬੩੫
ਸਿਰੀ ੫	ਕਰਮੁ ਸੁ ਕਰਮ ਕ:	੯	੭੭
ਸੂਹੀ ੧	ਕਰਮ ਸੁ ਕਰਮ ਕ:	੧੫	੭੬੬
ਗਉੜੀ ੫	ਕਰੁ ਮਸਤਕਿ ਗੁਰਿ:	੭	੨੧੫
ਸਾਰੰਗ ੫	ਕਰੁ ਮਸਤਕਿ ਧਾਰਿ:	੧੦	੧੨੨੬
ਦੇਵ: ੫	ਕਰੁ ਮਸਤਕਿ ਧਾਰਿ:	੩	੫੩੩
ਸਾਰੰਗ ੫	ਕਰੁ ਮਸਤਕਿ ਧਰਿ:	੧੦	੧੨੧੬
ਬਿਲਾ: ੫	ਕਰੁ ਮਸਤਕਿ ਧਾਰਿ:	੭	੮੨੧
ਆਸਾ ੫	ਕਰੁ ਮਸਤਕਿ ਧਾਰਿ:	੯	੩੭੨
ਸਲੋ: ਕਬੀ:	ਕਰਮੀ ਸਤਿਗਰ ਪਾ:	੧੫	੧੩੭੫
ਗਉ:ਵਾਰ ੪	ਕਰਮੀ ਸਤਿਗੁਰ ਪਾ:	੨	੩੧੩
ਬਿਲਾ:ਵਾ: ੩	ਕਰਮੀ ਸਤਿਗੁਰ ਭੇ:	੧੭	੮੫੧
ਆਸਾ ੫	ਕਰਿ ਮਹਿ ਅੰਮ੍ਰਿਤ ਆ:	੧੦	੩੮੯
ਪ੍ਰਭਾਤੀ ੧	ਕਰਮ ਹੀਣ ਸਚੁ ਭੀ:	੧੪	੧੩੩੦
ਰਾਮ:ਵਾਰ:੫	ਕਰਮ ਹੀਣ ਧਨ ਕ:	੧੪	੯੫੯
ਸੂਹੀ ੫	ਕਰਮ ਹੀਣਿ ਮਨ ਮੁ:	੫	੭੩੭
ਗੂਜਰੀ ੩	ਕਰਮ ਹੋਵੈ ਸੋਈ ਜ:	੫	੪੯੧
ਗਉ: ੪	ਕਰਮੁ ਹੋਵੈ ਸਤ ਸੰ:	੧੧	੧੫੮
ਮਾਝ ੩	ਕਰਮੁ ਹੋਵੈ ਸਤਿਗੁ:	੧੮	੧੦੯
ਆਸਾ ੧	ਕਰਮੁ ਹੋਵੈ ਸਤਿਗੁ	੧੫	੫੧੮
ਮਾਰੂ ਕਬੀਰ	ਕਰਮੁ ਹੋਵੈ ਸਤਿਗੁ:	੧੭	੧੧੦੪
ਭੈਰਉ ੩	ਕਰਮੁ ਹੋਵੈ ਗੁਰੁ ਕਿ:	੩	੧੧੨੯
ਮਾਰੂ ੩	ਕਰਮੁ ਹੋਵੈ ਗੁਰੁ ਭ:	੮	੧੦੬੧
ਮਾਰੂ ੩	ਕਰਮੁ ਹੋਵੈ ਤਾ ਸਤਿ:	੬	੧੦੬੧
ਮਲਾਰ ੩	ਕਰਮੁ ਹੋਵੈ ਤਾ ਸਤਿ:	੫	੧੨੭੬
ਮਾਰੂ ੩	ਕਰਮੁ ਹੋਵੈ ਤਾ ਸਤਿ:	੮	੧੦੬੭
ਬਸੰਤ ੩	ਕਰਮੁ ਹੋਵੈ ਤਾ ਸੇਵਾ:	੮	੧੧੭੨
ਆਸਾ ੩	ਕਰਮੁ ਹੋਵੈ ਤਾ ਪਰ:	੨	੪੨੩
ਮਾਰੂ ੩	ਕਰਮੁ ਹੋਵੈ ਭੇਟੇ ਗੁ:	੪	੧੦੬੮
ਰਾਮ: ੫	ਕਰਮ ਕਾਂਡ ਅਹੰਕਾ:	੧੧	੮੯੧
ਗਉ: ੩	ਕਰਮ ਕਾਡ ਬਹ ਕ:	੪	੧੬੨
ਧਨਾ:ਤ੍ਰਿਲੋ:	ਕਰਮ ਕਰਿ ਅਰੁਣ:	੪	੬੯੫
ਸੋਰਠ ੩	ਕਰਮ ਕਰਹਿ ਗੁਰ:	੩	੬੦੨
ਧਨ:: ਤ੍ਰਿਲੋ	ਕਰਮ ਕਰਿ ਕਛਉ:	੮	੬੯੫
ਧਨਾ: ਤ੍ਰਿਲੋ:	ਕਰਮ ਕਰਿ ਕਪਾਲੁ	੬	੬੯੫
ਧਨਾ: ਤ੍ਰਿਲੋ	ਕਰਮ ਕਰਿ ਕਲੰਕੂ:	੩	੬੯੫
ਧਨਾ: ਤ੍ਰਿਲੋ	ਕਰਮ ਕਰਿ ਖਾਰ ਮ:	੭	੬੯੫
ਸਵਯੇ ੪	ਕਰਮ ਕਰਿ ਤੁਅ ਦ:	੧੧	੧੪੦੫
ਗਉੜੀ ੫	ਕਰਮ ਕਰਤ ਹੋਵੈ:	੭	੨੭੪
ਆਸਾ ੫	ਕਰਮ ਕਰਤ ਜੀਆ:	੧੫	੩੮੫
ਮਾਰੂ ੧	ਕਰਮ ਕਰਤੂਤਿ ਅੰ:	੨	੧੦੩੯
ਬਸੰ: ੫	ਕਰਮ ਕਰਤੂਤਿ ਕੈ ਊ:	੧੪	੧੧੮੨
ਆਸਾ ੧	ਕਰਮ ਕਰਤੂਤ ਬੇ:	੧੨	੩੫੧
ਗਉ: ਕਬੀ:	ਕਰਮ ਕਰਤ ਬਧੇ:	੧੪	੩੨੪
ਮਾਰੂ ੫	ਕਰਮ ਕਰੇ ਤੇ ਬੰਧਾ:	੧੧	੧੦੧੯
ਜਪੁ	ਕਰਮੀ ਕਰਮੀ ਹੋਇ:	੨	੭
ਸਲੋ: ਕਬੀ:	ਕਰਮ ਕਰੀਮ ਜੁ ਕ:	੪	੧੩੬੬
ਜਪੁ	ਕਰਮ ਖੰਡ ਕੀ ਬਾਣੀ	੨	੮
ਮਾਰੂ ਵਾਰ ੫	ਕਰਮੁ ਖੁਲਾ ਕਿਰਪਾ:	੯	੧੦੯੯
ਮਾਰੂ ੫	ਕਰਮੁ ਜਿਸੁ ਕਉ: ਧੁ:	੧੧	੧੦੦੨
ਆਸਾ ੧	ਕਰਿ ਮਜਨੋ ਸਪਤ:	੧	੪੩੭
ਬਿਲਾ: ੫	ਕਰਿ ਮਜਨੁ ਹੋਰਿ ਸ:	੧	੫੪੫
ਗਉ: ੫	ਕਰਮ ਧਰਤੀ ਸਰੀ:	੧੨	੩੦੮
ਸਿਰੀ: ੫	ਕਰਮ ਧਰਤੀ ਸਰੀਰੁ:	੫	੭੮
ਆਸਾ ੫	ਕਰਮ ਧਰਮ ਅਨੇਕ:	੯	੪੦੫
ਆਸਾ ੫	ਕਰਮ ਧਰਮ ਅਰਪ:	੧੦	੩੯੧
ਗੋਂਡ ੧	ਕਰਮ ਧਰਮ ਇਹੁ:	੧੧	੮੬੬
ਧਨਾ: ੫	ਕਰਮ ਧਰਮ ਸਗ:	੧੦	੬੭੬
ਆਸਾ ੧	ਕਰਮ ਧਰਮ ਸਚੁ:	੧	੩੫੩
ਸਲੋ: ੪	ਕਰਮ ਧਰਮ ਸੁਚਿ:	੧੩	੧੪੨੩
ਬਿਹਾ:ਵਾ: ੩	ਕਰਮ ਧਰਮ ਸੁਚ:	੨	੫੫੨
ਸਵਯੇ ੫	ਕਰਮ ਧਰਮ ਸੰਜ:	੮	੧੩੮੮
ਆਸਾ ੧	ਕਰਮ ਧਰਮ ਸੰਜ:	੪	੩੫੩
ਮਾਰੂ ੧	ਕਰਮ ਧਰਮੁ ਸਚ:	੫	੧੦੩੪
ਰਾਮ: ੫	ਕਰਮ ਧਰਮ ਸਭਿ:	੭	੮੯੦
ਬਿਹਾ:ਵਾ: ੩	ਕਰਮ ਧਰਮ ਸਭਿ:	੨	੫੫੧
ਗਉ: ਕਬੀਰ	ਕਰਮ ਧਰਮ ਕੀ ਸੂ:	੧੫	੩੪੩
ਆਸਾ ੧	ਕਰਮ ਧਰਮੁ ਕੀ ਸਾ:	੯	੪੩੭
ਦੇਵ: ੫	ਕਰਮੁ ਧਰਮੁ ਕਿਛੁ:	੪	੫੩੦

ਰਾਮ: ੧	ਕਾਚੇ ਗੁਰ ਤੇ ਮੁਕਤਿ ਨ:	੧੦	੯੩੨	ਸੂਹੀ ੫	ਕਾਟੀ ਜਮ ਫਾਸੀ ਪ੍ਰਭਿ	੫	੭੮੩
ਬਸੰਤ ੧	ਕਾਚੀ ਢਹਗਿ ਦਿਵਾਲ:	੩	੧੧੭੧	ਗਉੜੀ ੫	ਕਾਟ ਜੇਵਰੀ ਕੀਓ ਦਾ:	੮	੨੦੯
ਸਵਯੇ ੫	ਕਾਚੀ ਦੇਹ ਮੋਹ ਫੂਨਿ:	੫	੧੩੮੭	ਪ੍ਰਭਾਤੀ ੫	ਕਾਟਿ ਜੇਵਰੀ ਜਨ ਲੀ:	੩	੧੩੩੮
ਸੂਹੀ ੫	ਕਾਚੀ ਦੇਹ ਮਾਨੁਖ ਅ:	੧੮	੭੪੦	ਗਉ. ੫	ਕਾਟਨ ਹਾਰ ਜਗਤ:	੧੧	੨੦੪
ਸੂਹੀ ੫	ਕਾਚੀ ਦੇਹਾ ਵਿਣ ਸਣੀ:	੧੨	੭੬੦	ਸਾਰੰਗ ੫	ਕਾਟੇ ਪੇਡੂ ਡਾਲ ਪਰਿ:	੧੨	੧੨੦੫
ਧਨਾ: ੩	ਕਾਚਾ ਧਨੁ ਸੰਚਹਿ ਮੂਰ:	੧੪	੬੬੫	ਰਾਮ: ੫	ਕਾਟੀ ਬੰਧਿ ਹਰਿ ਸੇਵਾ:	੧੦	੮੯੨
ਧਨਾ: ੩	ਕਾਚਾ ਧੰਨੁ ਫੁਨਿ ਆਵੈ	੧੫	੬੬੫	ਮਾਰੂ ੫	ਕਾਟੇ ਬੰਧਨ ਠਾਕਰਿ:	੧੦	੧੦੦੪
ਆਸਾ ੫	ਕਾਚੀ ਪਾਕੀ ਬਾਢਿ ਪਰਾ:	੧੭	੩੭੫	ਮਾਰੂ ੫	ਕਾਟੀ ਬੇਰੀ ਪਗਹ ਤੇ:	੧੪	੧੦੦੨
ਮਾਰੂ ੧	ਕਾਚੀ ਬਿੰਡੀ ਸਬਦੁ ਨ:	੧੭	੧੦੨੨	ਕਾਨੜਾ ੫	ਕਾਟੇ ਰੋਗ ਭਏ ਮਨ:	੧੨	੧੨੯੯
ਬਿਲਾ: ੫	ਕਾਚ ਬਿਹਾਝਨ ਕੰਚ:	੧੧	੮੨੩	ਸਵਯੇ ੪	ਕਾਠਹੁ ਸ੍ਰੀ ਖੰਡ ਸਤਿ:	੧੧	੧੩੯੯
ਸਾਰੰਗ ੫	ਕਾਚ ਬਾਦਰੈ ਲਾਲੁ ਖੋ:	੧੪	੧੨੦੩	ਗਉੜੀ ੫	ਕਾਠ ਕੀ ਪੁਤਰੀ ਕਹਾ:	੮	੨੦੬
ਰਾਮ: ੧	ਕਾਚੇ ਭਾਂਡੇ ਸਾਜਿ ਨਿਵਾ:	੧੮	੮੮੨	ਬਿਲਾ: ੫	ਕਾਢਿ ਕੁਠਾਰੁ ਖਸਮਿ:	੩	੮੨੫
ਆਸਾ ੫	ਕਾਚੀ ਮਟੁਕੀ ਬਿਨਸਿ:	੧੦	੩੭੪	ਟੋਡੀ ੫	ਕਾਢਿ ਕੁਠਾਰੁ ਪਿਤ ਬਾ:	੧੧	੭੧੪
ਮਾਰੂ ੫	ਕਾਜ ਉਆ ਕੋ ਲੇ ਸਵਾ:	੧੭	੧੦੧੭	ਭੈਰ: ਨਾਮ:	ਕਾਢਿ ਖੜਗੁ ਕਾਲੁ: ਭੈ:	੧੦	੧੧੬੫
ਤਿਲੰ: ੧	ਕਾਜੀਆ ਬਾਮਣਾ ਕੀ:	੧੭	੭੨੨	ਬਸੰ: ਕਬੀ:	ਕਾਢਿ ਖੜਗੁ ਕੋਪਿਓ:	੧੦	੧੧੯੪
ਆਸਾ ਕਬੀਰ	ਕਾਜੀ ਸਾਹਿਬੁ ਏਕੁ ਤੋ:	੫	੪੮੩	ਕਲਿਆਨ ੪	ਕਾਢਿ ਖੜਗੁ ਗੁਰ ਗਿ:	੭	੧੩੨੪
ਗਉੜੀ ੧	ਕਾਜੀ ਸੇਖ ਭੇਖ਼ ਫਕੀ:	੮	੨੨੭	ਮਾਰੂ ੫	ਕਾਢਿ ਦੇਇ ਸਿਆਲ ਬ:	੧੪	੧੦੦੦
ਮਾਰੂ ਵਾ: ੫	ਕਾਜੀ ਸੇਖ ਮਸਾਇਕਾ:	੯	੧੧੦੫	ਕੇਦਾਰਾ ੫	ਕਾਢਿ ਲੀਏ ਪ੍ਰਭ ਆਨ:	੯	੧੧੨੦
ਧਨਾ: ੧	ਕਾਜੀ ਸੋ ਜੋ ਉਲਟੀ ਕ:	੧੩	੬੬੨	ਆਸਾ ੫	ਕਾਢਿ ਲੀਏ ਮਹਾ ਭਵ:	੪	੩੮੨
ਭੈਰਉ ਕਬੀ:	ਕਾਜੀ ਸੋ ਜੋ ਕਾਇਆ ਬੀ:	੧	੧੧੬੦	ਸੋਰਠ ੫	ਕਾਢਿ ਲੇਹੁ ਸੰਸਾਰ ਸਾ:	੯	੬੧੬
ਰਾਮ: ਵਾਰ੧	ਕਾਜੀ ਹੋਇਕੈ ਬਹੈ ਨਿ:	੧੩	੯੫੧	ਜੈਤ: ੫	ਕਾਢਿ ਲੇਹੁ ਨਾਨਕ ਅ:	੧੫	੭੦੧
ਰਾਮ: ੫	ਕਾਜ ਹਮਾਰੇ ਪੂਰੈ ਸਤਿ:	੬	੮੮੭	ਗਉੜੀ:ਕਬੀ:	ਕਾਢਿ ਲੀਨ ਸਾਗਰ ਸੰ:	੬	੩੩੧
ਗਉ: ੫	ਕਾਜਿ ਤੁਹਾਰੈ ਨਾਹੀ ਹੋ:	੧੧	੨੩੮	ਆਸਾ ੫	ਕਾਣਿ ਕਢਨ ਤੇ ਛੂਟਿ:	੧੩	੩੮੫
ਆਸਾ ਕਬੀਰ	ਕਾਜੀ ਤੈ ਕਵਨ ਕਤੇ:	੧੩	੪੭੭	ਸਾਰੰ: ੫	ਕਾਥੂਰੀ ਕੋ ਗਾਹਕੁ ਅ:	੧੨	੧੨੦੩
ਗਉੜੀ ੫	ਕਾਜ ਤੁਮਾਰੇ ਦੇਇ ਨਿ:	੧੭	੧੮੨	ਧਨਾ: ੧	ਕਾਦੀ ਕੂੜੁ ਬੋਲਿ ਮਲੁ:	੧੧	੬੬੨
ਗੋਂਡ ਕਬੀਰ	ਕਾਜੀ ਬਕਿਬੋ ਹਸਤੀ:	੧੮	੮੭੦	ਆਸਾ ੫	ਕਾਨ ਕੁੰਡਲੀਆ ਬਸ:	੨	੩੮੫
ਆਸਾ ਕਬੀ:	ਕਾਜੀ ਬੋਲਿਆ ਬਨਿ ਨ:	੪	੪੮੦	ਗਉੜੀ ੧	ਕਾਨੀ ਕੁੰਡਲ ਗਲਿ ਮੋ:	੭	੨੨੫
ਬਸੰਤ ੧	ਕਾਜੀ ਮੁਲਾ ਹੋਵਹਿ ਸੇ:	੪	੧੧੬੯	ਗਉੜੀ ੧	ਕਾਨੀ ਕਾਲੁ ਸੁਣੈ ਬਿਖੁ:	੯	੨੨੭
ਭੈਰਉ ਨਾਮ:	ਕਾਜੀ ਮਲਾ ਕਰਹਿ ਸ:	੧੮	੧੧੬੫	ਪ੍ਰਭਾਤੀ ੫	ਕਾਨ ਫਰਾਇ ਹਿਰਾਏ:	੬	੧੩੪੮
ਭੈਰਉ ਨਾਮ:	ਕਾਜੀ ਮੁਲਾ ਬਿਨਤੀ ਬੁ:	੮	੧੧੬੬	ਗਉ: ੩	ਕਾਪਰੁ ਤਨਿ ਸੁਹਾਵੈ:	੯	੨੨੪
ਆਸਾ ੫	ਕਾਜਰ ਕੋਠ ਮਹਿ ਭਈ:	੩	੩੮੪	ਆਸਾ ੫	ਕਾਪਰ ਪਹਿਰਰਿ ਭੋ:	੪	੩੭੪
ਮਾਰੂ ਵਾਰ ੫	ਕਾਜਲੁ ਹਾਰੁ ਤਮੋਲ:	੯	੧੦੯੪	ਭੈਰ: ਨਾਮ:	ਕਾਪਰੁ ਪਹਿਰਿ ਕਰਹਿ:	੪	੧੧੬੫
ਸੂਹੀ ਵਾਰ ੩	ਕਾਜਲ ਫੂਲ ਤੰਬੋਲ:	੧੦	੭੮੮	ਸਿਰੀ ੫	ਕਾਪੜੀ ਕਉਤੇ ਜਾਗੁ:	੯	੭੧
ਸਾਰੰ: ੫	ਕਾਟੇ ਅਗਿਆਨ ਤਿਮ:	੧੬	੧੨੦੯	ਸਾਰੰ: ਵਾਰ੧	ਕਪੜੁ ਕਾਠੁ ਰੰਗਾਇ:	੭	੧੨੪੩
ਕਾਨ: ੫	ਕਾਟੇ ਅਗਿਆਨ ਭਰ:	੧੨	੧੩੦੨	ਮਾਰੂ ਵਾਰ ੩	ਕਾਪੜ ਜਿਵੈ ਪਛੋੜੀ:	੩	੧੦੮੮
ਆਸਾ ੫	ਕਟਿਆ ਰੋਗੁ ਮਹਾ ਸੁ:	੩	੩੮੩	ਬਸੰਤ ੧	ਕਾਪੜੁ ਪਹਿਰਸਿ ਅ:	੧੩	੧੧੮੭
ਗਉ: ਕਬੀ:	ਕਾਟਿ ਸਕਤਿ ਸਿਵ ਸ:	੧੮	੩੩੯	ਗਉੜੀ ੩	ਕਾਪੜੁ ਪਹਿਰਿ ਕਰੇ:	੧੫	੨੩੦
ਸਵਯੇ ੫	ਕਾਟੇ ਸੁ ਪਾਪ,ਤਿਨ ਨ:	੧੬	੧੪੦੯	ਗੂਜਰੀ ੫	ਕਾਪੜੁ ਪਤਿ ਪਰਮੇ:	੫	੪੯੬
ਸੋਰਠ ੫	ਕਾਟਿ ਸਿਲਕ ਕੀਨੋ ਆ:	੭	੬੧੮	ਮਾਰੂ ੧	ਕਾਪੜੁ ਫਾਰਿ ਬਨਾਈ:	੧	੧੦੧੩
ਸਾਰੰਗ ੫	ਕਾਟਿ ਸਿਲਕ ਜਉ ਅ:	੧੦	੧੨੧੪	ਪ੍ਰਭਾਤੀ ੫	ਕਾਪੜ ਭੋਗ ਰਸ ਅਨਿ:	੧੫	੧੩੩੭
ਮਾਰੂ ੫	ਕਾਟਿ ਸਿਲਕ ਜਿਸੁ ਮਾ:	੮	੧੦੭੬	ਗਉ: ਕਬੀ:	ਕਾਮ ਸੁਆਇ ਗਜ ਬ:	੧੮	੩੩੫
ਜੈਤ: ਵਾਰ:੫	ਕਾਟਿ ਸਿਲਕ ਦੂਖ ਮਾ:	੭	੭੧੭	ਧਨਾ: ੫	ਕਾਮ ਹੇਤਿ ਕੁੰਚਰੁ ਲੈ:	੧	੬੭੧
ਮਾਝ ੫	ਕਾਟਿ ਸਿਲਕ ਪ੍ਰਭਿ ਸੇ:	੧੭	੧੦੧	ਸਾਰੰ: ੫	ਕਾਮ ਕਰੀ ਸਭ ਤਿਆਗਿ:	੧੫	੧੨੩੦
ਬਿਲਾ: ੫	ਕਾਟੀ ਸਿਲਕ ਭ੍ਰਮ ਸੋ:	੩	੪੧੪	ਗਉ: ੫	ਕਾਮ ਕਰੀਜੈ ਠਾਕੁਰ:	੮	੨੧੨
ਗਉੜੀ ੫	ਕਾਟੇ ਕਸਟ ਪੂਰੇ ਗੁਰ	੯	੧੯੧	ਆਸਾ ੫	ਕਾਮ ਕ੍ਰੋਧੁ ਅਹੰਕਾਰੁ:	੧	੩੮੪

ਨਟ: ੫	ਕਾਮੁ ਕ੍ਰੋਧੁ ਲੋਭੁ ਖੰਡ:	੧੭	੯੭੯
ਗੂਜਰੀ ਵਾ:੫	ਕਾਮੁ ਕ੍ਰੋਧੁ ਲੋਭੁ ਛਡੀ:	੩	੫੧੯
ਸੋਰਠ ੫	ਕਾਮੁ ਕ੍ਰੋਧੁ ਲੋਭੁ ਝੂਠ	੧੦	੬੧੭
ਰਾਮਕਲੀ ੧	ਕਾਮੁ ਕ੍ਰੋਧੁ ਲੋਭੁ ਝੂਠੁ:	੫	੯੧੫
ਦੇਵ: ੫	ਕਾਮੁ ਕ੍ਰੋਧੁ ਲੋਭੁ ਝੂਠੁ:	੧੩	੫੨੯
ਆਸਾ ੫	ਕਾਮੁ ਕ੍ਰੋਧੁ ਲੋਭੁ ਤਿਆ:	੧੮	੪੦੮
ਸਾਰੰਗ ੫	ਕਾਮ ਕ੍ਰੋਧ ਲੋਭ ਤਿਆ:	੧	੧੨੩੦
ਆਸਾ ੫	ਕਾਮੁ ਕ੍ਰੋਧੁ ਲੋਭੁ ਤਜਿ:	੧੪	੪੩੧
ਕਾਨ: ੫	ਕਾਮ ਕ੍ਰੋਧ ਲੋਭਿ ਬਿਆ:	੨	੧੩੦੪
ਸਿਰੀ: ੫	ਕਾਮੁ ਕ੍ਰੋਧੁ ਲੋਭੁ ਬਿਨ:	੫	੪੬
ਸਵਯੇ ੩	ਕਾਮੁ ਕ੍ਰੋਧੁ ਲੋਭੁ ਮੋਹੁ:	੪	੧੩੯੬
ਕੇਦਾ: ੪	ਕਾਮੁ ਕ੍ਰੋਧੁ ਲੋਭ ਮੋਹੁ:	੧੨	੧੧੧੮
ਸੋਰ: ੫	ਕਾਮ ਕ੍ਰੋਧ ਲੋਭ ਮੋਹ	੧੦	੬੧੪
ਆਸਾ ੪	ਕਾਮ ਕ੍ਰੋਧੁ ਲੋਭੁ ਮੋਹੁ:	੭	੩੬੬
ਗਉੜੀਵਾ: ੫	ਕਾਮੁ ਕ੍ਰੋਧੁ ਲੋਭੁ ਮੋਹੁ ਸੰ:	੧੨	੩੧੮
ਸਵਯੇ ੪	ਕਾਮ ਕ੍ਰੋਧੁ ਲੋਭ ਮੋਹੁ ਜ:	੮	੧੪੦੩
ਬਸੰਤ ੫	ਕਾਮੁ ਕ੍ਰੋਧੁ ਲੋਭੁ ਮੋਹੁ ਜੀ:	੧੨	੧੧੮੫
ਗਉੜੀ ੫	ਕਾਮ ਕ੍ਰੋਧ ਲੋਭੁ ਮੋਹ ਤ:	੧੧	੧੪੧
ਸੂਹੀ ੫	ਕਾਮ ਕ੍ਰੋਧ ਲੋਭ ਮੋਹ ਤ:	੧੫	੭੪੦
ਮਾਲੀ: ੫	ਕਾਮ ਕ੍ਰੋਧੁ ਲੋਭ ਮੋਹੁ ਨਿ:	੪	੯੮੪
ਗੋਡ: ੫	ਕਾਮੁ ਕ੍ਰੋਧੁ ਲੋਭੁ ਮੋਹੁ ਨ:	੯	੮੬੮
ਮਾਰੂ ੫	ਕਾਮ ਕ੍ਰੋਧੁ ਲੋਭੁ ਮੋਹੁ ਨਿ:	੮	੧੦੦੦
ਭੈਰਉ ੫	ਕਾਮ ਕ੍ਰੋਧ ਲੋਭ ਮੋਹਿ ਬਿ:	੫	੧੧੪੯
ਮਾਰੂ ੫	ਕਾਮਿ ਕ੍ਰੋਧਿ ਲੋਭਿ ਮੋਹਿ ਬਿ:	੧੬	੧੦੦੧
ਸੂਹੀ ੫	ਕਾਮ ਕ੍ਰੋਧੁ ਲੋਭਿ ਮੋਹਿ ਬਾ:	੬	੭੩੧
ਕੇਦਾਰਾਕਬੀ:	ਕਾਮ ਕ੍ਰੋਧੁ ਲੋਭੁ ਮੋਹੁ ਬਿ:	੫	੧੧੨੩
ਆਸਾ ੫	ਕਾਮੁ ਕ੍ਰੋਧੁ ਲੋਭੁ ਮੋਹੁ ਮਿ:	੧੪	੩੭੭
ਗੂਜ: ੫	ਕਾਮੁ ਕ੍ਰੋਧ ਲੋਭ ਮੋਹ ਮੂ:	੯	੫੦੨
ਬਿਲਾ: ੫	ਕਾਮਿ ਕ੍ਰੋਧਿ ਲੋਭਿ ਮੋਹਿ:	੧	੮੦੪
ਗਉੜੀ ੫	ਕਾਮਿ ਕ੍ਰੋਧਿ ਲੋਭਿ ਮੋਹਿ ਮ:	੬	੨੧੦
ਭੈਰਉ ੫	ਕਾਮ ਕ੍ਰੋਧ ਲੋਭ ਮਦ ਨਿੰ:	੧੦	੧੧੫੧
ਸਾਰੰਗ ੫	ਕਾਮ ਕ੍ਰੋਧ ਲੋਭ ਮਦ ਮ:	੧	੧੨੧੧
ਸਾਰੰ: ੫	ਕਾਮ ਕ੍ਰੋਧ ਲੋਭ ਮਦ ਮ:	੧੫	੧੨੨੩
ਮਾਰੂ ੫	ਕਾਮ ਕ੍ਰੋਧ ਲੋਭ ਮਦ ਮਾ:	੧੭	੧੦੦੪
ਗਉੜੀ ੫	ਕਾਮ ਕ੍ਰੋਧ ਲੋਭ ਮਧ ਖੋ:	੧੭	੧੯੭
ਆਸਾ ੫	ਕਾਮ ਕ੍ਰੋਧ ਲੋਭ ਮਾਨ ਇ:	੧੬	੪੦੮
ਮਲਾਰ ੫	ਕਾਮ ਕ੍ਰੋਧ ਲੋਭੁ ਮਨ ਤੇ:	੧੫	੧੧੭੧
ਭੈਰ: ੫	ਕਾਮ ਕ੍ਰੋਧਿ ਲੋਭਿ ਮਨੁ ਲੀ:	੧੩	੧੧੪੩
ਬਿਲਾ: ੫	ਕਾਮ ਕ੍ਰੋਧ ਲੋਭ ਰਤੁ ਨਿੰ:	੧੫	੮੨੦
ਸਵਯੇ ੩	ਕਾਮ ਕ੍ਰੋਧ ਵਸਿ ਕਰੈ ਪ:	੧੫	੧੩੯੫
ਸਾਰੰਗਵਾਰ੩	ਕਾਮ ਕ੍ਰੋਧ ਤ੍ਰਿਸਨਾ ਉ:	੧੧	੧੨੪੫
ਬਿਲਾ: ੫	ਕਾਮ ਕ੍ਰੋਧ ਤ੍ਰਿਸਨਾ ਅਹੰ:	੮	੮੨੨
ਸਾਰੰਗ ਨਾਮ	ਕਾਮ ਕ੍ਰੋਧ ਤ੍ਰਿਸਨਾ ਅਤਿ:	੧੨	੧੨੫੨
ਕੇਦਾਰਾਕਬੀ:	ਕਾਮ ਕ੍ਰੋਧ ਤ੍ਰਿਸਨਾ ਕੇ ਲੀ:	੧	੧੧੨੪
ਬਸੰਤ ੫	ਕਾਮ ਕ੍ਰੋਧ ਤ੍ਰਿਸਨਾ ਗਈ:	੧੨	੧੧੮੪
ਭੈਰਉ ਕਬੀ	ਕਾਮੁ ਕਿਵਾਰੀ ਦੁਖੁ ਸੁ:	੧੪	੧੧੬੧
ਗਉੜੀ ੧	ਕਾਮੁ ਰਿਤੈ ਕਾਮਣਿ ਹਿ:	੧੮	੨੨੫
ਆਸਾਕਬੀ:	ਕਾਮ ਚੋਲਨਾ ਭਇਆ ਹੈ:	੨	੪੮੩
ਵਡ: ੧	ਕਾਮਣਿਆਰੀ ਕਾਮਣ ਪਾ:	੬	੫੮੨
ਵਡ: ੩	ਕਾਮਣਿ ਇਛ ਪੁਨੀ ਅੰ:	੧੭	੫੮੩
ਗਉ: ੩	ਕਾਮਣਿ ਹਰਿ ਰਸ ਬੇਧੀ ਜੀ:	੨	੨੪੫
ਸਿਰੀ: ੧	ਕਾਮਣਿ ਕਾਮਿ ਨ ਆਵ:	੫	੫੬
ਆਸਾ ੩	ਕਾਮਣਿ ਗੁਣੁ ਨਾਹੀ ਬਿ:	੧੬	੪੩੯
ਮਾਝ ੩	ਕਾਮਣਿ ਗੁਣਵੰਤੀ ਹਰਿ:	੪	੧੨੩
ਸੂਹੀ ਵਾਰ ੩	ਕਾਮਣਿ ਤਉ ਸੀਗਾਰੁ:	੭	੭੮੮
ਪ੍ਰਭਾਤੀ ੧	ਕਾਮਣਿ ਦੇਖਿ ਕਾਮਿ ਲੋ:	੧੨	੧੩੪੨
ਸੂਹੀ ੩	ਕਾਮਣਿ ਨਿਰਮਲ ਹਉ:	੧੧	੭੭੦
ਗਉ: ੩	ਕਾਮਣਿ ਪਿਰਹੁ ਭੁਲੀ:	੧੪	੨੪੪
ਗਉ: ੩	ਕਾਮਣਿ ਪਿਰੁ ਪਾਇਆ:	੬	੨੪੫
ਸੂਹੀ ਵਾਰ ੩	ਕਾਮਣਿ ਪਿਰੁ ਮਨੁ ਮਾ:	੮	੭੮੭
ਮਾਝ ੩	ਕਾਮਣਿ ਪਿਰੁ ਰਾਖਿਆ:	੪	੧੨੭
ਗਉ: ੩	ਕਾਮਣਿ ਬਿਨਉ ਕਰੇ:	੯	੨੪੫
ਸੂਹੀ ੩	ਕਾਮਣਿ ਮਨ ਸੋਹਿਲ:	੧੮	੭੭੧
ਸੂਹੀ ੩	ਕਾਮਣਿ ਰੰਗ ਤਾ ਚੜੈ:	੧੨	੭੫੬
ਗਉ: ੩	ਕਾਮਣਿ ਰੰਗਿ ਰਾਤੀ ਸ:	੬	੨੪੪
ਗਉ: ੧	ਕਾਮਣਿ ਲੋੜੈ ਸੁਇਨਾ:	੧੩	੧੫੫
ਵਡ: ੩	ਕਾਮਣਿ ਵਡਭਾਗੀ ਅੰ:	੬	੫੬੮
ਰਾਗਮਾਲਾ	ਕਾਮੋਦੀ ਅਉ ਗੂਜਰੀ:	੯	੧੪੩੦
ਗਉੜੀ ੧	ਕਾਮਿ ਦਾਮਿ ਚਿਤੁ ਪਰ:	੨	੨੨੬
ਮਾਰੂ ੫	ਕਾਮ ਧੇਨੁ ਸੋਹੀ ਦਰ:	੫	੧੦੭੮
ਗਉ: ੫	ਕਾਮ ਧੇਨੁ ਹਰਿ ਹਰਿ:	੫	੨੬੫
ਰਾਮ: ੫	ਕਾਮਿਨ ਆਵੈ ਸੁ ਕਾਰ:	੫	੮੯੮
ਆਸਾ ੫	ਕਾਮਿਨ ਆਵੈ ਸੁ ਫਿਰਿ:	੧੧	੩੭੬
ਧਨਾ: ੫	ਕਾਮਿਨ ਆਵਹਿ ਸੇ:	੭	੬੭੬
ਗਉੜੀਵਾ:੫	ਕਾਮੁਨ ਕਰਹੀ ਆਪ:	੧੨	੩੨੦
ਬਸੰਤ ੧	ਕਾਮਨਿ ਚਾਹੈ ਸੁੰਦਰਿ:	੧੨	੧੧੮੭
ਗਉ: ੪	ਕਾਮਨਿ ਪ੍ਰੀਤਿ ਜਾ ਪਿਰੁ:	੧੧	੧੬੪
ਆਸਾ ਵਾਰ੧	ਕਾਮੁ ਨੇਬੁ ਸਦਿ ਪੁਛੀ:	੧੮	੪੬੮
ਸਾਰੰ: ੫	ਕਾਮ ਨ ਬਿਸਰਿਓ ਕ੍ਰੋਧ:	੪	੧੨੫੩
ਭੈਰ: ਨਾਮ	ਕਾਮੀ ਪੁਰਖ ਕਾਮਨੀ:	੧੫	੧੧੬੪
ਗਉੜੀ ੧	ਕਾਮਿ ਬਿਰੂਧਉ ਰਹੈ:	੪	੨੨੨
ਭੈਰਉ ਕਬੀਰ	ਕਾਮ ਮਾਇਆ ਕੁੰਚਰ	੧੧	੧੧੬੦
ਭੈਰ: ੫	ਕਾਮ ਰੋਗਿ ਮੈਗਲੁ ਬ:	੧੬	੧੧੪੦
ਬਿਲਾ: ਸਧ	ਕਾਮਾਰਥੀ ਸੁਆਰਥੀ:	੧੪	੮੫੮
ਗਉੜੀਵਾਰ੪	ਕਾਮ ਵਿਆਪੇ ਕੁਸੁਧ ਨ:	੧੩	੩੦੪
ਧਨਾ: ੫	ਕਾਮਵੰਤ ਕਾਮੀ ਬਹੁ:	੬	੬੭੨
ਧਨਾ: ੫	ਕਾਜਉ ਦੇਵਾ ਕਾਇਆ:	੧੨	੬੯੫
ਬਿਹਾ:ਵਾ: ੧	ਕਾਯਾ ਲਾਹਣਿ ਆਪੁ ਮ:	੭	੫੩੩
ਸਿਰੀ: ਵਾਰ੧	ਕਾਰੀ ਕਢੀ ਕਿਆ ਥੀਐ:	੨	੯੧
ਆਸਾ ੧	ਕਾਰ ਕਮਾਈ ਖਸਮ:	੧੭	੪੧੧

ਮਾਰੂ ੩	ਕਾਰ ਕਮਾਈ ਜੋ ਮੇਰੈ:	੧੧	੧੦੫੦
ਸਿਰੀ: ੧	ਕਾਰ ਕਮਾਵਹਿ ਸਚ:	੨	੫੯
ਰਾਮ: ੧	ਕਾਰ ਕਮਾਵਹਿ ਸਿਰਿ:	੧੦	੯੩੬
ਮਾਝ ੫	ਕਾਰ ਕਮਾਵਾ ਜੇ ਤੁਧੁ:	੫	੧੦੬
ਮਾਰੂ ਵਾਰ ੫	ਕਾਰ ਕੂੜਾਵੀ ਛਡਿ:	੪	੧੦੯੯
ਭੈਰਉ ੫	ਕਾਰਜੁ ਆਇਆ ਸਗਲ:	੧੩	੧੧੫੨
ਮਲਾ: ੫	ਕਾਰਜ ਆਏ ਪੂਰੇ ਰਾ:	੪	੧੨੭੧
ਰਾਮ: ਵਾਰ੫	ਕਾਰਜ ਆਪਿ ਸਵਾਰਿ:	੧੭	੯੫੭
ਮਲਾਰ ੫	ਕਾਰਜੁ ਸਗਲ ਅਰੰ:	੧੭	੧੨੬੬
ਸੋਰ: ੫	ਕਾਰਜ ਸਗਲੇ ਸਾਧੇ:	੩	੬੨੯
ਆਸਾ ੫	ਕਾਰਜ ਸਗਲੇ ਸਿਧਿ:	੧	੩੯੯
ਬਿਲਾ: ੫	ਕਾਰਜ ਸਗਲ ਸਵਾ:	੧੭	੮੨੬
ਸਲੋ: ਕਬੀਰ	ਕਾਰਜ ਸਾਡੇ ਤੀਨਿ ਹ:	੬	੧੩੭੬
ਬਿਲਾ: ੫	ਕਾਰਜੁ ਸਤਿਗੁਰਿ ਆ:	੧	੮੦੭
ਬਿਲਾ: ਵਾ:੩	ਕਾਰਜ ਸਿਧਿ ਨ ਹੋਵ:	੧	੮੫੧
ਬਿਲਾ: ੧	ਕਾਰਜੁ ਸੀਧੋ ਰਿਦੈ ਸ:	੧੪	੮੩੧
ਸੋਰਠ ੫	ਕਾਰਜ ਸਭਿ ਸਵਾਰਿਆ:	੬	੬੨੭
ਸਿਰੀ: ੫	ਕਾਰਜ ਸਭਿ ਸਵਾਰੀਆ:	੧੭	੪੭
ਮਾਝ ੫	ਕਾਰਜ ਸਭਿ ਸਵਾਰਿ ਲੈ:	੧੦	੧੩੨
ਰਾਮ: ੫	ਕਾਰਜ ਸਵਾਰੇ ਸਗਲੇ:	੧੬	੯੦੦
ਰਾਮ: ੫	ਕਾਰਜ ਸਵਰੈ ਮਨ ਪ:	੧੫	੯੧੩
ਆਸਾ ੫	ਕਾਰਜਿ ਕਾਮਿ ਬਾਟ ਘਾ:	੮	੩੮੬
ਰਾਮ: ੫	ਕਾਰਜੁ ਤੇਰਾ ਹੋਵੈ ਪੂ:	੧੪	੮੯੬
ਸਿਰੀ: ਵਾਰ੪	ਕਾਰਜੁ ਦੇਇ ਸਵਾਰਿ:	੫	੯੧
ਸਵਯੇ ੫	ਕਾਰਣ ਕਰਣ ਸਮਰ:	੯	੧੩੮੭
ਰਾਮ: ਵਾਰ੫	ਕਾਰਣ ਕਰਣ ਕਰੀਮ:	੧੪	੯੬੪
ਰਾਮ: ੫	ਕਾਰਣ ਕਰਣ ਕਰੀਮ:	੮	੮੮੫
ਭੈਰ: ੩	ਕਾਰਣ ਕਰਤਾ ਕਰਦਾ:	੩	੧੧੫੪
ਮਾਰੂ ਵਾਰ ੫	ਕਾਰਣੁ ਕਰਤੇ ਜੋ ਕੀ:	੬	੧੧੦੨
ਮਾਝ ਵਾਰ ੨	ਕਾਰਣੁ ਕਰਤੇ ਵਸਿ ਹੈ:	੧੬	੧੪੮
ਸਹਸ ੧	ਕਾਰਣ ਕਰਤੇ ਵਸਿ ਹੈ:	੧੦	੧੩੫੩
ਪ੍ਰਭਾਤੀ ੧	ਕਾਰਣ ਨਾਮੁ ਅੰਤਰਿ:	੧੭	੧੩੩੦
ਗਉ: ੫	ਕਾਰ੍ਹਾ ਤੁਝੈ ਨ ਵਿਆਪ:	੬	੨੫੫
ਰਾਮਕਲੀ ੫	ਕਾਰਨ ਕਰਮ ਕਰੀਮ:	੧੮	੮੯੬
ਗਉੜੀ ੫	ਕਾਰਨ ਕਰਨ ਕਹਾਵ:	੭	੨੫੭
ਆਸਾ ੫	ਕਾਰਨ ਕਰਨ ਤੂੰਹਾਂ	੧੩	੪੧੦
ਆਸਾ ੫	ਕਾਰਨ ਕਰਨਾ ਧਾਰਨ:	੩	੪੦੭
ਧਨਾ: ਰਵਿ:	ਕਾਰਨ ਕਵਨ ਅਬੋਲ:	੬	੬੯੪
ਧਨਾ: ਕਬੀ:	ਕਾਲੁ ਅਹੇਰੀ ਫਿਰੈ ਬ:	੧੮	੬੯੧
ਮਾਰੂ ਕਬੀਰ	ਕਾਲੁ ਅਕਾਲੁ ਖਸ:	੭	੧੧੦੪
ਮਾਰੂ ੧	ਕਾਲੀ ਹੂ ਫੁਨਿ ਧਉਲੇ:	੫	੧੦੨੭
ਸੂਹੀ ਫਰੀਦ	ਕਾਲੀ ਕੋਇਲ ਤੂ ਕਿਤ:	੧੧	੧੯੪
ਰਾਗਮਾਲਾ	ਕਾਲੰਕਾ ਕੁੰਤਲ ਅਉ:	੧੦	੧੪੩੦
ਸੂਹੀ ੫	ਕਾਲ ਕੰਟਕੁ ਜਮੁ:	੬	੭੪੨
ਆਸਾ ੧	ਕਾਲੁ ਕੰਟਕੁ ਮਾਰੇ ਸ:	੯	੪੧੫

ਸੂਹੀ ੩	ਕਾਲੁ ਕੰਟਕੁ ਮਾਰਿ ਸ:	੨	੭੬੯
ਗਉ: ੫	ਕਾਲੁ ਕੰਟਕੁ ਲੋਭੁ ਮੋਹੁ:	੭	੨੪੯
ਰਾਮ: ੧	ਕਾਲ ਕਾ ਠੀਗਾ ਕਿਉ:	੫	੯੪੦
ਆਸਾ ੫	ਕਾਲ ਕੇ ਫਾਂਸਿ ਸਕਤ;	੧੦	੩੯੦
ਗਉ: ਕਬੀਰ	ਕਾਲ ਕਲਪਨਾ ਕਦੇ:	੮	੩੪੩
ਸਵਯੇ ੪	ਕਾਲ ਕਲਮ ਹੁਕਮ:	੧੩	੧੪੦੨
ਮਾਰੂ ੧	ਕਾਲੈ ਕਵਲੁ ਨਿਰੰਜ:	੬	੧੦੪੦
ਸਾਝ ਵਾਰ ੧	ਕਾਲੈ ਗੰਢ ਨਦੀਆ:	੧੧	੧੪੩
ਸੋਰਠ ਕਬੀਰ	ਕਾਲ ਗ੍ਰਸਤ ਸਭ ਲੋ:	੧੪	੬੫੪
ਮਲਾਰ ੫	ਕਾਲੁ ਗਵਾਇਆ ਕਰ:	੭	੧੨੭੧
ਮਲਾ:ਵਾਰ ੧	ਕਾਲ ਜਲਾਏ ਬੰਨਿ ਕੰ:	੧੬	੧੨੯੦
ਜੈਤ: ੫	ਕਾਲ ਜਾਲ ਅਰੁ ਮਹਾ:	੬	੭੦੧
ਸਾਰੰ: ਨਾਮ:	ਕਾਲ ਜਾਲ ਕੀ ਸੁਧ ਨ:	੯	੧੨੫੨
ਗਉ: ੧	ਕਾਲੁ ਜਾਲੁ ਜਿਹਵਾ ਅ:	੯	੨੨੭
ਵਡ: ੩	ਕਾਲੁ ਜਾਲੁ ਜਮੁ ਜੋਹਿ:	੬	੫੬੯
ਮਾਰੂ ੧	ਕਾਲੁ ਜਾਲੁ ਜਮੁ ਜੋਹਿ:	੧੪	੧੦੨੦
ਟੋਡੀ ੫	ਕਾਲੁ ਜਾਲੁ ਜਮੁ ਜੋਹਿ:	੫	੭੧੪
ਸਿਰੀ: ੧	ਕਾਲੁ ਜਾਲੁ ਜਮੁ ਜੋਹਿ:	੮	੭੬
ਗਉ: ੧	ਕਾਲੁ ਜਾਲੁ ਬ੍ਰਹਮ ਅ:	੧੭	੨੨੩
ਜੈਜਾ: ੯	ਕਾਲ ਤਉ ਪਹੁਚਿਓ:	੧	੧੩੫੩
ਬਸੰਤ ੪	ਕਾਲਿ ਦੈਤਿ ਸੰਘਾਰੇ ਜ:	੧	੧੧੭੮
ਗਉ: ੫	ਕਾਲੁ ਨ ਆਵੈ ਮੂੜੇ ਚੀ:	੧੮	੨੬੭
ਧਨਾ: ੧	ਕਾਲੁ ਨਾਹੀ ਜੋਗੁ ਨਾਹੀ:	੧੭	੬੬੨
ਰਾਮ: ੧	ਕਾਲੁ ਨ ਚਾਪੈ ਹਰਿ ਗੁ:	੫	੯੩੩
ਮਾਝ ੩	ਕਾਲੁ ਨ ਚਾਪੈ ਦੁਖੁ ਨ ਸੰ:	੧੬	੧੧੧
ਗਉੜੀ ੧	ਕਾਲੁ ਨ ਛੋਡੈ ਬਿਨੁ ਸ:	੯	੨੨੭
ਗਉੜੀ ੧	ਕਾਲੁ ਨ ਛੋਡੈ ਬਿਨੁ ਗੁ:	੪	੨੨੭
ਗਉੜੀ ੧	ਕਾਲੁ ਨ ਜੋਹਿ ਸਕੈ ਗੁ:	੧੦	੨੨੭
ਮਾਝ ੩	ਕਾਲੁ ਨ ਜੋਹੈ ਦੁਖੁ ਨ:	੧੬	੧੨੪
ਭੈਰਉ ਕਬੀਰ	ਕਾਲ ਪੁਰਖ ਕਾ ਮਰ:	੧੮	੧੧੫੯
ਆਸਾ ਰਵਿ:	ਕਾਲ ਫਾਸ ਅਬਧ ਲਾ:	੮	੪੮੬
ਮਾਰੂ ੯	ਕਾਲ ਫਾਸ ਜਬ ਗ:	੯	੧੦੦੮
ਤਿਲੰ: ੯	ਕਾਲ ਫਾਸ ਜਬ ਗਲ:	੩	੭੨੭
ਆਸਾਕਬੀ:	ਕਾਲ ਫਾਸ ਨ ਮੁਗਧੁ:	੧੬	੪੭੨
ਮਲਾਰਵਾਰ੧	ਕਾਲੁਬਿ ਅਕਲ ਨਨ:	੬	੧੨੯੧
ਸੋਰ: ੯	ਕਾਲੁ ਬਿਆਲੁ ਜਿਉ ਪ:	੧੪	੬੩੧
ਭੈਰਉ ੧	ਕਾਲੁ ਬਿਕਾਲੁ ਸਦਾ ਸਿ:	੧੪	੧੧੨੬
ਬਿਲਾਵਲ ੧	ਕਾਲ ਬਿਕਾਲ ਸਬਦਿ:	੧੧	੮੩੨
ਮਾਰੂ ੧	ਕਾਲ ਬਿਕਾਲ ਕੀਏ ਇ:	੧੬	੧੦੩੮
ਰਾਮ: ੧	ਕਾਲ ਬਿਕਾਲੁ ਕਹੇ ਕ:	੧	੯੦੮
ਮਾਰੂ ੧	ਕਾਲੁ ਬਿਕਾਲੁ ਭਏ ਦੇ:	੭	੧੦੨੧
ਮੂਹੀ ੧	ਕਾਲੁ ਬਿਕਾਲੁ ਭਏ ਦੇ:	੧੪	੭੬੪
ਗਉ: ਕਬੀਰ	ਕਾਲਬੂਤ ਕੀ ਹਸਤ:	੧੮	੩੩੫
ਪ੍ਰਭਾਤੀ ੧	ਕਾਲੁ ਬਿਧੁਸਿ ਮਨਸਾ:	੨	੧੩੩੨
ਮਾਝ ਵਾਰ ੧	ਕਾਲੁ ਬੁਰਾ ਖੈ ਕਾਲੁ ਸਿ:	੧੫	੧੪੭

ਗਉ: ੫	ਕਿਆ ਮਨੁਖ ਕਹਹੁ:	੨	੧੭੮
ਮਾਝ ਵਾਰ ੧	ਕਿਆ ਮੇਵਾ ਕਿਆ ਘਿ:	੧੨	੧੪੨
ਰਾਮ: ੧	ਕਿਆ ਲੈ ਆਇਆ ਕਿ:	੧੬	੯੩੧
ਗਉੜੀ ੧	ਕਿਆ ਲੈ ਆਇਆ ਕਿ:	੧੬	੨੨੮
ਭੈਰਉ ੧	ਕਿਆ ਲੈ ਆਵਸਿ ਕਿਅ:	੧੩	੧੧੨੬
ਬਿਲਾ: ੧	ਕਿਆ ਲੈ ਆਵਹਿ ਕਿਆ:	੨	੮੩੯
ਮਾਝ ਵਾਰ ੧	ਕਿਆ ਲਸਕਰ ਕਿਆ:	੧੧	੧੪੨
ਸਾਰੰਗ ੪	ਕਿਆ ਲੀਜੈ ਕਿਆ ਤਜੀ:	੪	੧੨੦੦
ਜੈਤ: ਵਾਰ ੫	ਕਿਆ ਵਿਚਾਰਾ ਜੰਤੁ ਜਾ:	੧੫	੭੦੭
ਮਲਾਰ ੩	ਇ ਇਹੁ ਮਨੁ ਅਵਰਨੁ:	੪	੧੨੬੧
ਮਲਾ: ੩	ਕਿ ਇਹੁ ਮਨ ਚੰਚਲੁ ਕਿ:	੫	੧੨੬੧
ਗਉੜੀ ੧	ਕਿਸੁ ਉਪਦੇਸਿ ਰਹਾ:	੬	੨੨੧
ਸਾਰੰ:ਵਾ:੧	ਕਿਸ ਉਪਰ ਉਹ ਟਿ:	੮	੧੨੪੧
ਭੈਰਉ ੧	ਕਿਸੁ ਆਗੈ ਕੀਚੈ ਅਰ:	੫	੧੧੨੫
ਧਨਾ: ੧	ਕਿਸੁ ਆਗੈ ਪ੍ਰਭ ਤਧੁ:	੧੪	੬੮੬
ਗਉ: ੧	ਕਿਸੁ ਸੇਵਉ ਕਿਸੁ ਦੇ:	੫	੨੨੧
ਮਾਰੂ ੩	ਕਿਸੁ ਸੇਵੀ ਤੈ ਕਿਸੁ ਸ:	੫	੧੦੪੮
ਪ੍ਰਭਾਤੀ ੧	ਕਿਸੁ ਸੇਵੀ ਦੂਜਾ ਨਹੀ:	੧੪	੧੩੩੧
ਸਿਰੀ: ੩	ਕਿਸੁ ਹਉ ਸੇਵੀ ਕਿਆ:	੧੩	੩੪
ਦੇਵ: ੫	ਕਿਸੁ ਹਉ ਸੇਵੀ ਕਿਸੁ:	੧੭	੫੩੩
ਸੋਰਠ ੫	ਕਿਸੁ ਹਉ ਜਾਚੀ ਕਿਸੁ:	੫	੬੦੮
ਗੂਜਰੀ ਨਾਮ	ਕਿਸੁ ਹਉ ਪੂਜਉ ਦੂ:	੪	੫੨੫
ਸੂਹੀ ਵਾਰ ੨	ਕਿਸੁ ਹੀ ਕੋਈ ਕੋਇ ਮੰ:	੧੮	੭੯੧
ਸਿਰੀ ੫	ਕਿਸੁ ਹੀ ਚਿਤਿ ਨ ਆਵ:	੯	੪੨
ਮਾਰੂ ੪	ਕਿਸੁ ਹੀ ਜੋਰੁ ਅਹੰਕਾ:	੨	੧੦੭੧
ਮਾਰੂ ੪	ਕਿਸ ਹੀ ਸੋਰੁ ਦੀਬਾਨ:	੨	੧੦੭੧
ਆਸਾ ੪	ਕਿਸਹੀ ਧੜਾ ਕੀਆ ਸਿ:	੨	੩੬੬
ਆਸਾ ੪	ਕਿਸਹੀ ਧੜਾ ਕੀਆ ਕੁ:	੧	੩੬੬
ਆਸਾ ੪	ਕਿਸਹੀ ਧੜਾ ਕੀਆ ਮਿ:	੧	੩੬੬
ਸਿਰੀ: ੧	ਕਿਸਹੀ ਨਾਲਿ ਨ ਰਲਿ:	੧੪	੬੩
ਗਉੜੀ ੧	ਕਿਸਹੀ ਨਾਲਿ ਨ ਚਲੈ:	੫	੧੫੫
ਮਾਰੂ ੫	ਕਿਸਹੀ ਬੁਤੈ ਜਬਾਬੁ:	੫	੧੦੮੨
ਮਾਰੂ ੧	ਕਿਸਹੀ ਮੰਦਾ ਆਖਿ ਨ:	੧੧	੧੦੨੭
ਆਸਾ ੧	ਕਿਸਹੀ ਮਾਨੁ ਕਿਸੈ ਅ:	੬	੩੫੪
ਧਨਾ: ੫	ਕਿਸਹੀ ਵਾਧਿ ਘਾਟਿ ਕਿ:	੧੬	੬੭੩
ਆਸਾ ੧	ਕਿਸ ਕਉ ਕਹਹਿ ਸੁ:	੧੮	੩੫੩
ਮਾਰੂ ੧	ਕਿਸ ਕਉ ਦੋਸੁ ਦੇਹ:	੧੮	੧੦੩੦
ਗਉੜੀ ੧	ਕਿਸ ਕਹੁ ਦੇਖਿ ਕਰ:	੯	੨੨੪
ਰਾਮ: ੧	ਕਿਸ ਕਾਰਣਿ ਇਹੁ ਭੇ:	੧੬	੯੩੯
ਰਾਮ: ੧	ਕਿਸੁ ਕਾਰਣਿ ਗ੍ਰਿਹੁ ਤ:	੧੬	੯੩੯
ਗਉੜੀ ੧	ਕਿਸੁ ਜਾਚਉ ਨਾਹੀ ਕੋ:	੧੨	੧੫੩
ਕੇਦਾਰਾਰਵਿ:	ਕਿਸੁ ਜਾਤਿ ਤੇ ਕਿਹ ਪ:	੧੫	੧੧੨੪
ਆਸਾ ੧	ਕਿਸੁ ਤੂੰ ਪੁਰਖ ਜੋਰੂ:	੧੭	੩੫੦
ਸਾਰੰ ਵਾਰ ੨	ਕਿਸੈ ਥੋੜਾ ਕਿਸੈ ਅਗ:	੧	੧੨੩੮
ਮਾਝ ੩	ਕਿਸੈ ਥੋੜੀ ਕਿਸੈ ਹੈ:	੯	੧੧੯

ਸੂਹੀ ੫	ਕਿਸੁ ਦੋਸੁ ਨ ਦੀਜੈ ਕਿ:	੩	੭੪੫
ਗਉ: ੫	ਕਿਸੈ ਦੂਰਿ ਜਨਾਵਤ:	੧੦	੨੬੯
ਵਡ: ੩	ਕਿਸਨੂ ਸਦਾ ਅਵਤਾ:	੧੫	੫੫੯
ਮਾਰੂ ੩	ਕਿਸਨੋ ਕਹੀਐ ਜਾ ਆ:	੧੫	੧੦੪੭
ਧਨਾ: ੩	ਕਿਸਨੋ ਕਹੀਐ ਦਾਤਾ:	੭	੬੬੫
ਗਉ: ੩	ਕਿਸਨੋ ਕਹੀਐ ਦਾਤਾ:	੮	੧੫੮
ਆਸਾ ਵਾਰ੨	ਕਿਸਨੋ ਕਹੀਐ ਨਾਨਕਾ:	੭	੪੭੫
ਸਾਰੰ: ਵਾਰ ੧	ਕਿਸਨੋ ਕਹੀਐ ਨਾਨਕਾ:	੮	੧੨੪੧
ਮਾਰੂ ਵਾਰ ੧	ਕਿਸਨੋ ਕਹੀਐ ਨਾਨਕਾ:	੯	੧੦੯੩
ਆਸਾ ੧	ਕਿਸੈ ਨ ਪੂਛੈ ਬਖਸੇ ਆ:	੧੮	੪੧੨
ਗਉੜੀ ੫	ਕਿਸੈ ਨ ਬਦੈ ਆਪ ਅਹੰ:	੧੧	੨੭੮
ਆਸਾ ਵਾਰ੧	ਕਿਸੁ ਨਾਲਿ ਕੀਚੈ ਦੋਸ:	੬	੪੬੮
ਮਾਰੂ ੩	ਕਿਸੁ ਨੇੜੈ ਕਿਸੁ ਆਖਾ	੧੬	੧੦੪੨
ਆਸਾ ੫	ਕਿਸੁ ਨੇੜੈ ਕਿਸੁ ਆਖਾ:	੧੮	੪੧੧
ਬਿਲਾਵਲ ੧	ਕਿਸੁ ਨੇੜੈ ਕਿਸੁ ਆਖਾ:	੬	੮੩੯
ਸੂਹੀ ੧	ਕਿਸੁ ਪਹਿ ਖੋਲਉ ਗੰ:	੫	੭੬੭
ਮਲਾ: ੧	ਕਿਸੁ ਪਹਿ ਦੇਖ ਕਹਉ:	੯	੧੨੫੫
ਗਉੜੀ ੧	ਕਿਸ ਪੂਛਉ ਕਿਸੁ ਲਾ:	੬	੨੨੧
ਬਸੰਤ ੧	ਕਿਸ ਪੂਜ ਚੜਾਵਉ:	੧੧	੧੧੬੮
ਬਸੰਤ ੧	ਕਿਸੁ ਪੂਜ ਚੜਾਵਉ:	੯	੧੧੬੮
ਆਸਾ ੧	ਕਿਸੈ ਪੜਾਵਹਿ ਪੜਿ:	੧੮	੩੫੩
ਰਾਮ: ੫	ਕਿਸੁ ਭਰਵਾਸੈ ਬਿਚ:	੧	੮੯੮
ਬਿਲਾ: ੧	ਕਿਸੁ ਵੇਖਾ ਨਾਹੀ ਕੋ:	੧	੮੩੨
ਰਾਮ: ੧	ਕਿਸੁ ਵਖਰ ਕੇ ਤੁਮ:	੧੬	੯੩੯
ਆਸਾ ੧	ਕਿਸ ਵੇਖਾਲੀ ਚੰਗਾ:	੭	੩੫੪
ਰਾਮ: ੫	ਕਿੰਕੁਰੀ ਅਨੂਪ:	੫	੮੮੬
ਸਾਰੰ: ੫	ਕਿੰਕਰੀ ਖਿਕਾਰ:	੯	੧੨੨੯
ਰਾਮ: ੩	ਕਿ ਕਰਮ ਕਮਾਇਆ:	੧	੯੨੨
ਬਿਲਾ: ੫	ਕਿੰਚਤ ਪ੍ਰੀਤਿ ਨ ਉਪ:	੨	੮੫੭
ਸਲੋ: ਫਰੀਦ	ਕਿਕਰੁ ਙਤਿ ਲੰਘਾਈ:	੧੬	੧੩੭੮
ਕਾਨ: ੫	ਕਿਚੁ ਸੰਗਿ ਨ ਚਾਲੈ ਲਾ:	੧੭	੧੩੦੪
ਰਾਮ: ੫	ਕਿਛਹੂ ਕਾਜੁ ਨ ਕੀਓ ਜਾ:	੯	੮੯੪
ਆਸਾ ੪	ਕਿਛੁ ਹਾਥਿ ਕਿਸੈ ਦੈ ਕਿ:	੧੧	੪੫੦
ਗੋਂਡ ੪	ਕਿਛੁ ਕਿਸੀ ਕੈ ਹਾਥ ਨ:	੩	੮੬੦
ਮਾਰੂ ੩	ਕਿਛੁ ਖਾਜੇ ਕਿਛੁ ਧਰਿ:	੧੩	੯੮੯
ਸੋਰਠ ਕਬੀਰ	ਕਿਛੁ ਜੋਗੁ ਪਰਾਪਤਿ:	੯	੬੫੬
ਗਉ: ੫	ਕਿਛੁ ਨਾਹੀ ਤਾਕੈ ਕਮੀ:	੩	੨੧੨
ਮਾਰੂ ੩	ਕਿਛੂ ਨ ਚਲੈ ਧੁਰ ਖਸ:	੨	੧੦੫੧
ਰਾਮ: ੫	ਕਿਛੂ ਨ ਜਾਨਉ ਕੈਸਾ:	੧੦	੮੯੪
ਆਸਾ ੫	ਕਿਛੂ ਨ ਜਾਨਾ ਮਤਿ ਮੇਰੀ:	੩	੩੮੮
ਵਡ: ੧	ਕਿਛੁ ਪੁੰਨ ਦਾਨ ਅਨੇਕ:	੯	੫੬੬
ਸਹੀ ਕਬੀਰ	ਕਿਛੁ ਭੀ ਖਰਚ ਤੁਮਾਰਾ:	੧੬	੭੯੨
ਗਉੜੀ ੪	ਕਿਛੂ ਰੂਪੁ ਨਹੀਂ ਕਿਛੂ:	੧੪	੧੬੭
ਆਸਾ ਵਾਰ੧	ਕਿਛੁ ਲਾਹੇ ਉਪਰਿ ਘਾ:	੭	੪੭੪
ਕਾਨ: ਵਾਰ੪	ਕਿਛੁ ਵਖਰੁ ਹੋਇ ਸੁ ਵਰ:	੬	੧੩੧੬

ਬਸੰਤ ੫	ਕਿਰਤ ਰੇਖ ਕਰਿ ਕਰ:	੧	੧੧੯੩
ਸੂਹੀ ੫	ਕਿਰਪਾ ਆਇਆ:	੧੦	੭੪੬
ਧਨਾ: ੫	ਕ੍ਰਿਪਾ ਸਿੰਧ ਸੇਵਿ ਸਚੁ:	੧੬	੬੮੨
ਜੈਤ: ੫	ਕ੍ਰਿਪਾ ਸਿੰਧੁ ਕਰਣਾ ਪ:	੧	੭੦੨
ਸੂਹੀ ੫	ਕਿਰਪਾ ਕੀਜੈ ਸਾਮਤਿ:	੮	੭੭੯
ਧਨਾ: ੫	ਕ੍ਰਿਪਾ ਕਟਾਖੵ ਅਵਲੋ:	੧੬	੬੮੧
ਗਉ: ੩	ਕ੍ਰਿਪਾ ਕਰਿ ਸਤਿ ਗੁਰੂ:	੬	੧੬੧
ਮਲਾਰ ੩	ਕ੍ਰਿਪਾ ਕਰੇ ਸਤਿ ਗੁਰੂ:	੧੧	੧੧੭੫
ਧਨਾ: ੩	ਕ੍ਰਿਪਾ ਕਰੇ ਸਬਦਿ ਮਿ:	੭	੬੬੫
ਗਉ: ੩	ਕ੍ਰਿਪਾ ਕਰੇ ਸਬਦਿ ਮਿ:	੯	੧੫੮
ਬਸੰਤ ੩	ਕ੍ਰਿਪਾ ਕਰਹੁ ਗੁਰੁ ਮੇ:	੧੩	੧੨੭੬
ਗਉੜੀ ੩	ਕ੍ਰਿਪਾ ਕਰਹਿ ਗਾਵਾ: ਪ੍ਰ:	੧੩	੨੩੨
ਨਟ ੫	ਕ੍ਰਿਪਾ ਕਰਹੁ ਜਿਸੁ ਪ:	੭	੯੭੮
ਸੂਹੀ ੪	ਕ੍ਰਿਪਾ ਕਰਹਿ ਤਾ ਸਤਿ:	੯	੭੫੭
ਸੋਰਠ ੪	ਕ੍ਰਿਰਪਾ ਕਰਹਿ ਤਾ ਹਰਿ:	੧੪	੬੦੭
ਰਾਮ: ੫	ਕ੍ਰਿਪਾ ਕਰਹੁ ਦੀਨ ਕੇ:	੧੬	੮੮੨
ਸੂਹੀ ੫	ਕ੍ਰਿਪਾ ਕਰਹੁ ਪ੍ਰਭੁ ਕ:	੧੫	੭੪੮
ਬਿਲਾ: ੪	ਕ੍ਰਿਪਾ ਕਰਹੁ ਮਧ ਸੂ:	੭	੮੩੫
ਸਿਰੀ: ੧	ਕ੍ਰਿਪਾ ਕਰਿਕੈ ਆਪਣੀ:	੨	੭੩
ਮਾਰੂ ਵਾਰ ੩	ਕ੍ਰਿਪਾ ਕਰਿਕੈ ਆਪਣੀ:	੯	੧੦੮੮
ਸਿਰੀ: ੩	ਕਿਰਪਾ ਕਰਿਕੈ ਆਪ:	੧੦	੩੬
ਸੋਰਠ ਵਾ: ੪	ਕਿਰਪਾ ਕਰਿਕੈ ਸੁਨਹੁ:	੬	੬੫੨
ਗਉ:.ਕਬੀ:	ਕਿਰਪਾ ਕਰਿਕੈ ਨਾਮੁ:	੧੫	੩੬੨
ਸੂਹੀ ੪	ਕ੍ਰਿਪਾ ਕਰਿ ਕੈ ਮੇਲਿਆ:	੧੪	੭੫੮
ਸਿਰੀ: ੩	ਕਿਰਪਾ ਕਰੇ ਗੁਰੁ ਪਾਈ:	੧੪	੩੩
ਆਸਾ ਵਾਰ੧	ਕਿਰਪਾ ਕਰੇ ਜਿ ਆਪ:	੧੭	੪੬੬
ਸੋਰਠ ਵਾਰ੪	ਕਿਰਪਾ ਕਰੇ ਜਿ ਆਪਣੀ:	੧੩	੬੫੨
ਵਡ: ਵਾਰ ੩	ਕ੍ਰਿਪਾ ਕਰੇ ਜੇ ਆਪਣੀ:	੧੨	੫੮੯
ਸਿਰੀ: ਵਾਰ੩	ਕਿਰਪਾ ਕਰੇ ਜਿਸ ਆ:	੬	੯੦
ਰਾਮ: ਵਾਰ੫	ਕ੍ਰਿਪਾ ਕਰੇ ਜਿਸ ਆਪ:	੫	੯੫੯
ਸੋਰਠ ੫	ਕ੍ਰਿਪਾ ਕਰੇ ਜਿਸ ਪ੍ਰਾਨ:	੧੦	੬੨੮
ਸਿਰੀ ੫	ਕਿਰਪਾ ਕਰੇ ਜਿਸੁ ਪਾਰ:	੩	੭੧
ਧਨਾ: ਨਾਮ:	ਕ੍ਰਿਪਾ ਕਰੀ ਜਨ ਅਪੁ:	੨	੬੯੩
ਮਾਝ ੩	ਕਿਰਪਾ ਕਰੇ ਕਾ ਸਤਿ:	੯	੧੨੭
ਸਹਸ ੫	ਕ੍ਰਿਪਾ ਕਰੰਤ ਗੋਬਿੰਦ:	੧੨	੧੩੫੯
ਮਾਰੂ ੩	ਕ੍ਰਿਪਾ ਕਰੇ ਤਾ ਮੇਲਿ ਮਿ:	੯	੧੦੫੪
ਕਲਿਆਨ ੪	ਕ੍ਰਿਪਾ ਕ੍ਰਿਪਾ ਕਰਿ ਸਾਧ:	੧੫	੧੩੨੪
ਨਟ ੪	ਕ੍ਰਿਹਾ ਕ੍ਰਿਪਾ ਕਰਿ ਗੁਰੁ:	੩	੯੮੧
ਭੈਰਉ ੪	ਕ੍ਰਿਪਾ ਕ੍ਰਿਪਾ ਕਰਿ ਜਗ:	੯	੧੧੩੫
ਮਲਾਰ ੩	ਕ੍ਰਿਪਾ ਕ੍ਰਿਪਾ ਕਰਿ ਠਾਕ:	੧	੧੨੬੧
ਕਲਿ: ੪	ਕ੍ਰਿਪਾ ਕ੍ਰਿਪਾ ਕਰਿ ਦੀਨ:	੧੫	੧੩੨੩
ਨਟ: ੪	ਕ੍ਰਿਪਾ ਕ੍ਰਿਪਾ ਕਰਿ ਦੀਨ:	੧	੯੮੧
ਕਾਨ: ੪	ਕ੍ਰਿਪਾ ਕ੍ਰਿਪਾ ਕ੍ਰਿਪਾ ਕਰਿ:	੩	੧੩੦੯
ਕਲਿ: ੪	ਕ੍ਰਿਪਾ ਕ੍ਰਿਪਾ ਕ੍ਰਿਪਾ ਕਰਿ:	੧੩	੧੩੨੩
ਨਟ ੪	ਕ੍ਰਿਪਾ ਕ੍ਰਿਪਾ ਕਰ ਭਗ:	੧੪	੯੮੨

ਨਟ ੪	ਕ੍ਰਿਪਾ ਕ੍ਰਿਪਾ ਧਾਰ ਜਗ:	੮	੯੭੫
ਗਉੜੀ ੩	ਕ੍ਰਿਪਾ ਕਰ ਪ੍ਰਭ ਕਰ:	੧੪	੧੫੯
ਕਾਨ: ੫	ਕ੍ਰਿਪਾ ਗੋਬਿੰਦ ਭਈ:	੭	੧੩੦੭
ਧਨਾ: ੧	ਕ੍ਰਿਪਾ ਜਲੁ ਦੇਹਿ ਨਾਨਕ:	੬	੧੩
ਧਨਾ: ੧	ਕ੍ਰਿਧਾ ਜਲੁ ਦੇਹ ਨਾਨਕ:	੧੦	੬੬੩
ਆਸਾ ੧	ਕਿਰਪਾ ਤੇ ਸੁਖੁ ਪਾਇ:	੧੫	੪੨੦
ਸਹਸ ੫	ਕ੍ਰਿਪੰਤ ਹਰੀਐ ਮਤਿ:	੩	੧੩੫੫
ਸਿਰੀ: ੩	ਕਿਰਪਾ ਤੇ ਹਰਿ ਪਾਈ:	੮	੩੪
ਗੂਜਰੀ ਵਾ:੩	ਕਿਰਪਾ ਤੇ ਹਰਿ ਮਨਿ:	੭	੫੧੧
ਆਸਾ ੫	ਕਿਰਪਾ ਧਾਰੀਆ ਹਾ:	੧੫	੪੧੦
ਰਾਮ: ੫	ਕਿਰਪਾ ਧਾਰਿ ਰਹੀਮ:	੯	੮੮੫
ਮਾਰੂ ੫	ਕਿਰਪਾ ਧਾਰਿ ਰਖੇ ਕਰਿ:	੧੪	੧੦੮੬
ਬਸੰਤ ੫	ਕਿਰਪਨ ਕਉ ਅਤਿ:	੧੧	੧੧੮੦
ਟੋਡੀ ੫	ਕਿਰਪਨ ਤਨ ਮਨ:	੭	੭੧੪
ਗਉੜੀ ੫	ਕਿਰਪਾ ਨਿਧਿ ਕਿਰਪਾ:	੭	੧੮੩
ਸਾਰੰ: ੫	ਕ੍ਰਿਪਾ ਨਿਧੁ ਗੋਬਿੰਦ ਪੂ:	੮	੧੨੨੬
ਮਾਝ ੫	ਕ੍ਰਿਪਾ ਨਿਧਿ ਛੋਡਿ ਆ:	੫	੧੨੬੭
ਸਾਰੰਗ ੫	ਕ੍ਰਿਪਾ ਨਿਧਾਨ ਸੁਖ:	੮	੧੨੧੭
ਗਉ: ੫	ਕ੍ਰਿਪਾ ਨਿਧਾਨ ਕੀ ਸਰ:	੨	੨੦੨
ਸਾਰੰਗ ੫	ਕ੍ਰਿਪਾ ਨਿਧਾਨ ਗੁਣ:	੧	੧੨੧੩
ਗਉੜੀ ੫	ਕ੍ਰਿਪਾ ਨਿਧਾਨ ਦਇਆ:	੧	੨੮੪
ਦੇਵ: ੫	ਕ੍ਰਿਪਾ ਨਿਧਾਨ ਦਇਆ:	੮	੫੩੩
ਮਾਰੂ ੫	ਕ੍ਰਿਪਾ ਨਿਧਾਨ ਦੀਨ ਦਇ:	੮	੧੦੮੦
ਸੂਹੀ ੫	ਕ੍ਰਿਪਾ ਨਿਧਾਨ ਨਾਨਕ:	੨	੭੪੦
ਸਾਰੰ: ੫	ਕ੍ਰਿਪਾ ਨਿਧਾਨ ਨਾਨਕ:	੧੮	੧੨੩੬
ਗੋਂਡ ੫	ਕ੍ਰਿਪਾ ਨਿਧਾਨ ਨਿਰੰਜਨ:	੧	੮੬੪
ਰਾਮ: ੫	ਕ੍ਰਿਪਾ ਨਿਧਾਨ ਪ੍ਰੀਤਮ:	੧੪	੮੯੮
ਕਾਨ: ੫	ਕ੍ਰਿਪਾ ਨਿਧਾਨ ਰੰਗ ਰੂਪ:	੫	੧੩੦੩
ਬਿਲਾਵਲ: ੫	ਕਿਰਪਾ ਨਿਧਿ ਪ੍ਰਭ ਦੀ:	੪	੮੨੬
ਗਉੜੀ ੫	ਕਿਰਪਾ ਨਿਧਿ ਪ੍ਰਭ:	੧੫	੨੧੨
ਟੋਡੀ ੫	ਕ੍ਰਿਪਾ ਨਿਧਿ ਬਸਹੁ:	੧੭	੭੧੨
ਆਸਾ ੫	ਕਿਰਪਾ ਪਾਏ ਸਹਜਾ:	੧੨	੪੦੮
ਬਿਲਾ: ੧	ਕਿਰਪਾਲ ਸਦਾ ਦਇ:	੧੭	੮੪੩
ਕਾਨੜਾ ੫	ਕ੍ਰਿਪਾਲ ਦਇਆ ਮਇਆ:	੧੨	੧੩੦੫
ਕਾਨ: ੫	ਕ੍ਰਿਪਾਲ ਦਇਆਲ ਗੁਪਾ:	੧੨	੧੩੦੬
ਮਾਰੂ ੫	ਕਿਰਪਾਲ ਦਇਆਲੁ:	੧੬	੧੦੦੬
ਆਸਾ ੫	ਕ੍ਰਿਪਾਲ ਦਇਆਲ ਰਮਾ:	੧੦	੪੫੬
ਰਾਮ: ੫	ਕਿਰਪਾਲ ਮੇਰੇ ਕਿਰਪਾ:	੧੦	੯੨੪
ਮਾਝ ੩	ਕਿਲ ਬਿਖ ਕਾਟਿ ਸਦਾ:	੧	੧੧੧
ਗਉ: ੫	ਕਿਲ ਬਿਖ ਕਾਟੇ ਹੋਇ:	੧੧	੩੦੦
ਸੋਰਠ ੫	ਕਿਲ ਬਿਖ ਕਾਟੇ ਨਿਮਖ:	੬	੬੧੧
ਮਾਝ ੫	ਕਿਲ ਬਿਖੁ ਕਾਟੇ ਨਿਰ:	੧੨	੧੦੧
ਬਿਲਾ: ੫	ਕਿਲ ਖਿਖ ਕਾਟੈ ਭਜੁ:	੧੨	੮੦੪
ਸਾਰੰਗ ੫	ਕਿਲ ਖਿਖ ਕਰਤ ਕਰਤ:	੧੩	੧੨੨੪
ਮਾਲੀ: ੪	ਕਿਲ ਖਿਖ ਖੀਨ ਭਏ:	੮	੯੮੫

ਵਡ: ਵਾਰ ੩	ਕੂੜੈ ਕੀ ਪਾਲਿ ਵਿ:	੧੦	੫੯੧
ਸੂਹੀ ਵਾਰ ੧	ਕੂੜਾ ਕਪੜੁ ਕਛੀ:	੩	੭੯੦
ਆਸਾ ਵਾ: ੨	ਕੂੜਿ ਕਮਾਣੈ ਕੂੜੋ:	੧੨	੪੭੪
ਆਸਾ ਵਾਰ੧	ਕੂੜੁ ਕੀ ਮਲੁ ਉਤ:	੮	੪੬੮
ਆਸਾ ੧	ਕੂੜੁ ਕਮਾਵੈ ਆਵੈ:	੧੩	੩੫੨
ਆਸਾ ੧	ਕੂੜ ਕਮਾਵਹਿ ਆਦ:	੮	੪੧੮
ਗਉੜੀਵਾਰ੪	ਕੂੜ ਕਮਾਵੈ ਕੂੜੁ ਉ:	੧੫	੩੧੬
ਬਿਹਾ: ਵਾਰ੩	ਕੂੜ ਕਮਾਵੈ ਕੂੜੁ ਸੰ:	੧	੫੫੨
ਸਲੋ: ੪	ਕੂੜ ਕਮਾਵੈ ਕੂੜੁ ਸੰਘ:	੧੨	੧੪੨੩
ਮਾਝ ੩	ਕੂੜੁ ਕਮਾਵਨਿ ਦੁਖ:	੧	੧੧੬
ਗਉੜੀਵਾਰ੪	ਕੂੜੀ ਕਰਨਿ ਵਡਾ:	੧੪	੩੧੧
ਮਾਰੂ ੧	ਕੂੜੁ ਕਲਰੁ ਤਨ ਭ:	੧੪	੧੦੩੧
ਮਾਰੂ ੩	ਕੂੜੋ ਕੂੜ ਕਰੇ ਵ:	੮	੧੦੬੨
ਆਸਾ ਵਾਰ ੧	ਕੂੜਿ ਕੂੜੈ ਨੇਹੁ:	੬	੪੬੮
ਭੈਰਉ ੫	ਕੂੜੀ ਕੂੜੀ ਮੁਖਹੁ:	੧੫	੧੧੫੧
ਮਾਝ ੫	ਕੂੜ ਗਏ ਦੁਬਿਧਾ:	੧੦	੧੩੬
ਰਾਮ ਵਾਰ	ਕੂੜਾ ਗੰਢੁ ਨ ਚਲ:	੪	੯੫੯
ਮਾਰੂ ੧	ਕੂੜੁ ਛੋਡਿ ਸਾਚੇ ਕ:	੯	੧੦੨੮
ਸਿਰੀ ੧	ਕੂੜ ਛੁਰਾ ਮੁਠਾ ਮੁਰ.	੧੨	੨੪
ਗਉ: ਵਾਰ ੪	ਕੂੜ ਠਗੀ ਗੁਝੀ:	੧੩	੩੧੧
ਗਉ: ਵਾਰ ੪	ਕੂੜ ਠਗੀ ਗੁਝੀ:	੫	੩੦੩
ਸੂਹੀ ੫	ਕੂੜੀ ਡੇਖਿ ਭੁਲੋ:	੫	੭੭੭
ਰਾਮ: ਵਾ: ੧	ਕੂੜ ਨਿਖੁਟੇ ਨਾ:	੧੪	੯੫੩
ਮਲਾ: ਵਾਰ੧	ਕੂੜ ਨਿਖਟੇ ਨਾਨ:	੧੭	੧੨੮੩
ਗੂਜਰੀਵਾਰ ੫	ਕੂੜ ਨ ਜਾਪੈ ਕਿਛੁ:	੧	੫੧੮
ਗਉੜੀ ੩	ਕੂੜ ਨਿਵਾਰੇ ਗੁਰ ਮ:	੧੫	੨੪੪
ਆਸਾ ਵਾਰ੧	ਕੂੜੁ ਬੋਲਿ ਕਰਹਿ:	੧੭	੪੭੧
ਰਾਮ: ਵਾਰ੩	ਕੂੜ ਬੋਲਿ ਬਿਖੁ ਖਾ:	੨	੯੪੮
ਵਡ: ੩	ਕੂੜ ਬੋਲਿ ਬਿਖੁ ਖਾਵਣੀ:	੪	੫੭੦
ਸਲੋ: ੩	ਕੂੜ ਬੋਲ ਬੋਲ ਨਿਤ:	੧੦	੧੪੧੫
ਸਾਰੰ: ਵਾਰ੧	ਕੂੜ ਬੋਲਿ ਬੋਲਿ ਭਉ:	੧੭	੧੨੪੨
ਮਾਝ ਵਾਰ ੧	ਕੂੜ ਬੋਲਿ ਮੁਰਦਾਰੁ:	੧	੧੪੦
ਆਸਾ ਵਾਰ ੧	ਕੂੜੁ ਮੀਆ ਕੂੜੁ ਬੀ:	੬	੪੬੮
ਸੂਹੀ ੫	ਕੂੜੈ ਮੋਹਿ ਲਪਟ ਲਪ:	੨	੭੪੦
ਆਸਾ ਵਾਰ੧	ਕੂੜ ਮਿਠਾ ਕੂੜੁ ਮਾ:	੭	੪੬੮
ਮਾਰ ੧	ਕੂੜਿ ਮੁਠੀ ਚਾਲੈ ਬ:	੧੦	੧੦੨੯
ਮਾਰੂ ੧	ਕੂੜਿ ਮੁਠੀ ਠਗੀ ਠਗ:	੧੬	੧੦੨੪
ਆਸਾ ਵਾਰ੧	ਕੂੜੁ ਮੰਡਪ ਕੂੜੁ:	੫	੪੬੮
ਮਾਰੂ ੧	ਕੂੜ ਮਾਰੇ ਕਾਲੁ:	੧੮	੧੦੨੫
ਸੂਹੀ ੫	ਕੂੜੇ ਮੂਰਖ ਕੀ ਹਾਠੀ:	੧੦	੭੩੮
ਆਸਾ ਵਾਰ੧	ਕੂੜੀ ਰਾਸ ਕੂੜਾ ਵਾ:	੧੭	੪੭੧
ਸਿਰੀ: ੩	ਕੂੜਾ ਰੰਗੁ ਕੁਸੰਭ ਕਾ:	੧	੨੮
ਆਸਾ ਵਾਰ੧	ਕੂੜੁ ਰਾਜਾ ਕੂੜੁ ਪਰਜਾ:	੪	੪੬੮
ਮਾਰੂ ੧	ਕੂੜੈ ਰਾਤੀ ਕੂੜੁ ਕਮਾ:	੧੬	੧੦੨੪
ਮਾਝ ੩	ਕੂੜ ਲਿਖਹਿ ਤੈ ਕੂੜ:	੭	੧੨੩

ਵਡ: ੧	ਕੂੜ ਲਬਿ ਜਾ ਥਾਇ:	੧੭	੫੮੧
ਆਸਾ ੫	ਕੂੜੇ ਲੁਭਾਇਆ ਧ੍ਰੋ:	੧੮	੪੫੯
ਆਸਾ ਵਾਰ੧	ਕੂੜਾ ਲਾਲਚ ਛੋਡੀਐ:	੧੩	੪੬੮
ਆਸਾ ੧	ਕੂੜਾ ਲਾਲਚੁ ਛੋਡੀ:	੮	੪੧੯
ਮਲਾਰ ੩	ਕੂੜੈ ਲਾਲਚਿ ਨਾ ਲਪ:	੫	੧੨੬੨
ਗੂਜਰੀ ਵਾ:੫	ਕੂੜੈ ਲਾਲਚਿ ਲਗਿ:	੧੮	੫੧੨
ਸਾਰੰ: ਵਾਰ੪	ਕੂੜੈ ਲਾਲਚਿ ਲਗਿਆ:	੧੧	੧੨੪੩
ਸਾਝ ਵਾਰ ੧	ਕੂੜੈ ਲਾਲਚਿ ਲਗਿ ਮ:	੮	੧੪੭
ਬਿਲਾ: ੧	ਕੂੜੈ ਲਾਲਚਿ ਲਪਟੈ:	੬	੮੪੦
ਗਉ: ੩	ਕੂੜਿ ਵਿਗੂਤੀ ਤਾ ਪਿਰਿ:	੩	੨੪੪
	(ਕੇ)		
ਸਾਰੰਗ ਵਾਰ੨	ਕੇਈ ਲਾਹਾ ਲੈ ਚਲੇ	੯	੧੨੩੮
ਗੂਜਰੀ ੫	ਕੇਸ ਸੰਗਿ ਦਾਸ ਪਗ:	੨	੫੦੦
ਗੋਂਡ ਨਾਮ:	ਕੇਸੀ ਕੰਸ ਮਥਨੁ:	੧੨	੮੭੪
ਸੂਹੀ ੫	ਕੇਸਾ ਕਾ ਕਰਿ ਚਵਰੁ:	੧	੭੪੯
ਸੂਹੀ ੫	ਕੇਸਾ ਕਾ ਕਰਿ ਬੀਜਨਾ:	੧੨	੭੪੫
ਰਾਮ: ਸਦ	ਕੇਸੋ ਗੋਪਾਲ ਪੰਡਿਤ:	੧੭	੯੨੩
ਗੋਂਡ ਕਬੀਰ	ਕੇਸ ਜਲੇ ਜੈਸੇ ਘਾਸ	੧੦	੮੭੦
ਤਿਲੰ: ੧	ਕੇਸਰਿ ਕੁਸਮ ਮਿਰਗ:	੧੨	੭੨੧
ਬਿਲਾ: ੫	ਕੇਸਵ ਕਲੇਸ ਨਾਸ:	੧੨	੮੨੯
ਮਾਰੂ ੫	ਕੇਸਵ ਚਲਤ ਕਰਹ:	੧੫	੧੦੮੨
ਧਨਾ: ਨਾਮ:	ਕੇਸਵਾ ਬਿਚਉਨੀ:	੧੭	੬੯੩
ਜਪੁ	ਕੇਤੀਆ ਸੁਰਤੀ ਸੇ:	੧੮	੭
ਆਸਾ ਵਾਰ੧	ਕੇਤੀਆ ਕੰਨ ਕਹਾਣੀ:	੧੬	੪੬੪
ਸਾਰੰਗਵਾਰ੧	ਕੇਤਿਆ ਕੇ ਬਾਪੁ ਕੇ:	੧੧	੧੨੩੮
ਜਪੁ	ਕੇਤੀਆ ਕਰਮ ਭੂਮੀ:	੧੫	੭
ਜਪੁ	ਕੇਤੇ ਆਖਹਿ ਆਖਣਿ:	੨	੬
ਜਪੁ	ਕੇਤਾ ਆਖਣੁ ਆਖੀ:	੬	੧੮
ਸਿਰੀ: ੧	ਕੇਤਾ ਆਖਣੁ ਆਖੀ:	੧੦	੪੨੧
ਆਸਾ ੧	ਕੇਤੀਆ ਖਾਣੀ ਕੇਤੀਆ:	੧੭	੭
ਜਪੁ	ਕੇਤਿਆ ਗਣਤ ਨਹੀ:	੧੧	੫
ਜਪੁ	ਕੇਤਿਆ ਤੇਰੀਆ ਕੁ:	੧	੧੮
ਸਿਰੀ: ੧	ਕੇਤੀਆ ਦੂਖ ਭੂਖ:	੧੨	੫
ਜਪੁ	ਕੇਤੇ ਇੰਦ ਚੰਦ ਸੂਰ:	੧੬	੭
ਜਪੁ	ਕੇਤੇ ਸਿਧ ਬੁਧਿ ਨਾਥ:	੧੬	੭
ਜਪੁ	ਕੇਤੇ ਸਿਧ ਭਏ ਲਿਵ:	੧੩	੩੩੦
ਗਉ: ਕਬੀਰ	ਕੇਤੇ ਕਹਹਿ ਵਖਾਣ:	੨	੧੪੮
ਮਾਝ ਵਾਰ ੧	ਕੇਤੇ ਕਹਿ ਕਹਿ ਉਠ:	੨	੬
ਜਪੁ	ਕੇਤੀ ਕੇਤੀ ਮਾਗਨ ਮਾ:	੧੮	੧੩੨੧
ਕਲਿ: ੫	ਕੇਤੇ ਖਪਿ ਤੁਟਹਿ ਵੇ:	੧੧	੫
ਜਪੁ	ਕੇਤੇ ਗਨਉ ਅਸੰਖ:	੯	੭੦੪
ਜੈਤ: ੫	ਕੇਤੇ ਗੁਰ ਚੇਲੇ ਫੁਨਿ:	੧੦	੯੩੨
ਰਾਮ: ੧	ਕੇਤੇ ਜੁਗ ਵਰਤੇ ਗੁਬਾ:	੧੪	੧੦੨੬
ਮਾਰੂ ੧	ਕੇਤਾ ਤਾਣੁ ਸੁਆਲਿਹੁ:	੧੫	੩
ਜਪੁ	ਕੇਤੇ ਤੇਰੈ ਜੀ ਜੰਤ:	੧	੧੮
ਸਿਰੀ: ੧			

ਬਸੰਤ ੧	ਕੋ ਗਿਰਹੀ ਕਰਮਾ ਕੀ:	੪	੧੧੬੯
ਗਉ: ਕਬੀਰ	ਕੋ ਜਾਰੇ ਕੋ ਗਡ ਲੇ ਮਾ:	੧੪	੩੨੯
ਭੈਰਉ ੫	ਕੋਟਿ ਉਸਤਤਿ ਜਾਕੀ:	੧੬	੧੧੫੬
ਭੈਰਉ ੫	ਕੋਟਿ ਉਪਾਰ ਜਨਾਤੇ:	੧੧	੧੧੫੬
ਭੈਰਉ ੫	ਕੋਟਿ ਉਪਾਵ ਚਿਤਵ:	੧੬	੧੧੩੯
ਗਉ: ੫	ਕੋਟਿ ਉਪਾਵ ਦਰਗ:	੧	੨੪੬
ਭੈਰਉ ੫	ਕਟਿ ਅਖਾਰੇ ਚਲਿਤ:	੧੬	੧੧੫੬
ਜੈਤ ਵਾ: ੫	ਕੋਟਿ ਅਘਾ ਸਭ ਨਾ:	੧	੭੦੭
ਜੈਤ: ਵਾਰ ੫	ਕੋਟਿ ਅਘਾ ਗਏ ਨਾਸ:	੨	੭੧੦
ਭੈਰਉ ੫	ਕੋਟਿ ਅਘਾ ਮਿਟਹਿ:	੧੫	੧੧੪੪
ਗਉੜੀ ੫	ਕੋਟਿ ਅਨੰਦ ਜਹ ਹਰਿ:	੧੪	੧੯੭
ਟੋਡੀ ੫	ਕੋਟਿ ਅਨੰਦ ਰਾਜ ਸੁ:	੧੫	੭੧੭
ਪ੍ਰਭਾਤੀ ੫	ਕੋਟਿ ਅਪ੍ਰਾਧ ਇਕ:	੧੭	੧੩੩੭
ਸੂਹੀ ੫	ਕੋਟਿ ਅਪ੍ਰਾਧੀ ਸੰਤ:	੩	੭੪੮
ਗਉੜੀ ੫	ਕੋਟਿ ਅਪ੍ਰਾਧ ਸਾਧ:	੫	੨੯੬
ਟੋਡੀ ੫	ਕੋਟਿ ਅਪ੍ਰਾਧ ਖੰਡਨ:	੧੭	੭੧੪
ਬਿਹਾ: ੫	ਕੋਟਿ ਅਪ੍ਰਾਧ ਭਰੇ ਭੀ:	੫	੫੪੭
ਨਟ: ੫	ਕੋਟਿ ਅਪ੍ਰਾਧ ਮਿਟਹਿ:	੫	੯੭੯
ਸੂਹੀ ੫	ਕੋਟਿ ਆਵਧ ਤਿਸ:	੫	੭੪੨
ਆਸਾ ੫	ਕੋਟਿ ਇੰਦ੍ਰ ਅਨੇਕ:	੧੮	੪੫੫
ਭੈਰਉ ੫	ਕੋਟਿ ਇੰਦ੍ਰ ਠਾਢੇ ਹੈ:	੧੨	੧੧੫੬
ਭੈਰਉ ੫	ਕੋਟਿ ਸਕਤਿ ਸਿਵ:	੧੪	੧੧੫੬
ਧਨਾ: ੫	ਕੋਟਿ ਸੁਖ ਆਨੰਦ:	੧੦	੬੭੩
ਕੇਦਾਰਾ ੫	ਕੋਟਿ ਸਾਂਤਿ ਆਨੰਦ:	੩	੧੧੨੨
ਭੈਰਉ ੫	ਕੋਟਿ ਸੂਰ ਜਾਕੈ ਪ੍ਰ:	੧੭	੧੧੬੨
ਆਸਾ ੧	ਕੋਟੀਹੂ ਪੀਰ ਵਰਜਿ:	੧੮	੪੧੭
ਆਸਾ ੫	ਕੋਟਿ ਕੋਟਿ: ਅਘ ਕਾ:	੧੫	੩੯੨
ਵਡ: ੫	ਕੋਟਿ ਕੋਟਿ ਕੋਟਿ ਲਖ:	੮	੫੬੨
ਪ੍ਰਭਾਤੀ ੪	ਕੋਟਿ ਕੋਟਿ ਕੇ ਦੋਖ ਸ:	੧੭	੧੩੩੯
ਰਾਮ: ੪	ਕੋਟਿ ਕੋਟਿ ਤੇਤੀਸ ਧਿ:	੧੦	੮੮੨
ਮਾਲੀ: ੪	ਕੋਟਿ ਕੋਟਿ ਤੇਤੀਸ ਧਿ:	੧੫	੯੯੫
ਬੈਰਾੜੀ ੪	ਕੋਟਿ ਕੋਟੰਤਰ ਕੇ ਪਾਪ:	੪	੭੨੦
ਬਸੰਤ ੩	ਕੋਟਿ ਕੋਟੰਤਰ ਕੇ ਪਾਪ:	੧੭	੧੧੭੫
ਸਾਰੰ: ੩	ਕੋਟਿ ਕੋਟੰਤਰ ਕੇ ਪਾਪ:	੧	੧੧੩੪
ਭੈਰਉ ੩	ਕੋਟਿ ਕੋਟੰਤਰ ਤੇਰੇ ਪਾਪ:	੮	੧੧੩੪
ਆਸਾ ੧	ਕੋਟ ਕੋਟੰਤਰ ਪਾਪਾ:	੩	੪੩੮
ਨਟ ੪	ਕੋਟਿ ਕੋਟਿ ਦੋਖਬਹੁ:	੪	੯੭੫
ਸਿਰੀ ੧	ਕੋਟਿ ਕੋਟੀ ਮੇਰੀ ਆਰ:	੯	੧੪
ਭੈਰਉ ਕਬੀਰ	ਕੋਟਿਕ ਪਾਪ ਪੁੰਨ ਬ:	੩	੧੧੬੩
ਭੈਰਉ ਕਬੀਰ	ਕੋਟਿ ਕ ਮੇਰ ਭਰਹਿ:	੩	੧੧੬੩
ਸੂਹੀ ੫	ਕੋਟਿਕਰਨ ਦੀਜਹਿ:	੧੮	੭੮੦
ਗਉੜੀ ੫	ਕੋਟਿਕਰਮ ਕਰੈ ਹ:	੧੨	੨੭੮
ਗਉੜੀ ੫	ਕੋਟਿਕਰਮ ਕਰਤਉ:	੭	੨੪੦
ਕਾਨ: ੫	ਕੋਟਿਕਰਮ ਕਰਿ ਦੇ:	੧੬	੧੨੯੮
ਗਉ: ੫	ਕੋਟਿਕਰਮ ਜਾਪਿ ਤ:	੬	੨੩੮

ਭੈਰਉ ੫	ਕੋਟਿਕਰਮ ਬੰਧਨ:	੩	੧੧੪੯
ਗੂਜਰੀਵਾ: ੫	ਕੋਟਿਕਲੇਸਾ ਊਪ:	੮	੫੨੨
ਧਨਾ: ੫	ਕੋਟਿਕਲੇਸ ਮਿਟਹਿ:	੩	੬੭੭
ਗਉੜੀ ੫	ਕੋਟਿ ਕਲੰਕ ਖਿਨ ਮ:	੧੩	੧੮੪
ਭੈਰਉ ਕਬੀਰ	ਕੋਟਿਕ ਲਖਮੀ ਕਰੈ:	੩	੧੧੬੩
ਭੈਰਉ ਕਬੀਰ	ਕੋਟਿਕਲਾ ਖੇਲੋ ਗੋ:	੫	੧੧੬੩
ਸਾਰੰ: ੧	ਕੋਟਿ ਕਲਪ ਕੇ ਦੂਖ:	੧੫	੧੨੩੨
ਭੈਰਉ ੫	ਕੋਟਿ ਖਤੇ ਖਿਨ ਬਖ:	੯	੧੧੪੮
ਭੈਰਉ ੫	ਕੋਟਿ ਗਿਆਨੀ ਕਥਹਿ:	੧੭	੧੧੫੬
ਮਾਰੂ ੩	ਕੋਟਿ ਗਹੀ ਕੇ ਪਾਪ ਕਿ:	੧੪	੧੦੫੧
ਭੈਰਉ ੫	ਕੋਟਿ ਗੁਣਾਂ ਤੇਰੇ ਕਥੇ:	੧੭	੧੧੫੬
ਗਉ: ੫	ਕੋਟਿ ਗ੍ਰਹਣ ਪੁੰਨ ਫ:	੩	੧੯੭
ਭੈਰਉ ੫	ਕੋਟਿ ਚੰਦ੍ਰਮਾ ਕਰਹਿ:	੧	੧੧੬੩
ਭੈਰਉ ੫	ਕੋਟਿ ਛਤ੍ਰ ਪਤਿ ਕਰ:	੧੨	੧੧੫੬
ਰਾਮ: ਨਾਮ:	ਕੋਟਿ ਜਉ ਤੀਰਥ ਕ:	੧੨	੯੭੩
ਭੈਰਉ ੫	ਕੋਟਿ ਜੀਅ ਜਾਕੀ ਸਿਹ:	੧੧	੧੧੫੬
ਭੈਰਉ ੫	ਕੋਟਿ ਜੀਅ ਦੇਵੈ:	੧੪	੧੧੫੬
ਭੈਰਉ ਕਬੀਰ	ਕੋਟਿ ਜਗ ਜਾਕੈ ਦਰ:	੫	੧੧੬੩
ਗੂਜ: ੫	ਕੋਟਿ ਜਤਨ ਉਪਾਵ:	੧੧	੫੦੧
ਬਿਲਾ: ੫	ਕੋਟਿ ਜਤਨ ਸੰਤੋਖ:	੧੦	੮੦੪
ਸਿਰੀ ੫	ਕੋਟਿ ਜਤਨਾ ਕਰਿ:	੪	੫੧
ਸਾਰੰਗ ੫	ਕੋਟਿ ਜੋਧਿ ਉਆਕੀ ਬਾ:	੧੨	੧੨੧੬
ਗਉੜੀ ੫	ਕੋਟਿ ਜਨਾ ਕਰ ਸੇਵ:	੧੪	੨੧੬
ਮਾਝ ੫	ਕੋਟਿ ਜਨਾ ਜਾਕੇ ਪੂ:	੧੦	੯੮
ਰਾਮ: ੫	ਕੋਟਿ ਜਨਮ ਕੇ ਕਾਟੇ	੧੪	੮੯੩
ਟੋਡੀ ੫	ਕੋਟਿ ਜਨਮ ਕੇ ਕਿਲ:	੧੬	੭੧੭
ਸੋਰਠ ੫	ਕੋਟਿ ਜਨਮ ਕੇ ਕਿਲ:	੨	੬੨੨
ਗਉੜੀ ੫	ਕੋਟਿ ਜਨਮ ਕੇ ਕਿਲ:	੧	੧੯੯
ਪ੍ਰਭਾਤੀ ੫	ਕੋਟਿ ਜਨਮ ਕੇ ਗਏ:	੪	੧੩੩੯
ਬੈਰਾ: ੫	ਕੋਟਿ ਜਨਮ ਕੇ ਦੂਖ:	੧੬	੭੨੦
ਆਸਾ ੫	ਕੋਟਿ ਜਨਮ ਕੇ ਪਾਪ:	੧੦	੩੮੭
ਰਾਮ: ੫	ਕੋਟਿ ਜਨਮ ਕੇ ਬਿਨ:	੬	੮੯੭
ਗਉ: ੫	ਕੋਟਿ ਜਨਮ ਕੀ ਮਲੁ:	੬	੧੯੫
ਆਸਾ ੫	ਕੋਟਿ ਜਨਮ ਕੇ ਰਹੇ:	੪	੩੮੭
ਗੂਜਰੀ ੫	ਕੋਟਿ ਜਨਮੁ ਕੇ ਲਰ:	੭	੫੦੨
ਬਿਲਾ: ੫	ਕੋਟਿ ਜਨਮ ਕੀ ਤਿਸਨਾ:	੪	੮੨੧
ਕਾਨ: ੫	ਕੋਟਿ ਜਨਮ ਜੋਨ ਭ੍ਰ:	੬	੧੩੦੭
ਕਾਨੜਾ ੫	ਕੋਟਿ ਜਨਮ ਦੂਖ ਕਾ	੯	੧੩੦੧
ਸੋਰਠ ੫	ਕੋਟਿ ਜਨਮ ਭ੍ਰਮਿਆ:	੧੯	੬੪੦
ਗਉੜੀ ੫	ਕੋਟਿ ਜਨਮ ਭਰਮ:	੯	੧੯੫
ਮਲਾ: ੫	ਕੋਟਿ ਜਨਮ ਭ੍ਰਮੰਤ:	੧੦	੧੨੭੮
ਸਾਰੰ: ੫	ਕੋਟਿ ਜਨਮ ਭ੍ਰਮਤੇ:	੩	੧੨੨੪
ਰਾਮ: ੫	ਕੋਟਿ ਜਨਮ ਭ੍ਰਮਿ ਭ੍ਰ:	੧	੮੮੬
ਕਾਨ: ੫	ਕੋਟਿ ਜਾਪ ਤਾਪ ਸੁਖ:	੧੦	੧੩੦੧
ਰਾਮ: ੫	ਕੋਟਿ ਜਾਪ ਤਾਪ ਬਿਸ:	੧੬	੮੯੦

ਧਨਾ: ੫	ਖਾਣ ਕਉ ਹਰਿ ਹ:	੧੩	੬੭੬
ਸੋਰਠ ਕਬੀਰ	ਖਾਟ ਮਾਗਉ ਚਉਪਾ:	੧੪	੬੫੬
ਆਸਾ ੫	ਖਾਟਿ ਲਾਭ ਗੋਬਿੰਦ ਹ:	੧੨	੪੦੫
ਮਾਰੂ ਵਾਰ ੩	ਖਾਣਾ ਸਬਦੁ ਚੰਗਿਆ:	੮	੧੦੯੨
ਬਿਲਾ: ੧	ਖਾਣੀ ਚਾਰੇ ਬਾਣੀ ਭੇ:	੭	੮੩੯
ਆਸਾ ੧	ਖਾਣ ਜੀਵਣ ਕੀ ਬਹੁ:	੯	੩੫੪
ਮਾਰੂ ੧	ਖਾਣੀ ਨ ਬਾਣੀ ਪਉਣ:	੯	੧੦੩੫
ਆਸ' ੧	ਖਾਣਾ ਪੀਣਾ ਸਮ ਕਰਿ:	੬	੪੩੪
ਮਲਾਰ ੧	ਖਾਣਾ ਪੀਣਾ ਹਸਣਾ ਸ:	੪	੧੨੫੪
ਆਸਾ ੧	ਖਾਣਾ ਪੀਣਾ ਹਸਣਾ ਬਾ:	੮	੩੫੧
ਆਸਾ ਵਾਰ੧	ਖਾਣਾ ਪੀਣਾ ਪਵਿਤ੍ਰ ਹੈ:	੧੮	੪੭੨
ਮਾਝ ੫	ਖਾਣੀ ਬਾਣੀ ਸਰਬ ਨਿ:	੧੩	੧੩੦
ਮਾਰੂ ੧	ਖਾਣੀ ਬਾਣੀ ਗਗਨ ਪ:	੧੪	੧੦੧੨
ਮਾਰੂ ੧	ਖਾਣੀ ਬਾਣੀ ਤੁਝਹਿ ਸ:	੫	੧੦੨੧
ਵਡ: ੧	ਖਾਣੀ ਬਾਣੀ ਤੇਰੀਆ:	੧੦	੫੮੦
ਰਾਮ: ੫	ਖਾਤ ਖਰਚਿ ਕਛੁ ਤੋ:	੧੭	੮੯੩
ਸੂਹੀ ੫	ਖਾਤ ਖਰਚਤ ਸੁਖਿ ਅ:	੬	੭੪੩
ਸਾਰੰਗ ੫	ਖਾਤ ਖਰਚਤ ਕਿਛ:	੨	੧੨੨੦
ਟੋਡੀ ੫	ਖਾਤ ਖਰਚਤ ਕਿਛੁ ਨਿ:	੫	੭੧੪
ਬਿਲਾ: ੫	ਖਾਤ ਖਰਚਤ ਨਿਬਹ:	੧੪	੮੧੬
ਸੂਹੀ ੫	ਖਾਤ ਖਰਚਤ ਬਿਲ'	੧੮	੭੮੩
ਆਸਾ ੫	ਖਾਤ-ਖਰਚਤ ਬਿਲ:	੨	੩੯੦
ਗਉੜੀ ੫	ਖਾਤ ਖਰਚਤ ਬਿਲ:	੧੪	੨੫੩
ਰਾਮ: ੧	ਖਾਤ ਪੀਅੰਤ ਸੂਏ ਨ:	੫	੯੩੨
ਕੇਦਾਰਾ ੫	ਖਾਤ ਪੀਤ ਅਨੇਕ ਬਿੰ:	੫	੧੧੨੧
ਗਉੜੀ ੫	ਖਾਤ ਪੀਤ ਖੇਲਤ ਹ:	੬	੧੮੮
ਗਉ: ੫	ਖਾਤ ਪੀਤ ਖੇਲਤ ਹ:	੬	੨੬੧
ਗਉ: ੫	ਖਾਤ ਪੀਤ ਬਰਤੈ ਅ:	੯	੨੬੮
ਸਾਰੰ: ੫	ਖਾਤ ਪੀਤ ਸੋਵੰਤ:	੫	੧੨੨੫
ਸਾਰੰਗ ੫	ਖਾਤ ਪੀਵਤ ਹਸਤ:	੪	੧੨੨੯
ਗੂਜਰੀਵਾਰ੫	ਖਾਂਦਿਆ ਖਾਂਦਿਆ ਮੁ:	੨	੫੨੩
ਗਉੜੀ ੫	ਖਾਦਾ ਪੈਨਦਾ ਮੂਕਰਿ:	੮	੧੯੫
ਮਾਝ ਵਾਰ ੧	ਖਾਧਾ ਹੋਇ ਸੁਆਹ ਭੀ:	੧	੧੪੬
ਬਿਹਾ: ਵਾਰ੧	ਖਾਧੈ ਖਰਚਿਐ ਤੋ:	੧੪	੫੫੫
ਧਨਾ: ੫	ਖਾਨ ਪਾਨ ਆਨ ਨਹੀ:	੯	੬੭੨
ਬਿਹਾ: ੫	ਖਾਨ ਪਾਨ ਸੀਗਾਰ ਬਿ:	੧	੫੪੩
ਸਵਯੇ ੫	ਖਾਨ ਪਾਨ ਸੌਧੇ ਸੁਖ:	੧੪	੧੩੮੭
ਸਵਯੇ ੫	ਖਾਨ ਪਾਨ ਮੀਠ ਰਸ:	੧੦	੧੩੮੮
ਸਾਰੰ:ਵਾਰ ੪	ਖਾਨ ਮਲੂਕ ਕਹਾਇ:	੧੦	੧੨੪੬
ਗਉ: ੧	ਖਾਨੁ ਮਲੂਕੁ ਕਹਾਵ:	੧੨	੨੨੫
ਮਾਰੂ ੧	ਖਾਰ ਸਮੁਦ੍ਰ ਢੰਢੋਲੀ:	੧੧	੧੦੧੨
ਮਾਝ ਵਾਰ ੧	ਖਾਲਕ ਕਉ ਆਦੇਸ:	੪	੧੪੮
ਪ੍ਰਭਾ: ਕਬੀ:	ਖਾਲਿਕੁ ਖਲਕ ਖਲ:	੧੮	੧੩੪੯
ਮਾਰੂ ੫	ਖਾਲਕ ਥਾਵਹੁ ਭੁਲਾ:	੫	੧੦੨੦
ਮਾਰੂ ੫	ਖਾਲਕੁ ਯਾਦਿ ਦਿਲੈ ਮ:	੩	੧੦੮੪
ਰਾਮ. ੫	ਖਾਲਕੁ ਰਵਿ ਰਹਿਆ:	੧	੮੯੭
ਸਲੋ: ਫਰੀਦ	ਖਾਲੀ ਚਲੇ ਧਣੀ ਸਿਉ:	੧੨	੧੩੮੩
ਗੂਜ: ੫	ਖਾਵਹੁ ਖਰਚਹੁ ਤੋਟਿ:	੧	੪੯੬
ਗਉ: ੫	ਖਾਵਹਿ ਖਰਚਹਿ ਰ:	੨	੧੮੬
ਫੁਨਹੇ ੫	ਖਾਵਹੁ ਭੁੰਚਹੁ ਸਭਿ:	੫	੧੩੬੩
ਰਾਮ: ੧	ਖਾਵੈ ਦੂਖ ਭੂਖ ਸਾਚੇ:	੧੨	੯੪੫
ਮਾਰੂ ੫	ਖਾਵਨਾ ਜਿਤੁ ਭੂਖ ਨ:	੧	੧੦੧੯
ਮਾਰੂ ੧	ਖਾਵੈ ਭੋਗੈ ਸੁਣਿ ਸੁਣਿ:	੩	੧੦੧੪
	(ਖਿ)		
ਆਸਾ ੫	ਖਿਸੈ ਜੋਬਨੁ ਬਧੈ ਜ:	੩	੪੫੮
ਆਸਾ ੫	ਖਿਸਰਿ ਗਇਓ ਭੂਮ:	੧੦	੩੮੯
ਰਾਮ: ੫	ਖਿੰਚਿਆ ਸੂਤ ਤ ਆਈ:	੮	੮੮੬
ਮਾਰੂ ੧	ਖਿੰਚੋ ਤਾਣਿ ਕਰਹਿ ਬੇ:	੧੩	੧੦੩੧
ਸੂਹੀ ੩	ਖਿੰਚੋ ਤਾਣਿ ਵਿਗੁਚੀਐ:	੪	੭੫੬
ਸੂਹੀ ੧	ਖਿੰਚੋ ਤਾਣਿ ਵਿਗੁਚੀਐ:	੧੨	੭੫੧
ਮਾਰੂ ੧	ਖਿਜਮਤਿ ਕਰੀ ਜਨੁ:	੧੭	੯੯੦
ਰਾਮ: ਕਬੀ:	ਖਿੰਥਾ ਇਹੁ ਤਨੁ ਸੀਅ:	੧੩	੯੭੦
ਜਪੁ	ਖਿੰਥਾ ਕਾਲੁ ਕੁਆਰੀ ਕਾ:	੧੫	੬
ਆਸਾ ਕਬੀਰ	ਖਿੰਥਾ ਗਿਆਨ ਧਿਆਨ:	੯	੪੭੭
ਸਲੋ: ਕਬੀਰ	ਖਿੰਥਾ ਜਲਿ ਕੁਇਲਾ ਭ:	੧੮	੧੩੬੬
ਸਾਰੰ: ਵਾਰ੪	ਖਿੰਥਾ ਝੋਲੀ ਬਹੁ ਭੇਖ:	੨	੧੨੪੩
ਰਾਮ: ੫	ਖਿੰਥਾ ਝੋਲੀ ਭਰਿ ਪੁਰਿ:	੭	੯੩੯
ਆਸਾ ੪	ਖਿਨ ਆਵੈ ਖਿਨੁ ਜਾਵੈ:	੧੦	੪੪੨
ਆਸਾ ੫	ਖਿਨਹੂੰ ਕਿਰਪਾ ਸਾਧ:	੫	੪੦੯
ਆਸਾ ੫	ਖਿਨਹੂੰ ਜੋਗ ਤਾਪ ਬ:	੫	੪੦੯
ਆਸਾ ੫	ਖਿਨਹੂੰ ਭੈ ਨਿਰਭੈ ਖਿ:	੪	੪੦੯
ਆਸਾ ੫	ਖਿਨਹੂੰ ਰਸ ਭੋਗਨ:	੪	੪੦੯
ਬੈਰਾੜੀ ੪	ਖਿਨੁ ਕਿੰਚਿਤ ਕਿਰਪਾ.	੯	੭੧੯
ਸਿਰੀ: ੩	ਖਿਨੁ ਖਿਨੁ ਨਾਮੁ ਸਮਾ:	੧੭	੨੯
ਕਾਨ: ੪	ਖਿਨੁ ਖਿਨੁ ਨਾਮੁ ਦੇਇ:	੮	੧੩੦੯
ਨਟ ੪	ਖਿਨੁ ਖਿਨੁ ਨਰੁ ਨਾਰਾ :	੬	੯੭੪
ਜੈਤ: ੪	ਖਿਨੁ ਖਿਨੁ ਭਗਤਿ ਕ:	੪	੬੯੯
ਜੈਤ: ੪	ਖਿਨੁ ਖਿਨੁ ਰਾਮ ਨਾਮੁ:	੨	੬੯੯
ਪ੍ਰਭਾਤੀ ੪	ਖਿਨ ਖੋਵੈ ਪਾਪ ਕੋਟਾ:	੧੧	੧੩੩੭
ਜੈਤ: ਵਾਰ ੫	ਖਿਨੁ ਗ੍ਰਿਹ ਮਹਿ ਬਸ:	੧੫	੭੦੬
ਮਲਾਰ ੧	ਖਿਨੁ ਤਿਲੁ ਰਹਿ ਨ ਸ:	੧੩	੧੨੭੩
ਆਸਾ ੫	ਖਿਨ ਨਾਹਿ ਟਰੀਐ ਪ੍ਰੀ:	੧੬	੪੫੪
ਆਸਾ ੪	ਖਿਨ ਪੂਰਬਿ ਖਿਨੁ ਪ:	੧੧	੪੪੨
ਸਿਰੀ: ਵਾਰ੩	ਖਿਨੁ ਪਲੁ ਹਰਿ ਨਾਮੁ:	੮	੮੭
ਪ੍ਰਭਾਤੀ ੪	ਖਿਨੁ ਪਲੁ ਹਰਿ ਪ੍ਰਭੁ:	੧੫	੧੩੩੫
ਭੈਰਉ ੧	ਖਿਨੁ ਪਲੁ ਘੜੀ ਨਹੀ:	੧੨	੧੧੨੬
ਸਾਰੰਗਵਾਰ ੪	ਖਿਨੁ ਪਲੁ ਘੜੀ ਨ ਜੀ:	੧੧	੧੨੪੮
ਸਵਯੇ ੫	ਖਿਨੁ ਪਲੁ ਚਸਾ ਨਾਮੁ:	੯	੧੩੮੮
ਸਿਰੀ: ੧	ਖਿਨੁ ਪਲੁ ਨੀਦ ਨ ਸੌ:	੭	੬੦
ਸੋਰਠ ੧	ਖਿਨੁ ਪਲੁ ਨਾਮੁ ਰਿਦੈ:	੧੦	੬੩੭

ਸਾਰੰ: ੫	ਖਿਨੁ ਪਲੁ ਬਿਸਰ ਨ:	੫	੧੨੨੬	ਰਾਮ: ੧	ਖਿਨ ਮਹਿ ਮੂਏ ਜਾ ਸ:	੬	੯੩੨
ਆਸਾ ੧	ਖਿਨੁ ਪਲੁ ਸਾਜੀ ਦੇਖੀ:	੧੧	੪੨੨	ਮਾਰੂ ਵਾਰ ੧	ਖਿਨ ਮਹਿ ਮਾਰ ਪਛਾ:	੧੧	੧੦੯੦
ਨਟ: ੪	ਖਿਨੁ ਪਲੁ ਰਹਿ ਨ ਸ:	੧੧	੯੮੦	ਸੋਰਠ ੫	ਖਿਨ ਮਹਿ ਰਾਖਿ ਲੀਓ:	੧੭	੬੩੦
ਬਿਲਾ: ੪	ਖਿਨ ਪਲੁ ਰਹਿ ਨ ਸ:	੮	੮੩੩	ਗਉੜੀ ੩	ਖਿਨ ਮਹਿ ਰਾਮ ਨਾਮਿ:	੧੭	੨੪੫
ਗਉ: ੩	ਖਿਨੁ ਪਲ ਰਹਿ ਨ ਸ:	੧੪	੨੪੩	ਰਾਮ: ੧	ਖਿਨ ਮਹਿ ਵੇਸ ਕਰ:	੧੩	੯੦੬
ਆਸਾ ੫	ਖਿਨ ਭੰਗੁਨਾ ਕੈ ਮਾਨਿ:	੭	੪੦੮	ਸੂਹੀ ੫	ਖਿਨੁ ਰਹਨੁ ਨ ਪਾਵਉ:	੧੭	੭੩੭
ਭੈਰ: ੫	ਖਿਨ ਮਹਿ ਉਨੇ ਸੁਭ:	੧੮	੧੧੪੨	ਆਸਾ ੫	ਖਿਨ ਰਮ ਗੁਰ ਗਮ:	੧੬	੪੦੪
ਸਿਰੀ ੧	ਖਿਨ ਮਹਿ ਉਪਜੈ ਖਿ:	੧੮	੫੮	ਆਸਾ ੧	ਖਿਮਾ ਸੀਗਾਰ ਕਾਮਣਿ:	੬	੩੫੯
ਸੋਰਠ ੫	ਖਿਨ ਮਹਿ ਅਵਰੁ:	੧੮	੬੧੩	ਬਿਲਾਵਲ: ੪	ਖਿਮਾ ਸੀਗਾਰ ਕਰੇ ਪ੍ਰ:	੬	੮੩੬
ਭੈਰ: ੫	ਖਿਨ ਮਹਿ ਸੂਕੇ ਕੀਨੇ:	੧੮	੧੧੪੨	ਗਉੜੀ ੫	ਖਿਮਾ ਗਹੀ ਸਚੁ ਸੰ:	੮	੨੬੧
ਗਉੜੀ ੫	ਖਿਨ ਮਾਹਿ ਸਗਲਾ ਦੂ:	੧੪	੨੪੭	ਮਾਰੂ ੧	ਖਿਮਾ ਗਹਹੁ ਸਤਿਗੁ:	੧੧	੧੦੩੦
ਗਉ: ੫	ਖਿਨ ਮਹਿ ਸਾਜਿ ਸਵਾ:	੧੪	੨੧੨	ਗਉੜੀ ੧	ਖਿਮਾ ਗਹੀ ਬ੍ਰਤ ਸੀਲ:	੧੪	੨੨੩
ਸਾਰੰਗ ੫	ਖਿਨ ਮਹਿ ਸਾਜਿ ਸਵਾ:	੨	੧੨੧੨	ਰਾਮ: ੧	ਖਿਮਾ ਗਹੀ ਮਨੁ ਸਤਿ:	੫	੯੩੨
ਗਉ: ੫	ਖਿਨ ਮਹਿ ਹੋਇ ਜਾਇ:	੧੧	੨੭੮	ਗਉ: ੫	ਖਿਮਾ ਗਰੀਬੀ ਅਨੰ:	੧੬	੨੫੩
ਮਾਰੂ ੩	ਖਿਨ ਮਹਿ ਹਸੈ ਖਿਨ:	੧੮	੧੦੫੭	ਪ੍ਰਭਾਤੀ ੫	ਖਿਮਾ ਧੀਰਜੁ ਕਰਿ ਗੁ:	੯	੧੩੨੯
ਮਾਝ ੫	ਖਿਨ ਮਹਿ ਕਉੜੇ ਹੋ:	੬	੧੩੫	ਰਾਮ: ੧	ਖਿਮਾ ਵਿਹੂਣੇ ਖਪਿ ਗਏ:	੫	੯੩੭
ਗੂਜਰੀਵਾ: ੫	ਖਿਨ ਮਹਿ ਕਰੇ ਨਿਹਾ:	੧੨	੫੧੬	ਗਉ: ਕਬੀ:	ਖਿਰਤ ਖਪਤ ਅਜ:	੧੮	੩੪੨
ਸਾਰੰ: ੫	ਖਿਨ ਮਹਿ ਛੋਡਿ ਜਾਇ	੧੧	੧੨੦੦	ਮਾਰੂ ੫	ਖਿਲ ਖਾਨਾ ਬਿਰਾਦਰ:	੪	੧੦੮੪
ਸੂਹੀ ਵਾਰ ੩	ਖਿਨ ਮਹਿ ਝੂਠੁ ਸਭੁ:	੪	੭੮੬	ਭੈਰਉ ਕਬੀਰ	ਖਿੜਕੀ ਊਪਰਿ ਦਸ:	੧੬	੧੧੫੯
ਮਾਰੂ ੧	ਖਿਨ ਮਹਿ ਢਾਹੇ ਫੇਰ:	੧੮	੧੦੩੪		(ਖੀ)		
ਗਉੜੀ: ੫	ਖਿਨ ਮਹਿ ਥਾਪ ਉ:	੧੮	੨੭੬	ਆਸਾ ੧	ਖੀਨ ਖਰਾਬੁ ਹੋਵੈ ਨਿ:	੯	੩੫੪
ਰਾਮ: ੧	ਖਿਨ ਮਹਿ ਥਾਪਿ ਉਥਾ:	੫	੯੧੫	ਆਸਾ ੫	ਖੀਨ ਭਏ ਸਭਿ ਤਸ:	੮	੩੯੯
ਤਿਲੰਗ ੫	ਖਿਨ ਮਹਿ ਥਾਪਿ ਉਥਾ:	੧੦	੭੨੪	ਮਲਾਰ ੫	ਖੀਰ ਅਧਾਰਿ ਬਾਰਿਕੁ:	੧੧	੧੨੭੬
ਜੈਤ: ਵਾਰ ੫	ਖਿਨ ਮਹਿ ਥਾਪਿ ਉਥਾ:	੨	੭੦੬	ਸੋਰਠ ੫	ਖੀਰ ਸੰਗਿ ਬਾਰਿਕੁ ਹੈ:	੭	੬੧੩
ਗੂਜਰੀ ੫	ਖਿਨ ਮਹਿ ਥਾਪਿ ਉਥਾ:	੯	੪੯੬	ਮਾਰੂ ਕਬੀਰ	ਖੀਰ ਸਮਾਨਿ ਸਾਗੁ ਮੈ:	੩	੧੧੦੫
ਦੇਵ: ੫	ਖਿਨ ਮਹਿ ਥਾਪਿ ਉਥਾ:	੧੬	੫੨੯	ਸਿਰੀ: ੧	ਖੀਰ ਪੀਐ ਖੇਲਾਈਐ:	੧੧	੭੫
ਗੂਜ: ੫	ਖਿਨ ਮਹਿ ਥਾਪਓ ਥਾ:	੧੩	੪੯੯	ਬਸੰਤ ੧	ਖੀਲੈ ਬਿਗਸੈ ਤੇਤੇ ਸੋ:	੧੨	੧੧੮੭
ਰਾਮ ੫	ਖਿਨ ਮਹਿ ਥਾਪਿ ਉਥਾ:	੧੦	੮੯੬		(ਖੁ)		
ਮਾਰੂ ੫	ਖਿਨ ਮਹਿ ਥਾਪਿ ਉਥਾ:	੬	੧੦੭੪	ਮਾਰੂ ੧	ਖੁਸੀ ਖੁਆਰ ਭਏ ਰ:	੯	੧੦੧੪
ਮਾਰੂ ੫	ਖਿਨ ਮਹਿ ਥਾਪਿ ਉਥਾ:	੧੧	੧੦੭੧	ਮਾਰੂ ੫	ਖੁਸਿ ਖੁਸਿ ਲੈਦਾ ਵਸ:	੨	੧੦੨੦
ਮਾਝ ੫	ਖਿਨ ਮਹਿ ਥਾਪਿ ਉਥਾ:	੧੧	੧੦੮	ਗਉ:ਕਬੀਰ	ਖੁਸਰੈ ਕਿਉ ਨ ਪਰ:	੭	੩੨੪
ਆਸਾ ੫	ਖਿਨ ਮਹਿ ਥਾਪਿ ਉਥਾ:	੭	੪੦੪	ਮਾਝ ਵਾਰ ੧	ਖੁੰਢਾ ਅੰਦਰਿ ਰਖਿ:	੧	੧੪੩
ਭੈਰਉ ੫	ਖਿਨ ਮਹਿ ਥਾਪਿ ਉਥਾ:	੧੮	੧੧੪੪	ਮਾਰੂ ੫	ਖੁਦਾਇ ਏਕ ਬੁਝਿਦੇ:	੭	੧੦੮੪
ਬਿਲਾ: ੫	ਖਿਨ ਮਹਿ ਥਾਪਿ ਨਿਵਾ:	੧੧	੮੨੪	ਤਿਲੰ: ੫	ਖੁਦਿ ਖਸਮ ਖਲਕ:	੧੧	੭੨੪
ਸੂਹੀ ੫	ਖਿਨ ਮਹਿ ਦੂਰਿ ਕੀਏ:	੧੭	੭੪੨	ਰਾਮ: ੫	ਖੁਦਿ ਖੁਦਾਇ ਵਡ ਬੈ:	੧੮	੮੯੬
ਗਉੜੀ ੫	ਖਿਨ ਮਹਿ ਨੀਚ ਕੀਟ:	੮	੨੭੭	ਮਾਝ ੫	ਖੁਦੀ ਮਿਟੀ ਚੂਕਾ ਭੋਲਾ:	੨	੧੦੪
ਭੈਰਉ ੫	ਖਿਨ ਮਹਿ ਨਿਥਾਵੇ ਕ:	੧	੧੧੪੩	ਗਉੜੀ ੫	ਖੁਦੀ ਮਿਟੀ ਤਬ ਸੁਖ:	੮	੨੬੦
ਭੈਰਉ ੫	ਖਿਨ ਮਹਿ ਨਿਮਾਣੇ ਕ:	੧	੧੧੪੩	ਰਾਮ: ੧	ਖੁਧਿਆ ਦੁਸਟ ਜਲੈ:	੧੨	੮੭੯
ਗਉ: ੫	ਖਿਨ ਮਹਿ ਪ੍ਰਗਟ ਹੋ:	੩	੧੯੪	ਗਉੜੀਵਾਰ੫	ਖੁਧਿਆ ਵੰਤੁ ਨ ਜਾਣ:	੪	੩੧੭
ਭੈਰਉ ੫	ਖਿਨ ਮਹਿ ਬਿਨਸਿਓ:	੯	੧੧੪੯	ਮਲਾਰ ਵਾਰ੩	ਖੁਧਿਆ ਤ੍ਰਿਸਨਾ ਨਿੰਦਾ:	੩	੧੨੭੯
ਤਿਲੰਗ ੫	ਖਿਨ ਮਹਿ ਬਿਨਸੈ ਸ:	੧੦	੭੨੩	ਸਲੋ: ੫	ਖੂਭੜੀ ਕੁਥਾਇ ਮਿਠੀ:	੧੧	੧੪੨੫
ਭੈਰਉ ੩	ਖਿਨ ਮਹਿ ਬਿਨਸੈ ਕ:	੧੨	੧੧੨੮	ਆਸਾ ੧	ਖੁਰਾਸਾਨ ਖਸਮਾਨਾ:	੧੧	੩੬੦
ਗਉ:ਕਬੀਰ	ਖਿਨ ਮਹਿ ਬਿਨਸਿ ਜਾ:	੨	੩੩੭	ਸਾਰੰ: ੫	ਖੁਲਿਆ ਕਰਮ ਭਇ:	੧੫	੧੨੧੨
ਮਾਲੀ ੪	ਖਿਨ ਮਹਿ ਬਿਨਸਿ ਜਾ:	੧੦	੯੮੫	ਮਾਰੂ ੫	ਖੁਲਿਆ ਕਰਮ ਕਿਰ:	੬	੧੦੦੦
ਭੈਰਉ ੩	ਖਿਨ ਮਹਿ ਭੈਆਨ ਰੁ:	੮	੧੧੩੩	ਸੂਹੀ ਵਾਰ ੧	ਖੁਲੇ ਹਟ ਹੋਆ ਵਾਪਾ:	੧੩	੭੮੯

ਗਉ:ਕਬੀਰ	ਖੋਜ ਬੂਝਿ ਜਉ ਕਰੈ:	੧੩	੩੪੨
ਸਾਰੰ: ੫	ਖੋਜ ਲਇਓ ਨਾਨਕ:	੯	੧੨੦੮
ਗਉ: ੫	ਖੋਜਿ ਲਹਹੁ ਹਰਿ ਸੰ:	੧੪	੨੪੯
ਗੂਜਰੀਵਾਰ੫	ਖੋਜੀ ਲਧਮੁ ਖੋਜੁ ਛ:	੫	੫੨੧
ਮਾਝ ਵਾਰ ੧	ਖੋਟੇ ਸਚੀ ਦਰਗਹਿ:	੧੪	੧੪੩
ਗਉੜੀ ੧	ਖੋਟੇ ਕੋ ਖਰਾ ਕਹੈ:	੪	੨੨੯
ਧਨਾ: ੧	ਖੋਟਾ ਕਾਮਿ ਨ ਆਵੈ ਵ:	੧੦	੬੬੨
ਧਨਾ: ੧	ਖੋਟੇ ਕਾ ਮੁਲੁ ਏਕੁ ਦੁ:	੬	੬੬੨
ਸਿਰੀ: ੧	ਖੋਟੇ ਖੋਟੁ ਕਮਾਵਣਾ:	੨	੨੩
ਵਡ: ੩	ਖੋਟੇ ਖਰੇ ਸਭਿ ਪਰ:	੬	੫੭੦
ਮਾਝ ੩	ਖੋਟੇ ਖਰੇ ਤੁਧ ਆਪ:	੧	੧੧੯
ਵਡ: ੩	ਖੋਟੇ ਖਰੇ ਪਰਖੀਅ:	੯	੫੭੦
ਸੂਹੀ ਵਾਰ ੧	ਖੋਟੇ ਖਰੇ ਪਰਖੀਅ:	੮	੭੮੯
ਸਿਰੀ: ੧	ਖੋਟੇ ਜਾਤਿ ਨ ਪਤਿ ਹੈ:	੨	੨੩
ਸਿਰੀ: ੧	ਖੋਟੇ ਠਉਰ ਨ ਪਾਇ:	੧੧	੫੭
ਆਸਾ ੧	ਖੋਟੇ ਠਵਰ ਨ ਪਾਇ:	੧੪	੪੨੧
ਵਡ: ੩	ਖੋਟੇ ਦਰਗਹ ਸੁਟੀ:	੭	੫੭੦
ਆਸਾ ੫	ਖੋਟ ਨ ਕੀਜਈ ਪ੍ਰਭੁ:	੧੦	੪੬੧
ਆਸਾ ੧	ਖੋਟੇ ਨਦਰਿ ਨ ਆਵਨੀ:	੧੫	੪੨੧
ਪ੍ਰਭਾਤੀ ੧	ਖੋਟੇ ਪੂਠਉ ਰਾਲੀਐ:	੭	੧੩੩੦
ਸਿਰੀ: ੧	ਖੋਟੇ ਪੋਤੈ ਨ ਪਵਹਿ:	੨	੨੩
ਸਿਰੀ: ੧	ਖੋਟੇ ਵਣਜ ਵਣਿਜਿ:	੧੮	੨੨
ਸੂਹੀ ੫	ਖੋਲਿਓ ਕਪਾਟੁ ਤਾਮ:	੧	੭੩੮
ਜੈਤ: ੫	ਖੋਲਿ ਕਪਟ ਗੁਰਿ ਮੇ:	੧੧	੭੦੩
ਗਉੜੀ ਕਬੀ:	ਖੋਲਿ ਕਪਾਟ ਮਹਲਿ:	੩	੩੪੧
ਆਸਾ ੫	ਖੋਲਿ ਕਿਵਾਰ ਦਿਖਾਲੇ	੧੨	੩੮੩
ਰਾਮ: ੫	ਖੋਲਿ ਕਿਵਾਰਾ ਮਹਲਿ:	੩	੮੮੭
ਸਾਰੰ: ੫	ਖੋਲਿ ਭੀਤ ਮਿਲੇ ਪਰ:	੧੬	੧੨੦੬
ਟੋਡੀ ੫	ਖੋਵਹੁ ਭਰਮੁ ਰਾਖ:	੧੦	੭੧੬
ਗਉੜੀ ੧	ਖੋੜ ਸੀਗਾਰ ਕਰੈ ਅ:	੯	੨੨੫
ਗਉ:ਕਬੀਰ	ਖੋੜੇ ਛਾਡਿਨ ਦਹਦਿ:	੧੦	੩੪੦
	(ਖੰ)		
ਸੋਰਠ ਰਵਿ:	ਖੰਡ ਖੰਡ ਕਰਿ ਭੋਜ:	੫	੬੫੮
ਜੈਤ: ਵਾਰ:੫	ਖੰਡਣੰ ਕਲਿ ਕਲੇਸ:	੯	੭੦੬
ਰਾਮ: ੧	ਖੰਡਿਤ ਨਿੰਦ੍ਰਾ ਅਲਪ:	੪	੯੩੯
ਦੇਵ: ੫	ਖੰਡ ਦੀਪ ਸਭਿ ਭੀਤ:	੧	੫੩੫
ਮਾਰੂ ੫	ਖੰਡ ਦੀਪ ਸਭਿ ਲੋਆ:	੧੭	੧੦੦੩
ਮਾਰੂ ੧	ਖੰਡ ਧਾਰ ਗਲੀ ਅਤਿ:	੭	੧੦੨੮
ਮਲਾ:ਵਾਰ ੧	ਖੰਡ ਪਤਾਲ ਅਸੰਖ	੧੪	੧੨੮੩
ਮਾਰੂ ੧	ਖੰਡ ਪਤਾਲ ਸਪਤ:	੧੦	੧੦੩੫
ਮਾਰੂ ੫	ਖੰਡ ਪਤਾਲ ਦੀਪ ਸ:	੧	੧੦੭੬
ਮਾਰੂ ੫	ਖੰਡ ਬ੍ਰਹਮੰਡ ਉਧਾ:	੩	੧੦੭੨
ਗਉੜੀ ੫	ਖੰਡ ਬ੍ਰਹਮੰਡਿ ਕਾਏ:	੧੦	੨੦੫
ਜੈਤ: ਵਾਰ ੫	ਖੰਡ ਬ੍ਰਹਮੰਡ ਪਾਤਾ:	੩	੭੦੬
ਮਾਰੂ ੧	ਖੰਡ ਬ੍ਰਹਮੰਡ ਪਾਤਾ:	੭	੧੦੩੬

ਮਾਰੂ ੧	ਖੰਡੀ ਬ੍ਰਹਮੰਡੀ ਪਾਤਾ:	੩	੧੦੨੩
ਰਾਮ: ਵਾ: ੫	ਖੰਡ ਬ੍ਰਹਮੰਡ ਬੇਅੰ:	੯	੯੬੩
ਗਉ:ਕਬੀਰ	ਖੰਡ ਬ੍ਰਮੰਡ ਮਹਿ:	੧੭	੩੩੪
ਬਿਲਾ: ੨	ਖੰਡ ਬ੍ਰਹਮੰਡ ਰਹਿ:	੧੪	੮੪੦
ਗੂਜ: ੩	ਖੰਡ ਬ੍ਰਹਮੰਡ ਤ੍ਰੈ ਗ:	੯	੫੦੬
ਭੈਰਉ ਕਬੀਰ	ਖੰਡਲ ਮੰਡਲ ਮੰਡ:	੯	੧੧੬੨
ਸਿਰੀ: ੪	ਖੰਡ ਵਰ ਭੰਡਿ ਹਰਿ:	੨	੭੯
ਸੂਹੀ ਫਰੀਦ	ਖੰਨਿਅਹੁ ਤਿਖੀ ਬਹੁ:	੧੫	੭੯੪
ਰਾਮ: ੩	ਖੰਨਿਅਹੁ ਤਿਖੀ ਵਾਲ:	੧੭	੯੧੮
ਤੁਖਾਰੀ ੫	ਖੰਨੀਐ ਵੰਞਾ ਦਰਸ:	੧੦	੧੧੧੭
ਸੋਰਠ ੫	ਖੰਨਾ ਸਗਲ ਰੇਨੁ ਛਾ:	੧੪	੬੨੮
ਸੋਰਠਵਾਰ:੩	ਖੰਨਲੀ ਧੋਤੀ ਉਜਲੀ:	੨	੬੫੧
ਸਲੋ: ੫	ਖੰਭ ਵਿਕਾਂਦੜੇ ਜੇ ਲ:	੪	੧੪੨੬
	(ਗ)		
ਰਾਮ: ੫	ਗਊ ਕਉ ਚਾਰੇ ਸਾਰ:	੧੩	੮੯੮
ਗਉ: ੫	ਗਊ ਚਰਿ ਸਿੰਘ ਪਾਛੈ:	੩	੧੯੮
ਸਿਰੀ ੫	ਗਉਣ ਕਰੇ ਚਹੁ ਕੁੰ:	੧੦	੭੦
ਗੋਂਡ: ਨਾਮ	ਗਉਤਮ ਸਤੀ ਸਿਲਾ:	੧੨	੮੭੪
ਭੈਰਉਨਾਮ:	ਗਊ ਦੁਹਾਈ ਬਛਰਾ:	੬	੧੧੬੬
ਰਾਮ: ੧	ਗਉਨੁ ਗਗਨੁ ਜਬ:	੧੮	੯੪੫
ਸਾਰੰ ਨਾਮ:	ਗਊ ਬਾਛ ਕਉ ਸੰਚੈ:	੧੦	੧੨੫੨
ਆਸਾ ਵਾਰ੧	ਗਊ ਬਿਰਾਹਮਨ ਕ:	੧੪	੪੭੧
ਧਨਾ: ਧਨਾ	ਗਊ ਭੈਸ ਮਗਉ ਲਾ:	੧੭	੬੯੫
ਰਾਗਮਾਲਾ	ਗਉਰਾ ਅਉ ਕਾਨਰਾ:	੧੦	੧੪੩੦
ਗਉ:ਵਾਰ ੫	ਗਉੜੀ ਰਾਗਿ ਸੁਲਖ:	੧੧	੩੧੧
ਆਸਾ ੧	ਗਇਆ ਸੁ ਜੋਬਨੁ ਧ:	੨	੩੫੭
ਮਾਰੂ ੧	ਗਇਆ ਸੁ ਜੋਬਨੁ:	੧੭	੯੯੦
ਸੂਹੀ ੪	ਗਇਆ ਕਰੋਧੁ ਮਮਤਾ:	੫	੭੭੩
ਮਾਝ ੫	ਗਇਆ ਕਲੇਸ ਭਇਆ:	੧੭	੧੦੫
ਰਾਮ: ੧	ਗਇਆ ਨ ਆਵੈ ਆ:	੭	੯੩੨
ਗੋਂਡ ਨਾਮ:	ਗਇਆ ਪਿੰਡ ਭਰਤਾ:	੧੧	੮੭੩
ਗਉੜੀ ਕਬੀ:	ਗਇਆ ਭਰਮੁ ਰਹਿ:	੧੫	੩੨੭
ਮਾਝ ਵਾਰ ੨	ਗਏ ਸਿੰਗੀਤ ਪੁਕਾਰੀ:	੧੮	੧੩੭
ਸੋਰਠ ੫	ਗਏ ਕਲੇਸ ਰੋਗ ਸ:	੧੦	੬੧੯
ਰਾਮ: ੫	ਗਈ ਗਿਲਾਨਿ ਸਾਧ ਕੈ:	੧੨	੮੯੨
ਗਉੜੀਕਬੀਰ	ਗਈ ਠਗਉਰੀ ਠਗੁ ਪ:	੪	੩੩੧
ਬਿਲਾ: ੫	ਗਈ ਬਿਆਧਿ ਉਪਾਧਿ:	੧੦	੮੨੬
ਗਉ: ੫	ਗਈ ਬਿਆਧਿ ਉਬਰੇ:	੮	੨੦੦
ਸੋਰਠ ੫	ਗਈ ਬਹੋੜ ਬੰਦੀ ਛੋ:	੧੫	੬੨੪
ਗਉ: ਕਬੀ:	ਗਈ ਬਨਾਵਨ ਮਾਹੋ:	੪	੩੩੫
ਸੂਹੀ ੫	ਗਹੀ ਓਟ ਸਾਧਾਇਆ:	੧੩	੭੪੬
ਬਿਲਾ: ੫	ਗਹਿ ਓਟ ਚਿਤਵੀ ਨਾ:	੬	੮੫੮
ਆਸਾ ੫	ਗਹਿ ਕੰਠ ਲਾਇਆ ਗੁ:	੧੧	੪੦੮
ਬਿਲਾ: ੫	ਗਹਿ ਕੰਠ ਲਾਈਐ ਨ:	੧੧	੮੪੬
ਬਿਹਾ: ੫	ਗਹਿ ਕੰਠ ਲਾਏ ਮਹ:	੩	੫੪੭

ਆਸਾ ੫	ਗਹਿ ਕੰਠ ਲਾਇ ਗੁਰਿ:	੧੮	੪੬੦
ਰਾਮ: ੫	ਗਹੁ ਕਰ ਪਕਰੀ ਨ:	੧੬	੮੯੧
ਬਿਲਾ: ੫	ਗਹਿ ਚਰਨ ਸਾਧੂ ਸੰ:	੧੮	੮੩੭
ਆਸਾ ੫	ਗਹਡਿਓ ਮੂੜ ਨਰਿ:	੯	੪੦੯
ਮਾਰੂ ਵਾਰ ੫	ਗਹਡੜੜਾ ਤ੍ਰਿਣਿ ਛਾ:	੫	੧੦੯੬
ਆਸਾ ਵਾਰ੧	ਗਹਣੇ ਪਉਣ ਪਾਣੀ:	੫	੪੬੫
ਸਹਸ: ੫	ਗਹੰਤੇ ਨਰ ਨਾਨਕ:	੩	੧੩੬੦
ਧਨਾ: ੫	ਗਹੁ ਪਾਰਬ੍ਰਹਮ ਸ:	੧੩	੬੭੮
ਆਸਾ ੫	ਗਹਬਰ ਬਨ ਘੋਰ:	੧੮	੪੬੧
ਬਿਲਾ: ੫	ਗਹਿ ਭਜਾ ਪ੍ਰਭ ਜੀ:	੨	੮੩੮
ਜੈਤ: ੫	ਗਹਿ ਭੁਜਾ ਲੀਨੇ ਦਇ:	੩	੭੦੫
ਬਿਹਾ: ੫	ਗਹਿ ਭੁਜਾ ਲੀਨੇ ਦਇ:	੫	੫੪੫
ਬਿਲਾ: ੫	ਗਹਿ ਭੁਜਾ ਲੀਨੀ ਦਾਸ:	੧੪	੮੪੬
ਕੇਦਾਰਾ ੫	ਗਹਿ ਭੁਜਾ ਲੀਨੋ ਦਾਸ ਅਪਨੋ:	੧	੧੧੨੨
ਆਸਾ ੫	ਗਹਿ ਭੁਜਾ ਲੀਨੇ ਨਾਮ:	੨	੪੬੧
ਬਿਹਾ: ੫	ਗਹਿ ਭੁਜਾ ਲੀਨੀ ਪ੍ਰੇ:	੮	੫੪੪
ਮਲਾ: ੫	ਗਹਿ ਭੁਜਾ ਲੇਵਹੁ ਨਾ:	੧੨	੧੨੭੮
ਆਸਾ ੫	ਗਹਿ ਭੁਜਾ ਲੇਵਹੁ ਨਾ:	੧੦	੪੬੨
ਧਨਾ: ਨਾਮ:	ਗਹਰੀ ਕਰਕੈ ਨੀ:	੧੬	੬੯੨
ਸਵਯੇ ੫	ਗਹਿਰ ਗੰਭੀਰ ਅਥਾ:	੯	੧੪੦੪
ਰਾਮ ਵਾਰ ੫	ਗਹਿਰ ਗੰਭੀਰ ਅ:	੧੧	੯੬੬
ਮਾਰੂ ੫	ਗਹਿਰ ਗੰਭੀਰ ਅਥਾ:	੧੫	੧੦੭੯
ਮਲਾ: ਵਾਰ੧	ਗਹਿਰ ਗੰਭੀਰ ਅਥਾ:	੧੭	੧੨੮੮
ਮਾਰੂ ਵਾ: ੫	ਗਹਿਰ ਗੰਭੀਰ ਅਥਾ:	੧੫	੧੧੦੨
ਰਾਮ: ੫	ਗਹਿਰ ਗੰਭੀਰ ਅਪਾਰ:	੯	੮੮੯
ਮਾਝ ੫	ਗਹਿਰ ਗੰਭੀਰ ਅੰਮ੍ਰਿ:	੯	੧੦੧
ਸਾਰੰ: ੧	ਗਹਿਰ ਗੰਭੀਰ ਸਾਗ:	੨	੧੩੩੩
ਗਉੜੀ ੫	ਗਹਿਰ ਗੰਭੀਰ ਗਹੀ:	੧੮	੨੮੩
ਆਸਾ ੫	ਗਹਿਰ ਗੰਭੀਰ ਬਿਅੰ:	੭	੩੭੯
ਮਾਝ: ੫	ਗਹਿਰ ਗੰਭੀਰ ਬੇਅੰ:	੫	੯੯
ਰਾਮ: ੫	ਗਹਰੀ ਬਿਭੂਤ ਲਾਇ:	੧੨	੮੮੬
ਸਲੋ: ਫਰੀਦ	ਗਹਿਲਾ ਰੂਹੁ ਨਾ ਜਾਣ:	੫	੧੩੭੯
ਸਲੋ: ਫਰੀਦ	ਗਹਲਾ ਲੋਕ ਨਾ ਜਾਣ:	੭	੧੩੮੧
ਆਸਾ ੧	ਗਗੈ ਗੋਇ ਗਾਇ ਜਿਨਿ:	੧੫	੪੩੨
ਗਉ: ੫	ਗਗਾ ਗੋਬਿੰਦ ਗੁਣ ਰਵ:	੨	੨੫੪
ਆਸਾ ੩	ਗਗੈ ਗੋਬਿੰਦ ਚਿਤ ਕ:	੧੨	੪੩੫
ਗਉ: ਕਬੀਰ	ਗਗਾ ਗੁਰਕੈ ਬਚਨ:	੧੨	੩੪੦
ਰਾਮ: ੧	ਗਗਨੁ ਅਗੰਮੁ ਅਨਾ:	੮	੯੩੨
ਰਾਮ: ੧	ਗਗਨ ਗੰਭੀਰੁ ਗਗ:	੭	੯੩੨
ਸੋਰਠ ੧	ਗਗਨੰ ਤਰਿ ਵਸਿਆ:	੬	੬੩੫
ਮਾਰੂ ਕਬੀਰ	ਗਗਨ ਦਮਾਮਾ ਬਾਜਿ:	੪	੧੧੦੫
ਆਸਾ ਕਬੀ:	ਗਗਨ ਨਗਰਿ ਇਕ:	੮	੪੮੦
ਆਸਾ ੧	ਗਗਨਿ ਨਿਵਾਸਿ ਸਮਾ:	੧੧	੪੧੧
ਰਾਮ:ਵਾਰ ੫	ਗਗਨ ਮੰਡਲ ਮਹਿ:	੧	੯੫੩
ਭੈਰਉ ਕਬੀਰ	ਗਗਨ ਮੰਡਲ ਮਹਿ:	੩	੧੧੬੦
ਧਨਾ: ੧	ਗਗਨ ਮੈ ਥਾਲੁ ਰਵਿ:	੫	੬੬੩
ਧਨਾ: ੧	ਗਗਨ ਮੈ ਥਾਲੁ ਰਵਿ:	੧	੧੩
ਗਉ: ਕਬੀਰ	ਗਗਨਿ ਰਸਾਲ ਚੁਐ:	੧੫	੩੨੮
ਮਾਰੂ ੫	ਗਗਨੁ ਰਹਾਇਆ ਹੁ:	੯	੧੦੭੧
ਸਲੋ: ੧	ਗਚੁ ਜਿ ਲਗਾ ਗਿੜ ਵ:	੪	੧੪੧੦
ਗਾਥਾ ੫	ਗਛੇਣ ਨੈਣ ਭਾਰੇਣ:	੮	੧੩੬੦
ਬਸੰਤ ੫	ਗਜ ਇੰਦ੍ਰ ਧਿਆਇਓ:	੪	੧੧੯੨
ਆਸਾ ਕਬੀਰ	ਗਜ ਸਾਢੇ ਤੈ ਤੈ ਧੋਤੀ:	੧੮	੪੭੫
ਭੈਰਉ ਨਾਮ:	ਗਜ ਹਸਤੀ ਦੀਨੋ ਚ:	੧੫	੧੧੬੫
ਗਉ: ੯	ਗਜ ਕੋ ਤ੍ਰਾਸ ਮਿਟਿਓ.	੧੭	੨੧੯
ਬਿਲਾ: ੯	ਗਜ ਕੀ ਤ੍ਰਾਸ ਮਿਟੀ ਛ:	੧੬	੮੩੦
ਗਉ: ਕਬੀਰ	ਗਜੀ ਨ ਮਿਨੀਐ ਤੋਲਿ	੪	੩੩੫
ਗਉ: ਕਬੀ:	ਗਜ ਨਵ ਗਜ ਦਸ:	੩	੩੩੫
ਰਾਮ: ੧	ਗਣਿ ਗਣਿ ਜੋਤਿਕ ਕਾ:	੧੨	੯੦੪
ਦੇਵ: ੫	ਗਣ ਗੰਧਰਬ ਸਿਧ:	੧੦	੫੩੫
ਸਹਸ ੫	ਗਣ ਗੰਧਰਬ ਦੇਵ ਮਾ:	੪	੧੩੫੮
ਮਲਾ: ੩	ਗਣ ਗੰਧਰਬ ਨਾਮੇ:	੭	੧੨੫੯
ਸਾਰੰ: ੧	ਗਣਤ ਸਰੀਰ ਪੀਰ:	੭	੧੨੩੨
ਸਾਰੰ: ਵਾਰ ੪	ਗਣਤੈ ਸੇਵ ਨ ਹੋਵ:	੭	੧੨੪੬
ਮਾਰੂ ੧	ਗਣਤ ਗਣੀਐ ਸਹ:	੪	੧੦੨੩
ਰਾਮ: ੧	ਗਣਤ ਗਣੀਐ ਸਹ:	੧੬	੯੦੪
ਮਾਰੂ ੩	ਗਣਤ ਗਣੈ ਸੋ ਜਲੈ ਸੰ:	੫	੧੦੬੨
ਗਉੜੀ ੫	ਗਣਤੀ ਗਣਹੁ ਨ ਗ:	੧੧	੨੫੫
ਸੂਹੀ ੫	ਗਣਤੀ ਗਣੀ ਨ ਛੂਟੈ:	੧੪	੭੪੮
ਗੂਜਰੀਵਾਰ੫	ਗਣਤੀ ਗਣੀ ਨ ਜਾਇ:	੭	੫੧੮
ਰਾਮ: ੧	ਗਣਤ ਗਣਾਵੈ ਅਖਰੀ:	੪	੯੩੪
ਸਿਰੀ: ੧	ਗਣਤ ਗਣਾਵਣਿਆ:	੧	੫੪
ਮਾਝ ਵਾਰ ੧	ਗਣਤਿ ਤਿਨਾ ਦੀ ਕੋ ਕਿ:	੧੬	੧੪੩
ਰਾਮ: ੧	ਗਣਤ ਨ ਆਵੈ ਕਿਉਂ	੫	੯੩੭
ਪ੍ਰਭਾਤੀ: ੧	ਗਣਤ ਨ ਗਣੀ ਹੁਕਮੁ:	੫	੧੩੪੪
ਗੂਜਰੀਵਾ: ੩	ਗਣਤੈ ਪ੍ਰਭ ਨ ਪਾਈ:	੨	੫੧੦
ਆਸਾ ੫	ਗਣਤ ਮਿਟਾਈ ਚੂਕੀ:	੧੮	੪੫੨
ਮਾਰੂ ੧	ਗਤਿ ਅਵਿਗਤਿ ਕੀ ਸਾਰ:	੭	੧੦੨੫
ਪ੍ਰਭਾਤੀ ੧	ਗਤਿ ਅਵਿਗਤਿ ਕੀ ਚਿੰ:	੧੨	੧੩੨੮
ਸਿਰੀ ੫	ਗਤਿ ਅਵਗਤਿ ਕਛੁ:	੧੫	੫੧
ਧਨਾ: ੧	ਗਤਿ ਸੰਗ ਮੀਤਾ ਸੰਤ:	੫	੬੮੮
ਆਸਾ ੫	ਗਤਿ ਹੋਵੈ ਸੰਤਹ ਲਗਿ:	੬	੩੮੬
ਆਸਾ ੫	ਗਤਿ ਹੋਵੈ ਨਾਨਕ ਤਿ:	੧੦	੩੮੬
ਗਉ: ੫	ਗਤਿ ਨਾਨਕ ਜਪਿ ਏ:	੧੨	੨੮੨
ਆਸਾ ੫	ਗਤਿ ਪਾਈਐ ਗੁਰ ਪੂ:	੩	੩੯੫
ਦੇਵ: ੫	ਗਤਿ ਪਾਵਹਿ ਸੁਖ ਸ:	੬	੫੩੦
ਗਉੜੀ ੫	ਗਤਿ ਪਾਵਹਿ ਮਤਿ ਹੋ:	੧	੨੫੭
ਆਸਾ ੫	ਗਤ ਭਰਮ ਮੋਹ ਬਿ:	੧੪	੪੫੮
ਮਲਾ: ੩	ਗਤਿ ਮੁਕਤਿ ਕਦੇ ਨ:	੫	੧੨੫੮
ਗਉ: ੧	ਗਤਿ ਮਤਿ ਪਾਈ ਆ:	੧੬	੨੨੭

ਸਲੋ: ਕਬੀਰ	ਗਦਹੀ ਹੋਇਕੈ ਅਉ:	੫	੧੩੭੦
ਸੂਹੀ ਵਾਰ ੧	ਗਦਹੁ ਚੰਦਨਿ ਖਉ:	੨	੭੯੦
ਬਸੰਤ ੫	ਗਨਿਕਾ ਉਧਰੀ ਹਰਿ:	੪	੧੧੯੨
ਰਾਮ: ੫	ਗਣਨ ਨ ਜਾਈ ਕੀਮ:	੬	੮੯੬
ਸਹਸ ੫	ਗਨੰਤ ਸੁਵਾਸਾ ਭੈਆਨ:	੪	੧੩੫੪
ਰਾਮ: ੫	ਗਨਿ ਮਿਨਿ ਦੇਖਹੁ ਸ:	੬	੮੯੩
ਗਉ: ੫	ਗਨਿ ਮਿਨਿ ਦੇਖਹੁ ਮ:	੧	੨੫੪
ਭੈਰ: ੫	ਗਨੀਵ ਤੇਰੀ ਸਿਫਤਿ:	੩	੧੧੩੮
ਸਵਯੇ ੪	ਗਯਉ ਦੁਖੁ ਦੂਰਿ ਬ:	੫	੧੪੦੦
ਸਿਰੀ ੫	ਗ੍ਰਸਿਤ ਕੁਟੰਬਿ ਪਲੇ:	੧੦	੭੦
ਗੂਜਰੀ ੫	ਗ੍ਰਸਤਨ ਮਹਿ ਤੂ ਬ:	੧੪	੫੦੭
ਆਸਾ ੫	ਗਰਹ ਨਿਵਾਰੇ ਸਤਿ:	੧੮	੪੦੦
ਰਾਮ: ੫	ਗ੍ਰੀਖਮ ਰੁਤਿ ਅਤਿ ਗਾ	੫	੯੨੮
ਆਸਾ ੧	ਗਰੀ ਛੁਹਾਰੇ ਖਾਦੀਆਂ:	੬	੪੧੭
ਕਾਨ: ੫	ਗਰਤ ਘੋਰ ਅੰਧ ਤੇ:	੧੬	੧੩੦੧
ਗਉ: ੫	ਗਰਤ ਪਰਤ ਗਹਿ:	੨	੨੦੩
ਗਉੜੀ ੫	ਗਰਧਪ ਵਾਗੂ ਲਾਹੇ:	੩	੨੦੧
ਗਉ: ੫	ਗਰਧਬ ਪ੍ਰੀਤਿ ਭਸ:	੧੦	੨੬੭
ਗਉੜੀ ੫	ਗਰੀਬਾ ਉਪਰਿ ਜਿ ਖਿੰ:	੧੦	੧੯੯
ਸਿਰੀ ੩	ਗਰੀਬ ਅਟੀਆ ਤ੍ਰਿਸ:	੨	੩੮
ਮਾਝ ੫	ਗਰੀਬਾ ਅਨਾਥਾ ਤੇਰਾ:	੧੨	੯੮
ਸਲੋ: ੯	ਗਰਬੁ ਕਰਤ ਹੈ ਦੇ:	੯	੧੪੨੮
ਗਉੜੀ ੧	ਗਰੀਬ ਗਇਆ ਬਿਨੁ:	੧੬	੨੨੪
ਸੂਹੀ ੫	ਗਰਬਿ ਗਹੇਲੀ ਮਹ:	੪	੭੩੭
ਟੋਡੀ ੧	ਗਰਬਿ ਗਹਿ ੍ਰੜੋ ਮੂ:	੧੫	੭੧੫
ਗਉੜੀ ੧	ਗਰਬ ਗਤੰ ਸੁਖ ਆ:	੮	੨੨੧
ਸੋਰਠ ੫	ਗਰੀਬੀ ਗਦਾ ਹਮਾਰੀ:	੧੪	੬੨੮
ਗਉ: ੫	ਗਰਬੁ ਗੁਮਾਨੁ ਨ ਮ:	੧੬	੨੬੫
ਆਸਾ ੫	ਗਰਬਿ ਗਰਬਿ ਉਆ:	੨	੩੯੨
ਸਹਸ ੫	ਗਰਬੰਤ ਨਾਰੀ ਮਦੈ:	੧੭	੧੩੫੯
ਗੋਂਡ ੫	ਗਰੀਬ ਦਾਸ ਕੀ ਪ੍ਰ:	੧੦	੮੬੮
ਰਾਮ: ਵਾ:	ਗਰਬ ਨ ਕੀਜੈ ਨਾਨ:	੪	੯੫੬
ਸੂਹੀ ੫	ਗਰਬ ਨ ਕੀਜੈ ਰੇਣ:	੯	੭੭੯
ਮਾਰੂ ੫	ਗਰੀਬ ਨਿਵਾਜਿ ਕਰੇ ਸ:	੧੩	੧੦੭੧
ਮਾਰੂ ਰਵਿ:	ਗਰੀਬ ਨਿਵਾਜੁ ਗੁਸ:	੧੨	੧੧੦੬
ਭੈਰਉ ੫	ਗਰੀਬ ਨਿਵਾਜ ਦਿਨੁ:	੩	੧੧੩੮
ਗਉ: ੧	ਗਰਬ ਨਿਵਾਰ ਗਗ:	੧੪	੧੫੩
ਮਾਰੂ ੫	ਗਰਬ ਨਿਵਾਰਣ ਸ:	੧੩	੧੦੭੧
ਰਾਮ: ੧	ਗਰਬੁ ਨਿਵਾਰਿ ਮਿਲੈ:	੧੪	੯੦੪
ਗਉ: ੫	ਗਰਬ ਬਡੋ ਮੂਲੁ ਇ:	੪	੨੧੨
ਸੂਹੀ ੫	ਗਰਬਿ ਮੁਸੈ ਘਰੁ ਚੋ:	੧੦	੭੫੨
ਆਸਾ ੫	ਗਰਬੁ ਮੋਹੁ ਤਜਿ ਹੋ:	੧੦	੩੯੧
ਬਸੰਤ ਰਵਿ:	ਗਰਭਵਤੀ ਕਾ ਨਾਹੀ:	੮	੧੧੮੬
ਸਾਰੰਗ ੫	ਗਰਭ ਉਦਰ ਬਿਲ ਲਾ:	੫	੧੨੨੫
ਮਾਰੂ ੫	ਗਰਭ ਅਗਨਿ ਮਹਿ:	੧੫	੧੦੮੪

ਗਉੜੀ ੫	ਗਰਭ ਅਗਨਿ ਮਹਿ:	੧੭	੨੬੬
ਗਉ: ੫	ਗਰਭ ਕੁੰਟ ਮਹਿ ਉ:	੯	੨੫੧
ਕੇਦਾਰਾ ੫	ਗਰਭ ਕੁੰਟ ਮਹਿ ਜਿ:	੭	੧੧੨੧
ਗਉੜੀ ੫	ਗਰਭ ਕੁੰਟ ਨਰਕ ਤੇ:	੪	੨੧੦
ਮਾਰੂ ੧	ਗਰਭ ਕੁੰਡਲ ਮਹਿ:	੧੯	੧੦੨੬
ਗੋਂਡ ੫	ਗਰਭ ਘੋਰ ਮਹਿ ਰਾ:	੧੦	੮੬੩
ਸਿਰੀ: ਬੇਣੀ	ਗਰਭ ਛੋਡਿ ਮ੍ਰਿਤ ਮੰ:	੪	੯੩
ਕਲਿ: ੫	ਗਰਭ ਜੋਨਿ ਕਲਿ ਕਾ:	੧੪	੧੩੨੨
ਸਾਰੰ: ੫	ਗਰਭ ਜੋਨ ਛੋਡ ਜ:	੮	੧੨੦੭
ਗਉ: ਕਬੀ:	ਗਰਭ ਜੋਨਿ ਮਹਿ ਉ:	੭	੩੩੭
ਆਸਾ ੩	ਗਰਭ ਜੋਨਿ ਵਿਸ:	੧੬	੩੬੨
ਗਉ: ੩	ਗਰਭ ਜੋਨੀ ਵਾਸ ਪਾ:	੩	੧੬੩
ਭੈਰ: ੫	ਗਰਭ ਜੋਨੀ ਵਿਚਿ ਕ:	੧	੧੧੩੧
ਗਉੜੀ ੫	ਗਰਭ ਮਹਿ ਰਾਖਿਆ:	੧੦	੧੭੭
ਗਉ: ਕਬੀਰ	ਗਰਭ ਵਾਸ ਮਹਿ ਕੁ:	੧੫	੩੨੪
ਨਟ ੪	ਗ੍ਰਾਮ ਗ੍ਰਾਮ ਨਗਰ ਸ:	੪	੯੮੩
ਸਵਯੇ ੨	ਗਰਲ ਨਾਸੁ ਤਨਿ ਨ:	੪	੧੩੯੨
ਮਲਾਰ ੩	ਗਰੁੜੁ ਸਬਦੁ ਮੁਖਿ	੧੬	੧੨੬੦
ਬਸੰਤ ੧	ਗਰੁੜਾ ਖਾਣਾ ਦੂਧ ਸਿ:	੨	੧੧੬੯
ਭੈਰਉ ਨਾਮ:	ਗਰੁੜ ਚੜੇ ਆਏ ਗੋ:	੪	੧੧੬੬
ਭੈਰਉ ਨਾਮ:	ਗਰੁੜ ਚੜੇ ਗੋਬਿੰਦ:	੩	੧੧੬੬
ਮਾਲੀ ੫	ਗਰੁੜ ਮੁਖਿ ਨਹੀ ਸ:	੩	੯੮੭
ਗਉ:ਵਾਰ ੪	ਗਲਾ ਉਪਰਿ ਤਪਾਵ:	੧੩	੩੦੮
ਸਿਰੀ:ਵਾਰ੧	ਗਲੀ ਅਸੀ ਚੰਗੀਆ:	੧	੮੫
ਵਡ: ੧	ਗਲਿ ਸੰਗਲੁ ਸਿਰਿ ਮਾ:	੧੨	੫੮੧
ਟੋਡੀ ੫	ਗਲੀ ਸੈਲ ਉਠਾਵਤ:	੯	੭੧੪
ਆਸਾ ੧	ਗਰੀ ਹਉ ਸੋਹਾਗਣ:	੧੫	੪੩੩
ਸਲੋ: ਕਬੀਰ	ਗਲੇ ਹਮਾਰੇ ਜੇਵਰੀ:	੮	੧੩੬੮
ਆਸਾਵਾਰ ੨	ਗਲਾ ਕਰੇ ਘਣੇਰੀਆ:	੮	੪੭੪
ਸਲੋ: ੧	ਗਲਾ ਕਰੇ ਘਣੇਰੀਆ:	੧੬	੧੪੧੨
ਆਸਾ ੧	ਗਲੀ ਗਲਾ ਮਿਰਜਣ:	੭	੩੫੧
ਗਉ: ੫	ਗਲੀ ਗਰਬਹਿ ਮੁਖ:	੩	੩੭੪
ਆਸਾ ੫	ਗਲਿ ਚਮੜੀ ਜਿਉ ਛੋ:	੭	੩੯੨
ਸੂਹੀ ੧	ਗਲੀ ਜੋਗੁ ਨ ਹੋਈ:	੧੧	੭੩੦
ਆਸਾ ਕਬੀਰ	ਗਲੀ ਜਿਨਾ ਜਪ ਮਾਲੀ:	੧	੪੭੬
ਗਉੜੀ ੧	ਗਲਿ ਜੇਵਰੀ ਧੰਧੈ ਲ;	੧	੨੨੬
ਸੋਰ: ੪	ਗਲਿ ਜੇਵੜੀ ਆਪੇ ਪਾ:	੨	੬੦੭
ਗਉ: ੫	ਗਲਿ ਜੇਵੜੀ ਹਉਮੈ:	੧	੧੭੬
ਸਲੋ: ੧	ਗਲਾ ਪਿਟਨਿ ਸਿਰੁ ਖੋ:	੧੧	੧੪੧੦
ਗਉੜੀ ੫	ਗਲਿ ਪਾਥਰ ਕੈਸੇ ਤ:	੧੩	੨੬੭
ਪ੍ਰਭਾਤੀ ੧	ਗਲਿ ਫਾਹੀ ਸਿਰਿ ਮਾਰੇ:	੯	੧੩੩੦
ਆਸਾ ੧	ਗਲਿ ਫਾਹੀ ਬਉਰਾ ਬ.	੧੩	੪੧੪
ਸਲੋ: ੧	ਗਲਾ ਬਾਧਿ ਦੁਹਿ ਲੇਇ:	੧੧	੧੨੫੨
ਮਾਝ ਵਾਰ ੧	ਗਲੀ ਭਿਸਤਿ ਨ ਜਾਈ:	੨	੧੪੧
ਸੂਹੀ ੫	ਗਲਿ ਮਹਿ ਪਹਿਰਣੁ ਲੈ:	੧	੭੩੬

ਰਾਮ: ੫	ਗਲਿ ਮਿਲਿ ਚਾਲੇ:	੧੫	੮੮੭
ਸਹਸ: ੧	ਗਲਿ ਮਾਲਾ ਤਿਲਕ ਲਿ:	੬	੧੩੫੩
ਆਸਾ ਵਾਰ੧	ਗਲਿ ਮਾਲਾ ਤਿਲਕੁ ਲਿ:	੧੬	੪੭੦
ਮਲਾ: ਵਾਰ੧	ਗਲਾ ਵਾਲੇ ਹੈਨ ਘਣੇ:	੧੪	੧੨੮੬
ਮਾਝ ੫	ਗਵਨੁ ਕੀਆ ਧਰਤੀ:	੪	੯੮
ਗਉੜੀ ੫	ਗਵਨ ਕਰੈਗੋ ਸਗਲੋ:	੧੧	੧੩੭
ਰਾਗਮਾਲਾ	ਗਵਰੀ ਗਾਵਹਿ ਆਸਾ:	੧੨	੧੪੩੦
ਮਾਰੂ ੩	ਗੜ ਕਾਇਆ ਅੰਦਰਿ ਬਹੁਹਟੀ	੧	੧੦੫੩
ਸਾਰੰ: ਵਾਰ ੪	ਗੜ ਕਾਇਆ ਸੀਗਾਰ:	੧੮	੧੨੪੬
ਰਾਮ. ੧	ਗੜਿ ਦੋਹੀ ਪਾਤਿਸਾਹੁ.	੧੧	੯੩੬
ਭੈਰਉ ੫	ਗੜ ਬੜ ਕਰੈ ਕਉ:	੧੧	੧੧੪੩
ਮਾਰੂ ੧	ਗੜਿ ਮਹਿਹਾਟ ਪਟ:	੧੨	੧੦੩੬
ਸਾਰੰ: ਵਾਰ੪	ਗੜ ਮੰਦਰ ਗਚ ਗੀ:	੧੦	੧੨੪੬
ਰਾਮ: ੧	ਗੜ ਮੰਦਰ ਮਹਲਾ:	੧	੯੩੬
ਸਲੋ: ਫਰੀਦ	ਗੜੁ ਲੀਤਾ ਘਟੁ ਲੁਟ:	੭	੧੩੮੦
	(ਗਾ)		
ਆਸਾ ਕਬੀਰ	ਗਾਉ ਗਾਉਰੀ ਦੁਲਹ:	੨	੪੮੨
ਸੂਹੀ ੫	ਗਾਉ ਮੰਗਲੋ ਨਿਤ ਹ:	੧੧	੭੮੦
ਕਾਨ: ੫	ਗਾਇਓ ਰੀ ਗਾਇਓ ਪ੍ਰ:	੧੮	੧੩੦੬
ਸਾਰੰਗ ੫	ਗਾਇਓ ਰੀ ਮੈ ਗੁਣ ਨਿ:	੧੩	੧੨੦੬
ਕਾਨ: ੫	ਗਾਈਐ ਗੁਣ ਗੋਪਾਲ:	੬	੧੨੯੮
ਰਾਮ: ਵਾਰ੫	ਗਾਈਐ ਰਾਤਿ ਦਿਨੰ:	੧੫	੯੫੭
ਮਲਾ: ਵਾਰ੧	ਗਾਈ ਪੁਤਾ ਨਿਰਧਨਾ:	੧੧	੧੨੭੯
ਫੁਨਹੇ ੫	ਗਾਹਕ ਗਨੀ ਅਪਾਰ:	੧੫	੧੩੬੨
ਤਿਲੰ: ੧	ਗਾਹੇ ਨ ਨੇਕੀ ਕਾਰ ਕ:	੭	੭੨੧
ਬਸੰਤ ੧	ਗਾਛਹੁ ਪੁਤ੍ਰੀ ਰਾਜ ਕੁ:	੧੫	੧੧੮੭
ਭੈਰਉ ਕਬੀਰ	ਗਾਂਠ ਨ ਬਾਧਉ ਬੇਚਿ:	੧੪	੧੧੫੭
ਰਾਮ: ੫	ਗਾਠੀ ਭਿਨਿ ਭਿਨਿ ਭਿਨਿ:	੭	੮੮੬
ਗਉ. ੫	ਗਾਡਰ ਲੇ ਕਾਮਧੇਨ:	੫	੧੯੮
ਗਾਥਾ ੫	ਗਾਥਾ ਗੁੰਫ ਗੋਪਾਲ ਕ:	੧੧	੧੩੬੦
ਗਾਥਾ ੫	ਗਾਥਾ ਗਾਵੰਤਿ ਨਾਨਕ:	੬	੧੩੬੧
ਗਾਥਾ ੫	ਗਾਥਾ ਗੂੜ ਅਪਾਰੰ ਸ:	੧੫	੧੩੬੦
ਸਹਸ ੫	ਗ੍ਯਾਨੰ ਸਮ ਦੂਖ ਸੁਖੰ:	੧੦	੧੩੫੭
ਰਾਮ: ੫	ਗਾਫਲ ਸੰਗਿ ਨ ਤਸੂ:	੧੦	੮੯੯
ਗਉ: ਕਬੀਰ	ਗਾਫਲੁ ਹੋਇਕੈ ਜਨ:	੧੧	੩੩੯
ਸੂਹੀ ੧	ਗਾਫਲ ਗਿਆਨ ਵਿਹੂ:	੧੧	੭੫੧
ਆਸਾ ੩	ਗਾਰਬਿ ਲਾਗਾ ਜਾਹਿ:	੭	੪੪੧
ਮਲਾਰ ੧	ਗਾਰੜ ਗੁਰ ਗਿਆਨ:	੭	੧੨੭੪
ਗਉ: ਵਾ: ੫	ਗਾਲੀ ਅਲ ਪੁਲਾਲੀਆ:	੧੭	੩੨੦
ਟੋਡੀ ੫	ਗ.ਾਲੀ ਹਰਿ ਨੀਹੁ ਨ ਹੋ:	੧੨	੭੧੫
ਗਉ: ਵਾਰ੫	ਗਾਲੀ ਬਿਆ ਵਿਕਾਰ:	੮	੩੨੧
ਬਿਲਾ: ੫	ਗਾਵਉ ਗਣ ਕੀਰਤ:	੯	੮੨੭
ਸਵਯੇ ੧	ਗਾਵਉ ਗੁਨ ਪਰਮ:	੧੨	੧੩੮੯
ਧਨਾ: ੪	ਗਾਵਿਆ ਸੁਣਿਆ ਤਿਨ:	੧੪	੬੬੯
ਜਪੁ	ਗਾਵੀਐ ਸੁਣੀਐ ਮਨਿ:	੭	੨

ਜਪ	ਗਾਵਹਿ ਈਸਰ ਬਰਮਾ:	੬	੬
ਜਪੁ	ਗਾਵਹਿ ਇੰਦ ਇੰਦਾਸ:	੬	੬
ਸਵਯੇ ੧	ਗਾਵਹਿ ਇੰਦ੍ਰਾਦ ਭਗ:	੧੩	੧੩੮੯
ਸੋਰਠ ੫	ਗਾਵਹੁ ਸੁਣਹੁ ਪੜ:	੧੩	੬੧੧
ਜਪੁ	ਗਾਵਹਿ ਸਿਧ ਸਮਾਧੀ:	੭	੬
ਸਵਯੇ ੧	ਗਾਵਹਿ ਸਨਕਾਦਿ ਸਾ:	੧੫	੧੩੮੯
ਰਾਗਮਾਲਾ	ਗਾਵਹਿ ਸਰਸ ਬਸੰ:	੮	੧੪੩੦
ਸਵਯੇ ੧	ਗਾਵਹਿ ਕਪਿਲਾਦ ਆ:	੧੭	੧੩੮੯
ਜਪੁ	ਗਾਵਹਿ ਖੰਡ ਮੰਡਲ:	੧੦	੬
ਸਵਯੇ ੧	ਗਾਵਹਿ ਗੁਣ ਬਰਨ:	੨	੧੩੯੦
ਆਸਾ ੧	ਗਾਵਹਿ ਗੀਤੇ ਚੀਤਿ:	੧੪	੪੧੪
ਰਾਮ: ੧	ਗਾਵਹਿ ਗੀਤ ਨ ਚੀਨ:	੮	੯੦੩
ਵਡ: ੧	ਗਾਵਹੁ ਗੀਤੁ ਨ ਬਿਰਹ:	੩	੫੮੧
ਸਵਯੇ ੧	ਗਾਵਹਿ ਗੰਭੀਰ ਧੀਰ:	੧੩	੧੩੮੯
ਆਸਾ ੧	ਗਾਵਹੁ ਗਾਵਹੁ ਕਾਮ:	੧੪	੩੫੧
ਸੋਰਠ ੩	ਗਾਵਹੁ ਗਾਵਹੁ ਰੰਗਿ:	੨	੬੩੯
ਜਪੁ	ਗਾਵਹਿ ਚਿਤੁ ਗੁਪਤੁ:	੬	੬
ਜਪੁ	ਗਾਵਹਿ ਜੋਧ ਮਹਾ ਬ:	੧੦	੬
ਸਵਯੇ ੧	ਗਾਵਹਿ ਜਨਕਾਦਿ ਜੁ:	੧੫	੧੩੮੯
ਰਾਮ: ੩	ਗਾਵਹੁ ਤ ਸੋਹਿਲਾ ਘ:	੧੩	੯੨੨
ਜਪੁ	ਗਾਵਹਿ ਤੁਹਨੋ ਪਉ:	੫	੬
ਜਪੁ	ਗਾਵਹਿ ਮੋਹਣੀਆ ਮ:	੯	੬
ਆਸਾ ੪	ਗਾਵਹਿ ਰਾਗ ਭਾਤਿ ਬ:	੩	੩੬੮
ਆਸਾ ਵਾਰ੧	ਗਾਵਹਿ ਰਾਜੇ ਰਾਣੀਆ:	੧੭	੪੬੪
ਰਾਮ: ੫	ਗਾਵਹੁ ਰਾਮ ਕੇ ਗੁਣ:	੩	੯੦੧
ਜਪੁ	ਗਾਵੈ ਕਉ ਵੇਖੈ ਹਾਦ:	੧	੨
ਜਪੁ	ਗਾਵੈ ਕੋ ਸਾਜਿ ਕਰੇ ਤ:	੧੨	੧
ਜਪੁ	ਗਾਵੈ ਕੋ ਗੁਣ ਵਡਿਆ:	੧੧	੧
ਜਪੁ	ਗਾਵੈ ਕੋ ਜੀਅ ਲੈ ਫਿਰ:	੧੨	੧
ਜਪੁ	ਗਾਵੈ ਕੋ ਜਾਪੈ ਦਿਸੈ ਦੂ:	੧੨	੧
ਜਪੁ	ਗਾਵੈ ਕੋ ਤਾਣੁ ਹੋਵੈ ਕਿ:	੧੧	੧
ਜਪੁ	ਗਾਵੈ ਕੋ ਦਾਤਿ ਜਾਣੈ:	੧੧	੧
ਸੋਰਠ ੧	ਗਾਵੇ ਕਾ ਫਲ ਹੋਈ:	੮	੫੯੯
ਜਪੁ	ਗਾਵੈ ਕੋ ਵਿਦਿਆ ਵਿਖ:	੧੨	੨
ਸਵਯੇ ੧	ਗਾਵੈ ਗੁਣ ਸੇਸੁ ਸਹ:	੨	੧੩੯੦
ਸਵਯੇ ੧	ਗਾਵੈ ਗੁਣ ਧੋਮ ਅਟਲ:	੧੬	੧੩੮੯
ਸਵਯੇ ੧	ਗਾਵੈ ਗੁਣ ਮਹਾ ਦੇਉ:	੩	੧੩੯੦
ਧਨਾ: ੧	ਗਾਵੈ ਗਾਵਨ ਹਾਰ ਸ:	੩	੬੮੮
ਸਵਯ ੧	ਗਾਵੈ ਜਮ ਦਗਨਿ ਪ:	੧੮	੧੩੮੯
ਮਲਾ: ੫	ਗਾਵਨੁ ਸੁਨਨੁ ਸਭੁ:	੧੭	੧੨੭੦
ਗਉ. ੩	ਗਾਵਨਿ ਗਾਵਹਿ ਜਿਨ:	੧੭	੧੫੮
ਬਿਲਾ: ੫	ਗਾਵਤੇ ਉਧਰਹਿ ਸੁਣ:	੧੭	੮੦੨
ਮਾਝ ੫	ਗਾਵਤ ਸੁਣਤ ਸਭੇ:	੧੫	੧੦੪
ਸਾਰੰ: ੫	ਗਾਵਤ ਸੁਨਤ ਸੁਨਾ.	੪	੧੨੦੬
ਆਸਾ ੫	ਗਾਵਤ ਸੁਨਤ ਕਮਾ:	੧੪	੩੭੬

ਦੇਵ: ੫	ਗਾਵਤ ਸੁਨਤ ਜਪ:	੫	੫੨੯
ਪ੍ਰਭਾਤੀ ੪	ਗਾਵਤ ਸੁਨਤ ਦੋਉ:	੧	੧੩੩੬
ਨਟ ੪	ਗਾਵਤ ਗਾਵਤ ਹਰਿ:	੫	੯੮੧
ਰਾਮ: ੫	ਗਾਵਤ ਗਾਵਤ ਪਰ:	੧੫	੮੯੨
ਗਉੜੀ ੩	ਗਾਵਤ ਰਹੈ ਜੋ ਸਤਿਗੁ:	੧੭	੧੫੮
ਆਸਾ ਵਾਰ੧	ਗਾਵਨਿ ਸੀਤਾ ਰਾਜੇ ਰਾ:	੮	੪੬੫
ਵਡ: ੧	ਗਾਵਨਿ ਸੁਰਿ ਨਰ ਸੁ:	੧੪	੫੬੬
ਕਾਨ: ੫	ਗਾਵਨ ਹਾਰੀ ਗਾਵੈ ਗੀ:	੫	੧੨੯੯
ਆਸਾ ਵਾਰ੧	ਗਵਨਿ ਗੋਪੀਆਂ ਗਾਵ:	੯	੪੬੫
ਜਪੁ	ਗਾਵਨਿ ਜਤੀ ਸਤੀ ਸੰ:	੮	੬
ਆਸਾ ੧	ਗਾਵਨਿ ਤੁਧਨੋ ਈਸ:	੬	੩੪੭
ਆਸਾ ੧	ਗਾਵਨਿ ਤੁਧਨੋ ਈਸ:	੧੭	੮
ਆਸਾ ੧	ਗਾਵਨਿ ਤੁਧਨੋ ਇੰਦ੍:	੭	੩੪੭
ਆਸਾ ੧	ਗਾਵਨਿ ਤੁਧਨੋ ਇੰਦ੍:	੧੭	੮
ਆਸਾ ੧	ਗਾਵਨਿ ਤੁਧਨੋ ਸਿਧ:	੭	੩੪੭
ਆਸਾ ੧	ਗਾਵਨਿ ਤੁਧਨੋ ਸਿਧ:	੧੮	੮
ਆਸਾ ੧	ਗਾਵਨਿ ਤੁਧਨੋ ਖੰਡ:	੧੧	੩੪੭
ਆਸਾ ੧	ਗਾਵਨਿ ਤੁਧਨੋ ਖੰਡ:	੩	੯
ਆਸਾ ੧	ਗਾਵਨਿ ਤੁਧਨੋ ਚਿਤ:	੬	੩੪੭
ਆਸਾ ੧	ਗਾਵਨਿ ਤੁਧਨੋ ਚਿਤੁ:	੧੬	੮
ਆਸਾ ੧	ਗਾਵਨਿ ਤੁਧਨੋ ਜਤੀ	੧	੯
ਆਸਾ ੧	ਗਾਵਨਿ ਤੁਧਨੋ ਜਤੀ:	੮	੩੪੭
ਆਸਾ ੧	ਗਾਵਨਿ ਤੁਧਨੋ ਜੋਧ:	੩	੯
ਅ·ਸਾ ੧	ਗਾਵਨਿ ਤੁਧਨੋ ਜੋਧ:	੧੦	੩੪੭
ਆਸਾ ੧	ਗਾਵਨਿ ਤੁਧਨੋ ਪਉ:	੫	੩੪੭
ਆਸਾ ੧	ਗਾਵਨਿ ਤੁਧਨੋ ਪੰਡ:	੯	੩੪੭
ਆਸਾ ੧	ਗਾਵਨਿ ਤੁਧਨੋ ਪੰਡਿ:	੧	੯
ਆਸਾ ੧	ਗਾਵਨਿ ਤੁਧਨੋ ਪਵ:	੧੫	੮
ਆਸਾ ੧	ਗਾਵਨਿ ਤੁਧਨੋ ਮੋਹ:	੯	੩੪੭
ਆਸਾ ੧	ਗਾਵਨਿ ਤੁਧਨੋ ਮੋਹ:	੨	੯
ਆਸਾ ੧	ਗਾਵਨਿ ਤੁਧਨੋ ਰਤ:	੧੦	੩੪੭
ਆਸਾ ੧	ਗਾਵਨਿ ਤੁਧਨੋ ਰਤ:	੨	੯
ਜਪੁ	ਗਾਵਨਿ ਪੰਡਿਤ ਪੜ:	੮	੬
ਦੇਵ: ੪	ਗਾਵਨ ਭਾਵਨ ਸੰਤ:	੪	੫੩੬
ਜਪੁ	ਗਾਵਨ ਰਤਨ ਉਪਾ:	੯	੬
ਆਸਾ ੫	ਗਾਵ ਲੇਹਿ ਤੂ ਗਾਵਨ:	੭	੩੯੫
	(ਗਿ)		
ਸਲੋਕ ੩	ਗਿਆਨੀਆ ਅੰਦਰ ਗੁ:	੩	੧੪੧੫
ਮਾਰੂ ਵਾ: ੩	ਗਿਆਨੀਆ ਕਾ ਇਹੁ ਮ:	੫	੧੦੮੯
ਸਿਰੀ: ੧	ਗਿਆਨੀਆ ਕਾ ਧਨੁ ਨਾ:	੧੭	੬੮
ਸਾਰੰ: ੫	ਗਿਆਨ ਅੰਜਨੁ ਅ:	੧੫	੧੨੩੫
ਮਾਰੂ ੧	ਗਿਆਨ ਅੰਜਨੁ ਸਚ:	੩	੧੦੧੫
ਭੈਰਉ ੩	ਗਿਆਨ ਅੰਜਨੁ ਸਤਿ:	੩	੧੧੩੦
ਗਉ: ੧	ਗਿਆਨ ਅੰਜਨੁ ਗੁਰ:	੧	੨੨੧
ਗਉੜੀ ੫	ਗਿਆਨ ਅੰਜਨੁ ਗੁਰਿ:	੧੩	੨੯੩
ਮਾਰੂ ਕਬੀਰ	ਗਿਆਨ ਅੰਜਨ ਜਿਹ:	੮	੧੧੦੩
ਸੋਰ: ੪	ਗਿਆਨ ਅੰਜਨੁ ਜਾਕੀ:	੫	੬੧੦
ਭੈਰਉ ੩	ਗਿਆਨ ਅੰਜਨੁ ਜਾਕੀ:	੧੦	੧੧੨੮
ਬਿਹਾ: ੫	ਗਿਆਨ ਅੰਜਨੁ ਨਾਮ:	੧੭	੫੪੨
ਮਾਰੂ ੩	ਗਿਆਨ ਅੰਜਨੁ ਪਾਇ:	੩	੧੦੬੫
ਸਿਰੀ: ੧	ਗਿਆਨ ਅੰਜਨੁ ਭੈ ਭੰ:	੯	੫੭
ਬਿਲਾ:ਨਾਮ:	ਗਿਆਨ ਅੰਜਨੁ ਮੋਕ:	੧	੮੫੮
ਆਸਾ ੩	ਗਿਆਨੀਆ ਨੋ ਸਭੁ ਸ:	੮	੪੨੫
ਆਸਾ ੩	ਗਿਆਨ ਅਪਾਰ ਸੀਗਾ:	੧੩	੪੨੬
ਗਉ: ੫	ਗਿਆਨੁ ਸ੍ਰੇਸਟ ਊਤ:	੧	੨੯੬
ਸਾਰੰ: ਵਾਰ੧	ਗਿਆਨੁ ਸਲਾਹੇ ਵਡਾ:	੧੭	੧੨੪੩
ਬਿਹਾ: ਵਾ:੩	ਗਿਆਨੀ ਹੋਇ ਸੁਚੇਤੰ:	੧	੫੫੬
ਸਲੋ: ੧	ਗਿਆਨ ਹੀਣੰ ਅਗਿਆ:	੪	੧੪੧੨
ਮਲਾ: ੪	ਗਿਆਨੀ ਹਰਿ ਬੋਲਹੁ:	੮	੧੨੬੪
ਮਾਰੂ ੩	ਗਿਆਨੀ ਹੋਵੈ ਸੁ ਗੁਰ:	੧੪	੧੦੫੬
ਆਸਾ ੫	ਗਿਆਨੀ ਕੀ ਹੋਇ ਵ:	੧੦	੩੭੦
ਮਲਾ: ਵਾਰ੩	ਗਿਆਨੀ ਕਾ ਧਨ ਨਾਮ:	੧੫	੧੨੮੨
ਆਸਾ ਵਾਰ੧	ਗਿਆਨ ਕਾ ਬਧਾ ਮਨੁ:	੧੬	੪੬੯
ਬਸੰਤ ੫	ਗਿਆਨੁ ਕਮਾਈਐ ਪੂ:	੧੫	੧੧੮੦
ਰਾਮ: ੧	ਗਿਆਨ ਕੀ ਮੁਦ੍ਰਾ ਕਵ:	੧੮	੯੪੪
ਰਾਮ: ੧	ਗਿਆਨ ਕੀ ਮੁਦ੍ਰਾ ਕਵ:	੫	੯੪੦
ਭੈਰ:	ਗਿਆਨੈ ਕਾਰਨ ਕਰ:	੧੧	੧੧੬੭
ਜਪੁ	ਗਿਆਨ ਖੰਡ ਕਾ ਆਖ:	੧੪	੭
ਜਪੁ	ਗਿਆਨ ਖੰਡ ਮਹਿ ਗਿ:	੧੮	੭
ਮਾਰੂ ੫	ਗਿਆਨ ਖੜਗੁ ਕਰਿ	੨	੧੦੭੨
ਸਲੋ: ੩	ਗਿਆਨ ਖੜਗ ਪੰਚ:	੫	੧੪੧੪
ਮਾਰੂ ੧	ਗਿਆਨ ਖੜਗੁ ਲੈ: ਮ:	੧੩	੧੦੨੨
ਬਿਲਾਵਲ: ੧	ਗਿਆਨੁ ਗਿਆਨੁ ਕਥੈ:	੧੧	੮੩੧
ਸਿਰੀ ੫	ਗਿਆਨੀ ਗਿਆਨ ਕਮਾ:	੬	੭੧
ਰਾਮ: ਰਵਿ	ਗਿਆਨੀ ਗੁਨੀ ਸੂਰ ਹ:	੨	੯੭੪
ਸੂਹੀ ੪	ਗਿਆਨੀ ਗੁਰ ਬਿਨ ਭ:	੬	੭੩੨
ਬਿਹਾ: ਵਾ: ੧	ਗਿਆਨੁ ਗੁਰੂ ਸਾਲਾਹ:	੬	੫੫੩
ਸੋਰਠ ਵਾ: ੩	ਗਿਆਨੀ ਜਾਗਹਿ ਸਵ:	੩	੬੪੬
ਆਸਾ ੧	ਗਿਆਨ ਜਨੇਊ ਧਿਆ:	੨	੩੫੫
ਸਲੋ: ੧	ਗਿਆਨੀ ਜੀਵੈ ਸਦਾ ਸ:	੧੫	੧੪੧੨
ਮਾਰੂ ੩	ਗਿਆਨੀ ਧਿਆਨੀ ਆ:	੧	੧੦੪੫
ਆਸਾ ੧	ਗਿਆਨ ਧਿਆਨ ਸਗ:	੩	੩੫੬
ਮਾਰੂ ੧	ਗਿਆਨੁ ਧਿਆਨੁ ਸਚ:	੪	੧੦੩੪
ਸੂਹੀ ੧	ਗਿਆਨੁ ਧਿਆਨੁ ਸਭੁ:	੧੨	੭੨੮
ਬਿਲਾ: ੧	ਗਿਆਨੁ ਧਿਆਨੁ ਸਭੁ:	੧੨	੮੩੧
ਗੂਜਰੀ ੧	ਗਿਆਨੁ ਧਿਆਨ ਸਭ ਦਾ:	੧੨	੫੦੩
ਮਲਾਰ ੧	ਗਿਆਨੁ ਧਿਆਨ ਕਛੁ:	੧	੧੨੯੦
ਮਲਾ: ਵਾਰ੧	ਗਿਆਨੁ ਧਿਆਨੁ ਕਿਛੁ	੪	੧੨੯੦
ਜੈਤ: ੫	ਗਿਆਨੁ ਧਿਆਨੁ ਕਿਛੁ:	੯	੭੦੨
ਸੂਹੀ ੫	ਗਿਆਨੁ ਧਿਆਨੁ ਕਿਛੁ:	੩	੭੫੦

ਤੁਖਾਰੀ: ੧	ਗਿਆਨੁ ਧਿਆਨੁ ਗੁਣ:	੬	੧੧੦੯
ਸਿਰੀ: ੧	ਗਿਆਨੁ ਧਿਆਨੁ ਗੁਣ:	੧੬	੭੫
ਗਉੜੀ ੩	ਗਿਆਨੁ ਧਿਆਨੁ ਗੁਰ:	੩	੧੬੨
ਆਸਾ ੧	ਗਿਆਨੀ ਧਿਆਨੀ ਗੁਰ:	੩	੩੪੯
ਆਸਾ ੧	ਗਿਆਨੀ ਧਿਆਨੀ ਗੁਰ:	੧੧	੯
ਗਉ: ੫	ਗਿਆਨੀ ਧਿਆਨੀ ਚਤੁ:	੩	੨੫੪
ਗਉੜੀ ੧	ਗਿਆਨੁ ਧਿਆਨੁ ਜੁਗ:	੧੨	੨੨੩
ਸਿਰੀ: ੧	ਗਿਆਨ ਧਿਆਨ ਧੁੰਨ:	੮	੫੯
ਗਉ: ੫	ਗਿਆਨ ਧਿਆਨ ਨਾਨ:	੮	੨੦੭
ਪ੍ਰਭਾ: ੧	ਗਿਆਨ ਧਿਆਨੁ ਨ:	੧੬	੧੩੪੨
ਮਾਰੂ ੩	ਗਿਆਨੀ ਧਿਆਨੀ ਪੂਛ:	੧੨	੧੦੬੩
ਮਾਝ ੫	ਗਿਆਨ ਧਿਆਨ ਪੂਰਨ:	੧੦	੧੦੮
ਸੂਹੀ ੫	ਗਿਆਨ ਧਿਆਨ ਪੂਰ:	੧੦	੭੮੩
ਗਉੜੀ ਕਬੀ:	ਗਿਆਨੀ ਧਿਆਂਨੀ ਬਸੁ:	੯	੩੩੮
ਕਲਿ: ੫	ਗਿਆਨ ਧਿਆਨ ਮਾਨ	੯	੧੩੨੨
ਰਾਮ: ੫	ਗਿਆਨੁ ਧਿਆਨੁ ਲੇਸ:	੧੪	੯੩੦
ਆਸਾਵਾਰ ੧	ਗਿਆਨ ਨ ਗਲੀ ਢੂਢੀ:	੧	੪੬੫
ਆਸਾਵਾਰ ੧	ਗਿਆਨੀ ਨਚਹਿ ਵਾਜੇ:	੧	੪੬੯
ਸੂਹੀ ੪	ਗਿਆਨੁ ਪ੍ਰਚੰਡ ਬਲਿ:	੧੭	੭੭੪
ਸਿਰੀ: ੧	ਗਿਆਨ ਪਦਾਰਥ ਖੋ:	੧੫	੬੦
ਸਿਰੀ ੩	ਗਿਆਨ ਪਦਾਰਥ ਪਾ:	੯	੬੦
ਗੂਜਰੀਵਾ: ੫	ਗਿਆਨ ਪਦਾਰਥੁ ਮ:	੫	੫੨੦
ਆਸਾ ਧੰਨਾ	ਗਿਆਨ ਪ੍ਰਵੇਸ ਗੁਟ:	੧੨	੪੮੭
ਗਉੜੀ ੩	ਗਿਆਨੀ ਬੂਝਹਿ ਸਹ:	੪	੨੩੨
ਭੈਰਉ ਰਵਿ:	ਗਿਆਨੁ ਭਇਆ ਤਹ:	੧੨	੧੧੬੭
ਸੋਰਠ ੧	ਗਿਆਨ ਮਹਾ ਰਸੁ ਨਾ:	੫	੬੩੭
ਸੂਹੀ ੧	ਗਿਆਨਿ ਮਹਾ ਰਸੁ ਨੰ:	੯	੭੬੪
ਸਿਰੀ ੧	ਗਿਆਨ ਮਹਾ ਰਸੁ ਭ:	੫	੨੧
ਵਡ: ੪	ਗਿਆਨ ਮੰਗੀ ਹਰਿ ਕ:	੧	੫੭੬
ਮਲਾਰ: ੩	ਗਿਆਨ ਮਤੀ ਕਮਲ:	੧੮	੧੨੭੭
ਆਸਾ ੧	ਗਿਆਨ ਰਾਉ ਜਬ ਸੇ:	੧੧	੩੫੯
ਮਾਰੂ ਵਾਰ ੫	ਗਿਆਨੁ ਰਾਸਿ ਨਾਮੁ ਧ:	੧੮	੧੧੦੧
ਸੂਹੀ ੫	ਗਿਆਨ ਰਤਨੁ ਅੰਤ:	੧੭	੭੩੬
ਆਸਾ ੩	ਗਿਆਨ ਰਤਨਿ ਸਾਚੋ:	੧੨	੩੬੪
ਮਾਰੂ ੩	ਗਿਆਨ ਰਤਨੁ ਸਦਾ:	੯	੧੦੬੩
ਆਸਾ ੩	ਗਿਆਨ ਰਤਨਿ ਸਭ:	੧	੩੬੪
ਵਡ: ੩	ਗਿਆਨ ਰਤਨਿ ਘਟਿ:	੧੪	੫੮੪
ਆਸਾ ੪	ਗਿਆਨ ਰਤਨੁ ਬਲਿ:	੧੩	੩੬੮
ਮਾਰੂ ੪	ਗਿਆਨ ਰਤਨੁ ਮਨਿ:	੧੩	੧੦੬੯
ਮਾਰੂ: ੧	ਗਿਆਨ ਰਤਨਿ ਮਨੁ:	੯	੯੯੨
ਆਸਾ ੧	ਗਿਆਨ ਰਤਨੁ ਮਨਿ:	੧੨	੩੫੪
ਮਾਰੂ ੩	ਗਿਆਨ ਵਿਹੂਣਾ ਕਿਛੂ:	੧੪	੧੫੪੪
ਆਸਾਵਾਰ ੧	ਗਿਆਨ ਵਿਹੂਣਾ ਕਥਿ:	੧੪	੪੬੬
ਸਾਰੰਗਵਾਰ੧	ਗਿਆਨ ਵਿਹੂਣਾ ਗਾਵੈ:	੧੫	੧੨੪੫
ਸਿਰੀ· ੩	ਗਿਆਨ ਵਿਹੂਣੀ ਪਿਰ:	੪	੩੮
ਮਾਰੂ ੧	ਗਿਆਨ ਵਿਹੂਣੀ ਭਵੈ:	੧੬	੧੦੩੪
ਗਉ: ਕਬੀ:	ਗਿਆਨ ਵੰਤ ਕਉ ਤ:	੨	੩੪੩
ਪ੍ਰਭਾਤੀ ਕਬੀ:	ਗਿਆਰਹ ਮਾਸ ਪਾਸ:	੧੩	੧੩੪੯
ਸਾਰੰ: ੫	ਗਿਰਿਓ ਜਾਇ ਰਸਾਤ:	੧੩	੧੨੦੫
ਸਿਰੀ: ੫	ਗਿਰਸਤੀ ਗਿਰਸਤ:	੯	੭੧
ਆਸਾ ੫	ਗਿਰਸਤ ਮਹਿ ਚਿੰਤ:	੧੫	੩੮੫
ਆਸਾ ਮ· ੫	ਗ੍ਰਿਹੁ ਐਸਾ ਹੈ ਸੁੰਦਰ:	੧੪	੩੭੩
ਗਉ: ੩	ਗ੍ਰਿਹੀ ਅੰਤਰਿ ਸਾਚਿ:	੧੫	੨੩੦
ਸੂਹੀ ੫	ਗ੍ਰਿਹ ਅੰਧ ਕੂਪਇਆ:	੧੨	੭੪੬
ਸਾਰੰ: ੫	ਗ੍ਰਿਹ ਅੰਧ ਕੂਪ ਪਤਿ:	੧੧	੧੨੨੩
ਗਉੜੀ ੫	ਗ੍ਰਿਹ ਅਪਨੇ ਕੀ ਖਬ:	੧੧	੧੮੨
ਜੈਤ:ਵਾਰ ੫	ਗ੍ਰਿਹ ਸੋਇਨ ਚੰਦਨ:	੫	੭੦੭
ਬਿਲਾ: ੫	ਗ੍ਰਿਹ ਸਾਕਤ ਛਤਹਿ:	੧੭	੮੧੧
ਕਾਨ ੫	ਗ੍ਰਿਹਿ ਸੇਜ ਸੁਹਾਵੀ ਅ:	੧੫	੧੩੦੬
ਗਉ: ੫	ਗ੍ਰਿਸਤ ਮਹਿ ਸੋਈ:	੧੩	੨੮੧
ਗੋਂਡ ਕਬੀਰ	ਗ੍ਰਿਹਿ ਸੋਭਾ ਜਾਕੈ ਰੇ ਨਾ:	੩	੮੭੨
ਮਾਰੂ ੧	ਗ੍ਰਿਹੁ ਸਰੀਰ ਗੁਰਮ:	੧੩	੧੦੧੩
ਰਾਮ: ੩	ਗ੍ਰਿਹ ਸਰੀਰ ਮਹਿ ਹ:	੧	੯੦੯
ਸਾਰੰ: ਵਾਰ੪	ਗ੍ਰਿਹ ਕੁਟੰਬ ਮਹਿ:	੬	੧੨੪੬
ਗਉੜੀ ੩	ਗ੍ਰਿਹ ਕੁਟੰਬ ਮਹਿ ਸ:	੧੦	੨੩੨
ਬਸੰਤ ੫	ਗ੍ਰਿਹਿ ਤਾਕੇ ਬਸੰਤ ਗ:	੧੪	੧੧੮੦
ਬਿਲਾ: ਕਬੀ:	ਗ੍ਰਿਹੁ ਤਜਿ ਬਨ ਖੰਡਿ:	੧੫	੮੫੫
ਸਾਰੰਗ ੫	ਗ੍ਰਿਹੁ ਤੇਰਾ ਤੂ ਠਾਕਰ ਮੇ:	੨	੧੨੧੧
ਗਉੜੀਵਾਰ੫	ਗ੍ਰਿਹੁ ਧਨੁ ਸਭੁ ਪਵਿ:	੬	੩੧੮
ਮਾਰੂ ੧	ਗ੍ਰਿਹ ਧਰਮੁ ਗਵਾ:	੧੬	੧੦੧੨
ਆਸਾ ੫	ਗ੍ਰਿਹਿ ਬਸਨਿ ਨ ਦੇਈ:	੭	੩੭੧
ਧਨਾ: ੫	ਗ੍ਰਿਹਿ ਬਾਹਰਿ ਠਾਕਰੁ:	੧੩	੬੭੯
ਆਸਾ ੧	ਗ੍ਰਿਸੁ ਬਨੁ ਸਮ ਸਰਿ:	੧੮	੩੫੧
ਬਿਲਾ: ੫	ਗ੍ਰਿਹ ਬਨਹਿ ਤੀਰੈ ਬਾਟ:	੭	੮੪੭
ਗਉੜੀ ੫	ਗ੍ਰਿਹ ਬਨਿਤਾ ਕਛੁ ਸੰ:	੬	੨੫੩
ਗਉ: ੫	ਗ੍ਰਿਹ ਬਾਲੂ ਨੀਰਿ ਬਹਾ:	੩	੨੧੧
ਸੋਰਠ ੩	ਗਿਰਹੀ ਮਹਿ ਸਦਾ ਹਰਿ:	੧੮	੫੯੯
ਗਉ: ੫	ਗ੍ਰਿਹ ਮੰਦਰ ਸੰਪੈ ਜੋ:	੧੭	੨੧੨
ਆਸਾ ੫	ਗ੍ਰਿਹੁ ਮੰਦਰ ਮਹਲਾ:	੧੩	੩੭੯
ਜੈਤ:ਵਾਰ ੫	ਗ੍ਰਿਹੁ ਮੰਦਰ ਰਥੁ ਅਸੁ:	੧੧	੭੦੬
ਮਾਰੂ ੫	ਗ੍ਰਿਹ ਮੜੀ ਮਸਾਣੈ ਬ:	੯	੧੦੦੪
ਜੈਤ:ਵਾਰ ੫	ਗ੍ਰਿਹ ਰਚਨਾ ਅਪਾਰੰ:	੩	੭੦੭
ਮਾਰੂ ੫	ਗ੍ਰਿਹ ਰਾਜ ਮਹਿ ਨਰ:	੮	੧੦੧੯
ਰਾਮ: ੫	ਗ੍ਰਿਹਿ ਲਾਲ ਆਏ ਪੁਰ:	੪	੯੨੭
ਰਾਮ: ੫	ਗ੍ਰਿਹਿ ਲਾਲ ਆਏ ਮਨਿ:	੯	੯੨੯
ਬਿਹਾ: ੫	ਗ੍ਰਿਹਿ ਲਾਲੁ ਆਵੈ ਮਹ:	੫	੫੪੩
ਆਸਾ ੫	ਗ੍ਰਿਹੁ ਵਸਿ ਆਇਆ ਮੈ:	੧੨	੪੫੨
ਸੂਹੀ ੫	ਗ੍ਰਿਹੁ ਵਸਿ ਗੁਰਿ ਕੀਨਾ:	੬	੭੩੭
ਆਸਾ ੫	ਗਿਰਤ ਕੂਪ ਮਹਿ ਖਾ:	੯	੩੯੦
ਸਹਸ ੫	ਗਿਰੰਤ ਗਿਰਿ ਪਤਿਤ:	੧੦	੧੩੫੫

ਗਉੜੀ ੫	ਗੁਣ ਗੋਬਿੰਦ ਨ ਜਾਣੀਐ:	੨	੨੯੯
ਮਲਾ: ੧	ਗੁਣ ਗੋਬਿੰਦ ਨ ਜਾਣੀ:	੮	੧੨੫੬
ਬਸੰਤ ੫	ਗੁਣ ਗੋਬਿੰਦ ਨਿਤ ਰ:	੧੫	੧੧੮੩
ਗਉੜੀ ੫	ਗੁਣ ਗੋਬਿੰਦ ਨਾਮੁ ਧੁ:	੨	੨੯੬
ਬਿਲਾ: ੫	ਗੁਣ ਗੰਭੀਰ ਗੁਣਨਾ:	੧੧	੮੧੦
ਬਿਲਾਵਲ ੫	ਗੁਣ ਗਾਵਉ ਤੇਰੇ ਸਾਧ:	੩	੮੧੧
ਮਾਝ ੫	ਗੁਣ ਗਾਵੈ ਅਨ ਦਿਨੁ:	੩	੧੦੯
ਗਉ: ਵਾਰ੫	ਗੁਣ ਗਾਵੈ ਅਬਿਨਾਸੀ:	੧੧	੩੨੦
ਸਿਰੀ ੧	ਗੁਣਾ ਗਵਾਈ ਗੰਠੜੀ:	੮	੨੩
ਰਾਮ: ੧	ਗੁਣ ਗਾਵੈ ਸੁਖੁ ਸਹ:	੭	੯੩੨
ਮਾਰੂ ੫	ਗੁਣ ਗਾਵਹਿ ਅਨਹ:	੬	੧੦੭੭
ਗਉ: ੪	ਗੁਣ ਗਾਵਹੁ ਸੰਤ ਜੀ:	੩	੧੭੫
ਸਵਯੇ ੧	ਗੁਣ ਗਾਵਹਿ ਸਨਕਾ:	੫	੧੬੯੦
ਸਲੋ: ੪	ਗੁਣ ਗਾਵਹਿ ਗੁਣਾਉ:	੧੧	੧੪੨੨
ਜੈਤ: ੪	ਗੁਣ ਗਾਵਹ ਗੁਣ ਬੋਲਹ	੧੫	੬੯੯
ਮਲਾਰ ੫	ਗੁਣ ਗਾਵਹੁ ਨਿਤ ਨਿ:	੮	੧੨੭੧
ਸਵਯੇ ੧	ਗੁਣ ਗਾਵਹਿ ਨਵਨਾਥ:	੧੬	੧੩੯੦
ਸਵਯੇ ੧	ਗੁਣ ਗਾਵਹਿ ਪਾਯਾਲ:	੧੩	੧੩੯੦
ਸੋਰਠ ੫	ਗੁਣ ਗਾਵਹੁ ਪੂਰਨ:	੬	੬੧੫
ਮਾਝ ੫	ਗੁਣ ਗਾਵਹਿ ਪੂਰਨ:	੧੮	੧੩੧
ਸੂਹੀ ੫	ਗੁਣ ਗਾਵਹਿ ਪੂਰਨ:	੨	੭੮੩
ਸਵਯੇ ੫	ਗੁਣ ਗਾਵਹਿ ਬੇਅੰਤ:	੮	੧੩੮੬
ਰਾਮ: ਵਾਰ੩	ਗੁਣ ਗਾਵੈ ਗੁਣ ਉਚਰੈ	੭	੯੫੪
ਆਸਾ ੪	ਗੁਣ ਗਾਵਾ ਗੁਣ ਬੋਲੀ:	੨	੩੬੭
ਸਿਰੀ ੪	ਗੁਣ ਗਾਵਾ ਗੁਣ ਵਿਥਰਾ:	੧੧	੪੫
ਸੋਰਠ: ੫	ਗੁਣ ਗਾਵਤ ਅਚੁਤ:	੧੪	੬੧੬
ਸੂਹੀ ੫	ਗੁਣ ਗਾਵਤ ਅਚੁਤ:	੧੦	੭੪੪
ਸਾਰੰਗ ੫	ਗੁਣ ਗਾਵਤ ਅਚੁਤ:	੧੪	੧੨੨੩
ਸੋਰਠ ੫	ਗੁਣ ਗਾਵਤ ਆਰਾਧਿ:	੧੪	੬੧੫
ਰਾਮ: ੫	ਗੁਣ ਗਾਵਤ ਹੋਵਤ:	੪	੯੦੧
ਰਾਮ: ੫	ਗੁਣ ਗਾਵਤ ਗਾਵਤ:	੯	੯੧੬
ਗਉ: ੫	ਗੁਣ ਗਾਵਤ ਧਿਆਵ:	੫	੨੧੦
ਭੈਰਉ ੫	ਗੁਣ ਗਾਵਤ ਨਿਹਚ:	੫	੧੧੪੮
ਮਾਝ ੫	ਗੁਣ ਗਾਵਤ ਮਨੁ ਹਰਿ	੫	੧੦੪
ਗਉ: ੫	ਗੁਣ ਗੋਵਿੰਦ ਅਚਰ:	੧੫	੧੯੮
ਸੂਹੀ ੫	ਗੁਣ ਗੋਵਿੰਦ ਗਾਉ ਨਿ:	੬	੭੭੮
ਬਿਲਾ: ੫	ਗੁਣ ਗੋਵਿੰਦ ਗਾਵਹੁ:	੪	੮੨੧
ਗਉ: ੫	ਗੁਣ ਗੋਵਿਦੁ ਗਾਵਹਿ	੧੩	੧੮੩
ਸਿਰੀ: ੫	ਗੁਣ ਗੋਵਿੰਦ ਨਿਤ ਗਾ.	੫	੪੮
ਸਿਰੀ: ੫	ਗੁਣ ਗੋਵਿੰਦ ਨਿਤ ਗਾ:	੨	੪੬
ਰਾਮ:ਵਾਰ ੫	ਗੁਣ ਗਾਵਾ ਦਿਨੁ ਰੈਣਿ:	੬	੯੬੧
ਸੂਹੀ ੫	ਗੁਣ ਗਾਵਾ ਦਿਨੁ ਰਾਤਿ:	੩	੭੬੨
ਗੋਂਡ ੫	ਗੁਣ ਗੋਵਿੰਦ ਰਉ ਸ:	੭	੮੬੯
ਰਾਮ: ੫	ਗੁਣ ਗੋਵਿੰਦ ਰਵੀ ਅਹਿ.	੩	੮੯੮
ਵਡ: ੪	ਗੁਣ ਗਾਵਾ ਨਿਤ ਨਿਤ:	੩	੫੩੨

ਪ੍ਰਭਾਤੀ ੫	ਗੁਣ ਗਾਵੈ ਨਿਤ ਨਿਤ:	੧੪	੧੩੪੦
ਗਉੜੀ ੫	ਗੁਣ ਗਾਵੈ ਨਾਨਕੁ ਅੰ:	੭	੧੯੨
ਭੈਰਉ ੫	ਗੁਣ ਗਾਵੈ ਨਾਨਕੁ ਸਾਧ:	੧੭	੧੧੫੦
ਸੂਹੀ ੧	ਗੁਣ ਗਾਵੈ ਨਾਨਕ ਦਾ:	੨	੭੫੩
ਭੈਰਉ ੫	ਗੁਣ ਗਾਵੈ ਨਾਨਕੁ ਨਿ:	੧੪	੧੧੪੪
ਸੋਰਠਵਾ: ੪	ਗੁਣ ਗਾਵਾ ਪਿਆਰੇ ਨਿ:	੧੧	੬੪੫
ਸੋਰਠਵਾਰ ੪	ਗੁਣ ਗਾਵੈ ਪਿਆਰੇ ਨਿ:	੧੭	੬੪੭
ਸਵਯੇ ੧	ਗੁਣ ਗਾਵੈ ਬਲਿਰਾਉ:	੧੭	੧੩੯੦
ਸਵਯੇ ੧	ਗੁਣ ਗਾਵੈ ਮੁਨ ਬਾਸ:	੧੪	੧੩੯੦
ਸਵਯੇ ੧	ਗੁਣ ਗਾਵੈ ਰਵਿਦਾਸੁ:	੧੦	੧੩੯੦
ਆਸਾ ੫	ਗੁਣ ਗੂੜ ਗੁਪਤ ਅ:	੧੨	੪੫੯
ਮਲਾ:ਵਾਰ ੧	ਗੁਣ ਛੋਡਿ ਅਉਗੁਣ:	੪	੧੨੮੪
ਵਡ: ੧	ਗੁਣ ਛੋਡਿ ਬਿਖੁ ਲਦਿ:	੧੨	੫੮੦
ਸੂਹੀ ੧	ਗੁਣ ਜੰਝ ਲਾੜੇ ਨਾਲਿ:	੧੪	੭੬੫
ਮਾਰੂ ਵਾਰ ੧	ਗੁਣ ਤੇ ਗੁਣ ਮਿਲਿ ਪਾ:	੧	੧੦੮੨
ਆਸਾ ੩	ਗੁਣ ਤੇ ਨਾਮੁ ਪਰਾਪ:	੮	੩੬੧
ਗਉੜੀ ੩	ਗੁਣ ਦਾਤਾ ਹਰਿ ਰਾਇ:	੧੨	੧੬੩
ਮਾਰੂ ੩	ਗੁਣ ਦਾਤਾ ਵਰਤੈ ਸ:	੧੬	੧੦੫੫
ਰਾਮ: ੫	ਗੁਣ ਦਾਤਾ ਵਿਰਲਾ ਸੰ:	੧੮	੯੩੧
ਆਸਾ ੫	ਗੁਣ ਨਿਧਿ ਗਾਇਆ ਸ:	੨	੪੫੪
ਜੈਤ: ੫	ਗੁਣ ਨਿਧਾਨ ਅਪਾਰ:	੧੫	੭੦੫
ਮਾਝ ੪	ਗੁਣ ਨਿਧਾਨੁ ਅੰਮ੍ਰਿਤੁ:	੧੭	੧੦੩
ਆਸਾ ੫	ਗੁਣ ਨਿਧਾਨ ਸਾਹਿਬ:	੬	੩੮੩
ਸੂਹੀ ੫	ਗੁਣ ਨਿਧਾਨ ਸੁਖ ਸਾ:	੧	੭੮੨
ਸੋਰਠ ੫	ਗੁਣ ਨਿਧਾਨ ਸੁਖ ਦਾ:	੧੪	੬੧੦
ਸਹਸ: ੫	ਗੁਣ ਨਿਧਾਨ ਸਿਮਰੰਤਿ	੧੮	੧੩੫੭
ਸੋਰਠ ੫	ਗੁਣ ਨਿਧਾਨ ਹਰਿ ਨ:	੧੬	੬੨੧
ਸੋਰਠਵਾਰ ੩	ਗੁਣ ਨਿਧਾਨੁ ਹਰਿ ਪਾ:	੧੩	੬੫੦
ਮਾਰੂ ੫	ਗੁਣ ਨਿਧਾਨ ਕਿਛੁ ਕੀ	੧੧	੧੦੭੩
ਟੋਡੀ ੫	ਗੁਣ ਨਿਧਾਨ ਗੁਣ ਤਿ:	੨	੭੧੨
ਗਉੜੀਵਾਰ੫	ਗੁਣ ਨਿਧਾਨ ਗੋਬਿੰਦ:	੬	੩੦੦
ਤਿਲੰ: ੫	ਗੁਣ ਨਿਧਾਨ ਗੋਵਿੰਦ:	੩	੭੨੪
ਪ੍ਰਭਾਤੀ ੧	ਗੁਣ ਨਿਧਾਨ ਤੇਰਾ ਅੰ:	੧੪	੧੩੪੨
ਧਨਾ: ੫	ਗੁਣ ਨਿਧਾਨ ਦਇਆਲ:	੧੨	੬੭੪
ਸੋਰਠ ੫	ਗੁਣ ਨਿਧਾਨ ਨਾਨਕ:	੫	੬੧੭
ਸਾਰੰਗ ੫	ਗੁਣ ਨਿਧਾਨੁ ਨਾਨਕ:	੬	੧੨੧੪
ਮਲਾਰ ੫	ਗੁਣ ਨਿਧਾਨੁ ਨਾਨਕ:	੭	੧੨੬੮
ਸਿਰੀ: ੫	ਗੁਣ ਨਿਧਾਨੁ ਨਵ ਤ:	੪	੪੭
ਬਿਲਾ: ੫	ਗੁਣ ਨਿਧਾਨ ਪ੍ਰਭ ਤਿ:	੧੧	੨੦੫
ਭੈਰ: ੫	ਗੁਣ ਨਿਧਾਨ ਬੇਅੰਤ:	੧੬	੧੧੪੭
ਸੋਰਠ ੫	ਗੁਣ ਨਿਧਾਨ ਭਗਤ:	੧੭	੬੧੭
ਮਾਰੂ ੫	ਗੁਣ ਨਿਧਾਨ ਮਨ ਤ:	੧੭	੧੧੭੧
ਵਡ: ਵਾਰ੩	ਗੁਣ ਨਿਧਾਨੁ ਮਨਿ ਪਾ:	੩	੫੮੯
ਸਾਰੰ: ੫	ਗੁਣ ਨਿਧਾਨ ਮਨ ਮੋ:	੨	੧੨੧੦
ਸੂਹੀ ੫	ਗੁਣ ਨਿਧਾਨੁ ਮੇਰਾ ਪ੍ਰ:	੬	੭੮੪

ਆਸਾ ੪	ਗੁਰ ਸਿਖਾਂ ਕੀ ਘਾਲ ਥਾ:	੧੮	੪੫੦
ਆਸਾ ੪	ਗੁਲ ਸਿਖਾਂ ਕੀ ਭੁਖ ਸ:	੨	੪੫੧
ਗਉ:ਵਾਰ ੪	ਗੁਰ ਸਿਖਾਂ ਕੇ ਮੁਹ ਉ:	੬	੩੦੮
ਰਾਮ:ਵਾਰ ੪	ਗੁਰ ਸਿਖਾ ਕੇ ਮੁਖ ਉ:	੯	੯੬੭
ਵਡ:ਵਾਰ ੫	ਗੁਰ ਸਿਖਾ ਕੇ ਮੁਖ ਉ:	੧੨	੫੯੦
ਮਾਝ ੪	ਗੁਰ ਸਿਖਾ ਕੈ ਮਨਿ ਪਿ:	੧੦	੯੬
ਗਉ:ਵਾਰ ੪	ਗੁਰ ਸਿਖਾ ਕੈ ਮਨਿ ਭਾ:	੧੪	੩੧੦
ਮਲਾ:ਵਾਰ ੧	ਗੁਰ ਸਾਖੀ ਜੋਤ ਜਗਾ:	੧੦	੧੨੮੪
ਧਨਾ ੧	ਗੁਰ ਸਾਖੀ ਜੋਤਿ ਪਰ:	੯	੬੬੩
ਧਨਾ: ੧	ਗੁਰ ਸਾਖੀ ਜੋਤ ਪਰ:	੫	੧੩
ਆਸਾ ੧	ਗੁਰੁ ਸੁਖੁ ਦਾਤਾ ਅਵ:	੧੫	੪੧੨
ਗਉੜੀ ੫	ਗੁਰੁ ਸੁਖੁ ਦਾਤਾ ਗੁਰ:	੧੧	੧੮੭
ਸਲੋ: ੪	ਗੁਰ ਸਿਖਾ ਨੋ ਸਾਬਾਸਿ:	੮	੧੪੨੪
ਬਸੰਤ ੧	ਗੁਰ ਸਿਖ ਪਿਆਰੇ ਦਿ:	੧੩	੧੧੭੦
ਗਉ: ੪	ਗੁਰ ਸਿਖ ਪ੍ਰੀਤਿ ਗੁਰੂ:	੧੭	੧੬੪
ਗਉ: ੪	ਗੁਰ ਸਿਖ ਪ੍ਰੀਤਿ ਗੁਰੂ:	੧੭	੧੬੪
ਗਉੜੀ ੪	ਗੁਰ ਸਿਖ ਪ੍ਰੀਤਿ ਗੁਰੂ:	੧੬	੧੬੪
ਗਉ: ੪	ਗੁਰ ਸਿਖ ਪ੍ਰੀਤਿ ਗੁਰੁ:	੧੫	੧੬੪
ਸਲੋ: ੪	ਗੁਰ ਸਿਖੀ ਭਾਣਾ ਮੰਨਿ:	੬	੧੪੨੪
ਮਾਝ ੧	ਗੁਰ ਸਾਖੀ ਮਿਟਿਆ ਅੰ:	੮	੧੧੦
ਮਾਝ ੩	ਗੁਰ ਸਾਖੀ ਮਿਟਿਆ:	੯	੧੨੬
ਧਨਾ: ੪	ਗੁਰ ਸਿਖ ਮੀਤ ਚਲ:	੧੫	੬੬੭
ਆਸਾ ੪	ਗੁਰ ਸਿਖਾ ਮਨਿ ਹਰਿ:	੧	੪੫੧
ਵਡ: ਵਾਰ ੪	ਗੁਰ ਸਿਖਾ ਮਨਿ ਹਰਿ:	੧੧	੫੯੦
ਆਸਾ ੪	ਗੁਰ ਸਿਖਾ ਮਨਿ ਵਧਾਈ:	੩	੪੫੧
ਵਡ: ੪	ਗੁਰ ਸਿਖ ਮੇਲਿ ਮੇਰੀ:	੪	੫੭੩
ਆਸਾ ੫	ਗੁਰ ਸਿਖ ਰਾਖੇ ਗੁਰ:	੩	੩੮੨
ਸਿਰੀ: ੫	ਗੁਰ ਸਿਖਾ ਲਹਦਾ ਭਾ:	੧੭	੭੩
ਗਉੜੀ ਵਾ:੪	ਗੁਰ ਸਿਖਾ ਵਡਿਆਈ:	੨	੩੦੪
ਬਸੰਤ ੧	ਗੁਰਿ ਸੰਗਿ ਦਿਖਾਇਓ:	੨	੧੧੭੦
ਮਾਰੂ ੧	ਗੁਰ ਸਾਗਰੁ ਅੰਮ੍ਰਿਤ:	੧	੧੦੧੨
ਮਾਰੂ ੧	ਗੁਰੁ ਸਾਗਰੁ ਸਤਿ ਸੇ:	੧੨	੧੪੧੨
ਆਸਾ ੩	ਗੁਰ ਸਾਗਰੁ ਪੂਰਾ ਭੰ:	੧੬	੩੬੩
ਆਸਾ ੧	ਗੁਰ ਸਾਗਰੋ ਰਤਨਾ:	੧	੪੩੭
ਰਾਮ: ੧	ਗੁਰ ਸਾਗਰੁ ਰਤਨੀ:	੭	੯੩੩
ਧਨਾ: ੧	ਗੁਰ ਸਾਗਰੁ ਰਤਨੀ:	੧੨	੬੮੫
ਰਾਮ: ੧	ਗੁਰ ਸਚੁ ਕਹਿਆ ਅੰ:	੮	੯੩੦
ਮਾਰੂ ੩	ਗੁਰ ਸਾਚੈ ਤੇ ਸਾਚੁ ਕ:	੨	੧੦੫੧
ਸੋਰਠਵਾਰ ੪	ਗੁਰਿ ਸਚੈ ਬਧਾ ਥੇਹੁ:	੭	੬੫੩
ਸੂਹੀ ੪	ਗੁਰ ਸਜਣੁ ਪਿਆਰਾ:	੪	੭੭੬
ਵਡ: ੪	ਗੁਰੁ ਸਜਣੁ ਮੇਰਾ ਮੇ:	੨	੫੬੨
ਬਸੰਤ ੧	ਗੁਰ ਸੰਤ ਸਭਾ ਦੁਖੁ:	੭	੧੧੭੦
ਗਉ:ਵਾਰ ੪	ਗੁਰ ਸਤਿਗੁਗ ਅਗੈ:	੧੪	੩੧੭
ਸਿਰੀ: ੪	ਗੁਰ ਸਤਿਗੁਰ ਸੁਆ:	੫	੭੭
ਆਸਾ ੪	ਗੁਰੂ ਸਤਿਗੁਰ ਸਚਾ:	੧੬	੪੪੯

ਗਉ: ੪	ਗੁਰ ਸਤਿਗੁਰ ਸੇਵਾ:	੮	੧੬੬
ਸੂਹੀ ੫	ਗੁਰ ਸਤਿਗੁਰ ਕਹਿ:	੧੭	੭੮੪
ਗਉੜੀਵਾ:੪	ਗੁਰ ਸਤਿਗੁਰ ਕੇ ਜੋ:	੧੬	੩੦੫
ਗਉ: ਵਾਰ੪	ਗੁਰ ਸਤਿਗੁਰ ਕੈ ਮ:	੧੫	੩੧੦
ਤੁਖਾ: ੪	ਗੁਰ ਸਤਿਗੁਰ ਗੁਰੁ	੩	੧੧੧੭
ਕਾਨੜਾ੫	ਗੁਰ ਸਤਿਗੁਰ ਚਰ:	੭	੧੩੦੪
ਗਉ:ਵਾਰ ੪	ਗੁਰ ਸਤਿਗੁਰ ਤਾਣ:	੧੬	੩੧੦
ਗਉੜੀ ੪	ਗੁਰ ਸਤਿਗੁਰਿ ਦਾਤੈ:	੧੫	੧੭੦
ਪ੍ਰਭਾਤੀ ੪	ਗੁਰ ਸਤਿਗੁਰਿ ਨਾਮੁ:	੧	੧੩੩੭
ਸੋਰਠ:ਵਾਰ੪	ਗੁਰਿ ਸਤਿਗੁਰ ਨਾਮੁ:	੧੫	੬੪੨
ਬਿਹਾ: ੪	ਗੁਰਿ ਸਤਿਗੁਰਿ ਨਾਮੁ:	੧੮	੫੩੯
ਸਲੋ: ੪	ਗੁਰ ਸਤਿਗੁਰ ਨਾਮੁ:	੧੪	੧੪੨੪
ਬਿਲਾ: ੪	ਗੁਰਿ ਸਤਿਗੁਰਿ ਨਾਮ:	੧੧	੭੯੯
ਵਡ:ਵਾਰ ੪	ਗੁਰ ਸਤਿਗੁਰਿ ਨਾਮੁ:	੧੭	੫੯੦
ਵਡ ੪	ਗੁਰ ਸਤਿਗੁਰ ਪਾਸ:	੨	੫੬੨
ਗਉ:ਵਾਰ ੪	ਗੁਰ ਸਤਿਗੁਰ ਪਿਛੈ:	੧੪	੩੦੯
ਬਿਲ: ੪	ਗੁਰ ਸਤਿਗੁਰ ਪਾਰ ਥੁ:	੬	੮੦੦
ਵਡ:ਵਾਰ ੪	ਗੁਰ ਸਤਿਗੁਰੁ ਬੋਹ:	੧੨	੫੯੦
ਸੋਰਠਵਾਰ ੪	ਗੁਰ ਸਤਿਗੁਰੁ ਬੋਲ:	੫	੬੪੮
ਬਿਲਾ:ਵਾ:੪	ਗੁਰ ਸਤਿਗੁਰ ਵਿਚਿ:	੧੪	੮੫੦
ਸੂਹੀ ੪	ਗੁਰ ਸੰਤ ਜਨੋ ਪਿਆ:	੨	੭੭੬
ਸੂਹੀ ੫	ਗੁਰ ਸੰਤ ਪਾਇਆ ਪ੍ਰ:	੩	੭੭੯
ਗੂਜ: ੩	ਗੁਰੂ ਸਦਾਏ ਅਗਿਆ:	੧੦	੪੯੧
ਸੂਹੀ ੪	ਗੁਰੂ ਸੁੰਦਰੁ ਮੋਹਨੁ:	੮	੭੭੬
ਭੈਰ: ੪	ਗੁਰ ਸਾਧੂ ਅੰਮ੍ਰਿਤ ਗਿ:	੪	੧੧੩੪
ਸਲੋ: ੩	ਗੁਰ ਸਾਧੂ ਸੰਗਤਿ ਮਿ:	੯	੧੪੧੬
ਭੈਰ: ੫	ਗੁਰੁ ਸੁ ਪ੍ਰਸੰਨ ਹੋਏ:	੭	੧੧੪੯
ਗੋਂਡ ੫	ਗੁਰ ਸੁ ਪ੍ਰਸੰਨ ਭਏ:	੯	੮੬੬
ਆਸਾ ੫	ਗੁਰੁ ਸੁ ਪ੍ਰਸੰਨੇ ਮਿਲ:	੩	੪੫੫
ਮਲਾ ੩	ਗੁਰ ਸਬਦੀ ਅਸਥਿ:	੮	੧੨੬੨
ਮਾਝ ੫	ਗੁਰ ਸਬਦੀ ਅਰਾਧੀ:	੫	੧੩੭
ਮਲਾ:ਵਾਰ ੩	ਗੁਰ ਸਬਦੀ ਏਕੁ ਪ:	੧੪	੧੨੮੫
ਮਾਝ ੩	ਗੁਰ ਸਬਦੀ ਸਹਸਾ:	੧੦	੧੨੮
ਸੂਹੀ ੧	ਗੁਰ ਸਬਦੀ ਸਹੁ ਪਾ:	੧੮	੭੬੨
ਆਸਾ ੩	ਗੁਰ ਸਬਦੀ ਸੀਗਾਰੀ:	੯	੪੩੦
ਸਿਰੀ: ੧	ਗੁਰ ਸਬਦੀ ਸੀਗਾਰੀ:	੩	੫੪
ਆਸਾ ੩	ਗੁਰ ਸਬਦਿ ਸੀਗਾਰੀ:	੧੪	੪੩੯
ਆਸਾ ੩	ਗੁਰ ਸਬਦੀ ਸੀਗਾਰ:	੮	੩੬੩
ਸੂਹੀ ਵਾਰ ੩	ਗੁਰ ਸਬਦੀ ਸਚੁ ਪਾ:	੧	੭੮੯
ਸਿਰੀ ੩	ਗੁਰ ਸਬਦੀ ਸਚੁ ਪਾ:	੧੦	੩੬
ਮਾਝ ੩	ਗੁਰ ਸਬਦੀ ਸਚੀ ਲਿ:	੧੦	੧੧੫
ਬਸੰਤ ੧	ਗੁਰ ਸਬਦੁ ਸੁਣਾਏ:	੯	੧੧੮੮
ਮਾਰੂ ੧	ਗੁਰ ਸਬਦੀ ਸਭ ਥੁ:	੧੪	੧੦੪੩
ਸਵਯੇ ੪	ਗੁਰ ਸਬਦਿ ਸਮਾਚਰਿਓ:	੨	੧੩੯੮
ਰਾਮ ਸੁੰਦਰ	ਗੁਰ ਸਬਦਿ ਸਮਾਵ:	੨	੯੨੩

ਮਾਰੂ ੩	ਗੁਰ ਸਰਵਰੁ ਹਮ:	੧੫	੧੦੨੭
ਸੂਹੀ ੩	ਗੁਰ ਸਰਵਰ ਮਾਨ:	੧੮	੭੫੬
ਸੂਹੀ ੩	ਗੁਰੁ ਸਾਲਾਹੀ ਆਪਣਾ:	੩	੭੫੬
ਗਉ:ਵਾਰ ੪	ਗੁਰੁ ਸਾਲਾਹੀ ਆਪਣਾ:	੧੧	੩੧੩
ਬਸੰ: ੩	ਗੁਰੁ ਸਾਲਾਹੀ ਸਦ ਅ:	੭	੧੧੭੭
ਮਲਾ: ੩	ਗੁਰ ਸਾਲਾਹੀ ਸਦਾ ਸੁਖ	੧੬	੧੨੫੮
ਬਸੰਤ ੫	ਗੁਰੁ ਸੇਵਉ ਕਰਿ ਨ:	੨	੧੧੮੦
ਮਾਰੂ ਵਾਰ ੫	ਗੁਰਿ ਸੇਵਿਐ ਸਾਤਿ ਪਾ:	੧	੧੦੯੦
ਬਿਹਾ: ੪	ਗੁਰ ਸੇਵਿਐ ਹਰਿ ਮ:	੪	੫੪੧
ਗਉ: ੪	ਗੁਰੁ ਸੇਵਾ ਆਪਿ ਹਰਿ:	੫	੧੬੫
ਸਿਰੀ: ੧	ਗੁਰੁ ਸੇਵਾ ਸੁਖੁ ਪਾਈਐ:	੧੪	੫੮
ਆਸਾ ੧	ਗੁਰੁ ਸੇਵੇ ਸੋ ਠਾਕੁਰ:	੧੩	੪੧੬
ਮਾਰੂ ੧	ਗੁਰ ਸੇਵਾ ਸਦਾ ਸੁਖੁ:	੨	੧੦੧੨
ਸੋਰਠ ੧	ਗੁਰੁ ਸੇਵੇ ਸੋ ਬੁਝ ਭਾ:	੧੪	੬੩੫
ਗਉੜੀ ੫	ਗੁਰੁ ਸੇਵਹੁ ਅਰੁ ਨਾ:	੯	੨੧੬
ਆਸਾ ੩	ਗੁਰੁ ਸੇਵਹੁ ਸਦਾ ਆ:	੮	੪੪੦
ਕਾਨ:ਵਾਰ ੪	ਗੁਰ ਸੇਵਾ ਹਰਿ ਹਮ:	੧	੧੩੧੫
ਮਾਰੂ ੫	ਗੁਰ ਸੇਵਕ ਕਉ ਬਿ:	੪	੧੦੭੫
ਗਉੜੀ ੩	ਗੁਰ ਸੇਵਾ ਕਰਉ ਫਿ:	੯	੨੩੧
ਗਉ: ੧	ਗੁਰ ਸੇਵੀ ਗੁਰ ਲਾਗਉ:	੬	੨੨੧
ਸੂਹੀ ੫	ਗੁਰ ਸੇਵੀਜੈ ਅੰਮ੍ਰਿਤੁ:	੧੧	੭੭੭
ਗਉੜੀ ੩	ਗੁਰੁ ਸੇਵਾ ਜੁਗ ਚਾਰੇ:	੧੪	੧੬੧
ਗੋਂਡ: ੫	ਗੁਰ ਸੇਵਾ ਜਮਤੇ ਛੁ:	੧੮	੮੬੪
ਮਾਰੂ ੩	ਗੁਰੁ ਸੇਵੇ ਜੇਵਡੁ ਹੋ:	੧	੧੦੬੨
ਆਸਾ ੧	ਗੁਰ ਸੇਵਾ ਤੇ ਆਪ ਪ:	੧	੪੧੫
ਭੈਰ: ੩	ਗੁਰ ਸੇਵਾ ਤੇ ਅੰਮ੍ਰਿਤ:	੪	੧੧੫੫
ਆਸਾ ੩	ਗੁਰ ਸੇਵਾ ਤੇ ਸੁਖੁ ਊ:	੧੩	੪੨੭
ਸੋਰਠਵਾਰ ੩	ਗੁਰ ਸੇਵਾ ਤੇ ਸੁਖ ਊ:	੧੬	੬੫੧
ਬਿਹਾ:ਵਾਰ੩	ਗੁਰ ਸੇਵਾ ਤੇ ਸੁਖੁ ਪਾ:	੧੧	੫੪੮
ਰਾਮ: ੧	ਗੁਰ ਸੇਵਾ ਤੇ ਸਦਾ:	੨	੯੦੮
ਮਾਝ ੩	ਗੁਰ ਸੇਵਾ ਤੇ ਸਦਾ ਸੁ:	੭	੧੧੦
ਮਾਰੂ ੩	ਗੁਰ ਸੇਵਾ ਤੇ ਸਬਦਿ:	੧੮	੧੦੪੫
ਮਾਰੂ ੩	ਗੁਰ ਸੇਵਾ ਤੇ ਸਭੁ ਕਿ:	੧	੧੦੪੭
ਆਸਾ ੩	ਗੁਰ ਸੇਵਾ ਤੇ ਸਭ ਕੁ:	੧੪	੪੨੩
ਧਨਾ: ੩	ਗੁਰ ਸੇਵਾ ਤੇ ਹਰਿ ਨਾ:	੯	੬੬੪
ਮਾਝ ੩	ਗੁਰ ਸੇਵਾ ਤੇ ਹਰਿ ਨਾ:	੪	੧੧੬
ਸਿਰੀ:ਵਾਰ੩	ਗੁਰ ਸੇਵਾ ਤੇ ਹਰਿ ਪਾ:	੧੫	੯੦
ਬਿਲਾ: ਵਾ:੩	ਗੁਰ ਸੇਵਾ ਤੇ ਹਰਿ ਪਾ:	੧੨	੮੫੦
ਮਾਝ ੩	ਗੁਰ ਸੇਵਾ ਤੇ ਹਰਿ ਮ:	੨	੧੨੮
ਮਾਰੂ ੩	ਗੁਰ ਸੇਵਾ ਤੇ ਕਰਣੀ:	੨	੧੦੬੬
ਮਾਝ ੩	ਗੁਰ ਸੇਵਾ ਤੇ ਜੁਗ ਚਾਰੇ:	੮	੧੧੧
ਰਾਮ:ਵਾਰ ੩	ਗੁਰ ਸੇਵਾ ਤੇ ਜਾਣਿਆ:	੨	੯੫੫
ਧਨਾ: ੩	ਗੁਰ ਸੇਵਾ ਤੇ ਜਨੁ ਨਿ:	੧੬	੬੬੪
ਆਸਾ ੩	ਗੁਰ ਸੇਵਾ ਤੇ ਨਾਉ ਪਾ:	੭	੪੨੭
ਗਉ: ੫	ਗੁਰ ਸੇਵਾ ਤੇ ਨਾਉ ਪਾ:	੨	੨੩੬
ਤਿਲੰਗ ੪	ਗੁਰ ਸੇਵਾ ਤੇ ਪਾਈਐ:	੧੩	੭੨੫
ਆਸਾ ੩	ਗੁਰ ਸੇਵਾ ਤਪਾਂ ਸਿਰਿ:	੧੨	੪੨੩
ਆਸਾ ੫	ਗੁਰ ਸੇਵਾ ਤੇ ਭਏ ਮ:	੮	੩੮੭
ਭੈਰਉ ਕਬੀਰ	ਗੁਰ ਸੇਵਾ ਤੇ ਭਗਤਿ:	੬	੧੧੫੯
ਵਡ:ਵਾਰ ੩	ਗੁਰ ਸੇਵਾ ਤੇ ਮਨੁ ਨਿਰ:	੧੭	੫੯੩
ਗਉੜੀ ੩	ਗੁਰ ਸੇਵਾ ਤੇ ਮਨੁ ਪੁ:	੮	੧੬੧
ਬਸੰਤ ੧	ਗੁਰ ਸੇਵ ਤਰੇ ਤਜਿ:	੧੦	੧੧੭੦
ਬਿਲਾ: ੧	ਗੁਰ ਸੇਵਾ ਤੇ ਲਹੈ ਪ:	੯	੮੩੨
ਆਸਾ ੩	ਗੁਰ ਸੇਵਾ ਤੇ ਤ੍ਰਿਭਵਣ:	੧੩	੪੨੩
ਸਿਰੀ: ੩	ਗੁਰ ਸੇਵਾ ਨਾਉ ਪਾਈ:	੧੮	੩੩
ਸੂਹੀ ੩	ਗੁਰ ਸੇਵਨਿ ਸਤਿਗੁ:	੧੬	੭੭੨
ਸੂਹੀ ੩	ਗੁਰ ਸੇਵਨਿ ਸਤਿਗੁ:	੧੩	੭੭੨
ਬਸੰਤ ੧	ਗੁਰ ਸੇਵ ਨ ਭਾਈ ਸਿ:	੧੧	੧੧੭੦
ਗਉ: ੧	ਗੁਰ ਸੇਵਾ ਪ੍ਰਭੁ ਪਾਇ:	੧੫	੨੨੮
ਗਉੜੀ ੩	ਗੁਰ ਸੇਵਾ ਬਿਨੁ ਘੋਰ:	੬	੨੪੪
ਪ੍ਰਭਾਤੀ ੧	ਗੁਰ ਸੇਵਾ ਬਿਨੁ ਭਗ:	੮	੧੩੪੨
ਮਾਰੂ ੧	ਗੁਰ ਸੇਵਾ ਬਿਨੁ ਭਗ:	੨	੧੦੧੩
ਗਉੜੀ ੫	ਗੁਰ ਸੇਵਾ ਭਉਜਲੁ:	੫	੨੪੧
ਆਸਾ ੫	ਗੁਰ ਸੇਵਾ ਮਹਲ ਪਾ:	੧	੪੦੦
ਰਾਮ: ੧	ਗੁਰੁ ਸੇਵਿ ਮਨਾਂ ਹਰਿ:	੫	੯੦੫
ਭੈਰਉ ੫	ਗੁਰ ਹੋਏ ਮੇਰੇ ਮਾਈ:	੪	੧੧੪੩
ਆਸਾ ੫	ਗੁਰਹਿ ਦਿਖਾਇਓ ਲੋ:	੨	੪੭੭
ਆਸਾ ੫	ਗੁਰਿ ਹਰਿ ਹਰਿ ਨਾਮੁ:	੧੧	੩੭੧
ਬਿਲਾ: ੪	ਗੁਰਿ ਹਰਿ ਪ੍ਰਭੁ ਅਗ:	੧੭	੮੪੪
ਗੂਜਰੀ ੫	ਗੁਰ ਹਰਿ ਬਿਨੁ ਕੋ ਨਾ:	੨	੪੯੭
ਰਾਮ: ੧	ਗੁਰ ਹਰਿ ਭੇਟੇ ਪਰ:	੧੬	੯੦੪
ਤਿਲੰ: ੪	ਗੁਰਿ ਹਰਿ ਮਾਰਗੁ ਦ:	੧੯	੭੨੫
ਆਸਾ ੧	ਗੁਰ ਹਰਿ ਮਿਲਿਆ ਭ:	੧੨	੩੫੬
ਗਉ: ੪	ਗੁਰ ਹਰਿ ਰੰਗਿ ਰਤ:	੧	੧੭੩
ਆਸਾ ੫	ਗੁਰ ਹਿਵ ਸੀਤਲੁ ਅ:	੧੪	੪੧੧
ਆਸਾ ੫	ਗੁਰ ਕਉ ਕੁਰਖਾਨ:	੧੨	੪੧੦
ਸਿਰੀ: ੧	ਗੁਰ ਕਉ ਜਾਣਿ ਨ ਜਾ:	੨	੧੯
ਰਾਮ: ੫	ਗੁਰ ਕਾ ਉਪਦੇਸੁ ਸੁ:	੧੪	੮੯੫
ਗਉ: ੫	ਗੁਰ ਕੀ ਆਗਿਆ ਮਨ:	੧੬	੨੮੬
ਆਸਾ ੧	ਗੁਰ ਕੀ ਸਾਖੀ ਅੰਮ੍ਰਿਤ:	੯	੩੬੭
ਮਾਰੂ ੩	ਗੁਰੁ ਕੀ ਸਾਖੀ ਅੰਮ੍ਰਿਤ:	੧੪	੧੦੫੮
ਸੂਹੀ ੩	ਗੁਰ ਕੀ ਸਾਖੀ ਸਹਜੇ:	੧੭	੭੫੩
ਗੋਂਡ ੫	ਗੁਰ ਕੇ ਸਿਖਿ ਸਤਿਗੁ:	੧੭	੮੬੯
ਗੂਜਰੀਵਾ: ੩	ਗੁਰ ਕੀ ਸਿਖ ਕੋ ਵਿਰਲਾ:	੧੩	੫੦੬
ਗਉੜੀ ੫	ਗੁਰ ਕਾ ਸਿਖ ਬਿਕਾਰ:	੧੪	੨੮੬
ਰਾਮ: ਬੇਣੀ	ਗੁਰ ਕੀ ਸਾਖੀ ਰਾਖੈ ਚੀ:	੧੨	੯੭੪
ਗਉੜੀ ੫	ਗੁਰ ਕਾ ਸਿਖੁ ਵਡਭਾ:	੧੫	੨੮੬
ਗੋਂਡ ੫	ਗੁਰ ਕੈ ਸੰਗਿ ਸਗਲ:	੧	੮੬੫
ਮਾਰੂ: ੧	ਗੁਰ ਕੈ ਸੰਗਿ ਸਬਦਿ:	੧੧	੧੦੨੭
ਗਉ: ੫	ਗੁਰ ਕੈ ਸੰਗਿ ਤਰਿਆ:	੧੨	੨੩੯

ਆਸਾ ੫	ਗੁਰ ਕੀ ਸੇਵਾ ਸੇਵਕੋ:	੧੭	੪੦੦
ਮਾਰੂ ੧	ਗੁਰ ਕੇ ਸੇਵਕ ਸਤਿ:	੧੧	੧੦੨੬
ਮਾਰੂ ੫	ਗੁਰ ਕਾ ਸੇਵਕੁ ਸਾਧ:	੨	੧੦੭੫
ਗੋਂਡ ੫	ਗੁਰ ਕੇ ਸੇਵਕ ਕਉ:	੧੨	੮੬੪
ਗੋਂਡ ੫	ਗੁਰ ਕੀ ਸੇਵਕ ਕੀ ਪੂ:	੧੨	੮੬੪
ਗੋਂਡ ੫	ਗੁਰ ਕੇ ਸੇਵਕੁ ਦਹ:	੧੩	੮੬੪
ਭੈਰਉ ੩	ਗੁਰ ਕੀ ਸੇਵਾ ਕਦੇ ਨ:	੧੭	੧੧੩੦
ਮਾਰੂ ੫	ਗੁਰ ਕਾ ਸੇਵਕੁ ਨਰ ਕਿ:	੧	੧੦੭੫
ਮਾਰੂ ੫	ਗੁਰ ਕਾ ਸੇਵਕੁ ਪਾਰ:	੨	੧੦੭੫
ਸੂਹੀ ੫	ਗੁਰ ਕੀ ਸੇਵਾ ਕਰਹੁ:	੧੩	੭੪੧
ਗਉ: ੩	ਗੁਰ ਕੀ ਸੇਵਾ ਕਰਿ ਪਿ:	੧੦	੨੪੬
ਗਲੜੀ ੩	ਗੁਰ ਕੀ ਸੇਵਾ ਖਰੀ ਸ:	੧੧	੨੪੬
ਸਿਰੀ ੩	ਗੁਰ ਕੀ ਸੇਵਾ ਗੁਰ ਭ:	੧੫	੬੬
ਬਿਹਾ: ਵਾਰ੩	ਗੁਰ ਕੀ ਸੇਵਾ ਚਾਕਰੀ	੧੧	੫੪੯
ਸਿਰੀ ੧	ਗੁਰ ਕੀ ਸੇਵਾ ਚਾਕਰੀ:	੪	੬੧
ਗੋਂਡ ੫	ਗੁਰ ਕੀ ਸੇਵਾ ਦੂਖੁ ਨ:	੧	੮੬੫
ਮਾਰੂ ੫	ਗੁਰ ਕੀ ਸੇਵ ਨ ਜਾਣੈ:	੮	੧੦੭੮
ਗੋਂਡ ੫	_ਰ ਕੀ ਸੇਵਾ ਪਾਏ ਮਾ:	੧੧	੮੬੪
ਮਾਰੂ ੧	ਗੁਰ ਕੀ ਸੇਵਾ ਮੁਕਤਿ:	੯	੧੦੨੮
ਮਾਰੂ ੩	ਗੁਰ ਕੀ ਸੇਵਾ ਮੀਠੀ:	੧੬	੧੦੫੦
ਬਿਲਾ: ਵਾ:੩	ਗੁਰ ਕੀ ਸੇਵਾ ਵਿਸਰੀ:	੧੪	੮੫੪
ਗਉੜੀ ੧	ਗੁਰ ਕਹਿਆ ਅਵਰੁ:	੯	੨੨੪
ਪ੍ਰਭਾ: ੫	ਗੁਰ ਕਹਿਆ ਇਹ ਝੂ:	੯	੧੩੪੭
ਪ੍ਰਭਾਤੀ ੫	ਗੁਰ ਕਹਿਆ ਇਹ ਮੁ:	੧੪	੧੩੪੭
ਪ੍ਰਭਾਤੀ ੫	ਗੁਰ ਕਹਿਆ ਏਹ ਰ:	੧੩	੧੩੪੭
ਬਿਲਾ: ੩	ਗੁਰਿ ਕਹਿਆ ਸਾ ਕਾਰ:	੧੬	੮੩੨
ਰਾਮ: ੧	ਗੁਰਿ ਕਹਿਆ ਸਾ ਕਾਰ:	੭	੯੩੩
ਆਸਾ ੫	ਗੁਰਿ ਕਹਿਆ ਸੁ ਚਿਤਿ:	੮	੪੦੯
ਮਾਝ ੫	ਗੁਰਿ ਕਹਿਆ ਸਭੁ ਏ:	੧੩	੯੯
ਭੈਰ: ੫	ਗੁਰਿ ਕਹਿਆ ਜੋ ਹੋਇ:	੭	੧੧੪੦
ਸਵਯੇ ੪	ਗੁਰ ਕਹਿਆ ਮਾਨਿ ਨਿ:	੮	੧੪੦੩
ਬਸੰਤ ੩	ਗੁਰ ਕੈ ਹੇਤਿ ਸਾਚੈ ਪ੍ਰੇ:	੧੩	੧੧੭੩
ਰਾਮ: ੫	ਗੁਰ ਕੀ ਹਰਿ ਟੇਕ ਟਿ:	੬	੮੯੫
ਰਾਮ: ੧	ਗੁਰ ਕਾ ਕਹਿਆ ਅੰਕਿ:	੬	੯੩੩
ਸਾਰੰ: ਵਾਰ੩	ਗੁਰ ਕਾ ਕਹਿਆ ਜੇ ਕ:	੮	੧੨੪੮
ਸਿਰੀ ੧	ਗੁਰ ਕਾ ਕਹਿਆ ਮਨਿ:	੧੦	੨੨
ਆਸਾ ੧	ਗੁਰ ਕੀ ਕਾਰ ਕਮਾਇ:	੬	੪੨੦
ਸੂਹੀ ੧	ਗੁਰ ਕੀ ਕਾਰ ਕਮਾਇ:	੪	੭੫੨
ਸੋਰ: ੩	ਗੁਰ ਕੀ ਕਾਰ ਕਮਾਵ:	੩	੬੩੯
ਸੂਹੀ ੩	ਗੁਰ ਕੀ ਕਾਰ ਕਰੇ ਧ:	੫	੭੭੦
ਰਾਮ: ੧	ਗੁਰ ਕੀ ਕਰਣੀ ਕਾਹੇ:	੮	੯੩੩
ਸਾਰੰਗਵਾਰ੩	ਗੁਰ ਕੀ ਕਰਣੀ ਭਉ:	੮	੧੨੪੮
ਰਾਮ: ੫	ਗੁਰ ਕੀ ਕੀਰਤਿ ਜਪੀ:	੧੫	੮੯੭
ਮਲਾਰ ੫	ਗੁਰ ਕੇ ਗੁਣ ਅਨ ਦਿ:	੧੧	੧੨੭੦
ਗਉੜੀ ੫	ਗੁਰ ਕੈ ਗ੍ਰਿਹ ਸੇਵਕ:	੧੩	੨੮੬

ਬਸੰਤ ੧	ਗੁਰ ਕੈ ਚਾਕਰ ਠਾਕੁ:	੬	੧੧੯੦
ਸੋਰ: ਕਬੀਰ	ਗੁਰ ਕਿੰਚਤ ਕ੍ਰਿਪਾ:	੫	੬੫੫
ਸੋਰਠ ੫	ਗੁਰ ਕੇ ਚਰਣ ਉਪ:	੬	੬੨੮
ਗਉ: ੫	ਗੁਰ ਕੇ ਚਰਣ ਊਪ:	੯	੧੮੭
ਸਿਰੀ: ੫	ਗੁਰ ਕੇ ਕਰਣ ਸਰੇ:	੧੮	੫੨
ਗਉ: ੫	ਗੁਰ ਕੈ ਚਰਣ ਹਿਰ:	੧੩	੧੯੦
ਸੂਹੀ ੫	ਗੁਰ ਕੇ ਚਰਣ ਕਮ:	੧੧	੭੪੧
ਰਾਮ: ੫	ਗੁਰ ਕੇ ਚਰਣਿ ਚਿਤੁ:	੯	੮੯੮
ਮਾਰੂ ਵਾਰ ੫	ਗੁਰ ਕੇ ਚਰਣ ਧਿਆ:	੧੩	੧੦੯੩
ਗਉ: ੫	ਗੁਰ ਕੇ ਚਰਣ ਧੋਇ:	੧੬	੨੩੮
ਪ੍ਰਭਾਤੀ ੩	ਗੁਰ ਕੇ ਚਰਣ ਮਨ:	੨	੧੩੩੫
ਗਉ: ੫	ਗੁਰ ਕੇ ਚਰਣ ਰਿਦੈ:	੨	੧੯੨
ਸਿਰੀ: ੧	ਗੁਰ ਕੀ ਚਰਣੀ ਲਾਗਿ:	੬	੬੧
ਮਾਝ ੫	ਗੁਰ ਕੇ ਚਰਣ ਵਸੇ:	੧	੧੦੭
ਰਾਮ: ੩	ਗੁਰ ਕੇ ਚਰਨ ਹਿਰ:	੧੭	੯੧੯
ਮਲਾ: ੫	ਗੁਰ ਕੇ ਦਰਨ ਹਿਰ:	੧੫	੧੨੭੦
ਆਸਾ ੫	ਗੁਰ ਕੇ ਚਰਨ ਹਿ:	੧੬	੩੯੫
ਆਸਾ ੩	ਗੁਰ ਕੇ ਚਰਨ ਹਿਰ:	੧੨	੪੩੫
ਆਸਾ ੫	ਗੁਰ ਕੇ ਚਰਨ ਕੇਸ:	੧੧	੩੮੭
ਗੋਂਡ ੫	ਗੁਰ ਕੇ ਚਰਨ ਕਮ:	੨	੮੬੬
ਰਾਮ: ੫	ਗੁਰ ਕੇ ਚਰਨ ਕਮ:	੭	੮੮੭
ਸੋਰਠ ੫	ਗੁਰ ਕੇ ਚਰਨ ਕਵ:	੪	੬੨੪
ਧਨਾ: ੫	ਗੁਰ ਕੇ ਚਰਨ ਜੀਅ:	੮	੬੮੪
ਰਾਮ: ੫	ਗੁਰ ਕੇ ਚਰਨ ਨਮ:	੧੧	੮੯੫
ਸਾਰੰ: ੫	ਗੁਰ ਕੇ ਚਰਨ ਬਸੇ:	੬	੧੨੨੧
ਸੋਰਠ ੫	ਗੁਰ ਕੇ ਚਰਨ ਬਸੇ:	੧੧	੬੧੮
ਸਿਰੀ: ੫	ਗੁਰ ਕੇ ਚਰਨ ਮਨ:	੨	੫੧
ਗੋਂਡ ੫	ਗੁਰ ਕੇ ਚਰਨ ਰਿਦੈ	੧੬	੮੬੫
ਦੇਵ: ੫	ਗੁਰ ਕੇ ਚਰਨ ਰਿਦੈ:	੧੪	੫੩੧
ਗੋਂਡ ੫	ਗੁਰ ਕੇ ਚਰਨ ਰਿਦੈ:	੪	੮੬੪
ਬਿਲਾ: ੧	ਗੁਰ ਕੇ ਚਰਨ ਲਗੇ:	੧੭	੮੦੧
ਮਲਾਰ ੫	ਗੁਰ ਕੇ ਚਰਨ ਵਿਟ:	੧੦	੧੨੭੦
ਮਾਰੂ ੩	ਗੁਰ ਕੀ ਚਾਲ ਗੁਰੂ ਤੇ:	੧੩	੧੦੪੫
ਸਾਰੰ:ਵਾਰ ੨	ਗੁਰ ਕੁੰਜੀ ਪਾਹੂ ਨਿਵ:	੯	੧੨੩੭
ਆਸਾ ੫	ਗੁਰਿ ਕਾਟੀ ਅਗਿਆਨ:	੧੫	੪੦੦
ਧਨਾ: ੫	ਗੁਰ ਕੀ ਟਹਲ ਗੁਰੂ:	੧੪	੬੭੧
ਗੋਂਡ ੫	ਗੁਰ ਕੀ ਟੇਕ ਰਹਹੁ:	੯	੮੬੪
ਸਿਰੀ ੫	ਗੁਰਿ ਕਟੀ ਮਹਿੰਡੀ ਜੇ:	੧੨	੭੪
ਗਉ: ੫	ਗੁਰਿ ਕਾਢਿਓ ਭੁਜਾ ਪ:	੩	੨੪੧
ਮਲਾ: ੧	ਗੁਰ ਕੈ ਤਕੀਐ ਸਾਚੈ:	੪	੧੨੭੫
ਮਾਝ ੩	ਗੁਰ ਕੈ ਤਕੀਐ ਨਾਮਿ:	੪	੧੧੮
ਗਉ: ੫	ਗੁਰ ਕੀ ਦਇਆ ਤੇ ਮੇ:	੧੧	੨੩੯
ਰਾਮ: ੧	ਗੁਰ ਕੀ ਦੀਖਿਆ ਸੇ ਸ:	੩	੯੪੪
ਮਾਰੂ ੩	ਗੁਰ ਕੀ ਦਾਤਿ ਸਦਾ ਮ:	੧੪	੧੦੪੪
ਮਲਾ: ੩	ਗੁਰ ਕੀ ਦਾਤਿ ਸਬਦ:	੯	੧੨੫੯

ਗਉ: ੫	ਗੁਰਦੇਵ ਸੰਗਤਿ ਪ੍ਰ:	੫	੨੬੨
ਗਉ: ੫	ਗੁਰਦੇਵ ਸਾਤਿ ਸਤਿ:	੩	੨੫੦
ਗਉੜੀ ੫	ਗੁਰਦੇਵ ਸਾਤਿ ਸਤਿ:	੩	੩੬੨
ਗਉ: ੫	ਗੁਰਦੇਵ ਸਤਿਗੁਰ:	੬	੨੫੦
ਗਉੜੀ ੫	ਗੁਰਦੇਵ ਸਤਿਗੁਰ:	੬	੨੬੨
ਤੁਖਾਰੀ ੫	ਗੁਰ ਦੇਵਹੁ ਸਬਦ:	੪	੧੧੧੪
ਗਉੜੀ ੫	ਗੁਰਦੇਵ ਕਰਤਾ ਸ:	੪	੨੫੦
ਗਉ: ੫	ਗੁਰਦੇਵ ਕਰਤਾ ਸ:	੪	੨੬੨
ਭੈਰਉ ੫	ਗੁਰ ਦੇਵਾ ਗੁਰ ਅਲ:	੧੦	੧੧੨੫
ਗਉ: ੫	ਗੁਰਦੇਵ ਤੀਰਥੁ ਅੰ:	੩	੨੫੦
ਗਉ: ੫	ਗੁਰਦੇਵ ਤੀਰਥੁ ਅੰ:	੪	੨੬੨
ਗਉੜੀ ੫	ਗੁਰਦੇਵ ਦਾਤਾ ਹਰਿ:	੨	੨੫੦
ਗਉੜੀ ੫	ਗੁਰਦੇਵ ਦਾਤਾ ਹਰਿ:	੨	੨੬੨
ਗਉ: ੫	ਗੁਰਦੇਵ ਮਾਤਾ ਗੁਰ:	੧	੨੫੦
ਗਉ: ੫	ਗੁਰਦੇਵ ਮਾਤਾ ਗੁਰ:	੧	੨੬੨
ਸੂਹੀ ੫	ਗੁਰੂ ਧਿਆਇ ਹਰਿ ਚ:	੯	੭੪੪
ਕਲਿ: ੪	ਗੁਰ ਧਾਰਿ ਕਿਰਪਾ ਹ:	੧੧	੧੩੨੦
ਮਾਰੂ ੪	ਗੁਰ ਧਾਰਿ ਕ੍ਰਿਪਾ ਹਰਿ:	੧੮	੯੯੫
ਗਉੜੀ ੪	ਗੁਰਿ ਨਉ ਨਿਧਿ ਨਾਮੁ:	੨	੨੩੫
ਮਾਰੂ ੫	ਗੁਰੁ ਨਾਨਕੁ ਉਪਦੇ:	੧੨	੧੦੦੧
ਸਵਯੇ ੪	ਗੁਰੂ ਨਾਨਕੁ ਅੰਗਦੁ:	੭	੧੩੯੮
ਸਵਯੇ ੫	ਗੁਰ ਨਾਨੇਕ ਅੰਗਦੁ:	੩	੧੪੦੭
ਸਵਯੇ ੫	ਗੁਰਿ ਨਾਨਕਿ ਅੰਗਦੁ:	੯	੧੪੦੭
ਸਵਯੇ ੫	ਗੁਰੁ ਨਾਨਕੁ ਸਚੁ ਨੀ:	੬	੧੪੦੭
ਆਸਾ ੫	ਗੁਰ ਨਾਨਕ ਸਰਣਾ:	੮	੩੧੭
ਗਉੜੀਵਾਰ੫	ਗੁਰ ਨਾਨਕ ਹਰਿ ਨਾ:	੩	੩੧੭
ਸੋਰਠ ੫	ਗੁਰ ਨਾਨਕ ਕਉ ਪ੍ਰ:	੯	੬੧੭
ਆਸਾ ੫	ਗੁਰ ਨਾਨਕ ਜਾਕਉ:	੧	੩੯੬
ਸੋਰਠ ੫	ਗੁਰ ਨਾਨਕ ਜਿਨ ਸੁ:	੧੦	੬੧੨
ਭੈਰ: ੫	ਗੁਰ ਨਾਨਕ ਜਪਿ ਜ:	੧੮	੧੧੫੨
ਸਾਰੰ: ੫	ਗੁਰ ਨਾਨਕ ਜਬ ਭ:	੧੨	੧੨੨੬
ਆਸਾ ੫	ਗੁਰ ਨਾਨਕ ਤੂਠਾ ਕੀ:	੭	੩੯੬
ਸਾਰੂ ਵਾਰ ੫	ਗੁਰ ਨਾਨਕੁ ਤੂਠਾ ਭਾ:	੧	੧੦੯੮
ਆਸਾ ੪	ਗੁਰੁ ਨਾਨਕੁ ਤੂਠਾ ਮੇ:	੧੭	੪੫੧
ਆਸਾ ੫	ਗੁਰ ਨਾਨਕ ਤੂਠਾ ਮਿ:	੧੧	੩੭੫
ਬਸੰਤ ੪	ਗੁਰ ਨਾਨਕੁ ਤੂਠਾ ਮਿ:	੩	੧੧੭੮
ਸੂਹੀ ੪	ਗੁਰ ਨਾਨਕ ਤੂਠਾ ਮੇ:	੧੫	੭੩੨
ਆਸਾ ੪	ਗੁਰੂ ਨਾਨਕੁ ਦੇਖਿ ਵਿ:	੫	੪੫੨
ਬਸੰਤ ੫	ਗੁਰ ਨਾਨਕ ਦੇਵ ਗੋ:	੧੨	੧੧੯੨
ਸਵਯੇ ੪	ਗੁਰੂ ਨਾਨਕ ਨਿਕਟਿ:	੧੧	੧੪੦੧
ਗੋਂਡ ੫	ਗੁਰੁ ਨਾਨਕ ਨਾਨਕੁ:	੨	੮੬੫
ਗਉ: ੫	ਗੁਰ ਨਾਨਕ ਨਾਮੁ ਬ:	੩	੨੯੬
ਆਸਾ ੪	ਗੁਰੂ ਨਾਨਕੁ ਪਾਇਆ:	੯	੪੫੨
ਸਾਰੰ: ੫	ਗੁਰ ਨਾਨਕੁ ਪ੍ਰਭ ਪਾ:	੩	੧੨੧੦
ਆਸਾ ੫	ਗੁਰ ਨਾਨਕ ਬਾਹ ਪ:	੧੭	੩੯੪

ਬਿਲਾਵਲ ੫	ਗੁਰੁ ਨਾਨਕੁ ਬੋਲੈ:	੮	੮੨੧
ਬਿਲਾ: ੫	ਗੁਰਿ ਨਾਨਕ ਮੇਰੀ ਪੈਜ:	੧੩	੮੦੬
ਸੂਹੀ ੫	ਗੁਰੁ ਨਾਨਕੁ ਮਿਲਿਆ:	੧	੭੪੭
ਆਸਾ ੫	ਗੁਰ ਨਿਮਖ ਨ ਮਨ:	੧੫	੪੦੪
ਰਾਮ: ੫	ਗੁਰ ਨਾਮੁ ਦੀਆ ਕੁਸ:	੧੦	੯੨੫
ਬਸੰਤ ੧	ਗੁਰਿ ਨਾਮੁ ਦ੍ਰਿੜਾਇਆ:	੪	੧੧੭੦
ਸਿਰੀ: ੪	ਗੁਰੁ ਨਾਮੁ ਦ੍ਰਿੜਾਏ ਰੰ:	੧੪	੪੦
ਸਵਯੇ ੪	ਗੁਰ ਨਯਣਿ ਬਯਣਿ	੧੭	੧੩੯੯
ਗਉ: ੫	ਗੁਰੁ ਨਾਰਾਇਣ ਦਯੁ:	੮	੨੧੮
ਸਿਰੀ: ੫	ਗੁਰਿ ਨਾਲਿ ਤੁਲਿ ਨ ਲਗ:	੨	੫੦
ਸਵਯੇ ੨	ਗੁਰੁ ਨਵ ਨਿਧਿ ਦਰ:	੧੨	੧੩੯੨
ਗਉ: ੫	ਗੁਰ ਨਿਵ ਨਿਵ ਲਾਗ:	੧	੨੪੧
ਆਸਾ ੩	ਗੁਰ ਪਉੜੀ ਸਭ ਦੂ:	੫	੩੬੩
ਸਿਰੀ: ੧	ਗੁਰ ਪਉੜੀ ਬੇੜੀ ਗੁ:	੧੩	੧੭
ਤਿਲੰ: ੪	ਗੁਰਿ ਪਿਆਰੈ ਹਰਿ:	੧੭	੭੨੫
ਸੂਹੀ ੪	ਗੁਰੁ ਪਾਇਆ ਵੇ ਸਤ:	੧੪	੭੭੬
ਆਸਾ ੧	ਗੁਰੂ ਪਾਸਹੁ ਫਿਰਿ ਚੇ:	੧੮	੩੪੯
ਗੂਜਰੀ ਵਾਰ੫	ਗੁਰ ਪੈ ਸਿਫਤਿ ਭੰਡਾ:	੧੭	੫੧੯
ਮਾਰੂ ੧	ਗੁਰ ਪੈ ਮੁਕਤਿ ਦਾ:	੫	੧੦੨੬
ਰਾਮ: ੫	ਗੁਰਿ ਪਕਰ ਏ ਹਰਿ:	੧੩	੮੮੭
ਮਾਰੂ ੫	ਗੁਰਿ ਪਕੜਾਏ ਪ੍ਰਭ:	੧੨	੧੦੮੫
ਆਸਾ ੩	ਗੁਰ ਪੂਛਿ ਸੇਵਾ ਕਰ:	੫	੪੨੮
ਬਸੰਤ ੩	ਗੁਰ ਪੂਛਹੁ ਤੁਮ ਕ:	੭	੧੧੭੩
ਤੁਖਾਰੀ: ੧	ਗੁਰ ਪੂਛਿ ਜਾਗੇ ਨਾਮਿ:	੧੧	੧੧੧੦
ਬਸੰਤ ੧	ਗੁਰ ਪੂਛਿ ਤੁਮ ਕਰ:	੧੫	੧੧੯੯
ਗਉੜੀ ੧	ਗੁਰ ਪੂਛਿ ਦੇਖਿਆ ਨਾ:	੧	੨੨੩
ਸੋਰ: ਨਾਮ:	ਗੁਰ ਪੂਛੇ ਮਨ ਪਤੀ:	੧੨	੬੫੭
ਗਉ: ੧	ਗੁਰਿ ਪੁਛ ਲਿਖਉਗੀ:	੧੨	੨੪੨
ਬਿਲਾ: ੫	ਗੁਰਿ ਪੂਰੈ ਉਪਦੇਸਿ:	੨	੮੧੩
ਆਸਾ ੫	ਗੁਰ ਪੂਰੈ ਉਪਦੇਸਿ:	੪	੪੫੪
ਗਉੜੀ ੫	ਗੁਰ ਪੂਰੈ ਉਪਦੇਸਿ:	੪	੨੫੩
ਗਉੜੀ ੫	ਗੁਰ ਪੂਰੈ ਉਪਦੇਸਿ:	੧੬	੨੫੭
ਪ੍ਰਭਾਤੀ ੫	ਗੁਰਿ ਪੂਰੈ ਅਪੁਨੇ ਕ:	੪	੧੩੪੦
ਸੋਰਠ ੫	ਗੁਰਿ ਪੂਰੈ ਅਪਨੀ ਕ:	੧੮	੬੧੮
ਬਿਲਾ: ੫	ਗੁਰ ਪੂਰਾ ਆਰਾਧਿਆ:	੧੦	੮੧੭
ਬਿਲਾ: ੫	ਗੁਰੂ ਪੂਰਾ ਆਰਾਧਿਆ:	੩	੮੧੯
ਬਿਲਾਵਲ ੫	ਗੁਰੁ ਪੂਰਾ ਅਰਾਧਿਆ:	੧੬	੮੧੪
ਸੋਰਠ ੫	ਗੁਰੁ ਪੂਰਾ ਆਰਾਧੇ:	੩	੬੨੯
ਸਿਰੀ: ੫	ਗੁਰ ਪੂਰਾ ਆਰਾਧਿ ਨਿਤ:	੭	੪੫
ਗੂਜਰੀਵਾਰ੫	ਗੁਰੁ ਪੂਰਾ ਆਰਾਧਿ ਬਿ:	੭	੫੨੨
ਸੋਰਠ: ੫	ਗੁਰ ਪੂਰੇ ਏਹ ਗਲ ਸਾ	੧੫	੬੨੮
ਰਾਮ: ੫	ਗੁਰਿ ਪੂਰੈ ਇਹੁ ਦੀਨ:	੭	੮੯੬
ਤੁਖਾਰੀ ੪	ਗੁਰ ਪਾਰਸ ਹਮ ਲੋ:	੭	੧੧੧੪
ਰਾਮ: ੧	ਗੁਰ ਪੂਰੈ ਸਚ ਸਮਾ:	੮	੮੭੯
ਸੋਰਠ: ੫	ਗੁਰਿ ਪੂਰੈ ਸਚੁ ਕਹਿ:	੧੩	੬੨੧

ਰਾਮ: ੩	ਗੁਰ ਪਰਸਾਦੀ ਹਰਿ:	੨	੯੨੨
ਰਾਮ:ਵਾਰ ੩	ਗੁਰ ਪਰਜਾਦੀ ਹਰਿ:	੩	੯੪੮
ਮਾਰੂ ੩	ਗੁਰ ਪਰਸਾਦੀ ਹਰਿ:	੧੦	੧੦੬੬
ਮਾਰੂ ੪	ਗੁਰ ਪਰਸਾਦੀ ਹਰਿ ਰ:	੭	੯੯੮
ਸਲੋ: ੩	ਗੁਰ ਪਤਜਾਦੀ ਹਰਿ ਰ:	੨	੧੪੧੮
ਆਸਾ ੧	ਗੁਰ ਪਰਸਾਦੀ ਹਰਿ:	੧	੩੫੩
ਆਸਾ ੧	ਗੁਰ ਪਰਸਾਦੀ ਹਰਿ:	੧੫	੪੧੩
ਗੁਜਰੀ ੩	ਗੁਰ ਪਰਸਾਦੀ ਹਰਿ:	੮	੪੯੧
ਪ੍ਰਭਾਤੀ: ੫	ਗਰ ਪਰਸਾਦੀ ਹਰਿ:	੧੬	੧੩੩੯
ਗਉੜੀ ੩	ਗੁਰ ਪਰਸਾਦਿ ਹਰਿ:	੬	੧੫੯
ਮਾਰੂ ੩	ਗੁਰ ਪਰਸਾਦੀ ਕਾਇ:	੧੪	੧੦੫੧
ਰਾਮ: ੫	ਗੁਰ ਪ੍ਰਸਾਇ ਕੋ ਇਹੁ:	੨	੮੮੯
ਮਾਝ ੩	ਗੁਰ ਪਰਸਾਦੀ ਕਿਸੈ:	੧	੧੨੩
ਰਾਮ:ਵਾਰ ੩	ਗੁਰ ਪਰਸਾਦੀ ਕੱਸ:	੧੫	੯੪੮
ਮਾਰੂ ੩	ਗੁਰ ਪਰਸਾਦੀ ਕਿਸੈ:	੧	੧੦੬੨
ਮਾਰੂ ੩	ਗੁਰ ਪਰਸਾਦੀ ਕਿਸੈ:	੪	੧੦੬੨
ਵਡ: ੫	ਗੁਰ ਪ੍ਰਸਾਦਿ ਕੋ ਸਭ:	੧੮	੫੬੨
ਦੇਵ: ੫	ਗੁਰ ਪ੍ਰਸਾਦਿ ਕਾਹੂ ਜਾ:	੧੮	੫੨੯
ਬਿਹਾ:ਵਾਰ੩	ਗੁਰ ਪਰਸਾਦਿ ਕਹੈ:	੧੩	੫੫੦
ਸੋਰਠ ਭੀਖ:	ਗੁਰ ਪਰਸਾਦਿ ਕਹੈ:	੧੪	੬੫੯
ਮਾਝ ੩	ਗੁਰ ਪਰਸਾਦੀ ਕੋ ਨ:	੪	੧੧੨
ਗੂਜਰੀਵਾਰ੩	ਗੁਰ ਪਰਸਾਦੀ ਕੋ ਨਾ:	੧੦	੫੧੧
ਗਉ: ੫	ਗੁਰ ਪਰਸਾਦਿ ਕਿਨੈ:	੯	੨੭੯
ਗੂਜਰੀਵਾਰ੩	ਗੁਰ ਪਰਸਾਦਿ ਕਿਨੈ:	੭	੫੧੯
ਸਾਝ ੩	ਗੁਰ ਪਰਸਾਦਿ ਕਿਨੈ:	੧੫	੧੧੩
ਗਉ: ੫	ਗੁਰ ਪ੍ਰਸਾਦਿ ਕਿਨੈ ਵਿ:	੧੫	੧੮੬
ਸੂਹੀ ੫	ਗੁਰ ਪ੍ਰਸਾਦਿ ਕਿਨੈ ਵਿ:	੨	੭੪੨
ਮਾਝ: ੫	ਗੁਰ ਪਰਸਾਦਿ ਕਿਨੈ:	੧	੧੦੩
ਬਸੰਤ ੧	ਗੁਰ ਪ੍ਰਸਾਦਿ ਕੋ ਪਾਵੈ:	੧੮	੧੧੭੦
ਗਉ: ੫	ਗੁਰ ਪ੍ਰਸਾਦਿ ਕੋ ਬਿਰ:	੨	੨੬੦
ਮਾਰੂ ੩	ਗੁਰ ਪਰਸਾਦੀ ਕੀਮ:	੧	੧੦੪੪
ਵਡ: ੧	ਗੁਰ ਪਰਸਾਦੀ ਕਰ:	੫	੫੬੭
ਮਾਝ: ੪	ਗੁਰ ਪਰਸਾਦੁ ਕਰੇ:	੧	੧੩੦
ਸਿਰੀ ੧	ਗੁਰ ਪਰਸਾਦਿ ਕਰੇ:	੪	੨੫
ਆਸਾ ੧	ਗੁਰ ਪਰਸਾਦੀ ਕਰ:	੧	੪੧੫
ਸੂਹੀ ੪	ਗੁਰ ਪਰਸਾਦਿ ਕੋ ਵਿ:	੧੭	੭੩੫
ਆਸਾ ੫	ਗੁਰ ਪ੍ਰਸਾਦਿ ਕੋ ਵਿਰ:	੧	੩੭੬
ਧਨਾ: ੪	ਗੁਰ ਪ੍ਰਸਾਦਿ ਕੋ ਵਿਰ:	੧੦	੬੬੯
ਮਲਾ:ਵਾ: ੩	ਗੁਰ ਪਰਸਾਦੀ ਕੋ ਵਿ:	੬	੧੨੮੩
ਮਾਝ ੩	ਗੁਰ ਪਰਸਾਦੀ ਕੋ ਵਿ:	੫	੧੨੯
ਮਾਰੂ ਵਾਰ ੩	ਗੁਰ ਪਰਸਾਦੀ ਗੁਣ:	੧੪	੧੦੯੨
ਕਾਨ: ੫	ਗੁਰ ਪ੍ਰਸਾਦਿ ਗਾਵੈ ਗੁ:	੧੦	੧੨੯੯
ਬਸੰਤ ੫	ਗੁਰ ਪ੍ਰਸਾਦਿ ਘਟਿ ਘ:	੭	੧੧੮੩
ਸਾਰੰ:ਵਾਰ ੪	ਗੁਰ ਪਰਸਾਦਿ ਘਟਿ:	੧੭	੧੨੪੪
ਮਲਾ: ੧	ਗੁਰ ਪਰਸਾਦ ਘਰ:	੧੬	੧੨੭੩

ਮਲਾਰ ੧	ਗੁਰ ਪ੍ਰਸਾਦਿ ਘਰ:	੧੭	੧੨੭੩
ਮਾਝ ੩	ਗੁਰ ਪਰਸਾਦੀ ਘਰ:	੧	੧੨੬
ਪ੍ਰਭਾਤੀ ੩	ਗੁਰ ਪ੍ਰਸਾਦੀ ਚੀਨਿਆ:	੯	੧੩੪੬
ਰਾਮ: ੧	ਗੁਰ ਪਰਸਾਦੀ ਛੂਟੀ:	੮	੯੩੪
ਸਿਰੀ: ੩	ਗੁਰ ਪ੍ਰਸਾਦੀ ਛੁਟੀ:	੯	੩੩
ਮਾਰੂ ਕਬੀ:	ਗੁਰ ਪ੍ਰਸਾਦਿ ਜਿਹ ਬੂ:	੧੩	੧੧੦੩
ਗਉ: ੫	ਗੁਰ ਪ੍ਰਸਾਦਿ ਜਾਕਾ ਮਿ:	੧੧	੨੭੮
ਤਿਲੰ: ੧	ਗੁਰ ਪਰਸਾਦੀ ਜਾਣੀ:	੭	੭੨੫
ਆਸਾ ੧	ਗੁਰ ਪ੍ਰਸਾਦਿ ਜਾਣੈ ਮਿ:	੩	੩੫੯
ਗਉ: ਕਬੀ:	ਗੁਰ ਪਰਸਾਦ ਜਦੇ:	੯	੩੩੦
ਸੋਰਠ ਨਾਮ:	ਗੁਰ ਪਰਸਾਦੀ ਜਾਨਿ:	੩	੬੫੭
ਮਾਝ ੫	ਗੁਰ ਪਰਸਾਦੀ ਜਿਨੀ:	੪	੧੦੨
ਰਾਮ: ੩	ਗੁਰ ਪ੍ਰਸਾਦੀ ਜਿਨੀ:	੧੭	੯੧੮
ਧਨਾ: ਕਬੀਰ	ਗੁਰ ਪ੍ਰਸਾਦਿ ਜਨ ਕ:	੧੪	੬੯੨
ਵਡ: ੪	ਗੁਰ ਪ੍ਰਸਾਦਿ ਜਨ ਨਾ:	੧੧	੫੭੩
ਦੇਵ: ੪	ਗੁਰ ਪ੍ਰਸਾਦਿ ਜਨ ਨਾ:	੧੩	੫੨੭
ਭੈਰਉ ੫	ਗੁਰ ਪ੍ਰਸਾਦਿ ਜਿਨਿ ਪਾ:	੭	੧੧੪੫
ਸਿਰੀ:ਵਾਰ੩	ਗੁਰ ਪਰਸਾਦੀ ਜਿਨਿ:	੮	੯੦
ਆਸਾ ੩	ਗੁਰ ਪਰਸਾਦੀ ਜਿਨੀ:	੧੫	੪੩੫
ਭੈਰ: ੫	ਗੁਰ ਪਰਸਾਦਿ ਜਪ:	੧੭	੧੧੪੩
ਮਾਰੂ ੩	ਗੁਰ ਪਰਸਾਦੀ ਜਮ:	੪	੧੦੪੫
ਧਨਾ: ੧	ਗੁਰ ਪਰਸਾਦੀ ਜੀਵ:	੧੩	੬੬੨
ਬਿਹਾ: ਵਾ:੩	ਗੁਰ ਪਰਸਾਦੀ ਜੀਵ:	੫	੫੫੫
ਬਿਹਾ: ਵਾ:੩	ਗੁਰ ਪ੍ਰਸਾਦਿ ਜੀਵਤ:	੧੭	੫੫੪
ਸੋਰਠ ਵਾਰ੩	ਗੁਰ ਪਰਸਾਦੀ ਜੀਵ:	੨	੬੫੧
ਮਲਾਰ ੩	ਗੁਰ ਪਰਸਾਦੀ ਜੀਵ:	੮	੧੨੭੬
ਬਸੰ: ੩	ਗੁਰ ਪਰਸਾਦੀ ਜੀਵ:	੮	੧੧੧੨
ਸੋਰਠ ਵਾ: ੩	ਗੁਰ ਪਰਸਾਦੀ ਜੀਵ:	੨	੬੪੭
ਆਸਾ ੩	ਗੁਰ ਪਰਸਾਦੀ ਠਾਕੀ:	੧੦	੪੨੬
ਮਾਝ ੫	ਗੁਰ ਪ੍ਰਸਾਦ ਤਿਸ ਸ:	੧੨	੧੦੪
ਰਾਮ: ੧	ਗੁਰ ਪਰਸਾਦੀ ਤਿਸ:	੨	੯੩੪
ਗਉ: ੫	ਗੁਰ ਪ੍ਰਾਸਦਿ ਤਤ ਸ:	੧੬	੨੮੧
ਭੈਰਉ ਨਾਮ	ਗੁਰ ਪਰਸਾਦਿ ਦੂਬਿ:	੧੬	੧੧੬੪
ਬਿਹਾ: ਵਾ:੩	ਗੁਰ ਪਰਸਾਦੀ ਦੂਬਿ:	੧੨	੫੫੩
ਸਾਰੰ: ੫	ਗੁਰ ਪ੍ਰਸਾਦੀ ਦ੍ਰਿਸਟ:	੫	੧੨੨੩
ਆਸਾ ੧	ਗੁਰ ਪਰਬਾਦੀ ਦੂਰ:	੧੧	੩੫
ਗੂਜਰੀ ੩	ਗੁਰ ਪਰਸਾਦੀ ਦੇ ਵ:	੧੨	੪੯੧
ਆਸਾ ੩	ਗੁਰ ਪਰਸਾਦੀ ਦੇ ਵ:	੧੭	੩੬੩
ਬਿਲਾ: ੫	ਗੁਰ ਪਰਸਾਦਿ ਨ ਹੋ:	੧੭	੮੦੧
ਮਾਰੂ ੫	ਗੁਰ ਪਰਸਾਦੀ ਨਦ:	੮	੧੦੬
ਗਉ: ੫	ਗੁਰ ਪ੍ਰਸਾਦਿ ਨਾਨਕ ਦਿ:	੧੬	੨੯੪
ਗਉ: ੫	ਗੁਰ ਪ੍ਰਸਾਦਿ ਨਾਨਕ ਇ:	੩	੨੮੯
ਗਉ: ੫	ਗੁਰ ਪ੍ਰਮਾਦਿ ਨਾਨਕ ਸੁ:	੪	੨੦੨
ਗਉ: ੫	ਗੁਰ ਪਰਸਾਦਿ ਨਾਨਕ ਸੁ:	੨	੨੯੪
ਗਉ: ੫	ਗੁਰ ਪ੍ਰਸਾਦਿ ਨਾਨਕ ਸ:	੧੭	੨੭੭

ਗੂਜ:ਵਾਰ ੫	ਗੁਰ ਪ੍ਰਸਾਦਿ ਨਾਨਕ ਸ:	੭	੫੨੪
ਗਉ: ੫	ਗੁਰ ਪ੍ਰਸਾਦਿ ਨਾਨਕ ਸ:	੫	੨੭੪
ਸਾਰੰ: ੫	ਗੁਰ ਪ੍ਰਸਾਦਿ ਨਾਨਕ ਸ:	੧੨	੧੨੦੬
ਗੋਂਡ ੫	ਗੁਰ ਪ੍ਰਸਾਦਿ ਨਾਨਕ ਸ:	੭	੮੬੨
ਗਉ: ੫	ਗੁਰ ਪ੍ਰਸਾਦਿ ਨਾਨਕ ਹੁ:	੧੮	੨੭੮
ਟੋਡੀ ੫	ਗੁਰ ਪ੍ਰਸਾਦਿ ਨਾਨਕ ਕੋ:	੭	੭੧੫
ਤਿਲੰ: ੫	ਗੁਰ ਪ੍ਰਸਾਦਿ ਨਾਨਕ ਗੁ:	੨	੭੨੪
ਗਉੜੀ ੫	ਗੁਰ ਪ੍ਰਸਾਦਿ ਨਾਨਕ ਜ:	੧੨	੨੭੦
ਸਾਰੰਗ ੫	ਗੁਰ ਪ੍ਰਸਾਦਿ ਨਾਨਕ ਜਾ:	੧੭	੧੨੨੫
ਸੂਹੀ ੫	ਗੁਰ ਪ੍ਰਸਾਦਿ ਨਾਨਕ ਨਾ:	੭	੭੪੩
ਗਉ: ੫	ਗੁਰ ਪ੍ਰਸਾਦਿ ਨਾਨਕ ਫ:	੪	੨੮੫
ਮਾਰੂ ੫	ਗੁਰ ਪ੍ਰਸਾਦਿ ਨਾਨਕੁ ਬ:	੧੦	੧੦੦੬
ਬੈਰਾ: ੫	ਗੁਰ ਪ੍ਰਸਾਦਿ ਨਾਨਕ ਮ:	੧੮	੭੨੦
ਗਉ: ੪	ਗੁਰ ਪ੍ਰਸਾਦਿ ਨਾਨਕ ਮ:	੧੫	੨੭੦
ਜੈਤ: ੫	ਗੁਰ ਪ੍ਰਸਾਦਿ ਨਾਨਕ:	੧੫	੭੦੦
ਰਾਮ: ੫	ਗੁਰ ਪ੍ਰਸਾਦਿ ਨਾਨਕ:	੧੫	੮੯੨
ਮਲਾਰ ੪	ਗੁਰ ਪ੍ਰਸਾਦਿ ਨਾਮੁ ਹ:	੧੫	੧੨੬੪
ਗਉੜੀ ੫	ਗੁਰ ਪ੍ਰਸਾਦਿ ਨਾਮਿ ਜ:	੮	੨੯੦
ਸੂਹੀ ੫	ਗੁਰ ਪਰਸਾਦੀ ਨਾਮੁ:	੧੮	੭੩੬
ਬਸੰਤ ੩	ਗੁਰ ਪਰਸਾਦਿ ਨਾਮ:	੮	੧੧੭੫
ਗਉੜੀ ੫	ਗੁਰ ਪਰਸਾਦਿ ਨਾਮਿ:	੧੫	੧੮੪
ਬਿਲਾ:ਵਾਰ੩	ਗੁਰ ਪਰਸਾਦੀ ਨਾਮੁ:	੯	੮੫੨
ਸਾਰੰ: ੩	ਗੁਰ ਪਰਸਾਦਿ ਨਿਰੰ:	੫	੧੨੩੪
ਗੂਜਰੀ ਰਵਿ:	ਗੁਤ ਪਰਸਾਦਿ ਕਿਰੰ:	੧੫	੫੨੫
ਸਿਰੀ: ੫	ਗੁਰ ਪਰਸਾਦਿ ਪਾਈ:	੮	੪੨
ਆਸਾ ੩	ਗੁਰ ਪਰਸਾਦਿ ਪਾਈ:	੧੦	੪੨੫
ਸਿਰੀ: ੧	ਗੁਤ ਪਰਸਾਦੀ ਪਾਇ:	੧	੭੩
ਮਲਾ:ਵਾਰ ੩	ਗੁਰ ਪਰਸਾਦੀ ਪਾਈ:	੪	੧੨੮੧
ਸਵਯੇ ੪	ਗੁਰ ਪਰਨਾਦੀ ਪਾਈ:	੧੮	੧੩੯੭
ਸਿਰੀ: ੩	ਗੁਰ ਪਰਸਾਦੀ ਪਾਈ:	੧੮	੬੫
ਧਨਾ: ੧	ਗੁਰ ਪਰਸਾਦਿ ਪਾਇ:	੧੧	੬੬੧
ਮਾਰੂ ੩	ਗੁਰ ਪਰਸਾਦੀ ਪਾਇ:	੧੭	੧੦੬੬
ਗੂਜਰੀਵਾਰ੩	ਗੁਰ ਪਰਸਾਦੀ ਪਾਈ:	੬	੫੫੧
ਸਵਯੇ ੪	ਗੁਰ ਪ੍ਰਸਾਦਿ ਪਾਈ:	੧੮	੧੪੦੩
ਰਾਮ: ਵਾਰ੩	ਗੁਰ ਪਰਸਾਦੀ ਪਾਇ:	੨	੯੫੧
ਕਲਿ: ੪	ਗੁਰ ਪਰਸਾਦਿ ਪਦਾ:	੮	੧੩੨੫
ਭੈਰਉ ਕਬੀਰ	ਗੁਰ ਪਰਸਾਦੀ ਪਾਰਿ:	੩	੧੧੬੧
ਮਾਰੂ ੩	ਗਰ ਪਰਸਾਦੀ ਪਰ:	੧੨	੧੦੪੯
ਮਾਰੂ ੩	ਗੁਰ ਪ੍ਰਸਾਦੀ ਪਰਾ:	੩	੧੦੫੪
ਮਾਰੂ ੩	ਗੁਰ ਪਰਸਾਦੀ ਪਰ:	੯	੧੦੫੫
ਮਾਰੂ ੩	ਗੁਰ ਪਰਸਾਦੀ ਪਰ:	੬	੧੦੬੨
ਭੈਰਉ ੩	ਗੁਰ ਪਰਸਾਦੀ ਪੂਰ:	੨	੧੧੩੩
ਮਾਰੂ ੫	ਗੁਰ ਪਰਸਾਦੀ ਪ੍ਰਭੁ ਅ	੧੦	੧੦੧੭
ਗੂਜ: ੫	ਗੁਰ ਪ੍ਰਸਾਦੀ ਪ੍ਰਭੁ:	੧	੫੦੨
ਸਵਯੇ ੪	ਗੁਰ ਪ੍ਰਸਾਦਿ ਪ੍ਰਭੁ ਪਾ:	੧੧	੧੪੦੧
ਭੈਰ: ੩	ਗੁਰ ਪਰਹਾਦੀ ।ਪਰ:	੧੬	੧੧੨੮
ਗੂਜਰੀ ੫	ਗੁਰ ਪਰਸਾਦਿ ਪਰ:	੩	੪੯੫
ਭੈਰ: ੩	ਗੁਰ ਪਰਸਾਦਿ ਪਰ:	੬	੧੧੩੨
ਮਾਝ ੩	ਗੁਰ ਪਰਸਾਦੀ ਪਰ:	੧੭	੧੨੩
ਮਾਰੂ ੧	ਗੁਰ ਪਰਸਾਦਿ ਪਰ:	੮	੧੦੧੬
ਭੈਰ: ੧	ਗੁਰ ਪਰਸਾਦਿ ਪਰ:	੧੦	੧੧੨੬
ਗੂਜ: ੫	ਗੁਰ ਪ੍ਰਸਾਂਦਿ ਪਰ:	੧੦	੧੦
ਮਲਾ: ੩	ਗੁਰ ਪਰਸਾਦਿ ਪਰ:	੧੬	੧੨੫੮
ਭੈਰਉ ੫	ਗੁਰ ਪਰਸਾਦਿ ਪਰ:	੪	੧੧੫੦
ਗਉੜੀ ੧	ਗੁਰ ਪਰਸਾਦਿ ਪਰ:	੧੩	੨੨੩
ਬਿਲਾ: ੧	ਗੁਰ ਪਰਸਾਦਿ ਪਰ:	੧੮	੮੩੮
ਮਾਝ ੩	ਗੁਰ ਪਰਸਾਦਿ ਪਰ:	੨	੧੧੪
ਆਸਾ ਕਬੀਰ	ਗੁਰ ਪਰਸਾਦਿ ਪਾਵੈ ਅੰ:	੮	੪੭੮
ਬਸੰਤ ੫	ਗਰ ਪਰਸਾਦਿ ਬਸੰ:	੧੮	੧੧੮੨
ਗਉ: ੫	ਗੁਰ ਪ੍ਰਸਾਦਿ ਬਿ:	੫	੨੭੪
ਆਸਾ ੫	ਗੁਰ ਪ੍ਰਸਾਦੀ ਬੂਝੀ:	੩	੪੦੫
ਸਲੋ: ੩	ਗੁਰ ਪਰਸਾਦੀ ਬੂਝੀ:	੧੪	੧੪੧੫
ਮਲਾਰ ੩	ਗੁਰ ਪਰਸਾਦੀ ਬੁਝੀ:	੮	੧੨੫੮
ਰਾਮ: ੩	ਗੁਰ ਪਰਸਾਦੀ ਬੁਝਿ:	੫	੯੨੨
ਰਾਮ: ੩	ਗੁਰ ਪਰਸਾਦੀ ਬੁਝਿ:	੧੪	੯੨੧
ਸਿਰੀ: ੩	ਗੁਰ ਪਰਸਾਦੀ ਬੁਝੀ:	੮	੩੬
ਆਸਾ ੪	ਗੁਰ ਪਰਮਾਦੀ ਬੁਝ:	੭	੩੬੯
ਮਾਝ ਵਾਰ ੧	ਗੁਰ ਪਰਸਾਦੀ ਬੁਝਿ:	੧੬	੧੪੭
ਮਲਾ: ੩	ਗੁਰ ਪਰਸਾਦੀ ਬੂਝ:	੭	੧੨੬੧
ਮਾਰੂ ੩	ਗੁਰ ਪਰਸਾਦੀ ਬੂਝੈ:	੧੨	੧੦੬੧
ਮਾਰੂ ੩	ਗੁਰ ਪਰਜਾਦੀ ਬੂਝੈ:	੧੭	੧੦੪੮
ਗਉ: ੧	ਗੁਰ ਪਰਸਾਦੀ ਬੂਝਿ:	੧	੨੨੯
ਆਸਾ ੧	ਗੁਰ ਪਰਸਾਦੀ ਬੂਹ:	੩	੩੫੫
ਸੂਹੀ ੪	ਗੁਰ ਪਰਸਾਦੀ ਬ੍ਰਹ:	੬	੭੭੩
ਸੋਰਠ ਵਾ: ੩	ਗੁਰ ਪਰਸਾਦੀ ਭਉ:	੧	੬੪੫
ਆਸਾ ੫	ਗੁਰ ਪ੍ਰਸਾਦਿ ਭਉ ਪਾ:	੧੫	੩੭੮
ਗੂਜ: ੫	ਗੁਰ ਪ੍ਰਸਾਦਿ ਭਇਓ:	੧੫	੪੯੬
ਆਸਾ ੫	ਗੁਰ ਪ੍ਰਸਾਦਿ ਭਏ ਜ:	੧੬	੩੮੩
ਗਉ: ੫	ਗੁਰ ਪਰਸਾਦਿ ਭਰਮ:	੫	੨੯੪
ਮਲਾ: ੩	ਗੁਰ ਪਰਸਾਦਿ ਭ੍ਰਮ:	੭	੧੨੬੦
ਆਸਾ ੩	ਗੁਰ ਪਰਸਾਦੀ ਭਵ:	੧	੩੬੫
ਆਸਾ ਕਬੀ:	ਗੁਰ ਪ੍ਰਸਾਦਿ ਮੈ ਸਬੁ:	੧੧	੪੭੬
ਗਉ: ੫	ਗੁਰ ਪਰਸਾਦਿ ਮੁਹਿ ਮਿ:	੯	੨੩੯
ਮਾਝ ੩	ਗੁਰ ਪਰਸਾਦੀ ਮਹ:	੩	੧੧੨
ਮਾਰੂ ੧	ਗੁਰ ਪਰਸਾਦੀ ਮੁਕ:	੭	੧੦੧੧
ਮਾਝ ੩	ਗੁਰ ਪਰਸਾਦਿ ਮੁਕ:	੬	੧੧੨
ਸਿਰੀ: ੫	ਗੁਰ ਪਰਸਾਦਿ ਮੁਖੁ:	੫	੪੬
ਆਸਾ ੫	ਗੁਰ ਪ੍ਰਸਾਦਿ ਮੈ ਖੋ:	੯	੩੯੨
ਸੋਰਠ ੫	ਗੁਰ ਪਰਸਾਦਿ ਮਿਟਿ:	੧੬	੬੧੦
ਮਾਝ ੩	ਗੁਰ ਪਰਸਾਦਿ ਮਿਟਿ:	੨	੧੨੯

ਰਾਮ: ੧	ਗੁਰਮੁਖਿ ਨਿਬਹੈ ਸ:	੮	੯੪੧
ਗੂਜ: ੪	ਗੁਰਮੁਖਿ ਨਾਮੁ ਅੰਮ੍ਰਿ:	੧੮	੫੦੬
ਸਲੋਕ ੩	ਗੁਰਮੁਖਿ ਨਾਮੁ ਸੋਹਾਗੁ:	੧੧	੧੪੧੬
ਪ੍ਰਭਾ: ੪	ਗੁਰਮੁਖਿ ਨਾਮੁ ਸੀਤਲ:	੨	੧੩੩੬
ਬਿਲਾ: ੩	ਗੁਰਮੁਖਿ ਨਾਮੁ ਸਦਾ:	੧	੮੩੩
ਜੈਤ: ੪	ਗੁਰਮੁਖਿ ਨਾਮੁ ਸਦਾ:	੧੬	੬੯੮
ਆਸਾ ੪	ਗੁਰਮੁਖਿ ਨਾਮੁ ਸੁਨਹੁ:	੧੧	੩੬੬
ਮਾਰੂ ੩	ਗੁਰਮੁਖਿ ਨਾਮਿ ਸਬਦਿ:	੧	੧੦੫੫
ਮਾਰੂ ੪	ਗੁਰਮੁਖਿ ਨਾਮਿ ਸਮਾ	੧੭	੧੦੬੯
ਸਿਰੀ ੫	ਗੁਰਮੁਖਿ ਨਾਮੁ ਸਮ੍ਹਾ:	੧੭	੭੭
ਸਿਰੀ ੫	ਗੁਰਮੁਖਿ ਨਾਮੁ ਸਮ੍ਹਾ:	੧੮	੭੭
ਸਿਰੀ: ੧	ਗੁਰਮੁਖਿ ਨਾਮੁ ਸਲਾ:	੧੧	੨੦
ਸਿਰੀ:ਵਾਰ੩	ਗੁਰਮੁਖਿ ਨਾਮੁ ਸਲਾ:	੧੪	੮੬
ਸੂਹੀ ੫	ਗੁਰਮੁਖਿ ਨਾਮ ਜਪੈ:	੧੮	੭੪੭
ਮਾਝ ੫	ਗੁਰਮੁਖਿ ਨਾਮੁ ਜਪੀ:	੧੨	੯੮
ਜੈਤ: ੪	ਗੁਰਮੁਖਿ ਨਾਮ ਜਪਹੁ:	੧੧	੬੯੯
ਬਸੰ: ੫	ਗੁਰਮੁਖੇ ਨਾਮੁ ਜਪਹੁ:	੧੧	੧੧੮੫
ਗਉੜੀ ੫	ਗੁਰਮੁਖਿ ਨਾਮੁ ਜਪਹੁ ਮ:	੪	੨੬੪
ਆਸਾ ੧	ਗੁਰਮੁਖਿ ਨਾਮ ਜਪੈ:	੧੦	੪੧੫
ਰਾਮ: ੧	ਗੁਰਮੁਖਿ ਨਾਮੁ ਦਾਨੁ:	੪	੯੪੨
ਮਾਰੂ ੩	ਗੁਰਮੁਖਿ ਨਾਮੁ ਦੇਵ:	੭	੧੦੫੬
ਸਾਰੰ:ਵਾਰ ੪	ਗਲਮੁਖਿ ਨਾਮੁ ਧਿਆ:	੨	੧੨੪੦
ਆਸਾ ੩	ਗੁਰਮੁਖਿ ਨਾਮੁ ਧਿਆ:	੧੪	੪੨੪
ਆਸਾ ੧	ਗੁਰਮੁਖਿ ਨਾਮੁ ਧਿਆ:	੮	੪੧੯
ਰਾਮ: ਵਾਰ੩	ਗੁਰਮੁਖਿ ਨਾਮੁ ਧਿਆ:	੭	੯੫੫
ਸਿਰੀ: ੩	ਗੁਰਮੁਖਿ ਨਾਮਿ ਧਿਆ:	੧੩	੬੬
ਆਸਾ ੪	ਗੁਰਮੁਖਿ ਨਾਮੁ ਧਿਆ:	੩	੩੬੯
ਮਲਾ: ਵਾਰ੧	ਗੁਰਮੁਖਿ ਨਾਮ ਧਿਆ	੯	੧੨੮੨
ਗਉ: ੩	ਗੁਰਮੁਖਿ ਨਾਮੁ ਨਿਧਾ:	੧੨	੧੬੨
ਰਾਮ: ੫	ਗੁਰਮੁਖਿ ਨਾਮੁ ਨਿਮ:	੧੭	੮੯੦
ਮਾਰੂ ੧	ਗੁਰਮੁਖਿ ਨਾਮੁ ਨਿਰੰ:	੧੭	੧੦੧੩
ਰਾਮ: ੧	ਗੁਰਮੁਖਿ ਨਾਮੁ ਨਿਰੰ:	੧੫	੯੪੨
ਸੂਹੀ ੪	ਗੁਰਮੁਖਿ ਨਾਮੁ ਪਿਆ:	੧੬	੭੭੪
ਸਿਰੀ ੩	ਗੁਰਮੁਖਿ ਨਾਮੁ ਪਛਾ:	੧੫	੩੮
ਗਉ: ੩	ਗੁਰਮੁਖਿ ਨਾਮ ਪਛਾ:	੩	੧੫੮
ਮਾਰੂ: ੩	ਗੁਰਮੁਖਿ ਨਾਮੁ ਪਦਾ:	੧	੧੦੬੪
ਗਉੜੀ ੧	ਗਰਮੁਖਿ ਨਾਮੁ ਪਦਾ:	੭	੨੨੨
ਮਾਰੂ ੪	ਗੁਰਮੁਖਿ ਨਾਮੁ ਪਦਾ	੧੨	੧੦੬੯
ਮਾਰੂ ੫	ਗੁਰਮਖਿ ਨਾਮੁ ਪਦਾ:	੧੫	੧੦੭੫
ਮਾਰੂ ੪	ਗੁਰਮੁਖਿ ਨਾਮੁ ਪਰ:	੧੬	੧੦੬੯
ਮਾਰੂ ੪	ਗਰਮੁਖਿ ਨਾਮੁ ਪਰਾ:	੧੭	੧੦੬੯
ਬਸੰਤ ੩	ਗੁਰਮੁਖਿ ਨਾਮੁ ਪਰਾ:	੧੫	੧੧੭੪
ਮਾਝ: ੩	ਗੁਰਮੁਖਿ ਨਾਮੁ ਮਿਲੈ:	੪	੧੨੫
ਬਿਲਾ: ੧	ਗੁਰਮੁਖਿ ਨਾਮਿ ਮਿਲੈ ਸਾ:	੧੧	੭੯੬
ਆਸਾ ੩	ਗੁਰਮੁਖਿ ਨਾਮੁ ਮਿਲੈ ਹ:	੧੨	੪੨੩

ਮਾਰੂ ੩	ਗੁਰਮੁਖਿ ਨਾਮਿ ਮਿਲੈ:	੨	੧੦੪੬
ਮਾਝ ੪	ਗੁਰਮੁਖਿ ਨਾਮੁ ਮਿਲੈ ਮ:	੨	੧੩੦
ਮਲਾ: ੩	ਗੁਰਮੁਖਿ ਨਾਮ ਰਤੇ:	੧੨	੧੨੫੯
ਮਾਰੂ ੩	ਗੁਰਮੁਖਿ ਨਾਮਿ ਰਤੇ ਮੁ:	੪	੧੦੪੭
ਗਉ: ੩	ਗੁਰਮੁਖਿ ਨਾਮਿ ਰਤੇ ਸੁ:	੨	੨੩੦
ਜੈਤ: ੫	ਗੁਰਮੁਖਿ ਨਾਮੁ ਲਹਿ:	੨	੭੦੫
ਆਸਾ ੫	ਗੁਰਮੁਖਿ ਨਾਮਿ ਲਗੇ:	੧੫	੩੯੪
ਮਾਰੂ ੪	ਗੁਰਮੁਖਿ ਨਾਮਿ ਲਗੇ:	੬	੯੯੫
ਭੈਰਉ ੩	ਗੁਰਮੁਖਿ ਨਾਮੇ ਲਗੇ ਪਿ:	੧੩	੧੧੨੮
ਭੈਰ: ੩	ਗੁਰਮੁਖਿ ਨਾਮੁ ਵਸੈ	੧੪	੧੧੨੯
ਗਉ: ੩	ਗੁਰਮੁਖਿ ਨਾਮੁ ਵਸੈ:	੧	੨੩੦
ਰਾਮ ੩	ਗੁਰਮੁਖਿ ਨਾਮੁ ਵਖਾ:	੮	੮੮੦
ਭੈਰ: ੩	ਗੁਰਮੁਖਿ ਨਾਮ ਵਡਿ:	੯	੧੧੨੯
ਆਸਾ ੩	ਗੁਰਮੁਖਿ ਨਿਰਤਿ ਹਰਿ:	੧੬	੩੬੪
ਰਾਮ: ੧	ਗੁਰਮੁਖਿ ਨਿਰਮਲ:	੫	੯੪੭
ਬਿਲਾ:ਵਾਰ੩	ਗੁਰਮੁਖਿ ਨਿਰਮਲ:	੨	੮੫੨
ਆਸਾ ੧	ਗੁਰਮੁਖਿ ਨਿਰਮਲ:	੪	੪੧੫
ਆਸਾ ੩	ਗੁਰਮੁਖਿ ਨਿਰਮਲੁ:	੧੧	੩੫੩
ਮਾਰੂ ੩	ਗੁਰਮੁਖਿ ਨਿਰਮਲੁ:	੧੦	੧੦੫੯
ਆਸਾ ੧	ਗੁਰਮੁਖਿ ਨਿਰਮਲੁ:	੮	੩੫੩
ਮਾਰੂ ੩	ਗੁਰਮੁਖਿ ਨਿਵਾਰੈ ਸ:	੧੪	੧੦੪੯
ਆਸਾ ੪	ਗੁਰਮੁਖਿ ਪਿਆਰੇ ਆ:	੧੧	੪੪੯
ਰਾਮ: ੧	ਗੁਰਮੁਖਿ ਪਾਈਐ ਅ:	੭	੯੪੧
ਰਾਮ: ੧	ਗੁਰਮੁਰਿ ਪਾਈਐ ਸੁ:	੯	੯੪੧
ਬਿਹਾ:ਵਾ: ੧	ਗੁਰਮੁਖਿ ਪਾਈਐ ਨਾ:	੪	੫੫੩
ਬਸੰਤ ੩	ਗੁਰਮੁਖਿ ਪਾਈਐ ਨਾ:	੪	੧੧੭੪
ਸੂਹੀ ਵਾਰ ੩	ਗੁਰਮੁਖਿ ਪਾਇਆ ਨਾ:	੧	੭੯੧
ਆਸਾ ੫	ਗੁਰਮੁਖਿ ਪਾਈ ਕਿ ੈ:	੧	੩੭੧
ਮਾਝ ੩	ਗੁਰਮੁਖਿ ਪਾਏ ਨਾਮੁ:	੧੦	੧੨੬
ਮਾਰੂ ੩	ਗੁਰਮੁਖਿ ਪਾਏ ਮੋਖ:	੧	੧੦੫੯
ਮਾਝ ੩	ਗੁਰਮੁਖਿ ਪਾਏ ਮੋਖ:	੭	੧੧੫
ਮਾਰੂ ੩	ਗੁਰਮੁਖਿ ਪਸਰਿਆ:	੧੭	੧੦੫੪
ਜੈਤ: ੪	ਗੁਰਮੁਖਿ ਪੂੰਜੀ ਨਾਮੁ	੧੨	੬੯੯
ਮਲਾ: ਵਾਰ੧	ਗੁਰਮੁਕਿ ਪਤਿ ਸਿਉ:	੧	੧੨੮੧
ਵਡ: ਵਾਰ ੪	ਗੁਰਮੁਖਿ ਪ੍ਰਹਿਲਾਦਿ:	੫	੫੯੧
ਰਾਮ: ੧	..ਰਮੁਖਿ ਪਰਖੈ ਰ:	੨	੯੪੨
ਸੋਰਠ ੪	ਗੁਰਮੁਖਿ ਪ੍ਰਗਾਸੁ ਭ:	੬	੬੦੭
ਰਾਮ: ੧	ਗੁਰਮੁਖਿ ਪਰਗਟ:	੧੫	੮੭੮
ਭੈਰ: ੩	ਗੁਰਮੁਖਿ ਪ੍ਰਗਟੁ ਹੋ:	੭	੧੧੩੨
ਮਾਰੂ ੫	ਗੁਰਮੁਖਿ ਪ੍ਰਗਟੁ ਭ:	੧੨	੧੦੭੬
ਰਾਮ: ੧	ਗੁਰਮੁਖਿ ਪਰਚੈ ਅੰ:	੭	੯੪੧
ਰਾਮ: ੧	ਗੁਰਮੁਖਿ ਪਰਚੈ ਸੁ:	੭	੯੪੧
ਬਿਲਾ: ੪	ਗੁਰਮੁਖਿ ਪਰਚੈ ਕੰ:	੭	੮੩੩
ਰਾਮ: ੧	ਗੁਰਮੁਖਿ ਪਰਚੈ ਤ:	੬	੯੪੧
ਰਾਮ: ੧	ਗੁਰਮੁਖਿ ਪਰਚੈ ਬੇ:	੬	੯੪੧

ਮਾਝ ੩	ਗੁਰਮੁਖਿ ਵਿਰਲੈ ਕਿ	੧੨	੧੧੩
ਮਾਰੂ ੩	ਗੁਰਮੁਖਿ ਵਿਰਲੈ ਕਿ:	੧੪	੧੦੬੪
ਮਾਰੂ ੩	ਗੁਰਮੁਖਿ ਵਿਚਲੈ ਕਿ:	੧੦	੧੦੪੪
ਮਾਰੂ ੩	ਗੁਰਮੁਖਿ ਵਿਰਲੈ ਕਿ:	੧੦	੧੦੫੦
ਪ੍ਰਭਾਤੀ ੧	ਗੁਰਮੁਖਿ ਵਿਰਲਾ ਚੀ:	੧੨	੧੩੪੪
ਮਾਰੂ ੧	ਗੁਰਮੁਖਿ ਵਿਰਲਾ ਚੀ:	੧	੧੦੨੪
ਮਾਝ ੩	ਗੁਰਮੁਖਿ ਵਿਰਲਾ ਬੂ:	੧੭	੧੨੭
ਬਿਲਾ: ੩	ਗੁਰਮੁਖਿ ਵਿਰਲਾ ਬੂ:	੩	੮੪੧
ਗਉੜੀ ੧	ਗੁਰਮੁਖਿ ਵਿਰਲਾ ਬੂ:	੮	੨੨੪
ਰਾਮ: ੧	ਗੁਰਮੁਖਿ ਵਿਰਲਾ ਬੂ:	੯	੮੭੮
ਬਿਲਾ: ੧	ਗੁਰਮੁਖਿ ਵਿਰਲਾ ਬੂ:	੯	੮੩੧
ਰਾਮ ੩	ਗੁਰਮੁਖਿ ਵਿਰਲਾ ਬੂ:	੮	੮੮੦
ਮਾਰੂ ੩	ਗੁਰਮੁਖਿ ਵਿਰਲਾ ਬੂ:	੪	੧੦੬੦
ਮਾਰੂ ੩	ਗੁਰਮੁਖਿ ਵਿਰਲਾ ਬੂ:	੧੮	੧੦੪੪
ਮਾਰੂ ੩	ਗੁਰਮੁਖਿ ਵਿਰਲਾ ਬੂ:	੭	੧੦੫੫
ਰਾਮ ੧	ਗੁਰਮੁਖਿ ਵੈਰ ਵਿਰੋ:	੬	੯੪੨
ਮਾਰੂ ੧	ਗੁਰਮੁਖਿ ਤ੍ਰਿਸਨਾ ਬੁ:	੧੧	੧੦੧੬
ਮਲਾਰ ੫	ਗੁਰਮੁਖਿ ਤ੍ਰੈਗੁਣੀਆ:	੮	੧੨੭੦
ਆਸਾ ੧	ਗੁਰਮੁਖਿ ਤ੍ਰਿਭਵਣਿ:	੧੧	੪੧੫
ਮਾਰੂ ੩	ਗੁਰਮਤਿ ਊਚੋ ਊਚੀ:	੮	੧੦੫੦
ਬਸੰਤ ੧	ਗੁਰਮਤਿ ਊਤਮਿ ਸੰਗਿ:	੮	੧੧੭੦
ਮਾਰੂ ੧	ਗੁਰਮਤਿ ਆਖੀ ਦੇਖ:	੧੨	੧੦੪੧
ਮਾਰੂ ੧	ਗੁਰਮਤਿ ਅਗਨਿ ਨਿ	੮	੧੦੪੧
ਵਡ: ੩	ਗੁਰਮਤੀ ਆਪੈ ਆਪ:	੧੦	੫੬੫
ਮਾਝ ਵਾਰ ੧	ਗੁਰਮਤੀ ਆਪੁ ਗਵਾ:	੬	੧੪੪
ਮਾਝ ਵਾਰ ੧	ਗੁਰਮਤੀ ਆਪੁ ਗਵਾ:	੧੫	੧੪੪
ਸਿਰੀ:ਵਾਰ ੩	ਗੁਰਮਤੀ ਆਪੁ ਪਛਾ:	੧	੮੬
ਬਿਲਾ: ੪	ਗੁਰਮਤਿ ਆਪੁ ਮਿਟਾ:	੩	੮੪੫
ਮਾਰੂ ਵਾਰ ੧	ਗੁਰਮਤਿ ਅਲਖੁ ਲ:	੨	੧੦੯੩
ਆਸਾ ੧	ਗੁਰਮਤੀ ਇਕ ਭਏ:	੪	੪੧੨
ਮਾਰੂ ੧	ਗੁਰਮਤਿ ਸਾਇਰਿ ਪਾ:	੬	੧੦੪੧
ਮਾਰੂ ੧	ਗੁਰਮਤੀ ਸਹਜੁ ਉ:	੧੬	੧੦੦੯
ਸੂਹੀ ੩	ਗੁਰਮਤੀ ਸਹਜੇ ਨਾ:	੧੭	੭੬੭
ਸਿਰੀ: ੩	ਗੁਰਮਤੀ ਸੁਖੁ ਪਾਈ:	੧੨	੩੯
ਗਉੜੀ ੧	ਗੁਰਮਤਿ ਸਾਚੀ ਸਹ:	੧੫	੨੨੭
ਧਨਾ: ੩	ਗੁਰਮਤਿ ਸਾਚੀ ਸਾਚਾ:	੨	੬੬੬
ਮਲਾਰ ੧	ਗੁਰਮਤਿ ਸਾਚੀ ਸਬ:	੨	੧੨੭੬
ਆਸਾ ੧	ਗੁਰਮਤਿ ਸਾਚੀ ਹੁਜ:	੧੧	੩੫੨
ਸਿਰੀ ੩	ਗੁਰਮਤਿ ਸਚੁ ਸਾਲਾ:	੧੩	੩੭
ਸੂਹੀ ੪	ਗੁਰਮਤਿ ਸਚੁ ਪਾਈ:	੧੫	੭੭੫
ਸਿਰੀ ੧	ਗੁਰਮਤਿ ਸਾਚਾ ਮਨਿ:	੧	੬੨
ਗਉੜੀ ੪	ਗੁਰਮਤੀ ਸੋ ਜਨੁ ਤ:	੧੨	੧੬੬
ਮਲਾ: ੩	ਗੁਰਮਤਿ ਸਤ ਸੰਗਤਿ:	੧੨	੧੨੫੮
ਆਸਾ ੩	ਗੁਰਮਤਿ ਸਤ ਸਭਿ	੧੧	੩੬੨
ਬਿਲਾ: ੩	ਗੁਰਮਤਿ ਸਾਤਿ ਵਸੈ:	੧੦	੮੨੪

ਮਾਰੂ ੩	ਗੁਰਮਤੀ ਸਦਾ ਸਚੁ:	੪	੧੦੪੯
ਮਾਰੂ ੩	ਗੁਰਮਤਿ ਸਦਹੀ ਅੰ:	੧੨	੧੦੫੦
ਸਿਰੀ: ੩	ਗੁਰਮਤੀ ਸਦ ਮਨਿ:	੧੦	੩੭
ਧਨਾ: ੯	ਗੁਰਮਤਿ ਸੁਨਿ ਕਛੁ:	੯	੬੮੫
ਮਲਾ: ਵਾਰ੧	ਗੁਰਮਤੀ ਸਬਦਿ ਸੂ:	੧੨	੧੨੮੦
ਮਾਰੂ ਵਾਰ ੫	ਗੁਰਮਤੀ ਸਭਿ ਰਸ:	੧੭	੧੦੯੭
ਰਾਮ: ੧	ਗੁਰਮਤਿ ਸਾਰੁ ਹੋਰ:	੯	੯੩੨
ਆਸਾ ੩	ਗੁਰਮਤੀ ਸਾਲਾਹੀਐ:	੨	੪੨੬
ਧਨਾ: ੩	ਗੁਰਮਤਿ ਸਾਲਾਹੀ ਸ:	੬	੬੬੬
ਸਿਰੀ: ੩	ਗੁਰਮਤੀ ਸਾਲਾਹਿ ਸ:	੧੩	੨੭
ਰਾਮ: ੧	ਗੁਰਮਤਿ ਹੋਇ ਤ ਹੁ:	੧੧	੯੦੪
ਸਿਰੀ: ੧	ਗੁਰਮਤਿ ਹੋਇ ਤ ਪਾ:	੮	੬੦
ਸਿਰੀ: ੧	ਗੁਰਮਤਿ ਹੋਇ ਵੀਚਾ:	੭	੬੩
ਵਡ: ੩	ਗੁਰਮਤੀ ਹੁਕਮੁ ਬੂ:	੨	੫੬੯
ਸਿਰੀ: ੩	ਗੁਰਮਤੀ ਹਰਿ ਸਦਾ:	੧੮	੬੬
ਸਲੋਕ ੪	ਗੁਰਮਤੀ ਹਰਿ ਹਰਿ:	੧੩	੧੪੨੪
ਕਾਨ: ੪	ਗੁਰਮਤਿ ਹਰਿ ਹਰਿ:	੧੧	੧੩੦੮
ਆਸਾ ੪	ਗੁਰਮਤਿ ਹਰਿ ਗਾਇਆ	੧੨	੪੪੬
ਆਸਾ ੪	ਗੁਰਮਤਿ ਹਰਿ ਗੁਣ:	੨	੩੬੮
ਗਉ: ੩	ਗੁਰਮਤੀ ਹਰਿ ਨਾਮਿ:	੩	੧੬੦
ਵਡ: ੩	ਗੁਰਮਤੀ ਹਰਿ ਨਾਮੁ:	੧੩	੫੭੦
ਸਿਰੀ: ੩	ਗੁਰਮਤੀ ਹਰਿ ਪਾਈ:	੧੭	੩੬
ਸਲੋਕ ੪	ਗੁਰਮਤਿ ਹਰਿ ਪਾਇਆ:	੧੪	੧੪੧੮
ਮਾਝ ੩	ਗੁਰਮਤੀ ਹਰਿ ਮੰਨਿ:	੧੧	੧੨੨
ਆਸਾ ੧	ਗੁਰਮਤਿ ਹਰਿ ਰਸੁ:	੭	੪੩੮
ਗੂਜਰੀਵਾਰ੩	ਗੁਰਮਤੀ ਹਰਿ ਰਸੁ:	੧੫	੫੧੫
ਬਿਲਾ: ੪	ਗੁਰਮਤਿ ਹਰਿ ਰਸੁ ਪਾ:	੭	੭੯੯
ਬਿਲਾ: ੪	ਗੁਰਮਤਿ ਹਰਿ ਰਸੁ:	੩	੮੦੦
ਸਿਰੀ: ੪	ਗੁਰਮਤਿ ਹਰਿ ਲਿਵ:	੧੮	੪੧
ਮਾਰੂ ੧	ਗੁਰਮਤਿ ਕ੍ਰਿਸਨਿ ਗੋ:	੬	੧੦੪੧
ਮਾਝ ਵਾਰ ੧	ਗੁਰਮਤੀ ਕਾਲੁ ਨ ਆ:	੮	੧੪੦
ਬਸੰਤ ੩	ਗੁਰਮਤਿ ਖੋਜਹਿ ਸ:	੧੪	੧੧੭੫
ਬਸੰਤ ੪	ਗੁਰਮਤਿ ਖੋਜ ਪਰੇ:	੧	੧੧੭੮
ਮਾਰੂ ੧	ਗੁਰਮਤਿ ਖੋਜਿ ਲਹ:	੬	੧੦੩੦
ਮਾਝ ਵਾਰ ੧	ਗੁਰਮਤੀ ਖਾਧਾ ਰਜਿ:	੧੭	੧੫੦
ਸਲੋਕ ੩	ਗੁਰਮਤੀ ਗਿਆਨੁ ਰ:	੨	੧੪੧੭
ਕਾਨ: ੪	ਗੁਰਮਤਿ ਗੁਰਮਤਿ:	੧੬	੧੩੧੧
ਸਿਰੀ: ੩	ਗੁਰਮਤੀ ਘਟਿ ਚਾਨਣਾ:	੮	੩੦
ਰਾਮ: ਵਾ: ੩	ਗੁਰਮਤੀ ਘਟਿ ਚਾਨ:	੧੮	੯੪੮
ਗੂਜਰੀ ੩	ਗੁਰਮਤੀ ਘਟਿ ਚਾਨ:	੪	੪੯੨
ਸੂਹੀ ੩	ਗੁਰਮਤੀ ਘਟਿ ਚਾਨ:	੯	੭੭੦
ਆਸਾ ੩	ਗੁਰਮਤੀ ਘਟਿ ਚਾਨ:	੩	੪੨੬
ਧਨਾ: ੩	ਗੁਰਮਤੀ ਘਟਿ ਪਰ:	੧੮	੬੬੩
ਗਉ: ੩	ਗੁਰਮਤਿ ਚਾਲ ਨਿਹ:	੧੪	੨੨੭
ਪ੍ਰਭਾਤੀ ੧	ਗੁਰਮਤਿ ਛੂਟਸਿ ਪ੍ਰਾ:	੫	੧੩੪੫

ਮਾਰੂ ੧	ਘਟਿ ਘਟਿ ਵਰਤੋ ਉ:	੧੬	੧੦੨੬
ਸਹਸ: ੫	ਘਟੰਤ ਕਨਿਕ ਮਾਨਿਕ:	੧੫	੧੩੫੪
ਸਹਸ: ੫	ਘਟੰਤ ਬਸੁਧਾ ਗਿਰਿ:	੧੪	੧੩੫੪
ਸਹਸ: ੫	ਘਟੰਤ ਰੂਪੰ ਘਟੰਤ ਦੀ:	੧੩	੧੩੫੪
ਸਹਸ: ੫	ਘਟੰਤ ਲਲਨਾ ਸੁਤ:	੧੪	੧੩੫੪
ਬਿਹਾ: ੪	ਘਟੁ ਦੂਖ ਨੀਦੜੀਏ:	੬	੫੪੪
ਸੋਰਠ ਕਬੀਰ	ਘਟਿ ਦੀਪਕ ਰਹਿਆ:	੧੮	੬੫੫
ਗਉੜੀਕਬੀਰ	ਘਟ ਪਰਚਾ ਕੀ ਬਾਤ:	੧੨	੩੪੨
ਗਉੜੀ ਕਬੀ:	ਘਟ ਪਰਚੈ ਜਉ ਉ:	੧੨	੩੪੨
ਆਸਾ ਕਬੀਰ	ਘਟ ਫੂਟੇ ਕੋਊ ਬਾਤ:	੨	੪੭੮
ਗਉ: ਕਬੀਰ	ਘਟ ਫੂਟੇ ਘਟਿ ਕਬ:	੧੩	੩੪੦
ਸੂਹੀ ੫	ਘਟਿ ਫੂਟੇ ਤੇ ਓਹੀ ਪ੍ਰਗਾ:	੧੧	੭੩੬
ਸਿਰੀ: ੧	ਘਟ ਬਿਨਸੇ ਦੂਖੁ ਅ:	੧੨	੫੯
ਭੈਰ: ਕਬੀਰ	ਘਟ ਭੀਤਰਿ ਤੂ ਦੇਖੁ:	੧੨	੧੧੫੯
ਰਾਮ: ੫	ਘਟ ਮਹਿ ਸਿੰਧੁ ਕੀਓ:	੨	੯੦੦
ਗਉੜੀ ਕਬੀ:	ਘਟੁ ਮਹਿ ਖੇਲੈ ਅਘ:	੮	੩੪੩
ਮਾਰੂ ੩	ਘਟਿ ਮਹਿ ਬ੍ਰਹਮੁ ਤਿਸੁ:	੪	੧੦੫੮
ਬਿਹਾ: ਵਾ:੫	ਘਟਿ ਵਸਹਿ ਚਰਨਾਰ:	੧	੫੫੪
ਭੈਤ: ੧	ਘਟਿ ਵਧਿ ਕੋ ਕਰੈ ਬੀ:	੫	੧੧੨੮
ਰਾਮ: ੫	ਘਟਿ ਉਨਵਿ ਵੂਠੇ ਜਲ:	੧੦	੯੨੮
ਟੋਡੀ ੫	ਘਣੋ ਘਣੋ ਘਣੋ ਸਦ:	੧੬	੭੧੫
ਗਉੜੀਵਾਰ੪	ਘਤਿ ਗਲਾਵਾ ਚਾਲਿਆ:	੬	੩੧੭
ਮਲਾ: ੧	ਘਨਹਰ ਘੋਰ ਦਸੋ:	੧੨	੧੨੭੩
ਸਵਯੇ ੩	ਘਨਹਰ ਬੂੰਦ ਵਸੁ:	੬	੧੩੯੬
ਮਲਾ: ੫	ਘਨਿਹਰ ਬਰਸਿ ਸ:	੧੫	੧੨੬੮
ਮਲਾ: ੫	ਘਨੁ ਗਰਜਤ ਗੋਵਿ:	੧	੧੨੭੭
ਮਲਾਰ ੫	ਘਨ ਘੋਰ ਪ੍ਰੀਤਿ ਮੋਰ:	੧੫	੧੨੭੨
ਚਉਬੋ: ੫	ਘਬੁ ਦਬੁ ਜਬ ਜਾਰੀ:	੫	੧੩੬੪
ਤੁਖਾਰੀ ੧	ਘਰਿ ਅਉ ਪਿਆਰੇ ਦੁ:	੫	੧੧੦੮
ਬਿਲਾ: ੫	ਘਰਿ ਆਇਆ ਪੂਰੈ ਗੁ:	੨	੮੦੬
ਸੂਹੀ ੧	ਘਰਿ ਆਇਅੜੇ ਸਾਜ:	੨	੭੬੫
ਗਉ: ੫	ਘਰਿ ਆਏ ਗੋਵਿੰਦੁ ਲੈ:	੧੦	੧੯੭
ਸੂਹੀ ਵਾਰ ੧	ਘਰਿ ਆਏ ਵਜੀ ਵਾਧਾ:	੧੪	੭੮੯
ਆਸਾ ੩	ਘਰੈ ਅੰਦਰਿ ਸਭ ਵ:	੧੦	੪੨੫
ਮਾਰੂ ੩	ਘਰੈ ਅੰਦਰਿ ਕੋ ਘਰੁ:	੧੨	੧੦੬੮
ਸੂਹੀ ੧	ਘਰਿ ਆਪਨੜੈ ਖੜੀ:	੧੭	੭੬੪
ਸੂਹੀ ੪	ਘਰਿ ਆਵਹੁ ਚਿਰੀ ਵਿ:	੪	੭੭੬
ਸਿਰੀ: ੫	ਘਰਿ ਇਕੋ ਬਾਹਰਿ ਇ:	੯	੪੫
ਸੋਰਠ ੫	ਘਰਿ ਸਹੀ ਸਲਾਮਤਿ:	੧੩	੬੨੯
ਭੈਰ: ੫	ਘਰਿ ਸੁਖਿ ਵਸਿਆ ਬ:	੯	੧੧੩੬
ਆਸਾ ੫	ਘਰੁ ਸਗਲਾ ਮੈ ਸੁਖੀ:	੧੧	੩੯੨
ਤੁਖਾਰੀ ੧	ਘਰ ਸੇਜ ਸੁਹਾਵੀ ਜਾ:	੧੮	੧੧੦੯
ਰਾਮ: ੩	ਘਰਿ ਸਭਾਗੈ ਸਬਦ:	੧੨	੯੧੭
ਮਾਰੂ ੩	ਘਰਹੀ ਅੰਦਰਿ ਸਾਚਾ:	੪	੧੦੬੦
ਬਿਲਾ: ੩	ਘਰਹੀ ਅੰਦਰਿ ਸਚੁ:	੧	੮੪੩

ਸਿਰੀ: ੩	ਘਰਿ ਹੀ ਸਉਦਾ ਪਾਈ:	੧੭	੨੯
ਆਸਾ ੩	ਘਰਹੀ ਸੋ ਪਿਰੁ ਪਾਇਆ:	੧	੪੨੮
ਸਿਰੀ: ੧	ਘਰਹੀ ਸੋ ਪਿਰੁ ਪਾਇਆ:	੪	੬੧
ਸਾਰੰ: ਵਾਰ੩	ਘਰਿ ਹੋਦੈ ਧਨਿ ਜਗ:	੧੦	੧੨੪੯
ਸਿਰੀ: ੩	ਘਰਿ ਹੋਦਾ ਪੁਰਖੁ ਨ:	੩	੩੪
ਵਡ: ੪	ਘਰਿ ਹੋਦੈ ਰਤਨਿ ਪ :	੩	੫੭੪
ਵਡ: ਵਾਰ ੩	ਘਰਹੀ ਪਰਚਾ ਪਾ:	੬	੫੮੭
ਸੋਰ: ਵਾਰ ੩	ਘਰਹੀ ਮਹਿ ਅੰਮ੍ਰਿਤੁ:	੨	੬੪੪
ਬਿਲਾ: ੩	ਘਰਹੀ ਮਹਿ ਸਭਿ ਕੋਟ:	੧੨	੭੯੮
ਮਾਝ ੩	ਘਰਹੀ ਮਾਹਿ ਦੂਜੈ ਭਾ:	੭	੧੨੬
ਮਾਝ ੩	ਘਰਹੀ ਮਹਿ ਪ੍ਰੀਤਮੁ	੪	੧੨੬
ਵਡ: ਵਾਰ ੧	ਘਰਹੀ ਮੁੰਧਿ ਵਿਦੇਸਿ:	੬	੫੯੪
ਸਿਰੀ: ੩	ਘਰਹੀ ਵਿਚਿ ਮਹਲੁ:	੨	੩੦
ਰਾਮ: ਵਾਰ੫	ਘਰ ਕਾ ਹੋਆ ਬੰਧਾ:	੬	੯੬੪
ਸੂਹੀ ੫	ਘਰ ਕਾ ਕਾਜੁ ਨ ਜਾਣੀ:	੫	੭੪੪
ਧਨਾ: ਧੰਨਾ	ਘਰ ਕੀ ਗੀਹਨਿ ਚੰਗੀ:	੧੮	੬੯੫
ਆਸਾ ੫	ਘਰ ਕੇ ਜਿਠੇਰੈ ਕੀ ਚੂ:	੧੨	੩੭੦
ਬਿਲਾ:ਕਬੀਰ	ਘਰ ਕੇ ਦੇਵ ਪਿਤਰ ਕੀ:	੬	੮੫੬
ਆਸਾ ੫	ਘਰ ਕੀ ਨਾਇਕਿ ਘਰ:	੭	੩੭੧
ਸੂਹੀ ਰਵਿ:	ਘਰ ਕੀ ਨਾਰਿ ਉਰਹਿ ਤ:	੬	੭੯੪
ਭੈਰ: ਨਾਮ:	ਘਰ ਕੀ ਨਾਰਿ ਤਿਆਗੈ:	੧	੧੧੬੫
ਸੋਰਠ ੯	ਘਰ ਕੀ ਨਾਰਿ ਬਹੁਤੁ:	੫	੬੩੪
ਆਸਾ ੫	ਘਰਕੀ ਬਿਲਾਈ ਅਵ:	੧੫	੩੮੧
ਸਾਰੰ:ਵਾਰ ੧	ਘਰਗਚ ਕੀਤੇ ਬਾਗੋ:	੭	੧੨੪੩
ਮਾਰੂ ੧	ਘਰ ਘੁੰਮਨਵਾਣੀ ਭਾ:	੧੪	੯੮੯
ਗਉ: ੧	ਘਰਿ ਘਰਿ ਏਕੋ ਪਾਹੁਚਾ	੧੩	੧੫੭
ਗਉ: ੧	ਘਰਿ ਘਰਿ ਏਹੋ ਪਾਹੁ:	੧੫	੧੨
ਵਡ: ੧	ਘਰਿ ਘਰਿ ਕੰਤੁ ਮਹੇ:	੧	੫੮੧
ਤੁਖਾਰੀ ੧	ਘਰਿ ਘਰਿ ਕੰਤੇ ਰਵੈ:	੧੨	੧੧੦੭
ਮਾਰੂ ਕਬੀਰ	ਘਰੀ ਘਰੀ ਕਾ ਲੇਖਾ ਮਾ:	੯	੧੧੦੪
ਗੂਜ: ਤ੍ਰਿਲੋ:	ਘਰਿ ਘਰਿ ਖਾਇਆ ਪਿੰ:	੨	੫੨੬
ਗਉੜੀ ੧	ਘਰਿ ਘਰਿ ਨਾਮੁ ਨਿਰੰ:	੨	੨੨੯
ਰਾਮ: ੫	ਘਰਿ ਘਰਿ ਨਿਰਤਿ ਹੋ:	੧੮	੮੪੪
ਸੋਰ: ਵਾਰ ੩	ਘਰਿ ਘਰਿ ਪੜਿ ਪੜਿ:	੧੭	੬੪੪
ਰਾਮ: ੩	ਘਰਿ ਘਰਿ ਭਗਤਿ ਗੁ:	੧	੮੮੦
ਬਸੰ: ੧	ਘਰਿ ਘਰਿ ਮੀਆ ਸਭ:	੪	੧੧੯੧
ਆਸਾ ਕਬੀਰ	ਘਰਿ ਘਰਿ ਮੁਸਰੀ ਮੰ:	੫	੪੭੭
ਰਾਮ:ਵਾਰ ੧	ਘਰਿ ਘਰਿ ਮਾਗਹਿ ਭੀ:	੩	੯੫੪
ਮਾਰੂ ੧	ਘਰਿ ਘਰਿ ਮਾਗੈ ਜਗੁ:	੧	੧੦੧੩
ਰਾਮ: ੧	ਘਰਿ ਘਰਿ ਮਾਗਤ ਲਾਜ:	੮	੯੦੩
ਜੈਤ: ੫	ਘਰਿ ਘਰਿ ਮੰਗਲ ਗਾ:	੧੬	੭੦੦
ਪ੍ਰਭਾਤੀ ੫	ਘਰਿ ਘਰਿ ਮਾਗੈ ਤ੍ਰਿਪ:	੬	੧੩੪੮
ਬਸੰਤ ੧	ਘਰਿ ਘਰਿ ਲਸਕਰੁ:	੧੭	੧੧੯੦
ਗਉ: ਕਬੀਰ	ਘਰ ਛੋਡਿਐ ਜਾਇ ਜ:	੪	੩੩੫
ਗਉ: ਕਬੀਰ	ਘਰ ਛੋਡੇ ਬਾਹਰਿ ਜਿ:	੧੩	੩੪੪

ਗੋਂਡ ਕਬੀਰ	ਘੁੰਡੀ ਖਿਨੁ ਕਿਆ ਗੰਠਿ:	੧੨	੮੭੨
	(ਘੂ)		
ਆਸਾ ਕਬੀਰ	ਘੂੰਘਟੁ ਕਾਢੇ ਕੀ ਇਹੈ:	੫	੪੮੪
ਆਸਾ ਕਬੀ:	ਘੂੰਘਟੁ ਕਾਢਿ ਗਈ ਤੇ:	੪	੪੮੪
ਆਸਾ ਕਬੀਰ	ਘੂੰਘਟੁ ਤੇਰੋ ਤਉ ਪਰਿ:	੫	੪੮੪
ਰਾਮ ੫	ਘੂੰਘਰ ਖੜਕਤਿਆ:	੫	੮੮੫
ਪ੍ਰਭਾ: ੫	ਘੂੰਘਰ ਬਾਧਿ ਬਜਾ:	੩	੧੩੪੮
ਮਾਰੂ ੫	ਘੂੰਘਰ ਬਾਧਿ ਭਏ ਰਾ:	੫	੧੦੦੩
ਆਸਾ ੫	ਘੂਮਨ ਘੇਰਿ ਅਗਾਹ:	੩	੪੦੪
ਕਾਨ: ੪	ਘੂਮਨ ਘੇਰ ਪਰੇ ਬਿਖ:	੫	੧੨੯੬
ਰਾਮ: ੫	ਘੂਮਨ ਘੇਰਿ ਮਹਾ ਅਤਿ:	੧੩	੯੧੬
ਗਉ: ੫	ਘੂਲਹਿ ਤਉ ਮਨ ਜਉ:	੭	੨੫੪
	(ਘੋ)		
ਗਉ: ੫	ਘੋਖੇ ਸਾਸਤ੍ਰ ਬੇਦ ਸ:	੫	੨੫੪
ਧਨਾ: ੫	ਘੋਖੇ ਮੁਨਿ ਜਨ ਸਿਮ੍ਰਿਤਿ:	੧੬	੬੮੨
ਆਸਾ ਕਬੀਰ	ਘੋਰੈ ਚਰਿ ਭੈਸ ਚਰਾ:	੧੨	੪੮੧
ਸਹਸ: ੫	ਘੋਰ ਦੁਖੰ ਅਨਿਕ ਹ:	੧੨	੧੩੫੫
ਗੋਂਡ ਕਬੀਰ	ਘੋਰ ਬਿਨਾ ਕੈਸੇ ਅਸ:	੧੩	੮੭੨
ਸੂਹੀ ੫	ਘੋਰ ਮਹਲ ਸਦਾ ਰੰ:	੪	੭੪੧
ਮਾਰੂ ੧	ਘੋਲੀ ਗੇਰੂ ਰੰਗੁਚੜਾ:	੧੮	੧੦੧੨
ਰਾਮ:ਵਾਰ ੫	ਘੋਲਿ ਘੁਮਾਈ ਤਿਸੁ:	੪	੯੬੪
ਤੁਖਾਰੀ ੫	ਘੋਲੀ ਘੁਮਾਈ ਲਾਲਨਾ:	੭	੧੧੧੭
ਗਉੜੀ ੫	ਘੋਲਿ ਮਹਾ ਰਸੁ ਅੰਮ੍ਰਿ:	੯	੨੫੪
ਰਾਮ:ਵਾ: ਰਾ:	ਘੋੜਾ ਕੀਤੋ ਸਹਜ ਦਾ:	੨	੯੬੮
ਵਡ: ੪	ਘੋੜੀ ਤੇਜਣਿ ਦੇਹ ਰਾ:	੧੫	੫੭੫
ਸਿਰੀ: ੧	ਘੋੜੇ ਪਾਖਰ ਸੁਇਨੇ:	੧੬	੧੬
	(ਘੰ)		
ਆਸਾ ੫	ਘੰਟਾ ਜਾਕਾ ਸੁਨੀਐ ਚ:	੮	੩੯੩
	(ਙ)		
ਗਉ: ੫	ਙਣਿ ਘਾਲੇ ਸਭ ਦਿਵ:	੯	੨੫੪
ਗਉੜੀ ੫	ਙਣਤੀ ਙਣੀ ਨਹੀ ਕੋ:	੧੨	੨੫੪
	(ਙਿ)		
ਗਉ: ੫	ਙਿਆਨੀ ਸੋਇ ਜਾਕੈ ਦ੍ਰਿ:	੫	੨੫੧
ਰਾਮ: ੧	ਙਿਆਨੁ ਗਵਾਇਆ ਦੂ:	੭	੯੩੦
ਗਉ: ੫	ਙਿਆਨੀ ਤਤੁ ਗੁਰਮੁ:	੭	੨੫੧
ਗਉੜੀ ੫	ਙਿਆਨ ਧਿਆਨ ਤਾਹੂ:	੧੧	੨੫੪
ਗਉੜੀ ੫	ਙਿਆਨ ਧਿਆਨ ਤੀਰ:	੯	੨੫੩
ਗਉੜੀ ੫	ਙਿਆਨੀ ਰਹਤ ਆਗਿ:	੬	੨੫੧
	(ਙੰ)		
ਗਉੜੀ ੫	ਙੰਙਾ ਖਟੁ ਸਾਸਤ੍ਰ ਹੋਇ:	੮	੨੫੩
ਗਉੜੀ ੫	ਙੰਙਾ ਙਿਆਨੁ ਨਹੀ ਮੁ:	੫	੨੫੧
ਆਸਾ ੧	ਙੰਙਾ ਙਿਆਨੁ ਬੂਝੈ ਜੇ:	੧੨	੪੩੨
ਗਉੜੀ ੫	ਙੰਙਾ ਙਾਸੈ ਕਾਲੁ ਤਿਹ:	੧੦	੨੫੪
ਗਉੜੀ ਕਬੀ.	ਙੰਙਾ ਨਿਗ੍ਰਹਿ ਸਨੇਹੁ:	੧੪	੩੪੦
	(ਚ)		
ਆਸਾਵਾਰ ੧	ਚਉਕੇ ਉਪਰਿ ਕਿਸੈ:	੨	੪੭੨
ਸੋਰਠ ੫	ਚਉਕੀ ਚਉ ਗਿਰਦ:	੮	੬੨੬
ਰਾਮ:ਵਾਰ ੧	ਚਉਕਾ ਦੇਕੈ ਸੁਚਾ:	੧੪	੯੫੧
ਆਸਾ ੧	ਚਉਕੇ ਵਿਣੁ ਹਿੰਦਵਾ:	੧੦	੪੧੭
ਆਸਾ ਵਾਰ੧	ਚਉਕੜਿ ਮੁਲਿ ਅਣਾ:	੪	੪੭੧
ਬਿਲਾਵਲ ੫	ਚਉਗਿਰਦ ਹਮਾਰੈ:	੧੬	੮੧੯
ਮਾਝ ਵਾਰ ੧	ਚਉਣੇ ਸੁਇਨਾ ਪਾਈ:	੮	੧੪੩
ਬਿਲਾਵਲ ੧	ਚਉਥਿ ਉਪਾਏ ਚਾਰੇ:	੭	੮੩੯
ਮਾਝ ਵਾਰ ੧	ਚਉਥੇ ਆਈ ਊਂਘ:	੧	੧੪੬
ਰਾਮ: ੧	ਚਉਥੇ ਸੁੰਨੈ ਜੋ ਨਰ:	੧੪	੯੪੩
ਗਉੜੀ ਕਬੀਰ	ਚਉਥਹਿ ਚੰਚਲ ਮ:	੧੧	੩੪੩
ਮਾਝ ਵਾ: ੧	ਚਉਥੀ ਨੀਅਤ ਰਾਸਿ:	੪	੧੪੧
ਮਾਝ ੩	ਚਉਥੀ ਪਉੜੀ ਗੁਰ:	੭	੧੧੩
ਮਾਝ ਵਾਰ ੧	ਚਉਥੈ ਪਿਆਰਿ ਉਪੰ:	੧੬	੧੩੭
ਮਾਝ ਵਾਰ ੨	ਚਉਥੈ ਪੋਹਰਿ ਸਬਾਹ:	੯	੧੪੬
ਤੁਖਾਰੀ ੧	ਚਉਥਾ ਪਹਰੁ ਭਇਆ:	੧੦	੧੧੧੦
ਸਿਰੀ: ੪	ਚਉਥੈ ਪਹਰੈ ਰੈਣਿ ਕੈ:	੨	੭੭
ਸਿਰੀ: ੫	ਚਉਥੈ ਪਹਰੈ ਰੈਣਿ ਕੈ:	੧੬	੭੭
ਸਿਰੀ: ੧	ਚਉਥੈ ਪਹਰੈ ਰੈਣਿ ਕੈ:	੩	੭੬
ਖ਼ਿਰੀ: ੧	ਚਉਥੈ ਪਹਰੈ ਰੈਣਿ ਕੈ:	੭	੭੫
ਕੇਦਾ: ਕਬੀਰ	ਚਉਥੇ ਪਦ ਕਉ ਜੋ:	੬	੧੧੨੩
ਧਨਾ: ੧	ਚਉਥੇ ਪਦ ਕਉ ਜੋ:	੩	੬੮੬
ਸਿਰੀ ੩	ਚਉਥੇ ਪਦ ਮਹਿ ਸ:	੧੩	੬੮
ਗੋਂਡ ਕਬੀਰ	ਚਉਥੇ ਪਦ ਮਹਿ ਸ:	੪	੮੭੧
ਮਲਾਰ ੩	ਚਉਥੈ ਪਦਿ ਵਾਸਾ ਹੋ:	੭	੧੨੫੮
ਭੈਰਉ ੩	ਚਉਥੀ ਪਦਵੀ ਗੁਰ:	੧੦	੧੧੩੦
ਰਾਮ: ਕਬੀਰ	ਚਉਦਸ ਅਮਾਵਸ:	੭	੯੭੦
ਗਉ: ਕਬੀਰ	ਚਉਦਸਿ ਚਉਦਹ:	੬	੩੪੪
ਬਿਲਾ: ੧	ਚਉਦਸਿ ਦਉਥੇ ਥਾ	੧੨	੮੪੦
ਬਿਲਾ: ੧	ਚਉਦਸਿ ਭਵਨ ਪਾ:	੧੪	੮੪੦
ਗਉੜੀ ੫	ਚਉਦਹਿ ਚਾਰਿ ਕੁੰਟ:	੧੫	੨੮੯
ਮਾਰੂ ੩	ਚਉਦਹਿ ਭਵਨ ਤੇਰੇ	੧੭	੧੦੬੨
ਰਾਮ:ਵਾ:ਰਾ:	ਚਉਦਹ ਰਤਨ ਨਿਕਾ:	੨	੯੬੮
ਰਾਮ:ਵਾ:ਰਾ:	ਦਉਦਹ ਰਤਨ ਨਿ:	੧੨	੯੬੭
ਸਿਰੀ ੧	ਚਉਧਰੀ ਰਾਉ ਸਦਾ:	੧੭	੬੨
ਗਉ: ੧	ਚਉਧਰੀ ਰਾਜੇ ਨਹੀ:	੫	੨੨੭
ਰਾਮ: ਬੇਣੀ	ਚਉ ਮੁਖ ਦੀਵਾ ਜੋਤਿ:	੧੫	੯੭੪
ਧਨਾ: ੫	ਚਉਰਾਸੀਹ ਸਿਧ ਬੁ:	੯	੬੬੯
ਮਾਰੂ ੧	ਚਉਰਾਸੀਹ ਨਰਕ:	੬	੧੦੨੮
ਭੈਰ: ਕਬੀਰ	ਚਉਰਾਸੀ ਲਖ ਫਿ:	੬	੧੧੬੧
ਮਲਾ: ਨਾਮ:	ਚਉਰਢੂਲ ਜਾਚੈ ਹੈ:	੯	੧੨੯੨
ਮਾਰੂ ੧	ਚਉਰ ਢੂਲੈ ਪਵਣੈ:	੧੪	੧੦੩੩
ਮਲਾ: ੩	ਚਹੁਜੁਗ ਸੋਭਾ ਨਿਰ:	੧੪	੧੨੬੨
ਕਿਲਾ: ੩	ਚਹੁਜੁਗਾ ਕਾ ਹੁਣਿ ਨਿ:	੧੬	੭੯੭
ਸੋਰ: ਵਾਰ ੩	ਚਹੁਜੁਗੀ ਕਲਿ ਕਾਲੀ:	੩	੬੫੧

ਸੋਰ: ਕਬੀ:	ਚੇਰੀ ਤੈ ਸੁਮਤਿ ਕਹਾਂ:	੧੦	੬੫੫
ਸੋਰਠ ਕਬੀਰ	ਚੇਰੀ ਤੂ ਰਾਮ ਨ ਕਰਸਿ	੭	੬੫੫
	(ਚੋ)		
ਗਉ: ੧	ਚੋਆ ਚੰਦਨ ਅੰਕ ਚ:	੫	੨੨੫
ਗਉ: ੧	ਚੋਆ ਚੰਦਨ ਅਗਰ:	੬	੨੨੬
ਆਸਾ ੫	ਚੋਆ ਚੰਦਨ ਸੁਗੰਧ:	੪	੨੭੪
ਗਉ: ੫	ਚੋਆ ਚੰਦਨ ਸੇਜ ਸੁ:	੧੩	੧੭੯
ਗਉੜੀ੫	ਚੋਆ ਚੰਦਨ ਦੇਹ ਫ:	੧੦	੨੧੦
ਸਿਰੀ ੧	ਚੋਆ ਚੰਦਨ ਬਹੁ ਘ:	੪	੧੯
ਗਉੜੀ ਕਬੀ:	ਚੋਆ ਚੰਦਨੁ ਮਰਦਨ	੧੨	੩੨੬
ਗਉੜੀਕਬੀ:	ਚੋਆ ਚੰਦਨ ਮਰਦਨ:	੧੩	੩੨੫
ਸਿਰੀ: ੨	ਚੋਆ ਚੰਦਨੁ ਲਾਈਐ:	੧੬	੬੩
ਗਉੜੀ ੪	ਚੋਜੀ ਮੇਰੇ ਗੋਵਿੰਦਾ ਚੋ:	੯	੧੭੪
ਸਲੋਕਕਬੀ:	ਚੋਟ ਸਹਾਰੈ ਸਬਦ ਕੀ:	੭	੧੩੭੪
ਸਲੋਕ ੧	ਚੋਟੈ ਸੇਤੀ ਜੋ ਮਰੈ ਲ:	੯	੧੪੧੧
ਧਨਾ: ੧	ਚੋਰੁ ਸੁਆਲਿਉ ਚੋਰੁ:	੬	੬੬੨
ਧਨਾ: ੧	ਚੋਰੁ ਸਲਾਹੇ ਚੀਤ ਨ:	੪	੬੬੨
ਧਨਾ: ੧	ਚੋਰੁ ਕੀਆ ਚੰਗਾ ਕਿਉ:	੫	੬੬੨
ਧਨਾ: ੧	ਚੋਰ ਕੀ ਹਾਮਾ ਭਰੇ ਨ:	੪	੬੬੨
ਗਉੜੀ ੫	ਚੋਰ ਕੀ ਨਿਆਈ ਜਮ:	੭	੨੪੦
ਭੈਰਉ ੫	ਚੋਰ ਜਾਰ ਜੂਆਰ ਤੇ:	੧੨	੧੧੪੫
ਮਲਾ: ਵਾਰ੧	ਚੋਰ ਜਾਰ ਜੂਆਰ ਪੀ:	੧	੧੨੮੮
ਆਸਾ ਵਾਰ੧	ਚੋਰਾ ਜਾਰਾ ਤੇ ਕੂੜਿਆ:	੨	੪੬੬
ਸੂਹੀ ਵਾ ਰ੧	ਚੋਰਾ ਜਾਰਾ ਰੰਡੀਆ ਕੁ:	੧	੭੯੦
ਰਾਮ: ੧	ਚੋਰੀ ਮਿਰਗੁ ਅੰਗੂਰੀ:	੧੫	੯੩੨
ਆਸਾ ੩	ਚੋਰੈ ਵਾਗੂ ਪਕੜੀਐ:	੧੬	੪੨੫
	(ਚੰ)		੧੪੬
ਮਾਝ ਵਾਰ ੨	ਚੰਗਿਆਈਆ ਬੁਰਿਆ:	੧੪	੮
ਜਪੁ	ਚੰਗਿਆਈਆ ਬੁਰਿਆ:	੧੧	੫੧੮
ਗੂਜ: ਵਾਰ੫	ਚੰਗਿਆਈ ਆਲਕ ਕ:	੧੦	੪੭੪
ਆਸਾ ਵਾਰ੨	ਚੰਗੇ ਚੰਗਾ ਕਰਿ ਮੰਨੈ:	੩	੨
ਜਪੁ	ਚੰਗਾ ਨਾਉ ਰਖਾਇ ਕੈ:	੧੩	੯੫੦
ਰਾਮ: ਵਾਰ੩	ਚੰਗੈ ਮੰਦੇ ਆਪਿ ਲਾਇ:	੬	੫੭੯
ਵਡ: ੧	ਚੰਗਾ ਮੰਦਾ ਕਿਛੁ ਸੂਝੈ:	੧੧	੮੦੩
ਬਿਲਾ: ੫	ਚੰਚਲਿ ਸੰਗਿ ਨ ਚਾਲਤੀ:	੩	੫੩੧
ਦੇਵ: ੫	ਚੰਚਲ ਸੁਪਨੈ ਹੀ ਉ:	੪	੧੧੯੯
ਬਸੰਤ ੧	ਚੰਚਲੁ ਚੀਤੁ ਨ ਪ:	੩	੯੩੨
ਰਾਮ:: ੧	ਚੰਚਲ ਚੀਤਿ ਨ ਰਹਈ	੧੪	੧੫੨
ਗਉੜੀ ੧	ਚੰਚਲ ਚਪਲ ਬੁਧਿ:	੩	੨੨੬
ਗਉੜੀ ੧	ਚੰਚਲ ਮੁਤਿ ਤਿਆਗੀ:	੧੬	੧੨੩੨
ਸਾਰੰ: ੧	ਚੰਚਲ ਮਤਿ ਤਿਆਗ:	੧੭	੧੨੬੬
ਮਲਾਰ ੫	ਚੰਚਲ ਮਤਿ ਬਾਰਿਕ:	੧੩	੬੮੫
ਧਨਾ: ੯	ਚੰਚਲ ਮਨੁ ਦਹਿਦਿਸਿ:	੫	੨੧੯
ਗਉੜੀ ੯	ਚੰਚਲ ਤ੍ਰਿਸਨਾ ਸੰਗਿ:	੧੧	੧੫੦
ਮਾਝ ਵਾਰ੨	ਚੰਦ ਅਨ੍ਹੇਰਾ ਕਿਕਰੇ:	੮	੧੧੦੬

ਮਾਰੂ ਜੈਦੇ:	ਚੰਦ ਸਤ ਭੇਦਿਆ ਨਾਦ	੨	੪੯੧
ਆਸਾ ਕਬੀਰ	ਚੰਦ ਸੂਰਜ ਜਾਕੇ ਤ:	੭	੯੫੨
ਰਾਮ: ਵਾ: ੧	ਚੰਦ ਸੂਰਜ ਕੀ ਪਾਏ:	੧੫	੯੭੩
ਰਾਮ: ਨਾਮ	ਚੰਦ ਸੂਰਜ ਦੁਇ ਸ:	੨	੧੪
ਸਿਰੀ ੧:	ਚੰਦ ਸੂਰਜੁ ਦੁਇ ਗ:	੧੦	੧੧੭੧
ਬਸੰਤ ੧	ਚੰਦੁ ਸੂਰਜੁ ਦੁਇ ਘ:	੧੪	੯੪੭
ਰਾਮ: ਵਾ: ੩	ਚੰਦੁ ਸੂਰਜੁ ਦੁਇ ਚਾ:	੧੦	੯੭੨
ਰਾਮ: ਕਬੀ	ਚੰਦੁ ਸੂਰਜੁ ਦੁਇ ਜੋ:	੫	੮੮੪
ਰਾਮ: ੫	ਚੰਦੁ ਸੂਰਜੁ ਦੁਇ ਜ:	੧੬	੧੦੩੩
ਮਾਰੂ ੧	ਚੰਦ ਸੂਰਜੁ ਦੁਇ ਦੀ:	੧੪	੧੪੨
ਮਾਝ ਵਾ:੧	ਚੰਦੁ ਸੂਰਜੁ ਦੁਇ ਫਿ:	੨	੪੮੪
ਆਸਾ ਕਬੀਰ	ਚੰਦੁ ਸੂਰਜੁ ਦੁਇ:	੧੨	੧੨੯੨
ਮਲਾ: ਨਾਮ:	ਚੰਦੁ ਸੂਰਜੁ ਦੀਵੜੇ:	੪	੭੨੭
ਤਿਲੰਗ ਨਾਮ:	ਚੰਦੀ ਹਜਾਰ ਆਲਮ:	੧੭	੯੯੦
ਮਾਰੂ ੧	ਚੰਦੁ ਕੁਮੁਦਨੀ ਦੂਰ	੧੦	੧੧੮੦
ਬਸੰ: ੫	ਚੰਦ ਦੇਖਿ ਬਿਗਸਹਿ ਕ:	੯	੭੬੫
ਸੂਹੀ ੧	ਚੰਦੋ ਦੀਪਾਇਆ ਦਾ ਨਿ:	੧੩	੧੦੧੮
ਮਾਰੂ ੫	ਚੰਦਨ ਅਗਰ ਕਪੂਰ	੧	੯੭੩
ਰਾਮ: ਨਾਮ:	ਚੰਦੁ ਨ ਹੋਤਾ ਸੂਰ ਨ ਹੋ:	੬	੧੧੫੮
ਭੈਰ: ਕਬੀਰ	ਚੰਦਨ ਕੈ ਸੰਗ ਤਰਵ:	੧੨	੧੩੬੫
ਸਲੋਕ ਕਬੀਰ	ਚੰਦਨ ਕੈ ਨਿਕਟ ਬ:	੩	੧੨੫੬
ਮਲਾਰ ੧	ਚੰਦਨ ਕਾ ਫਲ ਚੰਦਨ ਵਾਸ	੧੬	੧੨੬੦
ਮਲਾਰ ੧	ਚੰਦਨੁ ਗੰਧ ਸੁਗੰਦ:	੧੮	੬੭੮
ਧਨਾ: ੫	ਚੰਦਨ ਚੋਆ ਰਸ ਭੋ:	੧੬	੫੪
ਸਿਰੀ ੧	ਚੰਦਨੁ ਚੀਤਿ ਵਸਾਇ:	੭	੭੦੯
ਜੈਤ:ਵਾਰ੫	ਚੰਦਨ ਚੰਦੁ ਨ ਸਰਦ:	੧੪	੮੪੮
ਬਿਲਾ: ੫	ਚੰਦਨ ਚੀਰ ਸੁਗੰਧ:	੮	੩੩੯
ਗਉ: ਕਬੀਰ	ਚੰਦਨ ਬਾਸੁ ਭਏ ਮ:	੧੬	੭੨੧
ਤਿਲੰ: ੧	ਚੰਦਨ ਭਗਤਾ ਜੋਤਿ:	੧੨	੧੯
ਸਿਰੀ: ੧	ਚੰਦਨ ਮੋਲਿ ਅਣਾਇਆ	੪	੨੬੭
ਗਉੜੀ ੫	ਚੰਦਨ ਲੇਪ ਉਤਾਰੈ:	੯	੬੭੩
ਧਨਾ: ੫	ਚੰਦਨ ਲੇਪ ਹੋੜ ਦੇ:	੩	੧੩੨੪
ਕਲਿ: ੪	ਚੰਦਨ ਵਾਸੁ ਭੁਇਅੰ:	੬	੧੪੩੦
ਰਾਗ ਮਾਲਾ	ਚੰਦਰ ਬਿੰਬ ਮੰਗਲਨ:	੭	
	(ਛ)		
ਗਉੜੀਕਬੀ:	ਛਕਿ ਕਿ ਨ ਰਹਹੁ ਛਾ:	੧੬	੩੪੦
ਗਉੜੀ ਕਬੀਰ	ਛਛਾ ਇਹੈ ਛਤ ਪਤਿ:	੧੬	੩੪੦
ਆਸਾ ੧	ਛਛੈ ਛਾਇਆ ਵਰਤੀ:	੧	੪੩੩
ਗਉੜੀ ੫	ਛਛਾ ਛੋਹਰੇ ਦਾਸ ਤੁ:	੧੮	੨੫੪
ਆਸਾ ੩	ਛਛੈ ਛੀਜਹਿ ਅਹਿਨਿ:	੧੫	੪੩੪
ਗਉੜੀ ੫	ਛਛਾ ਛਾਰ ਹੋਤ ਤੇਰੇ:	੧੮	੨੫੪
ਗਉੜੀਕਬੀ:	ਛਨਿ ਖਟ ਚਕ੍ਰ ਛਹੂੰ:	੧੪	੩੪੩
ਜੈਤ: ਵਾਰ ੫	ਛਡਿਓ ਹਭ ਆਪੁ ਲ:	੧੦	੭੦੯
ਧਨਾ: ੫	ਛਡਾਇ ਲੀਓ ਮਹਾ ਬ:	੨	੬੮੧
ਮਾਝ ੫	ਛਡਿ ਖੜੋਤੇ ਖਿਨੈ ਮਾ:	੧੬	੧੩੪

ਭੈਰ: ਨਾਮ:	ਜਉ ਗੁਰਦੇਉ ਤ ਅੰ:	੧੬	੧੧੬੬
ਭੈਰ: ਨਾਮ:	ਜਉ ਗੁਰਦੇਉ ਤ ਐ:	੧੬	੧੧੬੬
ਭੈਰ: ਨਾਮ:	ਜਉ ਗੁਰਦੇਉ ਤ ਸੀ:	੧੮	੧੧੬੬
ਭੈਰ: ਨਾਮ:	ਜਉ ਗੁਰਦੇਉ ਤ ਸੰ:	੪	੧੧੬੭
ਭੈਰ: ਨਾਮ:	ਜਉ ਗੁਰਦੇਉ ਤ ਛਾ:	੨	੧੧੬੭
ਭੈਰ: ਨਾਮ:	ਜਉ ਗੁਰਦੇਉ ਤ ਜਨ:	੫	੧੧੬੭
ਭੈਰ: ਨਾਮ:	ਜਉ ਗੁਰਦੇਉ ਤ ਜਮ:	੪	੧੧੬੭
ਭੈਰ: ਨਾਮ:	ਜਉ ਗੁਰਦੇਉ ਤ ਜੀ:	੧੪	੧੧੬੬
ਭੈਰ: ਨਾਮ:	ਜਉ ਗੁਰਦੇਉ ਤ ਦੁ:	੩	੧੧੬੭
ਭੈਰ: ਨਾਮ:	ਜਉ ਗੁਰਦੇਉ ਤਨਿ:	੩	੧੧੬੭
ਭੈਰ: ਨਾਮ:	ਜਉ ਗੁਰਦੇਉ ਤ ਨਾ:	੧੫	੧੧੬੬
ਭੈਰ: ਨਾਮ:	ਜਉ ਗੁਰਦੇਉ ਤ ਬੈ:	੧੩	੧੧੬੬
ਭੈਰ: ਨਾਮ:	ਜਉ ਗੁਰਦੇਉ ਤ ਭ:	੫	੧੧੬੭
ਭੈਰ: ਨਾਮ:	ਜਉ ਗੁਰਦੇਉ ਤ ਮਿ:	੧੩	੧੧੬੬
ਭੈਰ: ਨਾਮ:	ਜਉ ਗੁਰਦੇਉ ਦੇਹਰਾ:	੨	੧੧੬੭
ਭੈਰ: ਨਾਮ:	ਜਉ ਗੁਰਦੇਉ ਨ ਦਾ:	੧੬	੧੧੬੬
ਭੈਰ: ਨਾਮ:	ਜਉ ਗੁਰਦੇਉ ਨਾਮੁ:	੭	੧੧੬੬
ਭੈਰ: ਨਾਮ:	ਜਉ ਗੁਰਦੇਉ ਨ ਮ:	੫	੧੧੬੬
ਭੈਰ: ਨਾਮ:	ਜਉ ਗੁਰਦੇਉ ਪੰਚ:	੫	੧੧੬੬
ਭੈਰ: ਨਾਮ:	ਜਉ ਗੁਰਦੇਉ ਪਰ:	੧੮	੧੧੬੬
ਭੈਰ: ਨਾਮ:	ਜਉ ਗੁਰ ਦੇਉ ਬਰਾ:	੧	੧੧੬੭
ਭੈਰ: ਨਾਮ:	ਜਉ ਗੁਰਦੇਉ ਭਵ:	੧੭	੧੧੬੬
ਭੈਰ: ਨਾਮ:	ਜਉ ਗੁਰਦੇਉ ਲਿਲਾ:	੧	੧੧੬੭
ਗਉੜੀ ੫	ਜਉ ਗੁਰਮੁਖਿ ਰਾਮ:	੧੦	੨੫੯
ਸੋਰਠ ਕਬੀਰ	ਜਉ ਘਟ ਭੀਤਰਿ ਹੈ:	੩	੬੫੬
ਰਾਮ: ੫	ਜਉ ਛੂਟਉ ਤਉ ਜਾ:	੬	੮੯੯
ਭੈਰਉ ਕਬੀਰ	ਜਉ ਜਾਚਉ ਤਉ ਕੇ:	੯	੧੧੯੨
ਸੋਰਠ ਕਬੀਰ	ਜਉ ਜਾਨਿਆ ਤਉ ਮ.	੧	੬੫੬
ਗਉੜੀ ੫	ਜਉ ਜਾਨੈ ਹਉ ਭਗਤ:	੪	੨੫੫
ਗਉ: ੫	ਜਉ ਜਾਨੈ ਮੈ ਕਥਨੀ:	੪	੨੫੫
ਮਾਰੂ ਕਬੀਰ	ਜਉ ਜਮੁ ਆਇ ਕੇਸ:	੮	੧੧੦੬
ਗਉੜੀਕਬੀਰ	ਜਉ ਡਰ ਡਰੈ ਤ ਫਿ:	੬	੩੩੧
ਸਲੋਕ ੧	ਜਉ ਤਉ ਪ੍ਰੇਮ ਖੇਲ:	੨	੧੪੧੨
ਸਵਯੇ ੪	ਜਉ ਤ ਸਭ ਸੁਖ ਇ:	੧੪	੧੪੦੦
ਸੋਰਠ ਨਾਮ:	ਜਉ ਤਤੁ ਬਿਚਾਰੈ ਕੋ:	੧੦	੬੫੭
ਧਨਾ: ਕਬੀਰ	ਜਉ ਤਨੁ ਕਾਸ਼ੀ ਤਜਹਿ:	੫	੬੯੨
ਆਸਾ ਕਬੀਰ	ਜਉ ਤਨੁ ਚੀਰਹਿ ਅੰ:	੮	੪੮੪
ਗਉੜੀਕਬੀਰ	ਜਉ ਤੁਮ ਅਪਨੇ ਜ:	੧੪	੩੩੧
ਸੋਰਠ ਰਵਿ:	ਜਉ ਤੁਮ ਗਿਰਵਰ:	੧੬	੬੫੮
ਸੋਰਠ ਰਵਿ:	ਜਉ ਤੁਮ ਚੰਦ ਪਉ:	੧੭	੬੫੮
ਸੋਰਠ ਰਵਿ:	ਜਉ ਤੁਮ ਤੀਰਥ ਤ:	੧੮	੬੫੮
ਸੋਰਠ ਰਵਿ:	ਜਉ ਤੁਮ ਦੀਵਰਾ ਤ:	੧੮	੬੫੮
ਮਾਰੂ ਕਬੀਰ	ਜਉ ਤੁਮ ਮੋਕਉ ਦੂ:	੨	੧੧੦੪
ਜੈਤ: ੫	ਜਉ ਦੇਖਉ ਤਉ ਸ:	੩	੭੦੩
ਬਿਲਾ: ੫	ਜਉ ਦੇਖੋ ਛਿਦ੍ਰ ਤਉ:	੭	੩੨੮

ਸਾਰੰਗ ੫	ਜਉ ਦਿਨੁ ਰੈਨਿ ਤਉ:	੯	੧੨੦੩
ਪ੍ਰਭਾਤੀਕਬੀਰ	ਜਉ ਦਿਲ ਮਹਿ ਕਪਟ:	੭	੧੩੫੦
ਭੈਰ: ਕਬੀਰ	ਜਉ ਨਿਰਧਨੁ ਸਰ:	੩	੧੧੫੯
ਸਿਰੀ: ਰਵਿ:	ਜਉਪੈ ਰਾਮ ਨ ਪਾਪ:	੧੬	੯੩
ਮਾਰੂ ੫	ਜਉ ਪ੍ਰਿਅ ਬਚਨੇ ਕ:	੪	੧੦੭੩
ਗਉੜੀਕਬੀਰ	ਜਉ ਪੈ ਰਸਨਾ ਰਾਮੁ:	੨	੩੨੫
ਬਿਲਾ: ੫	ਜਉ ਪ੍ਰਭ ਜੀਉ ਦਇ:	੧੧	੮੦੮
ਗਉੜੀਕਬੀਰ	ਜਉ ਪੈ ਰਾਮੁ ਨਾਮ ਰਤਿ:	੯	੩੨੪
ਮਾਰੂ ੫	ਜਉ ਭਇਓ ਕ੍ਰਿਪਾਲੁ:	੭	੧੦੧੭
ਆਸਾ ੫	ਜਉ ਭਇਓ ਕ੍ਰਿਪਾਲੁ ਦੀ:	੩	੪੦੩
ਆਸਾ ੫	ਜਉ ਮੈ ਓਟ ਗਹੀ ਪ੍ਰ:	੭	੩੯੦
ਆਸਾ ੫	ਜਉ ਮੈ ਅਪੁਨਾ ਸਾਹਿ:	੬	੩੯੦
ਆਸਾ ੫	ਜਉ ਮੈ ਅਪਨਾ ਸਤਿ:	੫	੩੯੦
ਆਸਾ ੫	ਜਉ ਮੈ ਕੀਓ ਸਗਲ:	੧੦	੩੭੩
ਗਉ: ੫	ਜਉ ਮਾਗਹਿ ਤਉ ਮਾ	੧੮	੨੫੮
ਆਸਾ ਕਬੀਰ	ਜਉ ਮੈ ਰੂਪ ਕੀਏ ਬ:	੧੮	੪੮੨
ਆਸਾ ੫	ਜਉ ਮਿਲੀਐ ਤਉ ਵ:	੬	੩੯੨
ਸੋਰਠ ਕਬੀਰ	ਜਉ ਮਿਲੈ ਤ ਘਾਲ ਅ:	੧੧	੬੫੫
ਆਸਾ ਕਬੀਰ	ਜਉਰੇ ਖੁਦਾਇ ਮੋਹਿ:	੧੫	੪੭੭
ਗਉੜੀ ੫	ਜਉ ਲਉ ਹਉ ਕਿਛੁ:	੧੩	੨੧੪
ਗਉੜੀ ੪	ਜਉ ਲਉ ਪੋਤ ਉਠ:	੧੬	੨੧੪
ਸੋਰਠ ੫	ਜਉ ਲਉ ਭਾਉ ਅਭਾ:	੪	੬੦੯
ਗਉੜੀ ੫	ਜਉ ਲਉ ਮੇਰੋ ਮੇਰੋ:	੧੫	੨੧੪
ਸਾਰੰਗ ੫	ਜਉ ਲਉ ਰਿਦੈ ਨਹੀ:	੧੬	੧੨੦੫
ਆਸਾ ੧	ਜਉ ਲਗੁ ਜੀਉ ਪਰਾ:	੧	੪੨੨
ਰਾਮ: ਕਬੀਰ	ਜਉ ਲਗੁ ਪ੍ਰਾਨ ਤਊ:	੬	੮੭੨
ਗਉੜੀ ਕਬੀ:	ਜਉ ਤ੍ਰਿਭਵਣ ਤਨ:	੯	੩੪੧
ਗਉੜੀ ਕਬੀ:	ਜਸ ਓਹੁ ਤੈ ਤਸ ਲ:	੫	੩੪੦
ਗਉ: ਕਬੀਰ	ਜਸ ਅਦਖਿ ਤਸ ਰਾ:	੧੨	੩੪੧
ਗੋਂਡ ਕਬੀਰ	ਜਸ ਕਾਗਦ ਪਰ ਮਿ:	੯	੮੭੧
ਗੋਂਡ ੫	ਜਸੁ ਕਰਤੇ ਸੰਤ ਸਦਾ:	੧੪	੮੬੩
ਰਾਮ: ੫	ਜਸੁ ਗਾਵਹੁ ਵਡਿ ਭਾ:	੧੨	੯੨੭
ਕਾਨੜਾ ੪	ਜਸੁ ਗਾਵਤ ਪਾਪ ਲ:	੧	੧੨੯੮
ਨਟ ੪	ਜਸੁ ਗਾਵਤ ਭਗਤਿ ਰ:	੧੦	੯੭੯
ਰਾਮ: ੧	ਜਸੁ ਜਾਚਉ ਦੇਵੈ ਪ:	੨	੯੩੩
ਗਉ: ਕਬੀਰ	ਜਸ ਜੰਤੀ ਮਹਿ ਜੀਉ:	੩	੩੮੫
ਗਉ: ਕਬੀਰ	ਜਸ ਦੇਖੀਐ ਤਰੁ ਵ:	੨	੩੨੫
ਰਾਮ: ਨਾਮ:	ਜਸਰਥ ਰਾਇ ਨੰਦ:	੧੫	੯੭੩
ਬਿਲਾ:ਕਬੀਰ	ਜਹ ਉਰ ਜਾਇ ਤਰੀ:	੧੫	੮੫੭
ਬਿਲਾ:ਕਬੀਰ	ਜਹ ਉਪਜੈ ਬਿਨਸੈ:	੭	੮੮੭
ਬਿਲਾ: ੧	ਜਹ ਆਸਾ ਤਹ ਬਿਨ:	੧੭	੮੪੦
ਗਉੜੀ ੫	ਜਹ ਅਛਲ ਅਛੇਦ:	੧੫	੨੯੧
ਕਲਿਆਨ ੪	ਜਹ ਅੰਤੀ ਅਉਸਰੁ:	੧੨	੧੩੨੦
ਸੋਰਠ ਨਾਮ:	ਜਹ ਅਨਹਤ ਸੂਰ:	੩	੬੫੭
ਪ੍ਰਭਾਤੀਕਬੀਰ	ਜਹ ਅਨੰਦ ਦੂਖ ਦੂ:	੭	੧੩੪੯

ਆਸਾ ੧	ਜਹ ਦੇਖਾ ਤਹ ਏਕੋ:	੧੧	੩੫੭
ਮਾਰੂ ੩	ਜਹ ਦੇਖਾ ਤਹ ਏਕੋ ਸੋ:	੧੨	੧੦੫੧
ਸਲੋਕ ੩	ਜਹ ਦੇਖਾ ਤਹ ਏਕੁ ਹੈ:	੧੧	੧੪੧੩
ਰਾਮ: ੧	ਜਹ ਦੇਖਾ ਤਹ ਏਕੁ ਤੂੰ ਅੰ:	੧੨	੯੩੪
ਸਿਰੀ: ੧	ਜਹ ਦੇਖਾ ਤਹ ਏਕੁ ਤੂੰ ਸ:	੫	੫੫
ਭੈਰ: ੧	ਜਹ ਦੇਖਾ ਤਹ ਏਕਾ ਬੰਦ:	੯	੧੧੫੩
ਬਿਹਾ: ੫	ਜਹ ਦੇਖਾ ਤਹਾ ਸੁਆ:	੧੩	੫੪੨
ਆਸਾ ੧	ਜਹ ਦੇਖਾ ਤਹ ਸੋਇ:	੬	੪੨੦
ਸੂਹੀ ੩	ਜਹ ਦੇਖਾ ਤਹ ਸਚੁ:	੧੩	੭੬੯
ਬਿਹਾ:ਵਾ: ੧	ਜਹ ਦੇਖਾ ਤਹ ਜੇਵ:	੩	੫੫੧
ਮਾਰੂ ੧	ਜਹ ਦੇਖਾ ਤਹ ਦੀਨ:	੧੨	੧੦੩੮
ਸੂਹੀ ੫	ਜਹ ਦੇਖਾ ਤਹ ਪਿਰੁ:	੧	੭੩੮
ਭੈਰ: ੩	ਜਹ ਦੇਖਾ ਤਹ ਰਹਿ:	੧੪	੧੧੫੪
ਧਨਾ: ੧	ਜਹ ਦੇਖਾ ਤਹ ਰਹਿ:	੭	੬੬੧
ਰਾਮ: ੧	ਜਹ ਦੇਖਾ ਤਹ ਰਹਿ:	੧	੮੭੭
ਬਿਲਾ: ੩	ਜਹ ਦੇਖਾ ਤਹ ਰਹਿ:	੧੪	੭੯੮
ਰਾਮ: ੧	ਜਹ ਦੇਖਾ ਤਹ ਰਹਿ:	੩	੯੪੪
ਸਿਰੀ: ੧	ਜਹ ਦੇਖਾ ਤਹ ਰਵਿ:	੩	੨੧
ਆਸਾ ੧	ਜਹ ਦੇਖਾ ਤਹ ਰਵਿ:	੫	੪੨੧
ਸੋਰ: ਵਾਰ ੨	ਜਹਾ ਦਾਣੇ ਤਹਾ ਖਾਣੇ:	੧੧	੬੫੩
ਕਲਿ: ੪	ਜਹ ਦਰਗਹਿ ਪ੍ਰਭ:	੧੦	੧੩੨੦
ਸਾਰੰ: ੫	ਜਹ ਦੁਰਗੰਧ ਤਹਾ:	੧੫	੧੨੨੭
ਭੈਰ: ਕਬੀਰ	ਜਹ ਨਹੀ ਆਪ ਤਹਾ:	੧	੧੧੫੯
ਸਵਯੇ ੩	ਜਹ ਨਾਮ ਸਮਾਧਿਓ:	੧੩	੧੩੯੩
ਆਸਾ ੧	ਜਹਾ ਨਾਮੁ ਮਿਲੈ ਤਰ:	੧੮	੪੧੪
ਗਉੜੀ ੫	ਜਹ ਨਿਰੰਜਨ ਨਿਰੰ:	੯	੨੯੧
ਗਉੜੀ ੫	ਜਹ ਨਿਰਮਲ ਪੁਰ:	੮	੨੯੧
ਭੈਰ: ਕਬੀਰ	ਜਹ ਪਉੜੇ ਸ੍ਰੀਕਮ:	੧੧	੧੧੬੨
ਗਉੜੀ ੫	ਜਹ ਪਸਰੈ ਪਾਸਾਰੁ:	੩	੨੯੨
ਗਉੜੀ ੫	ਜਹ ਪੇਪਉ ਤਹ ਤ:	੧੫	੧੮੧
ਸੋਰਠ ੫	ਜਹ ਪੇਖਾ ਤਰ ਸੋਈ:	੧੪	੬੨੨
ਗਉੜੀ ੫	ਜਹ ਪੇਖਾ ਤਹ ਰਹਿਆ:	੧੧	੨੪੦
ਸੂਹੀ ੫	ਜਹਾ ਪਠਾਵਉ ਜਾਉ:	੫	੭੩੯
ਆਸਾ ੫	ਜਹਾ ਪਠਾਵਹੁ ਤਹ:	੪	੩੮੬
ਗਉੜੀ ੫	ਜਹਾ ਪੰਥਿ ਤੇਰਾ ਕੋ ਨ:	੧੨	੨੬੪
ਗਉ: ੧	ਜਹ ਪ੍ਰਭ ਸਿਮਰੇ ਤਹੀ:	੧੧	੨੨੪
ਆਸਾ ੫	ਜਹ ਬੈਸਉ ਤਹ ਨਾ:	੯	੩੭੧
ਬਸੰਤ ਕਬੀਰ	ਜਹਾ ਬੈਸਿ ਹਉ ਭੋਜ:	੫	੧੧੯੫
ਆਸਾ ਕਬੀਰ	ਜਹਾ ਬਸਹਿ ਪ੍ਰੀਤ:	੧੬	੪੭੮
ਸਾਰੰਗ ੫	ਜਹਾ ਬੀਸਰੈ ਠਾਕੁਰੁ:	੧੧	੧੨੦੪
ਮਾਰੂ ੩	ਜਹ ਬੈਸਾਲਹਿ ਤਹ:	੧੧	੯੯੩
ਸਲੋਕ ੩	ਜਹ ਬੈਸਾਵਹਿ ਬੈਸ:	੪	੧੪੧੯
ਗਉੜੀਕਬੀ	ਜਹ ਬਰਭੰਡ ਪਿਡੁ:	੧੨	੩੩੪
ਗਉੜੀਕਬੀਰ	ਜਹ ਬੋਲ ਤਹ ਅਛ:	੪	੩੪੦
ਗਉੜੀ ੫	ਜਹ ਭਉ ਨਾਹੀ ਤਹਾ:	੫	੨੦੮

ਸਾਰੰ:ਵਾਰ ੨	ਜਹ ਭੰਡਾਰੀ ਹੂ ਗੁਣ:	੯	੧੨੩੯
ਸੋਰਠ ੫	ਜਹ ਭੰਡਾਰੁ ਗੋਬਿੰਦ:	੧੪	੬੧੨
ਰਾਮ: ੧	ਜਹ ਭੀਤਰਿ ਘਟ ਭੀ:	੧੨	੮੭੬
ਗਉ: ੫	ਜਹ ਮੁਸ਼ਕਲ ਹੋਵੈ:	੩	੨੬੪
ਗਉੜੀ ੫	ਜਹ ਮਹਾ ਭਇਆਨ:	੧੨	੨੬੪
ਬਿਲਾ: ੫	ਜਹ ਮਹਾ ਭਇਆਨ:	੧੨	੮੨੨
ਗਉੜੀ ੫	ਜਹ ਮਹਾ ਭਇਆਨ:	੨	੨੬੪
ਸਾਰੰਗ ੫	ਜਹ ਮਾਤ ਪਿਤਾ ਸੁਤ:	੭	੧੨੧੨
ਗਉੜੀ ੫	ਜਹ ਮਾਤ ਪਿਤਾ ਸੁਤ:	੧	੨੬੪
ਮਾਰੂ ੫	ਜਹ ਰਾਖੈ ਸੋਈ ਸੁਖ:	੧੨	੧੦੭੭
ਰਾਮ ੫	ਜਹ ਰਾਖੇ ਸੋਈ ਮਕ:	੧੩	੮੯੦
ਸਲੋਕ ਕਬੀਰ	ਜਹਾ ਲੋਭੁ ਤਹ ਕਾਲੁ:	੧੫	੧੩੭੨
ਆਸਾ ੫	ਜਹ ਲਾਲਚ ਜਾਗਾਤੀ:	੧੩	੩੯੩
ਗਉੜੀ ੫	ਜਹਾ ਤ੍ਰਿਖਾ ਮਨ ਤੁਝੁ:	੧੪	੨੬੪
ਆਸਾ ੧	ਜਗੁ ਉਪਜੈ ਬਿਨਸੈ:	੩	੪੧੩
ਆਸਾ ੪	ਜਗੁ ਉਪਜੈ ਬਿਨਸੈ:	੧	੪੪੮
ਆਸਾ ੪	ਜਗੁ ਉਪਜੈ ਬਿਨਸੈ:	੧੫	੪੪੭
ਸਵਯੇ ੫	ਜਗ ਅਉਰੁ ਨ ਯਾਹਿ:	੨	੧੪੦੯
ਗਉ: ੫	ਜਗੁ ਐਸਾ ਮੋਹਿ ਗੁਰ:	੧੬	੨੦੬
ਰਾਮ: ਸਦ	ਜਗਿ ਅਮਰੁ ਅਟਲੁ:	੪	੯੨੩
ਧਨਾ: ੫	ਜਗ ਇਸਨਾਨ ਤਾਪ:	੧੨	੬੭੩
ਸੋਰਠ ੧	ਜਗ ਸਿਉ ਝੂਠ ਪ੍ਰੀਤਿ:	੫	੫੯੬
ਬਸੰਤ ੧	ਜਗ ਸਿਉ ਤੂਟੀ ਝੂਠ:	੮	੧੧੮੭
ਬਿਹਾ: ੪	ਜਗਿ ਸੁਕ੍ਰਿਤ ਕੀਰਤ:	੫	੫੩੯
ਰਾਮ: ੧	ਜਗੁ ਸੂਤਾ ਮਰਿ ਆਵੈ:	੭	੯੦੪
ਸਿਰੀ: ੧	ਜਗੁ ਸੁਪਨਾ ਬਾਜੀ ਬ:	੭	੧੮
ਸਿਰੀ: ੩	ਜਗਿ ਹਉਮੈ ਮੈਲੁ ਦੁ:	੫	੩੯
ਬਸੰਤ ੧	ਜਗੁ ਕਊਆ ਨਾਮੁ ਨ:	੬	੧੧੮੭
ਬਿਲਾ: ੩	ਜਗੁ ਕਊਆ ਮੁਖਿ ਚੂੰਚ:	੧੪	੮੩੨
ਰਾਮ: ੧	ਜਗੁ ਕਰੜਾ ਮਨ ਮੁ:	੬	੯੪੩
ਪ੍ਰਭਾਤੀ ੧	ਜਗ ਖੋਟੋ ਸਚ ਨਿਰ:	੭	੧੩੩੧
ਆਸਾ ੧	ਜਗਿ ਗਿਆਨੀ ਵਿਰਲਾ:	੧	੪੧੩
ਮਾਰੂ ੧	ਜਗਿ ਚਤੁਰ ਸਿਆਣਾ:	੧੮	੧੦੧੫
ਸਵਯੇ ੪	ਜਗ ਜਿਤਉ ਸਤਿਗੁ:	੧੦	੧੩੯੭
ਸਵਯੇ ੨	ਜਗੁ ਜੀਤਉ ਗੁਰ ਦੁ:	੪	੧੩੯੧
ਕਾਨ: ੫	ਜਗ ਜੀਤੋ ਹੋਹੋ ਗੁਰ:	੮	੧੩੦੪
ਸਵਯੇ ੪	ਜਗਿ ਜਨਮ ਮਰਣ:	੨	੧੪੦੨
ਆਸਾ ਕਬੀਰ	ਜਗਿ ਜੀਵਨੁ ਐਸਾ:	੧੪	੪੮੨
ਗਉ: ੪	ਜਗ ਜੀਵਨ ਅਪਰੰ:	੪	੧੬੯
ਮਾਰੂ ੫	ਜਗ ਜੀਵਨ ਅਬਿਨਾ:	੮	੧੦੮੨
ਬਸੰਤ ੩	ਜਗ ਜੀਵਨ ਸਿਉ ਆ:	੧੦	੧੧੭੩
ਬਿਲਾ: ਨਾਮ:	ਜਗ ਜੀਵਨ ਸਿਉ ਜੀ:	੨	੮੫੮
ਮਾਰੂ ੩	ਜਗ ਜੀਵਨੁ ਸਾਚਾ ਏ:	੧੮	੧੦੮੫
ਗਉ: ੩	ਜਗ ਜੀਵਨੁ ਸੇਵ ਜੁ:	੧੩	੧੫੯
ਭੈਰਉ ੪	ਜਗ ਜੀਵਨੁ ਹਰਿ ਧਿ:	੧੫	੧੧੩੫

ਜਨ ਨਾਨਕ

ਗਉੜੀ ੫	ਜਨ ਨਾਨਕ ਸਦ ਬ	੧੫	੨੧੭
ਸੋਰਠ ਵਾਰ੪	ਜਨ ਨਾਨਕ ਸਦਾ ਬ::	੧੧	੬੫੨
ਰਾਮ: ਵਾ: ੫	ਜਨ ਨਾਨਕ ਸੋ ਪ੍ਰਭ:	੧੨	੯੫੭
ਬਸੰਤ ੯	ਜਨ ਨਾਨਕ ਸਭ ਹੀ:	੧੦	੧੧੮੬
ਧਨਾ: ੫	ਜਨ ਨਾਨਕੁ ਸਿਮਰੈ:	੧੦	੬੮੪
ਗਉ: ੪	ਜਨ ਨਾਨਕ ਸਰਣਾ:	੧੭	੧੭੦
ਮਾਰੂ ੪	ਜਨ ਨਾਨਕ ਸਰਣਾ:	੬	੯੯੭
ਆਸਾ ੪	ਜਨੁ ਨਾਨਕੁ ਸਰਣਾ:	੭	੪੪੯
ਗਉ: ੩,	ਜਨੁ ਨਾਨਕੁ ਸਰਣਾ:	੧	੨੩੪
ਕਾਨ: ੪	ਜਨ ਨਾਨਕੋ ਸਰਣਾ:	੭	੧੨੯੭
ਦੇਵ: ੫	ਜਨ ਨਾਨਕ ਸਰਣਿ:	੨	੫੨੮
ਮਾਰੂ ੫	ਜਨ ਨਾਨਕੁ ਸਰਣਿ:	੧੪	੧੦੭੬
ਕਲਿ: ੪	ਜਨੁ ਨਾਨਕ ਸਰਨਿ:	੭	੧੩੨੧
ਮਲਾਰ ੫	ਜਨ ਨਾਨਕ ਸਰਨਿ:	੧੩	੧੨੭੨
ਜੈਤ: ੫	ਜਨ ਨਾਨਕ ਸਰਬ:	੫	੭੦੧
ਬਿਹਾ:ਵਾਰ ੪	ਜਨੁ ਨਾਨਕ ਸਾਲਾਹਿ:	੧੩	੫੫੨
ਗਉੜੀ ੫	ਜਨ ਨਾਨਕ ਹਉਮੈ:	੩	੧੭੬
ਗਉੜੀ ੪	ਜਨੁ ਨਾਨਕ ਹਾਟਿ ਵਿ:	੧੮	੧੬੭
ਕਾਨ: ਵਾਰ੪	ਜਨ ਨਾਨਕ ਹਰਿ ਅ:	੫	੧੩੧੬
ਨਟ ੪	ਜਨ ਨਾਨਕ ਹਤਿ ਅ:	੧੪	੯੭੫
ਸੂਹੀ ੩	ਜਨ ਨਾਨਕ ਹਰਿਆ:	੬	੭੫੭
ਗਉੜੀਵਾਰ੪	ਜਨ ਨਾਨਕ ਹਰਿਆ:	੪	੩੦੭
ਗਉੜੀਵਾਰ੪	ਜਨ ਨਾਨਕ ਹਰਿ ਸ:	੧੨	੩੦੧
ਆਸਾ ੪	ਜਨ ਨਾਨਕੁ ਹਰਿ ਰ:	੫	੪੫੧
ਨਟ ੪	ਜਨੁ ਨਾਨਕੁ ਹਰਿ ਹ:	੬	੯੭੭
ਗਉੜੀ ੪	ਜਨ ਨਾਨਕ ਹਰਿ ਹ:	੩	੧੭੦
ਬਸੰਤ ੫	ਜਨ ਨਾਨਕ ਹਰਿ ਹ:	੭	੧੧੮੦
ਕਾਨ: ਵਾਰ੪	ਜਨ ਨਾਨਕ ਹਰਿ ਹ:	੧੫	੧੩੧੫
ਧਨਾ: ੪	ਜਨ ਨਾਨਕ ਹਰਿ ਹਿ:	੧੮	੬੬੮
ਆਸਾ ੪	ਜਨ ਨਾਨਕ ਹਰਿ ਹਿ:	੧੩	੩੬੮
ਨਟ ੪	ਜਨੁ ਨਾਨਕੁ ਹਰਿ ਹ:	੧੨	੯੭੭
ਆਸਾ ੫	ਜਨੁ ਨਾਨਕੁ ਹਰਿ ਕੇ:	੭	੩੭੫
ਬਸੰਤ ੯	ਜਨ ਨਾਨਕ ਹਰਿ ਕੀ:	੧੨	੧੧੮੬
ਗਉੜੀਵਾਰ੪	ਜਨੁ ਨਾਨਕੁ ਹਰਿ ਕਾ:	੭	੩੦੮
ਸੋਰ: ਵਾਰ ੪	ਜਨੁ ਨਾਨਕੁ ਹਰਿ ਕਾ:	੮	੬੫੨
ਗਉੜੀ ੪	ਜਨੁ ਨਾਨਕੁ ਹਰਿ ਕਾ:	੫	੧੬੬
ਆਸਾ ੪	ਜਨੁ ਨਾਨਕੁ ਹਰਿ ਕਾ:	੩	੪੫੦
ਵਡ: ਵਾਰ ੪	ਜਨੁ ਨਾਨਕੁ ਹਰਿ ਕਾ:	੧੦	੫੯੨
ਸਲੋ: ੪	ਜਨ ਨਾਨਕੁ ਹਰਿ ਕਾ:	੧੫	੧੪੨੪
ਸੋਰਠ ਵਾਰ੪	ਜਨ ਨਾਨਕੁ ਹਰਿ ਕਾ:	੧੬	੬੪੨
ਕਿਲਾ ੫	ਜਨੁ ਨਾਨਕੁ ਹਰਿ ਕਾ।	੯	੮੦੮
ਗਉੜੀਵਾਰ੪	ਜਨ ਨਾਨਕੁ ਹਰਿਕ:	੭	੩੦੯
ਸਾਰੰਗ ੪	ਜਨ ਨਾਨਕ ਹਰਿ ਕਿ:	੨	੧੨੦੦
ਜੈਤ: ੪	ਜਨ ਨਾਨਕ ਹਰਿ ਕਿ	੧	੬੯੭
ਮਾਰੂ ੪	ਜਨ ਨਾਨਕ ਹਰਿ ਕਿ:	੧੦	੯੯੫
ਵਡ ੪	ਜਨ ਨਾਨਕ ਹਰਿ ਕਿ:	੧੨	੫੭੬
ਆਸਾ ੪	ਜਨ ਨਾਨਕ ਹਰਿ ਕਿ:	੨	੪੪੭
ਗਉੜੀ ੫	ਜਨ ਨਾਨਕ ਹਰਿ ਕੀ:	੧੦	੨੧੨
ਖਿਲਾ: ੫	ਜਨ ਨਾਨਕ ਹਰਿ ਗੁ:	੧੪	੮੦੧
ਬਸੰਤ ੧	ਜਨ ਨਾਨਕ ਹਰਿ ਗੁ:	੧੮	੧੧੬੯
ਭੈਰ: ੪	ਜਨ ਨਾਨਕ ਹਰਿ ਜ:	੧੮	੧੧੩੪
ਮਲਾਰ ੪	ਜਨ ਨਾਨਕ ਹਰਿ ਚੇ:	੧੬	੧੨੬੩
ਕਿਲਾਵਲ ੧	ਜਨ ਨਾਨਕ ਹਰਿ ਨਾ:	੧੨	੭੯੬
ਬਿਲਾ:ਵਾਰ੪	ਜਨ ਨਾਨਕ ਹਰਿ ਨਾ	੮	੮੫੨
ਆਸਾ ੪	ਜਨ ਨਾਨਕ ਹਰਿ ਪੁੰ:	੨	੪੫੧
ਕਿਲਾ: ੪	ਜਨ ਨਾਨਕ ਹਰਿ ਪ੍ਰ:	੪	੮੪੫
ਗਉੜੀ ੪	ਜਨ ਨਾਨਕ ਹਰਿ ਪ੍ਰ:	੧੧	੧੭੦
ਰਾਮ: ਵਾ: ੫	ਜਨ ਨਾਨਕ ਹਰਿ ਪ੍ਰ:	੫	੯੫੭
ਸੂਹੀ ੪	ਜਨ ਨਾਨਕ ਹਰਿ ਪ੍ਰ:	੧੭	੭੭੬
ਗਉੜੀ ੯	ਜਨ ਨਾਨਕ ਹਰਿ ਭ:	੧੪	੨੧੯
ਕਿਹਾ: ੪	ਜਨ ਨਾਨਕ ਹਰਿ ਮੇ:	੧੭	੫੩੮
ਗਉੜੀ ੪	ਜਨ ਨਾਨਕ ਹਰਿ ਰ:	੧੫	੧੭੫
ਗਉੜੀ ੪	ਜਨ ਨਾਨਕ ਹਰਿ ਰ:	੨	੧੬੭
ਵਡ: ੫	ਜਨ ਨਾਨਕ ਹਰਿ ਰੰ:	੧੫	੫੬੪
ਬਸੰਤ ੧	ਜਨ ਨਾਨਕ ਹਰਿ ਵ:	੭	੧੧੭੦
ਵਡ: ੪	ਜਨ ਨਾਨਕ ਹਰਿ ਵੇ:	੧੮	੫੭੫
ਆਸਾ ੫	ਜਨ ਨਾਠਕ ਕਉ ਇ:	੧੬	੪੦੧
ਗਉੜੀਵਾਰ੪	ਜਨ ਨਾਨਕ ਕਉ ਸ:	੧੫	੩੦੮
ਆਸਾ ੪	ਜਨ ਨਾਨਕ ਕਉ ਹਰਿ ਕਿ:	੭	੪੫੧
ਕਲਿ: ੪	ਜਨ ਨਾਨਕ ਕਉ ਹ:	੧	੧੩੨੧
ਪ੍ਰਭਾਤੀ ੪	ਜਨ ਨਾਨਕ ਕਉ ਹ:	੬	੧੩੩੬
ਗਉੜੀ ੪	ਜਨ ਨਾਨਕ ਕਉ ਹ:	੧੭	੧੭੨
ਕੇਦਾਰਾ ੪	ਜਨ ਨਾਨਕ ਕਉ ਹਰਿ ਦ:	੩	੧੧੧੯
ਗੋਂਡ ੪	ਜਨ ਨਾਨਕ ਕਉ ਹ:	੩	੮੬੧
ਆਸਾ ੫	ਜਨ ਨਾਨਕ ਕਉ ਹਰਿ ਦਰ:	੩	੩੭੫
ਵਡ: ਵਾਰ ੪	ਜਨ ਨਾਨਕ ਕੰਤੁ ਹਰਿ ਨਾ:	੭	੫੯੨
ਆਸਾ ੪	ਜਨ ਨਾਨਕ ਕਉ ਹਰਿ ਬ:	੧	੪੫੦
ਕਾਨ:ਵਾਰ ੪	ਜਨ ਨਾਨਕ ਕਉ ਹਰਿ ਬ:	੧੭	੧੩੧੪
ਸੂਹੀ ੪	ਜਨ ਨਾਨਕ ਕਉ ਹਰਿ ਬ:	੬	੭੩੬
ਬੈਰਾੜੀ ੪	ਜਨ ਨਾਨਕ ਕਉ ਹਰਿ ਭੇ:	੧੦	੭੧੯
ਗਉੜੀਵਾਰ੪	ਜਨ ਨਾਨਕ ਕਉ ਹਰਿ ਮੇ:	੫	੩੧੦
ਸਾਰੰਗ ੪	ਜਨ ਨਾਨਕ ਕਉ ਕਿ:	੧੩	੧੨੦੧
ਧਨਾ: ੪	ਜਨ ਨਾਨਕ ਕਉ ਗੁਰ ਇ:	੩	੬੭੦
ਸੂਹੀ ੫	ਜਨ ਨਾਨਕ ਕਉ ਗੁਰਿ ਕਿ	੭	੭੩੮
ਪ੍ਰਭਾਤੀ ੪	ਜਨ ਨਾਨਕ ਕਉ ਗੁਰਿ ਹਾ:	੧੨	੧੩੩੬
ਪ੍ਰਭਾ: ੪	ਜਨ ਨਾਨਕ ਕਉ ਗੁਰਿ ਕਿ:	੧੧	੧੩੩੫
ਸਾਰੰ: ੫	ਜਨ ਨਾਨਕ ਕਉ ਗੁਰ ਪੂ:	੬	੧੨੧੨
ਸੋਰਠ ੫	ਜਨ ਨਾਨਕ ਕਉ ਗ:	੫	੬੧੨
ਕਾਨ: ੪	ਜਨ ਨਾਨਕ ਕਉ ਦ:	੩	੧੨੯੫
ਨਟ ੪	ਜਨ ਨਾਨਕ ਕਉ ਦ:	੧੨	੯੭੬

ਜੈਤ: ੫	ਜਨ ਨਾਨਕ ਧੰਨਿ ਸੁ ਹਾ:	੨	੭੦੪
ਗਉੜੀਵਾਰ੪	ਜਨੁ ਨਾਨਕੁ ਧੂੜਿ ਮੰ:	੨	੩੦੬
ਸਲੋਂ: ੪	ਜਨ ਨਾਨਕੁ ਨਾਉ ਲ:	੧੧	੧੪੨੪
ਬਿਲਾ: ੪	ਜਨ ਨਾਨਕ ਨਾਮੁ ਅ:	੬	੮੪੫
ਗਉੜੀ ੪	ਜਨ ਨਾਨਕ ਨਾਮੁ ਆ:	੧੩	੧੩
ਗਉੜੀ ੪	ਜਨੁ ਨਾਨਕ ਨਾਮੁ ਅ:	੧੧	੧੭੧
ਆਸਾ ੪	ਜਨ ਨਾਨਕ ਨਾਮੁ ਅਧਾਰੁ:	੧੮	੪੪੭
ਗਉੜੀਵਾਰ੪	ਜਨ ਨਾਨਕ ਨਾਮੁ ਅਰ:	੧੦	੩੦੪
ਆਸਾ ੪	ਜਨ ਨਾਨਕ ਨਾਮੁ ਅ:	੮	੪੫੦
ਸਲੋਕ ੩	ਜਨ ਨਾਨਕ ਨਾਮੁ ਅ:	੧੧	੧੪੧੭
ਗਉ:ਵਾਰ ੪	ਜਨ ਨਾਨਕ ਨਾਮੁ ਅ:	੩	੩੦੯
ਬਿਲਾ:ਵਾਰ੩	ਜਨ ਨਾਨਕ ਨਾਮੁ ਸ:	੧੭	੮੫੪
ਸਲੋਕ ੪	ਜਨ ਨਾਨਕੁ ਨਾਮੁ ਸਲਾ:	੧੩	੧੪੨੧
ਗਉੜੀਵਾ:੪	ਜਨ ਨਾਨਕ ਨਾਮੁ ਸ:	੫	੩੧੦
ਗਉੜੀਵਾ:੪	ਜਨ ਨਾਨਕ ਨਾਮੁ ਸ:	੧੦	੩੧੩
ਬਿਲਾ: ੫	ਜਨ ਨਾਨਕ ਨਾਮੁ ਸ:	੧੦	੮੪੫
ਸੂਹੀ ੪	ਜਨ ਨਾਨਕ ਨਾਮੁ ਸ:	੮	੭੭੬
ਕਾਨੜ:ਵਾਰ੪	ਜਨ ਨਾਨਕ ਨਾਮੁ ਸ:	੫	੧੩੧੮
ਟੋਡੀ ੪	ਜਨ ਨਾਨਕ ਨਾਮੁ ਗੁ:	੯	੭੧੧
ਮਾਰੂ ੪	ਜਨ ਨਾਨਕ ਨਾਮੁ ਜ:	੧੪	੧੦੭੦
ਆਸਾ ੪	ਜਨ ਨਾਨਕ ਨਾਮੁ ਦੀ:	੧੬	੪੫੦
ਬਿਹਾ: ੪	ਜਨ ਨਾਨਕ ਨਾਮੁ ਧਿਆ:	੪	੫੪੧
ਸੋਰਠ ੫	ਜਨ ਨਾਨਕ ਨਾਮੁ ਧਿ:	੧੩	੬੨੬
ਸੋਰਠ ੫	ਜਨ ਨਾਨਕ ਨਾਮੁ ਧਿ:	੧	੬੨੮
ਸੋਰਠ ੫	ਜਨ ਨਾਨਕ ਨਾਮੁ ਧਿ:	੭	੬੨੪
ਆਸਾ ੪	ਜਨ ਨਾਨਕ ਨਾਮੁ ਧਿ:	੧੧	੪੫੧
ਸਿਰੀ: ੪	ਜਨ ਨਾਨਕ ਨਾਮੁ ਧਿ:	੧੭	੮੧
ਸੋਰ:ਵਾਰ੪	ਨਜ ਨਾਨਕ ਨਾਮੁ ਧਿ:	੧੩	੬੪੪
ਗਉੜੀ ੪	ਜਨੁ ਨਾਨਕ ਨਾਮੁ ਧਿ:	੧੨	੧੬੬
ਸੋਰਠਵਾਰ ੪	ਜਨ ਨਾਨਕ ਨਾਮੁ ਧਿ:	੧੦	੬੫੦
ਕਾਨ:ਵਾਰ ੪	ਜਨ ਨਾਨਕ ਨਾਮੁ ਧਿ:	੧	੧੩੧੭
ਬਿਹਾ: ੪	ਜਨ ਨਾਨਕ ਨਾਮੁ ਧਿ:	੧੬	੫੪੦
ਸੋਰਠ ਵਾਰ੪	ਜਨ ਨਾਨਕ ਨਾਮੁ ਧਿ:	੧੦	੬੪੮
ਸਿਰੀ: ੪	ਜਨ ਨਾਨਕ ਨਾਮੁ ਧਿ:	੧੩	੮੨
ਗਉ:ਵਾਰ ੪	ਜਨ ਨਾਨਕ ਨਾਮੁ ਧਿ:	੧੩	੩੧੦
ਗਉ:ਵਾਰ ੪	ਜਨ ਨਾਨਕ ਨਾਮੁ ਧਿ:	੧੨	੩੯੦
ਗੂਜਰੀ ਵਾਰ	ਜਨ ਨਾਨਕ ਨਾਮੁ ਧਿ:	੧੧	੫੧੭
ਗਉ:ਵਾਰ ੪	ਜਨ ਨਾਨਕ ਨਾਮੁ ਧਿ:	੧੫	੩੦੯
ਗਉ:ਵਾਰ ੪	ਜਨ ਨਾਨਕ ਨਾਮੁ ਧਿ:	੧੩	੩੦੨
ਸੋਰਠ ੫	ਜਨ ਨਾਨਕ ਨਾਮੁ ਧਿ:	੮	੬੨੯
ਸੂਹੀ ੩	ਜਨ ਨਾਨਕ ਨਾਮੁ ਪਰਿਓ:	੧੦	੭੩੧
ਸੂਹੀ ੪	ਜਨ ਨਾਨਕ ਨਾਮੁ ਮਿ:	੧੭	੭੩੧
ਸਾਰੰਗ ੪	ਜਨ ਨਾਨਕ ਨਾਮੁ ਲ:	੫	੧੨੦੨
ਸਿਰੀਵਾਰ੩	ਜਨੁ ਨਾਨਕ ਨਾਮੁ ਲ:	੨	੮੭
ਗਉੜੀ ੪	ਜਨ ਨਾਨਕ ਨਾਮੁ ਲ:	੯	੧੬੯

ਬਿਲਾ: ੪	ਜਨ ਨਾਨਕ ਨਾਮਿ ਵਿ:	੮	੮੪੫
ਵਡ: ੪	ਜਨ ਨਾਨਕ ਨਿਰਬਾ:	੧੧	੫੭੫
ਬਸੰਤ ੪	ਜਨ ਨਾਨਕ ਨਿਰਬਾਣ:	੧੧	੧੧੭੯
ਬਿਲਾ: ੫	ਜਨ ਨਾਨਕ ਪਿਆਸ:	੪	੮੨੯
ਰਾਮ: ਵਾ:੫	ਜਨ ਨਾਨਕ ਪਾਇਆ:	੮	੯੫੮
ਸਾਰੰਗ ੫	ਜਨ ਨਾਨਕ ਪਾਇਆ:	੧੬	੧੨੦੨
ਮਲਾ: ੫	ਜਨ ਨਾਨਕ ਪਿਉ ਪ੍ਰੀਤਮੁ:	੪	੧੨੭੨
ਗਉੜੀ ੪	ਜਨ ਨਾਨਕ ਪੂਰਿ ਅੜੀ	੮	੧੭੫
ਗਉੜੀ ੪	ਜਨ ਨਾਨਕ ਪ੍ਰੀਤਿ ਸਾ:	੧੩	੧੬੪
ਜੈਤ: ੪	ਜਨ ਨਾਨਕ ਪ੍ਰੀਤਿ ਲ:	੮	੬੯੮
ਗਉੜੀ ੪	ਜਨ ਨਾਨਕ ਪ੍ਰੀਤਿ ਤ੍ਰਿ:	੧੮	੧੬੪
ਸੂਹੀ ੫	ਜਨ ਨਾਨਕ ਪਿਰ ਧ:	੧੨	੭੩੭
ਸੂਹੀ ੫	ਜਨ ਨਾਨਕ ਪ੍ਰਭੁ ਸ::	੧	੭੩੭
ਪ੍ਰਭਾ: ੫	ਜਨ ਨਾਨਕ ਪ੍ਰਭ ਕੀ:	੭	੧੩੩੯
ਸੂਹੀ ੫	ਜਨ ਨਾਨਕ ਪ੍ਰਭ ਕੀ:	੧	੭੮੨
ਸਾਰੰਗ ੫	ਜਨ ਨਾਨਕ ਪ੍ਰਭ ਕਿ:	੧੭	੧੨੧੦
ਸੋਰ: ੫	ਜਨ ਨਾਨਕ ਪ੍ਰਭ ਕਿ:	੧੪	੬੦੯
ਸੂਹੀ ੪	ਜਨ ਨਾਨਕ ਪ੍ਰਭ ਤੇਹੁ:	੧੫	੭੭੬
ਸੂਹੀ ੫	ਜਨ ਨਾਨਕ ਪ੍ਰਭ ਭ:	੧੩	੭੮੧
ਗਉੜੀ ੪	ਜਨ ਨਾਨਕ ਪ੍ਰੇਮਿ ਰ:	੫	੧੭੩
ਧਨਾ: ੯	ਜਨ ਨਾਨਕ ਬਿਨੁ ਆ:	੧੭	੬੮੪
ਸਿਰੀ ੪	ਜਨ ਨਾਨਕ ਬ੍ਰਹਮੁ:	੨	੮੨
ਮਾਝ ੪	ਜਨ ਨਾਨਕ ਬੋਲੈ ਅੰ:	੧੦	੯੬
ਗਉ: ਵਾਰ ੪	ਜਨੁ ਨਾਨਕ ਬੋਲੈ ਸ:	੧੮	੩੧੨
ਗੂਜ: ਵਾਰ ੩	ਜਨ ਨਾਨਕ ਬਲਿਹਾ:	੭	੫੧੩
ਗੂਜਰੀ ੪	ਜਨ ਨਾਨਕ ਬੋਲੇ ਗੁ:	੫	੪੯੪
ਸੂਹੀ: ੪	ਜਨੁ ਨਾਨਕੁ ਬੋਲੇ ਚ:	੯	੭੭੪
ਸੂਹੀ ੪	ਜਨੁ ਨਾਨਕੁ ਬੋਲੈ ਤੀਜੀ:	੬	੭੭੪
ਆਸਾ ੫	ਜਨ ਨਾਨਕ ਬੋਲੈ ਬ੍ਰ:	੧੬	੩੭੦
ਗੂਜਰੀ ੫	ਜਨ ਨਾਨਕ ਬਲਿ ਬ:	੭	੪੯੫
ਗੂਜਰੀ ੫	ਜਨ ਨਾਨਕ ਬਲਿ ਬ:	੧੪	੧੦
ਵਡ:ਵਾਰ ੪	ਜਨ ਨਾਨਕ ਭਏ ਨਿ:	੯	੫੯੪
ਸਵਯੇ ੫	ਜਨ ਨਾਨਕ ਭਗਤੁ:	੧੧	੧੩੮੫
ਜਵਯੇ ੫	ਜਨ ਨਾਨਕੁ ਭਗਤੁ:	੭	੧੩੮੫
ਸਵਯੇ ੫	ਜਨ ਨਾਨਕੁ ਭਗਤੁ:	੬	੧੩੮੬
ਸਵਯੇ ੫	ਜਨ ਨਾਨਕੁ ਭਗਤੁ:	੩	੧੩੮੬
ਜੈਤ: ੯	ਜਨ ਨਾਨਕ ਭਗਵੰ:	੧੮	੭੦੨
ਸਾਰੰਗ ੯	ਜਨ ਨਾਨਕ ਭਗਵੰ:	੧੪	੧੩੧
ਆਸਾ ੪	ਜਨ ਨਾਨਕ ਮੁਸਕ:	੧੮	੪੪੯
ਰਾਮ:ਵਾਰ ੫	ਜਨ ਨਾਨਕ ਮੰਗੈ ਦਾ:	੧੯	੯੫੯
ਕਾਨ:ਵਾਰ ੪	ਜਨੁ ਨਾਨਕ ਮੰਗੈ ਦਾ:	੭	੧੩੧੮
ਸਲੋਕ ੩	ਜਨ ਨਾਨਕ ਮੰਗੈ ਧੂ:	੨	੧੪੧੬
ਗਉ:ਵਾਰ ੪	ਜਨ ਨਾਨਕ ਮੰਗੈ ਧੂ:	੧੮	੩੦੬
ਗਉ:ਵਾਰ ੪	ਜਨ ਨਾਨਕੁ ਮੰਗੈ ਧੂ:	੧੮	੩੦੭
ਗਉ:ਵਾਰ ੪	ਜਨ ਨਾਨਕ ਮੰਗੈ ਧੂ:	੧੭	੩੧੦

ਗਉ: ੩	ਜਨ ਨਾਨਕ ਮੰਗੈ ਧੂ:	੧੫	੧੬੩
ਬਿਹਾ: ੪	ਜਨ ਨਾਨਕ ਮਨਿ ਅ:	੫	੫੩੮
ਸੋਰ: ੯	ਜਨ ਨਾਨਕ ਮੈ ਨਾਹਿ:	੧੭	੬੩੨
ਬਸੰਤ ੪	ਜਨ ਨਾਨਕ ਮਨਿ ਤ:	੧੭	੧੧੭੯
ਭੈਰ: ੪	ਜਨੁ ਨਾਨਕੁ ਮੇਲਿ ਤੇ:	੬	੧੧੩੪
ਮਾਲੀ ੪	ਜਨ ਨਾਨਕ ਰਸੁ ਅੰ:	੬	੯੮੬
ਜੈਤ: ੪	ਜਨ ਨਾਨਕੁ ਰੇਣ ਸਾ:	੧੨	੬੯੭
ਆਸਾ ੪	ਜਨੁ ਨਾਨਕੁ ਰੇਣੁ ਮੰ:	੬	੪੪੫
ਰਾਮ:ਵਾਰ ੫	ਜਨੁ ਨਾਨਕੁ ਲਗਾ ਸੇ:	੧੧	੯੫੮
ਗਉੜੀ ੫	ਜਨ ਨਾਨਕ ਲਧਾ ਰ:	੫	੨੪੧
ਬਿਹਾ: ਵਾਰ੩	ਜਨੁ ਨਾਨਕ ਵਡਿਆ:	੧੧	੫੫੪
ਸਾਰੰ:ਵਾਰ ੪	ਜਨ ਨਾਨਕ ਤ੍ਰਿਪਤੈ:	੧੫	੧੨੫੦
ਗੂਜ: ੫	ਜਨਨਿ ਪਿਤਾ ਲੋ:	੪	੪੯੫
ਗੂਜ: ੫	ਜਨਨਿ ਪਿਤਾ ਲੋਕ ਸੁ:	੧੧	੧੦
ਸੋਰਠ ਨਾਮ:	ਜਨੁ ਨਾਮ ਸਹਜ ਸ:	੪	੬੫੭
ਸੋਰਠ ਨਾਮ:	ਜਨ ਨਾਮੇ ਤਤੁ ਪਛਾ:	੧੩	੬੫੭
ਗੋਂਡ ੫	ਜਨ ਨਿਰਵੈਰ ਨਿੰਦ:	੧੭	੮੬੯
ਤਿਲੰ: ੫	ਜਨ ਪਿਸਰ ਪਦਰ:	੬	੭੨੧
ਗਉੜੀ ੪	ਜਨ ਪਗ ਰੇਣੁ ਵਡ:	੭	੧੬੪
ਬਿਲਾ: ੫	ਜਨ ਪਾਰ ਬ੍ਰਹਮ ਜਾ:	੧੦	੮੨੮
ਸੋਰਠ ੫	ਜਨ ਬੋਲਹਿ ਅੰਮ੍ਰਤ:	੩	੬੨੬
ਗੂਜਰੀਕਬੀਰ	ਜਨ ਭਗਤਨ ਕੋ ਕ:	੧੨	੫੨੪
ਗੋਂਡ ੫	ਜਨ ਭਲ ਮਾਨਹਿ:	੧੭	੮੬੯
ਗਉੜੀਕਬੀਰ	ਜਨਮੇ ਸੂਤਕੁ ਮੂਏ:	੧੦	੩੩੧
ਮਾਰੂ ੩	ਜਨਮ ਸਫਲੁ ਹਰਿ	੪	੧੦੬੭
ਸੂਹੀ ਰਵਿ:	ਜਨਮੁ ਸਿਰਾਨੋ ਪੰਥ:	੩	੭੯੪
ਸੋਰਠ ੩	ਜਨਮੁ ਸਵਾਰੀ ਆਪ:	੧੭	੬੩੮
ਆਸਾ ੫	ਜਨੁਮਹਿ ਮਰਿ ਭਗੇ:	੨	੪੧੧
ਮਾਰੂ ੧	ਜਨਮੇ ਕਉ ਵਾਜਹਿ:	੧੪	੧੦੩੨
ਸਲੋਕ ੧	ਜਨਮੇ ਕਾ ਫਲੁ ਕਿਆ:	੭	੧੪੧੧
ਮਾਝ ੫	ਜਨਮੈ ਕਾ ਫਲ ਪਾਇਆ:	੧੩	੧੩੨
ਮਾਝ ੫	ਜਨਮ ਕਰਮ ਮਲੁ:	੧੮	੧੩੫
ਸਵਯੇ ੪	ਜਨਮੁ ਕਾਲੁ ਕਰ ਜੋ:	੧੦	੧੪੦੬
ਗਉੜੀ ੧	ਜਨਮੇ ਜੈ ਗੁਰ ਸ:	੨	੨੨੫
ਬਸੰਤ ੧	ਜਨਮੁ ਜੀਤਿ ਗੁਰ ਮ:	੧੦	੧੧੮੯
ਗਉ: ੧	ਜਨਮੁ ਜੀਤਿ ਮਰਣਿ:	੧੦	੧੫੩
ਗਉ: ੩	ਜਨਮੁ ਜੀਤਿ ਲਾਹਾ ਨਾ:	੩	੧੬੨
ਰਾਮ: ੫	ਜਨਮ ਜਨਮ ਕਾ ਉ:	੧੮	੮੯੫
ਸੋਰ: ਵਾਰ ੩	ਜਨਮ ਜਨਮ ਕੀ ਬਿ:	੧	੬੫੧
ਭੈਰ: ੫	ਜਨਮ ਜਨਮ ਕਾ ਸੋ:	੧	੧੧੪੪
ਗੋਂਡ: ੫	ਜਨਮ ਜਨਮ ਕਾ ਸੋ:	੬	੮੬੯
ਗਉੜੀ ੫	ਜਨਮ ਜਨਮ ਕਾ ਸੋ:	੧੫	੧੮੪
ਰਾਮ: ੫	ਜਨਮ ਜਨਮ ਕਾ ਸੋ:	੫	੮੯੧
ਮਾਰੂ ੫	ਜਨਮ ਜਨਮ ਕਾ ਸੋ:	੯	੧੦੮੦
ਰਾਮ: ੫	ਜਨਮ ਜਨਮ ਕਾ ਸੋ:	੧੨	੮੯੨
ਭੈਰਉ ੫	ਜਨਮ ਜਨਮ ਕਾ ਸੋ:	੨	੧੧੪੮
ਬਸੰਤ ੯	ਜਨਮ ਜਨਮ ਕਾ ਸੰ:	੧੫	੧੧੮੬
ਬਸੰ: ੪	ਜਨਮ ਜਨਮ ਕੀ ਹ:	੩	੧੧੭੯
ਗਉ: ੫	ਜਨਮ ਜਨਮ ਕੀ ਹਉ:	੧੭	੨੩੯
ਕਾਨੜਾ ੪	ਜਨਮ ਜਨਮ ਕੀ ਹ:	੪	੧੩੦੯
ਆਸਾ ਰਵਿ:	ਜਨਮ ਜਨਮ ਕੇ ਕਾ:	੩	੪੮੭
ਕਾਨ: ੫	ਜਨਮ ਜਨਮ ਕੇ ਕਿ:	੧੪	੧੩੦੦
ਗਉੜੀ ੫	ਜਨਮ ਜਨਮ ਕੇ ਕਿ:	੧੧	੨੦੨
ਗੋਂਡ ੫	ਜਨਮ ਜਨਮ ਕੇ ਕਿ:	੬	੮੬੫
ਗਉੜੀ ੫	ਜਨਮ ਜਨਮ ਕੇ ਕਿ:	੬	੧੭੮
ਮਾਝ ੫	ਜਨਮ ਜਨਮ ਕੇ ਕਿ:	੧੫	੧੦੪
ਜੈਤ: ੪	ਜਨਮ ਜਨਮ ਕੇ ਕਿ:	੩	੬੯੬
ਗਉੜੀ ੫	ਜਨਮ ਜਨਮ ਕੇ ਕਿ:	੧	੨੮੯
ਗਉੜੀ ੫	ਜਨਮ ਜਨਮ ਕੇ ਕਿ:	੩	੧੯੭
ਸਾਰੰ: ੫	ਜਨਮ ਜਨਮ ਕੇ ਕਿ:	੨	੧੨੦੮
ਸੋਰਠ ੩	ਜਨਮ ਜਨਮ ਕੇ ਕਿ:	੧	੬੦੨
ਸਾਰੰ ੩	ਜਨਮ ਜਨਮ ਕੇ ਕਿ:	੧	੧੨੩੪
ਗਉ: ੫	ਜਨਮ ਜਨਮ ਕੇ ਕਿ:	੧੫	੨੦੨
ਸੂਹੀ ੫	ਜਨਮ ਜਨਮ ਕੇ ਕਿ:	੫	੭੮੦
ਭੈਰ: ੫	ਜਨਮ ਜਨਮ ਕੇ ਕਿ:	੧੬	੧੧੪੩
ਆਸਾ ੫	ਜਨਮ ਜਨਮ ਕੇ ਕਿ:	੩	੪੦੬
ਗਉ: ੫	ਜਨਮ ਜਨਮ ਕੇ ਕਿ,	੧੧	੧੯੭
ਸੂਹੀ ੫	ਜਨਮ ਜਨਮ ਕੇ ਕਿ:	੧੭	੭੪੧
ਆਸਾ ੪	ਜਨਮ ਜਨਮ ਕੇ ਕਿ:	੨	੪੪੫
ਭੈਰ: ੩	ਜਨਮ ਜਨਮ ਕੇ ਕਿ:	੮	੧੧੫੫
ਧਨਾ: ੫	ਜਨਮ ਜਨਮ ਕੇ ਕਿ:	੫	੬੭੩
ਦੇਵ: ੫	ਜਨਮ ਜਨਮ ਕੇ ਕਿ:	੧੫	੫੩੧
ਬਸੰਤ ੪	ਜਨਮ ਜਨਮ ਕੇ ਕਿ:	੧੨	੧੧੩੮
ਸੂਹੀ ੫	ਜਨਮ ਜਨਮ ਕੇ ਕਿ:	੯	੭੪੨
ਆਸਾ ੧	ਜਨਮਿ ਜਨਮਿ ਕਿਛ:	੮	੩੫੧
ਸੂਹੀ ੫	ਜਨਮ ਜਨਮ ਕੇ ਟੂ:	੭	੭੪੪
ਮਾਰੂ ੫	ਜਨਮ ਜਨਮ ਕੇ ਟੂ:	੧੪	੧੦੮੬
ਗਉੜੀ ੫	ਜਨਮ ਜਨਮ ਕੇ ਟੂ:	੩	੧੯੧
ਪ੍ਰਭਾਤੀ ੫	ਜਨਮ ਜਨਮ ਕਾ ਟੂ:	੧੭	੧੩੪੮
ਸੂਹੀ ੫	ਜਨਮ ਜਨਮ ਕਾ ਟੂ:	੧੨	੭੪੧
ਗਉੜੀ ੫	ਜਨਮ ਜਨਮ ਕਾ ਟੂ:	੨	੨੯੦
ਆਸਾ ੩	ਜਨਮ ਜਨਮ ਕੇ ਤੇਰੇ:	੧੬	੪੪੦
ਭੈਰ: ੫	ਜਨਮ ਜਨਮ ਕੇ ਦੂ:	੧੦	੧੧੩੭
ਸੋਰਠ ੫	੧ਨਮ ਜਨਮ ਕੇ ਦੂ:	੨	੬੧੮
ਰਾਮ: ੫	ਜਨਮ ਜਨਮ ਕੀ ਦ:	੧੩	੮੯੭
ਗੋਂਡ ੫	ਜਨਮ ਜਨਮ ਕੇ ਪਾ:	੧੬	੮੬੫
ਗਉੜੀ ੧	ਜਨਮ ਜਨਮ ਕੇ ਪਾ:	੪	੧੫੬
ਰਾਮ: ੯	ਜਨਮ ਜਨਨ ਕੇ ਪਾ:	੧	੯੦੨
ਸਾਰੰਗ ੫	ਜਨਮ ਜਨਮ ਕੇ ਬਿ:	੪	੧੨੧੭
ਗਉ: ੫	ਜਨਮ ਜਨਮ ਕੇ ਬਿ:	੧੩	੧੯੧

ਗਉੜੀ ੫	ਜਪਿ ਹਰਿ ਚਰਣ ਮਿ:	੧੮	੧੯੫
ਸਵਯੇ ੧	ਜਪੁ ਕਲੁ ਸੁਜਸੁ ਨਾ:	੧੫	੧੩੫੦
ਸੂਹੀ ੫	ਜਪਿ ਗੋਬਿੰਦ ਸੰਗੀ ਸ:	੫	੭੬੦
ਰਾਮ: ੧	ਜਪਿ ਗੋਬਿੰਦੁ ਗੋਪਾਲ:	੧੮	੮੮੫
ਰਾਮ: ੫	ਜਪਿ ਗੋਬਿੰਦ ਪੜਦੇ:	੧੭	੮੯੭
ਗਉੜੀ ੪	ਜਪਿ ਗੁਰਮੁਖਿ ਨਾਮੁ:	੪	੧੭੫
ਗੂਜ: ੪	ਜਪਿ ਗੋਵਿੰਦੁ ਗੋਵਿੰਦੁ:	੧੬	੪੯੨
ਮਾਰੂ ੫	ਜਪਿ ਗੋਵਿੰਦ ਭਰਮੁ:	੧੪	੧੦੦੪
ਗਉੜੀ ੫	ਜਪਿ ਜਿਹਵਾ ਹਰਿ ਏ:	੭	੨੪੧
ਜੈਤ: ੪	ਜਪਿ ਜਗਦੀਸੁ ਜਪ:	੭	੬੯੯
ਬਿਲਾ: ੪	ਜਪਿ ਜਗੰਨਾਥ ਜਗ:	੧	੮੩੪
ਗਉੜੀ ੫	ਜਪਿ ਜਨ ਸਦਾ ਸਦਾ:	੧੧	੨੮੩
ਰਾਮ: ੧	ਜਪੁ ਜਾਪਉ ਗੁਰਮੁ:	੫	੯੦੬
ਭੈਰ: ੫	ਜਪਿ ਜਪਿ ਅਨੰਦ ਕ:	੬	੧੧੪੭
ਗੋਂਡ ੫	ਜਪਿ ਜਪਿ ਅੰਮ੍ਰਿਤ ਨਾ:	੧੫	੮੬੫
ਆਸਾ ੫	ਜਪਿ ਜਪਿ ਹੋਏ ਸਗ:	੭	੩੭੯
ਆਸਾ ੫	ਜਪਿ ਜਪਿ ਹਰਿਕਾ ਨਾ:	੬	੩੯੮
ਧਨਾ: ੫	ਜਪਿ ਜਪਿ ਕਰਹਿ ਅ:	੧੮	੬੭੭
ਗਉ: ੫	ਜਪਿ ਜਪਿ ਜੀਵਾ ਸਤਿ:	੧੬	੧੯੩
ਆਸਾ ੫	ਜਪਿ ਜਪਿ ਜੀਵਾ ਸਾਰੰਗ:	੧੭	੩੯੩
ਗਉ: ਵਾਰ੫	ਜਪਿ ਜਪਿ ਜੀਵਹਿ ਸੰ:	੧੩	੩੨੨
ਮਲਾਰ ੫	ਜਪਿ ਜਪਿ ਜੀਵਹਿ ਤੇ:	੧੮	੧੨੭੦
ਭੈਰ: ੫	ਜਪਿ ਜਪਿ ਜੀਵਹਿ ਭ:	੧੦	੧੧੫੨
ਰਾਮ: ੫	ਜਪਿ ਜਪਿ ਜੀਵਾ ਤੇਰਾ ਨਾ:	੧੨	੮੯੩
ਗਉੜੀ ੫	ਜਪਿ ਜਪਿ ਜੀਵੈ ਨਾਨ:	੧੦	੨੮੪
ਆਸਾ ੫	ਜਪਿ ਜਪਿ ਜੀਵਾ ਨਾਮ:	੪	੩੯੯
ਸੋਰ: ੫	ਜਪਿ ਜਪਿ ਜੀਵੈ ਪਰ:	੭	੬੨੪
ਗਉੜੀ ੫	ਜਪਿ ਜਪਿ ਜੀਵੇ ਪਰ:	੧੭	੧੯੪
ਗਉੜੀ ੫	ਜਪਿ ਜਪਿ ਜੀਵੇ ਪਰ:	੧੪	੧੯੪
ਗੂਜ: ਵਾਰ ੫	ਜਪਿ ਜਪਿ ਤੁਧੁ ਨਿਰੰ:	੫	੫੨੩
ਆਸਾ ੪	ਜਪਿ ਜਪਿ ਨਾਮੁ ਗੁਰ:	੧੧	੩੬੭
ਬਿਲਾਵਲ ੫	ਜਪਿ ਜਪਿ ਨਾਮੁ ਗੋਬਿੰ:	੧੭	੮੧੫
ਬਿਲਾ ੫	ਜਪਿ ਜਪਿ ਨਾਮੁ ਤੁਮਾ:	੧੫	੮੨੯
ਦੇਵ: ੫	ਜਪਿ ਜਪਿ ਨਾਮੁ ਜੀਵਾ:	੧੭	੫੩੧
ਰਾਮ: ੫	ਜਪਿ ਜਪਿ ਨਾਮੁ ਪੂਜੈ:	੩	੮੯੯
ਆਸਾ ੫	ਜਪਿ ਜਪਿ ਨਾਮੁ ਮਨਿ:	੨	੩੬੭
ਸੋਰ: ੫	ਜਪਿ ਜੀਵਹਿ ਸੇਵ:	੧੨	੬੨੩
ਪ੍ਰਭਾ: ੫	ਜਪਿ ਜੀਵੈ ਨਾਨਕ ਗੁ:	੪	੧੩੪੯
ਬਸੰਤ ੫	ਜਪਿ ਜੀਵੈ ਨਾਨਕੁ ਤੇ:	੪	੧੧੮੩
ਬਸੰਤ ੫	ਜਪਿ ਜੀਵੈ ਨਾਨਕੁ ਗਾ:	੧੭	੧੧੮੩
ਵਡ: ੫	ਜਪਿ ਜੀਵਾ ਪ੍ਰਭ ਚਰ:	੧	੫੬੩
ਆਸਾ ੫	ਜਪਤ ਜਪਤ ਭਏ:	੪	੩੮੮
ਮਾਰੂ ੩	ਜਪਿ ਤਪਿ ਸਚੁ ਸਚਾ:	੫	੧੦੬੧
ਮਾਰੂ ੫	ਜਪ ਤਪ ਸੰਜਮ ਇ:	੮	੧੦੦੫
ਰਾਮ: ੫	ਜਪ ਤਪ ਸੰਜਮ ਸੁ:	੧੮	੯੧੫

ਸਿਰੀ: ੧	ਜਪ ਤਪ ਸੰਜਮ ਸਾ:	੧੨	੫੬
ਸੋਰ: ਵਾਰ ੩	ਜਪੁ ਤਪੁ ਸੰਜਮੁ ਸ:	੧੮	੬੪੮
ਸੋਰਠ ੩	ਜਪ ਤਪੁ ਸੰਜਮੁ ਸ:	੧੬	੬੦੨
ਪ੍ਰਭਾਤੀ ੧	ਜਪੁ ਤਪੁ ਸੰਜਮੁ ਹ:	੩	੧੩੪੩
ਸਿਰੀ: ੧	ਜਪੁ ਤਪੁ ਸੰਜਮੁ ਹੋ:	੧੬	੨੩
ਕਾਨੜਾ ੫	ਜਪ ਤਾਪਿ ਸੰਜੁਮ ਹ:	੧੨	੧੩੧੨
ਮਾਰੂ ੩	ਜਪੁ ਤਪੁ ਸੰਜਮੁ ਹੋ:	੭	੧੦੬੦
ਚਉਬੋਲ ੫	ਜਪ ਤਪ ਸੰਜਮ ਹ:	੩	੧੩੬੪
ਸਲੋਕ ੧	ਜਪੁ ਤਪੁ ਸੰਜਮ ਕ:	੧੫	੧੪੧੧
ਆਸਾ ੫	ਜਪ ਤਾਪ ਸੰਜਮ ਕਿ:	੧੪	੪੫੫
ਸਾਰੰਗ ੫	ਜਪ ਤਪ ਸੰਜਮ ਕ:	੧੭	੧੨੨੨
ਗਉ: ੫	ਜਪ ਤਪ ਸੰਜਮ ਕ:	੪	੨੧੬
ਗੂਜਰੀ ੫	ਜਪ ਤਪ ਸੰਜਮ ਕ:	੧੨	੪੯੮
ਰਾਮ: ੧	ਜਪ ਤਪ ਸੰਜਮ ਕ:	੫	੮੭੮
ਆਸਾ ੫	ਜਪੁ ਤਪੁ ਸੰਜਮੁ ਕ:	੨	੩੮੮
ਸੋਰਠ ੫	ਜਪ ਤਪ ਸੰਜਮ ਗਿ:	੯	੬੧੫
ਰਾਮ: ਕਬੀ:	ਜਪ ਤਪ ਸੰਜਮੁ ਗੁ:	੧੫	੯੭੦
ਸਿਰੀ: ਬੇਣੀ	ਜਪੁ ਤਪੁ ਸੰਜਮ ਛੋ:	੭	੯੩
ਬਿਲਾਵਲ ੫	ਜਪ ਤਪ ਸੰਜਮ ਤੁ:	੧੩	੮੧੫
ਸੂਹੀ ੫	ਜਪ ਤਪ ਸੰਜਮ ਦੇ:	੬	੭੩੯
ਰਾਮ: ਵਾਰ੫	ਜਪੁ ਤਪੁ ਸਜਮੁ ਦ:	੩	੯੬੬
ਆਸਾ ੫	ਜਪੁ ਤਪੁ ਸੰਜਮੁ ਧ:	੩	੩੭੮
ਆਸਾ ੫	ਜਪੁ ਤਪੁ ਸੰਜਮੁ ਧ:	੮	੧੨
ਮਾਰੂ ੧	ਜਪ ਤਪ ਸੰਜਮ ਨਾ:	੧੫	੧੦੩੫
ਪ੍ਰਭਾਤੀ ੫	ਜਪੁ ਤਪੁ ਸੰਜਮੁ ਨਾ:	੧੭	੧੩੪੮
ਮਾਰੂ ੩	ਜਪੁ ਤਪੁ ਸੰਜਮੁ ਨਾ:	੭	੧੦੬੨
ਰਾਮ:ਵਾ:ਰਾ:	ਜਪੁ ਤਪੁ ਸੰਜਮੁ ਨਾ:	੧੫	੯੬੭
ਸਾਰੰਗ ੫	ਜਪ ਤਪ ਸੰਜਮ ਪੁੰ:.	੨	੧੨੦੭
ਗਉੜੀ ੧	ਜਪ ਤਪ ਸੰਜਮ ਪਾ:	੧੪	੨੨੩
ਕਾਨੜਾ ੪	ਜਪ ਤਪ ਸੰਜਮ ਪੂ:	੧੦	੧੩੧੨
ਗਉੜੀ ੫	ਜਪ ਤਪ ਸੰਜਮ ਪੂ:	੪	੧੯੬
ਰਾਮ: ਵਾਰ੧	ਜਪੁ ਜਪੁ ਸੰਜਮੁ ਭੀ:	੧੨	੯੫੨
ਸਿਰੀ:ਵਾਰ ੩	ਜਪੁ ਤਪੁ ਸੰਜਮੁ ਭਾ:	੪	੮੮
ਸਿਰੀ:ਵਾਰ੩	ਜਪੁ ਤਪ ਸੰਜਮੁ ਮ:	੩	੮੬
ਸੂਹੀ ੪	ਜਪੁ ਤਪੁ ਸੰਜਮ ਵ:	੭	੭੩੨
ਸਵਯੇ ੩	ਜਪੁ ਤਪੁ ਸਤੁ ਸੰਤੋਖੁ ਪਿ:	੮	੧੩੯੫
ਧਨਾ: ੧	ਜਪੁ ਤਪੁ ਸਭੁ ਇਹੁ	੧੬	੬੬੧
ਰਾਮ: ਵਾਰ੨	ਜਪੁ ਤਪੁ ਸਭੁ ਕਿਛੁ:	੬	੯੫੪
ਸੂਹੀ ੧	ਜਪ ਤਪ ਕਾ ਬੰਧੁ ਬੇ:	੮	੭੨੮
ਆਸਾ ੧	ਜਪੁ ਤਪੁ ਕਰਿ ਕਰਿ:'	੧੦	੪੩੬
ਸਾਰੰ: ਵਾਰ੪	ਜਪ ਤਪ ਤੀਰਥ ਸੰ:	੧੨	੧੨੪੪
ਬਿਹਾ: ੫	ਜਪ ਤਪ ਬਰਤ ਕੀ:	੧੬	੫੪੫
ਗਉੜੀ ੫	ਜਪਿ ਤਰੀਐ ਨਾਨਕ:	੧੨	੨੯੮
ਰਾਮ: ੫	ਜਪਿ ਨਾਥੁ ਦਿਨੁ ਰੈਨਾ:	੧੧	੮੮੬
ਬਸੰਤ ੫	ਜਪਿ ਨਾਨਕ ਸੁਆਮੀ:	੧੦	੧੧੮੩

ਤੁਖਾਰੀ ੧	ਜਲ ਥਲ ਨੀਰਿ ਭਰੇ:	੧੫	੧੧੦੮
ਸਾਰੰਗ ੫	ਜਲ ਥਲਿ ਪੇਖਿ ਪੇਖਿ:	੮	੧੨੨੫
ਮਾਰੂ ੫	ਜਲਿ ਥਲਿ ਪੂਰਨ ਅੰ:	੧੦	੧੦੮੦
ਮਾਰੂ ੫	ਜਲਿ ਥਲਿ ਪੂਰਿ ਰਹਿਆ:	੬	੧੦੭੫
ਸਿਰੀ ੫	ਜਲਿ ਥਲਿ ਪੂਰਿ ਰਹਿ:	੧੧	੭੯
ਮਾਝ ੫	ਜਲਿ ਥਲਿ ਪੂਰਿ ਰਹਿ:	੪	੧੦੫
ਗਉ: ਕਬੀਰ	ਜਲਿ ਥਲਿ ਪੂਰਿ ਰਹੇ:	੮	੩੩੧
ਗਉੜੀ ੫	ਜਲ ਥਲ ਬਨ ਪਰ:	੧੬	੨੯੯
ਗਉੜੀ ਕਬੀ	ਜਲ ਥਲ ਮਾਹੇ ਆਪ:	੧੨	੩੪੩
ਆਸਾ ੩	ਜਲਿ ਥਲਿ ਮਹੀਅਲਿ ਏ:	੧੩	੪੪੦
ਗਉ: ੫	ਜਲਿ ਥਲਿ ਮਹੀਅਲਿ:	੨	੧੯੪
ਬਿਹਾ: ੫	ਜਲਿ ਥਲਿ ਮਹੀਅਲ:	੧੧	੫੪੫
ਮਾਰੂ ੫	ਜਲਿ ਥਲਿ ਮਹੀਅਲਿ ਸੁ:	੧੩	੧੦੭੯
ਬਿਲਾ: ੫	ਜਲਿ ਥਲਿ ਮਹੀਅਲਿ:	੧੬	੮੩੭
ਮਾਝ ੫	ਜਲ ਥਲ ਮਹੀਅਲਿ:	੨	੧੦੬
ਧਨਾ: ੫	ਜਲਿ ਥਲਿ ਮਹੀਅਲਿ:	੯	੬੭੧
ਸੋਰ: ੧	ਜਲਿ ਥਲਿ ਮਹੀਅਲਿ ਗੁ:	੭	੫੯੭
ਮਾਝ ੫	ਜਲਿ ਥਲਿ ਮਹੀਅਲਿ ਪੇ:	੯	੧੦੬
ਪ੍ਰਭਾ: ੫	ਜਲਿ ਥਲਿ ਮਹੀਅਲਿ:	੧੬	੧੩੪੦
ਗਉੜੀ ੫	ਜਲਿ ਥਲਿ ਮਹੀਅਲਿ ਪੂ:	੧੦	੨੯੬
ਗਉ: ਵਾਰ੫	ਜਲਿ ਥਲਿ ਮਹੀਅਲਿ:	੧੫	੩੧੯
ਸਿਰੀ ੫	ਜਲਿ ਥਲਿ ਮਹੀਅਲਿ:	੧੨	੪੮
ਮਾਝ ੫	ਜਲਿ ਥਲੀ ਮਹੀਅਲਿ:	੧੩	੧੩੩
ਸੂਹੀ ੫	ਜਲਿ ਥਲਿ ਮਹੀਅਲਿ:	੩	੭੩੯
ਗਉ: ੫	ਜਲਿ ਥਲਿ ਮਹੀਅਲਿ ਪੂ:	੭	੧੯੬
ਕਾਨੜਾ ਵਾਰ੪	ਜਲਿ ਥਲਿ ਮਹੀਅਲਿ ਪੂ:	੨	੧੩੧੮
ਸੂਹੀ ੫	ਜਲਿ ਥਲਿ ਮਹੀਅਲਿ:	੯	੭੭੮
ਸੂਹੀ ੫	ਜਲਿ ਥਲਿ ਮਹੀਅਲਿ:	੧੬	੭੮੦
ਆਸਾ ੫	ਜਲਿ ਥਲਿ ਮਹੀਅਲਿ:	੧੭	੪੫੮
ਸੂਹੀ ੫	ਜਲਿ ਥਲਿ ਮਹੀਅਲਿ:	੧੭	੭੮੨
ਸਾਰੰਗ ੫	ਜਲਿ ਥਲਿ ਮਹੀਅਲਿ:	੬	੧੨੨੭
ਜੈਤ: ੫	ਜਲਿ ਥਲਿ ਮਹੀਅਲਿ:	੧੬	੭੦੪
ਰਾਮ: ੫	ਜਲਿ ਥਲਿ ਮਹੀਅਲਿ:	੯	੯੨੬
ਸੋਰਠ ੧	ਜਲਿ ਥਲਿ ਮਹੀਅਲਿ ਭ:	੧੩	੫੯੬
ਬਿਲਾ: ੧	ਜਲਿ ਥਲਿ ਮਹੀਅਲਿ:	੧੧	੭੯੫
ਵਡ: ੫	ਜਲਿ ਥਲਿ ਮਹੀਅਲਿ ਰ:	੫	੫੬੩
ਸੂਹੀ ੫	ਜਲਿ ਥਲਿ ਮਹੀਅਲਿ:	੧੬	੭੩੬
ਆਸਾ ੧	ਜਲਿ ਥਲਿ ਮਹੀਅਲਿ:	੧੧	੪੬੧
ਧਨਾ: ੫	ਜਲਿ ਥਲਿ ਮਹੀਅਲਿ:	੧੫	੬੭੦
ਭੈਰ: ੫	ਜਲਿ ਥਲਿ ਮਹੀਅਲਿ:	੧੮	੧੧੪੯
ਵਡ: ੧	ਜਲਿ ਥਲਿ ਮਹੀਅਲਿ:	੭	੫੭੯
ਰਾਮ: ਵਾ: ੫	ਜਲਿ ਥਲਿ ਮਹੀਅਲਿ:	੧੧	੯੬੧
ਸੂਹੀ ੧	ਜਲਿ ਥਲਿ ਮਹੀਅਲਿ:	੧੩	੭੨੮
ਬਸੰਤ ੫	ਜਲਿ ਥਲਿ ਮਹੀਅਲਿ:	੩	੧੧੮੪
ਭੈਰ: ਕਬੀਰ	ਜਲ ਥਲ ਰਾਖਨ ਹੈ:	੪	੧੧੬੨

ਬਿਲਾ: ੪	ਜਲਿ ਥਲੇ ਰਾਮ ਨਾਮ:	੧	੮੦੧
ਆਸਾ ੫	ਜਲ ਦੂਧ ਨਿਆਈ ਰੀ:	੧੫	੪੫੪
ਗਉ: ੫	ਜਲਿ ਧੋਵੈ ਬਹੁ ਦੇਹ:	੧੭	੨੬੫
ਧਨਾ: ੫	ਜਲਿ ਨਹੀ ਡੂਬੈ ਤਸ:	੯	੬੭੯
ਗਉੜੀਕਬੀ:	ਜਲੁ ਨਹੀ ਪਵਨੁ ਪਾ:	੧੦	੩੩੩
ਰਾਮ: ੫	ਜਲ ਨ ਥਲ ਨ ਥਸੁ:	੧੧	੯੦੧
ਗਉੜੀ ੫	ਜਲੈ ਨ ਪਾਈਐ ਰਾਮ:	੧੪	੧੮੫
ਰਾਮ: ੫	ਜਲ ਨੇ ਬੁਝਾਈ ਸਾ:	੧੦	੯੨੫
ਮਾਝ ੫	ਜਲ ਨਿ ਬੂਝੀ ਸੀਤਲੁ:	੭	੧੦੩
ਬਿਲਾ: ੫	ਜਲਨਿ ਬੂਝੀ ਸੀਤਲ ਭ:	੫	੮੧੯
ਬਿਲਾ: ੫	ਜਲ ਨਿ ਬੂਝੇ ਹਰਿ ਹ:	੧	੮੦੫
ਰਾਮ: ੫	ਜਲ ਨਿ ਬੂਝੀ ਦਰਸੁ:	੩	੯੨੯
ਆਸਾ ੫	ਜਲ ਨਿ ਬੁਝੀ ਮਨਿ ਹੋ:	੧੮	੩੮੯
ਗਉੜੀ ੧	ਜਲਿ ਨਿਵਰੀ ਗੁਰਿ ਬੂ:	੧੩	੨੨੧
ਗਉੜੀ ੧	ਜਲ ਪੁਰਾਇਨਿ ਰਸ:	੧੨	੧੫੨
ਰਾਮ: ੫	ਜਲ ਪੀਵਤ ਜਿਉ ਤਿ:	੧੩	੯੧੪
ਬਿਲਾ: ੫	ਜਲ ਬਿਹੂਨ ਮੀਨ ਕ:	੪	੮੨੯
ਰਾਮ: ੫	ਜਲ ਬਾਝੁ ਮਛੁਲੀ ਤ:	੬	੯੨੮
ਮਾਝ ੫	ਜਲ ਬਿਨੁ ਸ.ਖ ਕੁਮ:	੮	੧੩੩
ਮਲਾਰਵਾਰ੩	ਜਲ ਬਿਨੁ ਪਿਆਸ ਨ:	੨	੧੨੨੮
ਮਲਾ: ਵਾਰ੧	ਜਲਾ ਬਿੰਬ ਅਸਰਾਲ:	੧੦	੧੨੮੨
ਮਾਰੂ ੧	ਜਲ ਬਿਲੋਵੈ ਜਲੁ ਮ:	੩	੧੦੦੯
ਸੋਰ: ਨਾਮ:	ਜਲ ਭੀਤਰਿ ਕੁੰਭ ਸ:	੧੨	੬੫੭
ਆਸਾ ੧	ਜਲ ਮੈ ਉਪਜੇ ਜ:	੧੭	੪੧੧
ਗਉ: ਕਬੀਰ	ਜਲ ਮਹਿ ਅਗਨ ਉ:	੧੬	੩੨੩
ਆਸਾ ੧	ਜਲ ਮਹਿ ਕੇਤਾ ਰਾਖੀ:	੧੩	੪੧੯
ਸਿਰੀ: ੧	ਜਲ ਮਹਿ ਜੀਅ ਉਪਾ	੧੮	੫੯
ਰਾਮ: ਵਾ: ੨	ਜਲ ਮਹਿ ਜੰਤ ਉਪਾ:	੯	੯੫੫
ਆਸਾ ੧	ਜਲ ਮਹਿ ਜੋਤਿ ਰਹਿ:	੧੮	੪੧੧
ਭੈਰਉ ਕਬੀਰ	ਜਲ ਮਹਿ ਮੀਨ ਮਾਇ:	੧੦	੧੧੬੦
ਗਉ: ਕਬੀਰ	ਜਲ ਮਹਿ ਰਹਉ ਜ:	੧੭	੩੨੩
ਸੋਰ: ਕਬੀਰ	ਜਲ ਮੇਟਿਆ ਊਭਾ:	੧੦	੬੫੬
ਸੋਰਠ ੫	ਜਲੁ ਮਥੀਐ ਜਲੁ ਦੇ:	੧੬	੬੩੫
ਮਲਾਰ ੫	ਜਲਮੀਨ ਪ੍ਰਭ ਜੀਓ:	੧੨	੧੨੭੮
ਸੋਰਠ ੧	ਜਲਿ ਮਲਿ ਕਾਇਆ ਮਾ:	੫	੬੩੭
ਵਡ: ੧	ਜਲਿ ਮਲਿ ਜਾਨੀ ਨਾਵਾ:	੧੬	੫੮੦
ਮਾਰੂ ਵਾਰ ੫	ਜਲ ਵਿਚਹੁ ਬਿੰਬ ਉ:	੧੩	੧੦੯੬
ਵਡ: ੪	ਜਤਿ ਹਰਿ ਹਰਿ ਨਾਮੁ:	੪	੫੭੬
ਵਡ: ੪	ਜੜਿ ਨਾਮ ਰਤਨੁ ਗੋ:	੪	੫੬੭
ਆਸਾ ਨਾਮ:	ਜਤੁ ਜਾਉ ਤਤੁ ਬੀਠ:	੮	੪੮੫
	(ਜਾ)		
ਆਸਾ ੫	ਜਾ ਉਹੁ ਨਿਰਮਲੁ ਤਾ:	੫	੩੯੧
ਸਿਰੀ: ੫	ਜਾ ਉਠੀ ਚਲਸੀ ਕੰਤ	੧੭	੫੦
ਰਾਮ: ੧	ਜਾਆਏ ਤਾ ਤਿਨਹਿ ਪ:	੧	੯੦੭
ਗੁਜਰੀਵਾਰ੫	ਜਾ ਆਪੇ ਹੋਇ ਦਇਆਲੁ:	੧੧	੫੨੦

ਮਾਰੂ ੯	ਜਾਕਉ ਸਿਮਰਿ ਅਜਾ:	੫	੧੦੦੮
ਸਵਯੇ ੫	ਜਾਕਉ ਹੋਹਿ ਕ੍ਰਿਪਾਲੁ:	੯	੧੩੮੬
ਬਸੰਤ ੯	ਜਾਕਉ ਹੋਤ ਦਇਆਲੁ:	੧੫	੧੧੮੬
ਧਨਾ: ੫	ਜਾਕਿਉ ਹਰਿ ਰੰਗੁ ਲਾ:	੧	੬੮੦
ਸਾਰੰਗ ੫	ਜਾਕਿਉ ਕੋਇ ਨ ਰਾਖੈ:	੧੩	੧੨੦੨
ਬਿਲਾ: ੫	ਜਾਕਉ ਕਿਰਪਾ ਕਰ:	੧੩	੮੧੪
ਸਾਰੰਗ ੫	ਜਾਕਉ ਕ੍ਰਿਪਾ ਕਰਹੁ:	੮	੧੨੨੧
ਤੁਖਾਰੀ ੫	ਜਾਕਉ ਕ੍ਰਿਪਾ ਕਰੀ ਜੋ:	੧੪	੧੧੧੭
ਸੋਰਠ ੫	ਜਾਕਉ ਕ੍ਰਿਪਾ ਕਰੀ ਪ੍ਰ:	੪	੬੧੧
ਸਲਾ: ੫	ਜਾਕਉ ਕਰਮਿ ਲਿਖਿ:	੧੩	੧੨੭੦
ਆਸਾ ੫	ਜਾਕਉ ਖੋਜਹਿ ਅਸੰ:	੧੩	੪੫੫
ਬਸੰਤ ੫	ਜਾਕਉ ਖੋਜਹਿ ਸੁਰਿ:	੮	੧੧੮੧
ਮਾਝ ੫	ਜਾਕਉ ਖੋਜਹਿ ਸਰ:	੭	੧੦੧
ਰਾਮ: ੫	ਜਾਕਉ ਗੁਰਿ ਹਰਿ ਦੀ:	੧੫	੮੮੭
ਗਉੜੀ ੫	ਜਾਕਉ ਗੁਰੁ ਹਰਿ ਮੰ:	੧੩	੨੧੧
ਧਨਾ: ੫	ਜਾਕਉ ਗੁਰਿ ਦੀਨੋ ਇ:	੯	੬੭੨
ਸੋਰਠ ਕਬੀ	ਜਾਕਉ ਗੁਰਮੁਖਿ ਅ:	੪	੬੫੫
ਗਉੜੀ ੫	ਜਾਉ ਗੁਰਮੁਖਿ ਰਿ:	੨	੨੧੨
ਕਾਨੜਾ ੫	ਜਾਕਉ ਚੀਤ ਆਵੈ ਗੁ:	੯	੧੨੯੮
ਸਿਰੀ ੫	ਜਾਕਉ ਚਿੰਤਾ ਬਹੁਤ:	੧੦	੭੦
ਜੈਤ: ੯	ਜਾਕਉ ਜੋਗੀ ਖੋਜਤ:	੭	੭੦੩
ਆਸਾ ੫	ਜਾਕਉ ਟੇਕ ਤੁਮਾਰੀ:	੧੪	੩੮੦
ਰਾਮ ੫	ਜਾਕੀ ਓਟ ਗਹੀ ਸੁਖੁ:	੫	੮੮੯
ਰਾਮ: ੫	ਜਾਕਉ ਠਾਕੁਰਿ ਦੀਆ:	੮	੮੮੮
ਗਉੜੀ ੫	ਜਾਕੈ ਉਣਾ ਕਛਹੁ ਨਾ:	੧੩	੧੮੭
ਆਸਾ ੫	ਜਾਕਉ ਤੁਮ ਕਿਰਪਾ:	੨	੪੦੦
ਗਉ: ੫	ਜਾਕਉ ਤੁਮ ਦੀਨੀ ਪ੍ਰ:	੩	੧੮੮
ਗਉੜੀ ੫	ਜਾਕਉ ਤੁਮਿ ਭਏ ਸ:	੧	੧੮੮
ਬਸੰ: ੧	ਜਾਕਉ ਤੂ ਰਾਖਹਿ ਰ:	੧੬	੧੧੬੯
ਆਸਾ ੫	ਜਾਕਉ ਦਇਆ ਕਰ:	੪	੩੯੦
ਧਨਾ: ੫	ਜਾਕਉ ਦਇਆ ਕਰੀ:	੧੩	੬੭੨
ਆਸਾ ੫	ਜਾਕਉ ਦਇਆ ਤੁਮਾ:	੧੪	੩੮੦
ਗਉ: ੫	ਜਾਕਉ ਦਇਆ ਸਇ:	੧੩	੨੫੨
ਗਉ: ੫	ਜਾਕਉ ਦਇਆ ਮਇ:	੧੪	੨੩੬
ਸਵਯੇ ੪	ਜਾਕਉ ਦੇਖਤ ਦਰਿ:	੧੩	੧੩੯੮
ਗਉ: ੫	ਜਾਕਉ ਦੀਨੋ ਹਰਿ ਰ:	੧੩	੨੫੨
ਗਉ: ੫	ਜਾਕਉ ਦ੍ਰਿਸਟਿ ਪੂਰ:	੭	੨੫੬
ਆਸਾ ੫	ਜਾਕਉ ਦ੍ਰਿਸਟਿ ਮਇ:	੬	੩੭੪
ਆਸਾ ੩	ਜਾਕਉ ਨਦਰਿ ਕਰ:	੩	੪੨੩
ਗਉ: ੫	ਜਾਕੈ ਉਨ ਨਾਹੀ ਕਾਹੂ:	੧੭	੨੩੮
ਮਾਰੂ ੫	ਜਾਕਉ ਨਾਮੁ ਨ ਦੀਆ:	੧੧	੧੦੦੩
ਮਾਰੂ ੫	ਜਾਕਉ ਨਾਮ ਬਡਾਈ:	੩	੧੦੦੬
ਗੋਂਡ ੫	ਜਾਕੈ ਉਪਦੇਸਿ ਭਰ:	੧੮	੮੬੩
ਭੈਰ: ੫	ਜਾਕਉ ਪ੍ਰਗਟ ਭਏ:	੬	੧੧੪੩
ਗਉੜੀ ੫	ਜਾਕਉ ਪ੍ਰਭ ਜੀਉ ਆ:	੯	੨੯੨
ਗਉੜੀ ੫	ਜਾਕਉ ਬਿਸਰੈ ਰਾਮ:	੧	੨੧੨
ਮਲਾ: ੩	ਜਾਕਉ ਬਖਸੈ ਮੇਲੈ:	੧੦	੧੨੬੧
ਸੂਹੀ ੫	ਜਾਕਉ ਬਿਨਸਤ ਬਾ:	੭	੭੪੦
ਸਾਰੰ: ੫	ਜਾਕਉ ਭਇਓ ਕ੍ਰਿਪਾ:	੧੧	੧੨੦੬
ਗਉੜੀ ੫	ਜਾਕਉ ਭਏ ਕ੍ਰਿਪਾਲ ਕ੍ਰਿ:	੮	੨੩੮
ਗਉੜੀ ੫	ਜਾਕਉ ਭਏ ਕ੍ਰਿਪਾਲ ਗੁ:	੧੩	੧੯੪
ਗੂਜ:ਵਾਰ ੫	ਜਾਕਉ ਭਏ ਕ੍ਰਿਪਾਲ ਪ:	੧੫	੫੨੧
ਆਸਾ ੫	ਜਾਕਉ ਭਏ ਕ੍ਰਿਪਾਲ:	੧੪	੪੫੪
ਜੈਤ: ੫	ਜਾਕਉ ਭਏ ਗੋਵਿੰਦ:	੯	੭੦੧
ਨਟ ੫	ਜਾਕਉ ਭਈ ਤੁਮਾਰੀ:	੧੬	੯੭੮
ਆਸਾ ੫	ਜਾਕਉ ਭੇਟਿਓ ਹਰਿ;	੪	੩੯
ਭੈਰਉ ੫	ਜਾਕਉ ਭੇਟਿਓ ਠਾਕ:	੭	੧੧੪੩
ਰਾਮ: ੫	ਜਾਕਉ ਮਾਇਆ ਭਈ:	੫	੮੮੮
ਸਿਰੀ: ੫	ਜਾਕਉ ਮੁਸਕਲੁ ਅ:	੫	੭੦
ਮਾਰੂ ੫	ਜਾਕਉ ਮਿਹਰ ਮਿਹ:	੧੧	੧੦੮੪
ਸੂਹੀ ੧	ਜਾਕਉ ਮਹਲੁ ਹਜੂ:	੧੫	੭੨੯
ਸਵਯੇ ੪	ਜਾਕਿਓ ਮੁਨਿ ਧਾਨ:	੧੧	੧੪੦੪
ਆਸਾ ੫	ਜਾਕਉ ਮਿਲਿਓ ਨਾਮੁ:	੧੩	੩੮੫
ਸਾਰੰ: ੫	ਜਾਕਉ ਮੇਲਿ ਲਏ ਪ੍ਰ:	੧	੧੨੨੯
ਗਉੜੀ ੫	ਜਾਂਕਿਉ ਰਸੁ ਹਰਿ ਰ:	੯	੧੮੬
ਗਉੜੀ ੫	ਜਾਕਉ ਰੇ ਕਿਰਪਾ ਕ:	੧੩	੨੧੩
ਭੈਰ: ੩	ਜਾਕਉ ਰਾਖੈ ਅਪਣੀ,	੧੦	੧੧੨੮
ਗਉ: ੫	ਜਾਕਉ ਰਾਖਹੁ ਆਪਿ:	੪	੨੫੮
ਮਾਰੂ ੪	ਜਾਕਉ ਰਾਖੇ ਹਰਿ ਰਾ:	੭	੧੦੭੦
ਗੋਂਡ ੫	ਜਾਕਉ ਰਾਖੈ ਰਾਖਨ:	੮	੮੬੮
ਕਲਿ: ੪	ਜਾਕਉ ਰਾਖ ਲੇਹਿ ਮੇ:	੧੬	੧੩੨੦
ਸਾਰੰ: ੫	ਜਾਕਉ ਰਿਦੈ ਪ੍ਰਗਾਸ:	੬	੧੨੦੫
ਗਉੜੀ ੫	ਜਾਕਉ ਰਾਮ ਨਾਮ ਲਿ:	੩	੧੭੮
ਆਸਾ ੫	ਜਾਕਉ ਰਾਮ ਭਤਾਰੁ:	੬	੪੫੭
ਭੈਰ: ਕਬੀਰ	ਜਾਕਉ ਲਿਪਤ ਨ ਹੋ:	੧੫	੧੧੬੨
ਗਾਥਾ ੫	ਜਾਕਾ ਅਸਥਲੁ ਤੋ:	੧	੧੩੬੧
ਪ੍ਰਭਾਤੀ ੧	ਜਾਕੈ ਆਸ ਨਾਹੀ ਨਿਰਾ:	੧੨	੧੩੨੮
ਬਿਲਾ: ੫	ਜਾਕਾ ਅੰਗੁ ਦਇਆ ਪ:	੨	੮੦੮
ਗਉ: ੫	ਜਾਕੈ ਅਚਿੰਤ ਵਸੈ ਮ:	੧੨	੧੮੬
ਗੋਂਡ ੫	ਜਾਕਾ ਅੰਤ ਨ ਜਾਨਿਸ:	੧੨	੮੬੩
ਰਾਮ: ੫	ਜਾਕਾ ਅੰਤਰਿ ਹਰਿ ਹ:	੩	੮੮੯
ਸੂਹੀ ਰਵਿ:	ਜਾਕੈ ਅੰਤਰਿ ਦਰਦ:	੧੫	੭੯੩
ਰਾਮ: ੫	ਜਾਕੈ ਅੰਤਰਿ ਪ੍ਰਗਟਿ:	੭	੮੮੭
ਭੈਰਉ ੫	ਜਾਕੈ ਅੰਤਰਿ ਬਸੈ ਹ:	੧੬	੧੧੫੨
ਗਉ: ੫	ਜਾਕੈ ਅੰਤਰਿ ਬਸੈ ਪ੍ਰ:	੧੩	੨੬੭
ਗੋਂਡ ੫	ਜਾਕੈ ਅੰਤਰਿ ਵਸੈ ਪ੍ਰ:	੧	੮੬੬
ਸਲੋ: ਫਰੀਦ	ਜਾ ਕੁਆਰੀ ਤ ਚਾਉ ਵੀ:	੫	੧੩੮੧
ਮਲਾਰ ਰਵਿ:	ਜਾਕੈ ਈਦਿ ਬਕਰੀਦਿ:	੧੦	੧੨੯੩
ਮਾਰੂ ੫	ਜਾਕੀ ਸੋਇ ਸੁਣੀ ਮਨ:	੧੦	੧੦੭੮
ਗਉ: ੫	ਜਾਕੈ ਸਹਜੁ ਭਇਆ:	੫	੨੩੭

ਗਉੜੀ ੫	ਜਾਕੈ ਸਹਜਿ ਮਨਿ ਭ:	੧	੨੩੭
ਰਾਮ: ੫	ਜਾਕੈ ਸੰਗ ਇਹ ਮਨੁ:	੧੫	੮੬੩
ਬਿਲਾ: ੫	ਜਾਕੈ ਸੰਗਿ ਸਦਾ ਪ੍ਰਭੁ:	੪	੮੦੨
ਗੋਂਡ ੫	ਜਾਕੈ ਸੰਗਿ ਹਰਿ ਹਰਿ:	੧੫	੮੬੩
ਗੋਂਡ ੫	ਜਾਕੈ ਸੰਗਿ ਕਿਲਬਿਖ:	੧੬	੮੬੩
ਸਲੋਕ ਕਬੀਰ	ਜਾਕੈ ਸੰਗ ਤੇ ਬੀਛੁਰਾ:	੭	੧੩੭੧
ਗਉ: ੫	ਜਾਕੈ ਸੰਗਿ ਤਰੈ ਸੰਸਾ:	੩	੨੮੫
ਸਾਰੰ: ੫	ਜਾਕੈ ਸੰਗਿ ਪਾਰ ਬ੍ਰਹ:	੭	੧੨੦੬
ਗੋਂਡ ੫	ਜਾਕੈ ਸੰਗਿ ਰਿਦੈ ਪਰ:	੧੬	੩੬੩
ਭੈਰਉ ੫	ਜਾਕੈ ਸੂਤਿ ਪਰੋਇਆ:	੧੬	੧੧੫੦
ਸਾਰੰ: ੫	ਜਾਕੈ ਸੂਤਿ ਪਰੋਇਆ:	੧੪	੧੨੧੮
ਸੂਹੀ ੫	ਜਾਕਾ ਸਬਦ ਸੁਨਤ:	੧੫	੭੩੯
ਗਉੜੀ ੫	ਜਾਕਾ ਸਭੁ ਕਿਛੁ ਤਾਕਾ:	੧੦	੧੮੬
ਗਉ: ੫	ਜਾਕੀ ਸੋਭਾ ਘਟਿ ਘਟਿ:	੧੭	੧੮੨
ਗਉ: ੫	ਜਾਕੈ ਸਿਮਰਣਿ ਸੁਖ:	੧੪	੨੧੨
ਸੋਰਠ ੫	ਜਾਕੈ ਸਿਮਰਣਿ ਸਭ:	੧੩	੬੧੭
ਸੋਰਠ ੫	ਜਾਕੈ ਸਿਮਰਣਿ ਹੋਇ:	੬	੬੧੭
ਆਸਾ ੫	ਜਾਕੈ ਸਿਮਰਣਿ ਜਮ:	੪	੩੮੨
ਗਉ: ੫	ਜਾਕੈ ਸਿਮਰਣਿ ਜਮ:	੧੮	੧੯੬
ਬਸੰਤ ੫	ਜਾਕੈ ਸਿਮਰਣਿ ਨਹੀ:	੧੧	੧੧੮੩
ਸੂਹੀ ੫	ਜਾਕੈ ਸਿਮਰਣਿ ਮੁਖ:	੧੬	੭੩੯
ਗਉ: ੪	ਜਾਕੈ ਸਿਮਰਨਿ ਉਧ:	੯	੨੮੨
ਮਾਲੀ: ੫	ਜਾਕੈ ਸਿਮਰਨਿ ਅਘ:	੧	੯੮੬
ਆਸਾ ੫	ਜਾਕੈ ਸਿਮਰਨ ਸੁਖ:	੧੧	੩੮੬
ਧਨਾ: ੫	ਜਾਕੈ ਸਿਮਰਨਿ ਸਰ:	੧੬	੬੭੨
ਸੂਹੀ ੫	ਜਾਕੈ ਸਿਮਰਨਿ ਕਛੁ:	੧੨	੭੪੦
ਮਾਲੀ ੫	ਜਾਕੈ ਸਿਮਰਨਿ ਕੁਲਰ:	੧੪	੯੮੬
ਪ੍ਰਭਾ: ੫	ਜਾਕੈ ਸਿਮਰਨਿ ਕਲ:	੮	੧੩੩੮
ਮਾਲੀ: ੫	ਜਾਕੈ ਸਿਮਰਨਿ ਕਵ:	੧੬	੯੮੬
ਮਾਲੀ: ੫	ਜਾਕੈ ਸਿਮਰਨਿ ਛੂਟ:	੧੩	੯੮੬
ਮਾਲੀ: ੫	ਜਾਕੈ ਸਿਮਰਨਿ ਤਰੈ:	੧੬	੯੮੬
ਬਸੰਤ ੧	ਜਾਕੈ ਸਿਮਰਨਿ ਦੁਖੁ:	੭	੧੧੮੧
ਰਾਮ: ੯	ਜਾਕੈ ਸਿਮਰਨਿ ਦੁਰ:	੧੭	੯੦੧
ਮਾਲੀ: ੫	ਜਾਕੈ ਸਿਮਰਨਿ ਨਹੀ:	੧੫	੯੮੬
ਮਾਲੀ: ੫	ਜਾਕੈ ਸਿਮਰਨਿ ਨਿਧਿ:	੧੬	੯੮੬
ਗੋਂਡ ੫	ਜਾਕੈ ਸਿਮਰਨਿ ਪੰਜ:	੨	੮੭੦
ਰਾਮ: ੫	ਜਾਕਾ ਸਿਮਰਨੁ ਬਿਨ:	੧੩	੯੦੦
ਮਾਲੀ: ੫	ਜਾਕੈ ਸਿਮਰਨਿ ਭਉ	੧੪	੯੮੬
ਮਾਲੀ: ੫	ਜਾਕੈ ਸਿਮਰਨਿ ਮੁਚ:	੧੪	੯੮੬
ਮਾਲੀ: ੫	ਜਾਕੈ ਸਿਮਰਨਿ ਮਿਟ:	੧੩	੯੮੬
ਮਾਲੀ: ੫	ਜਾਕੈ ਸਿਮਰਨਿ ਮੂਰ:	੧੪	੯੮੬
ਮਾਲੀ: ੫	ਜਾਕੈ ਸਿਮਰਨਿ ਰਿਦ:	੧੬	੯੮੬
ਸੋਰਠ ੫	ਜਾਕੀ ਸਰਨਿ ਪਇਆ:	੧੮	੬੧੭
ਮਾਝ ੫	ਜਾਕੀ ਸਰਣਿ ਪਇਆ:	੧੧	੧੦੬
ਰਾਮ: ੫	ਜਾਕੀ ਸਰਨਿ ਸਦਾ ਸ:	੬	੯੦੧

ਸਵਯੇ ੪	ਜਾਕੀ ਸੇਵਾ ਸਿਧ ਸਾਧ:	੧੪	੧੩੯੮
ਆਸਾ ੫	ਜਾਕੀ ਸੇਵਾ ਸਰਬ ਸ:	੮	੩੯੫
ਗਉੜੀ ੫	ਜਾਕੀ ਸੇਵਾ ਸਰਬ ਨਿ:	੬	੧੮੪
ਸਵਯੇ ੪	ਜਾਕੀ ਸੇਵਾ ਸਿਵ ਸਿਧ:	੫	੧੪੦੧
ਆਸਾ ੫	ਜਾਕੀ ਸੇਵਾ ਦਸ ਅਸ:	੩	੩੯੦
ਗਉ: ੫	ਜਾਕੀ ਸੇਵਾ ਨਵ ਨਿਧਿ:	੬	੨੬੭
ਗੂਜਰੀ ੫	ਜਾਕੀ ਸੇਵਾ ਨਿਫਲ ਨ:	੧੨	੫੦੦
ਭੈਰਉ ੫	ਜਾਕੀ ਸੇਵ ਨ ਬਿਰਥੀ:	੧੦	੧੧੫੨
ਸੋਰਠ ੫	ਜਾਕੀ ਸੇਵ ਨ ਬਿਰਥੀ:	੫	੬੧੯
ਭੈਰ: ੫	ਜਾਕੀ ਸੇਵਾ ਪਾਈਐ ਮਾ:	੮	੧੧੫੨
ਗਉੜੀ ੫	ਜਾਕੈ ਹੀਐ ਦੀਓ ਪ੍ਰਭ:	੩	੨੫੧
ਗਉੜੀ ੫	ਜਾਕੈ ਹੀਐ ਪ੍ਰਗਟੁ ਪ੍ਰਭੁ:	੧੭	੨੦੮
ਭੈਰ: ੫	ਜਾਕਾ ਹੁਕਮੁ ਨ ਮੇਟੈ ਕੋ:	੧੮	੧੧੪੪
ਆਸਾ ੫	ਜਾਕਾ ਹਰਿ ਸੁਆਮੀ ਪ੍ਰ:	੧੮	੩੭੮
ਗਉ: ਕਬੀਰ	ਜਾਕੈ ਹਰਿ ਸਾ ਠਾਕਰੁ	੧	੩੨੮
ਆਸਾ ੫	ਜਾਕੈ ਹਰਿ ਹਰਿ ਕੀਰ:	੧੪	੩੮੫
ਗਉੜੀਕਬੀ:	ਜਾਕੈ ਹਿਰਦੈ ਅਵਰੁ ਨ:	੧	੩੩੧
ਗਉੜੀ ੫	ਜਾਕੈ ਹਿਰਦੈ ਏਕੋ ਹੋ:	੧੪	੨੮੩
ਸਿਰੀ: ੫	ਜਾਕੈ ਹਿਰਦੈ ਹਰਿ ਵਸੈ:	੨	੪੫
ਗਉੜੀ ੫	ਜਾਕੈ ਹਿਰਦੈ ਠਾਕਰੁ:	੩	੧੮੮
ਗਉ: ੫	ਜਾਕੈ ਹਿਰਦੈ ਦੀਓ ਗੁ:	੧੪	੧੮੬
ਭੈਰ: ਕਬੀਰ	ਜਾਕੈ ਹਿਰਦੈ ਨਾਮੁ ਨ:	੫	੧੧੫੯
ਬੈਰਾੜੀ ੪	ਜਾਕੈ ਹਿਰਦੈ ਬਸਿਆ:	੧੦	੭੨੦
ਕਾਨੜਾ ੫	ਜਾਕੈ ਹਿਰਦੈ ਬਸਹਿ:	੩	੧੨੯੯
ਗਉੜੀ ੧	ਜਾਕੈ ਹਿਰਦੈ ਵਸਿਆ:	੧੩	੧੫੪
ਸੋਰਠ ੫	ਜਾਕੈ ਹਿਰਦੈ ਵਸਿਆ ਤੂੰ:	੧੩	੬੧੦
ਪ੍ਰਭਾ: ੫	ਜਾਕੈ ਹਿਰਦੈ ਵਸਿਆ:	੫	੧੩੩੮
ਸੂਹੀ ੫	ਜਾਕੈ ਹਿਰਦੈ ਵਸਹਿ:	੧੦	੭੪੧
ਗਉੜੀ ੫	ਜਾਕੈ ਹਰਿ ਧਨੁ ਸੋਈ:	੧੭	੧੭੯
ਗਉੜੀ ੫	ਜਾਕੈ ਹਰਿ ਧਨੁ ਸੋ ਸਚ	੯	੧੮੯
ਗਉੜੀ ੫	ਜਾਕੈ ਹਰਿ ਵਸਿਆ:	੫	੧੯੩
ਆਸਾਵਾਰ ੧	ਜਾਕਾ ਕੀਆ ਸਗਲ ਜ:	੯	੪੬੫
ਭੈਰ: ੫	ਜਾਕਾ ਕੀਆ ਸਭੁ ਕਿਛੁ:	੧੪	੧੧੫੨
ਗਉ: ੫	ਜਾਕਾ ਕੀਆ ਸਭੁ ਕਿਛੁ:	੧੫	੧੮੨
ਬਿਲਾ: ੫	ਜਾਕੈ ਕੀਐ ਸ੍ਰਮੁ ਕਰੈ:	੧੪	੮੦੯
ਗੋਂਡ ੫	ਜਾਕੀ ਕੋਇ ਨ ਮੇਟੈ ਦਾ:	੧੦	੮੬੪
ਗਉ: ੫	ਜਾਕਾ ਕਹਿਆ ਦਰਗ:	੯	੧੮੬
ਧਨਾ: ੫	ਜਾਕੈ ਕਿਛੁ ਛਾਹੀ ਬੀਤੁ:	੧੧	੬੭੮
ਮਲਾਰ ਰਵਿ:	ਜਾਕੈ ਕੁਟੰਬ ਕੇ ਢੇਢ:	੧੧	੧੨੯੩
ਰਾਮ: ੫	ਜਾਕੈ ਕੀਨੇ ਹੈ ਜੀਵ:	੧੬	੮੯੬
ਬਸੰਤ ੫	ਜਾਕੈ ਕੀਨੇ ਹੋਤ ਬਿ:	੧੮	੧੧੯੨
ਗਉ: ੫	ਜਾਕੈ ਕਾਮਿ ਉਤਰੈ ਸ:	੧੫	੨੩੮
ਗਉੜੀ ੫	ਜਾਕੈ ਕਾਮਿ ਹੋਵਹਿ ਤੂੰ:	੧੫	੨੩੮
ਗਉੜੀ ੫	ਜਾਕੈ ਕਾਮਿ ਤੇਰਾ ਵਡ:	੧੫	੨੩੮
ਗਉ: ੫	ਜਾਕੈ ਕਾਮਿ ਨ ਜੋਹਹਿ;	੧੫	੨੩੮

ਬਿਲਾ: ੫	ਜਿਉ ਚੋਰੁ ਹਿਰਤ ਨਿ:	੧੨	੬੩੫
ਸਾਰੰ: ੧	ਜਿਉ ਚਲਾਏ ਤਿਉ ਚਾ:	੩	੮੩੮
ਗਉੜੀ ੫	ਜਿਉ ਚਾਤ੍ਰਿਕ ਜਲ ਪ੍ਰੇ:	੩	੨੨੬
ਸੋਰਠ ੪	ਜਿਉ ਚਾਤ੍ਰਿਕ ਜਲ ਬਿ:	੧੨	੬੦੭
ਰਾਮ: ੫	ਜਿਉ ਚਾਤ੍ਰਿਕ ਬੂੰਦ ਕੀ:	੧੮	੯੧੪
ਕਾਨ: ੪	ਜਿਉ ਛੁਹਿ ਪਾਰਸ ਮ:	੧੬	੧੨੯੭
ਸੋਰਠ ਵਾਰ੩	ਜਿਉ ਛੁਟੜਿ ਘਰ ਘ:	੮	੬੪੫
ਸਿਰੀ: ੫	ਜਿਉ ਜਿਉ ਓਹੁ ਵਧਾ:	੩	੭੧
ਸਿਰੀ ੧	ਜਿਉ ਜਿਉ ਸਾਹਿਬ ਮ:	੫	੨੦
ਗਉੜੀ ੪	ਜਿਉ ਜਿਉ ਹੁਕਮ ਤਿ:	੯	੨੫੨
ਮਾਰੂ ੧	ਜਿਉ ਜਿਉ ਕਿਰਤ ਚ:	੨	੯੯੦
ਗਉੜੀ ੫	ਜਿਉ ਜਿਉ ਚਲਹਿ ਚੁ:	੧੦	੧੩
ਗਉ: ੪	ਜਿਉ ਜਿਉ ਚਲਹਿ ਚੁ:	੯	੧੭੧
ਕਾਨੜਾ ੪	ਜਿਉ ਜਿਉ ਜਪੈ ਤਿਤੈ:	੯	੧੩੦੮
ਗੂਜ: ਵਾਰ੫	ਜਿਉ ਜਿਉ ਤੇਰਾ ਹੁਕ:	੩	੫੨੩
ਗਉੜੀਵਾ:੪	ਜਿਉ ਜਿਉ ਨਿੰਦਕ ਨਿੰ:	੩	੩੦੭
ਭੈਰ: ਨਾਮ:	ਜਿਉ ਜਿਉ ਨਾਮ ਹਰਿ:	੧੧	੧੧੬੪
ਨਟ ੪	ਜਿਉ ਜਿਉ ਨਿਵਹਿ:	੧੪	੯੮੩
ਸਲੋਕ ਕਬੀਰ	ਜਿਉ ਜਿਉ ਭਗਤਿ:	੧	੧੩੭੨
ਆਸਾ ੫	ਜਿਉ ਜਿਉ ਰਾਖਹਿ ਤਿ:	੨	੪੦੬
ਰਾਮ: ੪	ਜਿਉ ਜਿਉ ਕਹਹਿ:	੪	੮੮੧
ਬਿਲਾ: ੫	ਜਿਉ ਜੂਆਰ ਬਿਸਨ:	੧੨	੮੩੮
ਸੋਰਠ ੧	ਜਿਉ ਜੋਤੀ ਜਤ ਬਾਹ:	੧੪	੫੯੭
ਸਾਰੰਗ ੫	ਜਿਉ ਜਾਣਹੁ ਤਿਉ ਰਾ:	੧੨	੧੨੧੪
ਸੂਹੀ ਰਵਿ:	ਜਿਉ ਜਾਨਹੁ ਤਿਉ ਕੀ:	੧੭	੭੯੩
ਕਾਨੜਾ ੫	ਜਿਉ ਜਾਨਹਿ ਤਿਉ ਤਾ:	੧੪	੧੩੦੧
ਪ੍ਰਭਾ: ੪	ਜਿਉ ਜਾਨਹੁ ਤਿਉ ਰਾ:	੬	੧੩੩੭
ਸਾਰੰ: ੫	ਜਿਉ ਜਾਨਹੁ ਤਿਉ ਰ:	੧੭	੧੨੧੭
ਜੈਤ: ੫	ਜਿਉ ਜਾਨਹੁ ਤਿਉ ਰਾ:	੮	੭੦੪
ਨਟ ੪	ਜਿਉ ਜਨ ਚੰਦ੍ਰ ਹਾਸ:	੧੨	੯੮੨
ਗਉੜੀ ੪	ਜਿਉ ਜਨਨੀ ਸੁਤੁ ਜ:	੧	੧੬੮
ਗਉੜੀ ੪	ਜਿਉ ਜਨਨੀ ਗਰਭ:	੧੭	੧੬੫
ਆਸਾ ਵਾਰ੧	ਜਿਉ ਜੋਰੂ ਸਿਰ ਨਾਵ:	੮	੪੭੨
ਮਲਾ: ੩	ਜਿਉ ਜਲ ਊਪਰਿ ਫੇ:	੧੯	੧੨੫੭
ਮਾਰੂ ੧	ਜਿਉ ਜਲ ਅੰਤਰਿ ਕ:	੧੫	੧੦੩੬
ਆਸਾ ੧	ਜਿਉ ਜਲ ਅੰਭ ਊਪ:	੮	੩੫੩
ਨਟ ੪	ਜਿਉ ਜਲ ਕੰਚਰੁ ਤੰ:	੧੬	੯੭੬
ਬਸੰਤ ੫	ਜਿਉ ਜਲ ਕਮਲ ਪ੍ਰੀ:	੨	੧੧੭੯
ਗਉ: ਕਬੀਰ	ਜਿਉ ਜਲ ਛੋਡਿ ਬਾਹ:	੮	੩੨੬
ਧਨਾ: ਕਬੀ:	ਜਿਉ ਜਲੁ ਜਲ ਮਖਿ:	੬	੬੯੨
ਕਾਨ: ੪	ਜਿਉ ਜਲ ਤੰਤ ਪਸਾ:	੭	੧੨੯੪
ਮਾਰੂ ੫	ਜਿਉ ਜਲ ਤਰੰਗ ਉ:	੩	੧੦੭੬
ਬਿਲਾ: ੪	ਜਿਉ ਜਲ ਤਰੰਗ ਜ:	੫	੮੩੫
ਸਾਰੰ: ੫	ਜਿਉ ਜਲ ਤਰੰਗ ਫੇ:	੧੬	੧੨੦੯
ਸਿਰੀ: ੧	ਜਿਉ ਜਲ ਥੋੜੈ ਮਾਛੁ:	੩	੫੬
ਮਲਾਰ ੪	ਜਿਉ ਜਲ ਦੁਧ ਭਿੰਨ:	੧੦	੧੨੬੪
ਗਉੜੀ ੫	ਜਿਉ ਜਲ ਬਿਹੂਨ ਮ:	੧੧	੨੮੦
ਰਾਮ:ਵਾ:੩	ਜਿਉ ਜਲ ਮਹਿ ਕਮ:	੧੩	੯੪੯
ਮਲਾ: ਵਾਰ੧	ਜਿਉ ਜਲ ਮਹਿ ਕਮ:	੧੧	੧੨੮੧
ਗਉ: ੫	ਜਿਉ ਜਲ ਮਹਿ ਜਲੰ:	੪	੨੮੯
ਗੂਜਰੀ ਨਾਮ:	ਜਿਉ ਜਲ ਮਾਝੈ ਮਾਛ:	੮	੫੨੫
ਕਲਿ: ੫	ਜਿਉ ਜਲ ਮੀਨ ਜਲੰ:	੧	੧੩੨੫
ਗਉੜੀ ੫	ਜਿਉ ਡਰਮਾ ਖਤ ਮਾਹਿ:	੧੭	੧੯੦
ਵਡ: ੩	ਜਿਉ ਤਿਸਦੀ ਵਡਿਆ:	੧੧	੫੭੦
ਮਾਰੂ ੧	ਜਿਉ ਤਿਸ ਭਾਣਾ ਤਿਵੈ:	੧੬	੧੦੨੬
ਗੂਜਰੀਵਾਰ੩	ਜਿਉ ਤਿਸ ਭਾਵੇ ਤਿਵੈ:	੪	੫੦੮
ਭੈਰਉ ੩	ਜਿਉ ਜਿਸੁ ਭਾਵੈ ਤਿਵੈ:	੧੬	੧੧੩੨
ਬਿਲਾ: ੧	ਜਿਉ ਤਾਗਾ ਜਗੁ ਏਵੈ:	੩	੮੪੦
ਰਾਮ: ੩	ਜਿਉ ਤੂ ਚਲਾਇਹਿ ਤਿ:	੧੮	੯੧੮
ਮਾਰੂ ੧	ਜਿਉ ਤੂ ਚਵਾਵਹਿ ਤਿਉ:	੭	੧੦੧੨
ਮਾਰੂ ੩	ਜਿਉ ਤੁਧ ਭਾਵੈ ਤਿਉ:	੫	੧੦੫੪
ਮਾਰੂ ੧	ਜਿਉ ਤੁਧੁ ਭਾਵਹਿ ਰ:	੬	੧੦੩੩
ਧਨਾ: ੧	ਜਿਉ ਤੁਧੁ ਭਾਵੈ ਤਿਉ:	੧੫	੬੮੬
ਮਾਰੂ ੧	ਜਿਉ ਤੁਧ ਭਾਵੈ ਤਿਵੈ:	੭	੧੦੩੧
ਮਾਰੂ ੧	ਜਿਉ ਤੁਧੁ ਭਾਵੈ ਤਿਵੈ:	੫	੧੦੨੪
ਮਾਰੂ ੩	ਜਿਉ ਤੁਧੁ ਭਾਵੈ ਤਿਵੈ:	੧੫	੧੦੬੦
ਸੋਰਠ ਵਾਰ੩	ਜਿਉ ਤਨੁ ਕੋਲੂ ਪੀੜੀ:	੯	੬੪੪
ਗਉੜੀ ੧	ਜਿਉ ਤਨੁ ਬਿਧਵਾ ਪ:	੧	੨੨੬
ਬਿਲਾ: ੫	ਜਿਉ ਤੁਮ ਰਾਖਹੁ ਤਿ:	੯	੮੦੯
ਗਉੜੀ ੫	ਜਿਉ ਤੁਮ ਰਾਖਹੁ ਤਿਵ:	੧੪	੧੮੧
ਆਸਾ ੧	ਜਿਉ ਤੂੰ ਰਾਖਹਿ ਤਿਉ:	੧੪	੪੨੨
ਮਾਝ ੫	ਜਿਉ ਤੂੰ ਰਾਖ ਤਿਉ ਰਹ:	੯	੧੩੭
ਮਾਰੂ ੧	ਜਿਉ ਤੂੰ ਰਾਖਹਿ ਤਿਉ:	੬	੧੦੧੨
ਬਿਲਾ: ੫	ਜਿਉ ਤੂੰ ਰਾਖਹਿ ਤਿਉ:	੯	੮੧੫
ਆਸਾ ੧	ਜਿਉ ਤੂੰ ਰਾਖਹਿ ਤਿਉ:	੪	੪੨੧
ਸਾਰੰਗ ੫	ਜਿਉ ਤੂੰ ਰਾਖਹਿ ਤਿਤ:	੯	੧੨੨੩
ਆਸਾ ੧	ਜਿਉ ਤੂੰ ਰਾਖਹਿ ਤਿਵ:	੨	੩੫੬
ਬਸੰਤ ੧	ਜਿਉ ਤੂ ਰਾਖਹਿ ਤਿਵੈ:	੮	੧੧੮੯
ਧਨਾ: ਨਾਮ:	ਜਿਉ ਤਰੁਣੀ ਕਉ ਕੰਤੁ:	੧੨	੬੯੩
ਬਿਲਾ ੫	ਜਿਉ ਤਰਨਿ ਭਰਤ:	੯	੮੩੮
ਬਿਲਾ: ੫	ਜਿਉ ਦੂਧ ਜਲਿਹ ਸੰ:	੧੦	੮੩੮
ਬਿਲਾਵਲ ੫	ਜਿਉ ਦੀਪ ਪਤਨ ਪਤੰ:	੧੧	੮੩੮
ਧਨਾ: ਨਾਮ:	ਜਿਉ ਧਰਨੀ ਕਉ ਇੰ:	੧੦	੬੯੯
ਸੂਹੀ ੪	ਜਿਉ ਧਰਤੀ ਸੋਭ ਕਰੇ:	੧੮	੭੫੭
ਸੂਹੀ ੪	ਜਿਉ ਧਰਤੀ ਚਰਣ ਤਲੈ:	੫	੭੩੫
ਦੇਵ: ੪	ਜਿਉ ਨਿਗੁਰਾ ਬਹੁ ਥਾ:	੮	੫੨੯
ਮਾਰੂ ੫	ਜਿਉ ਨਚਾਇ ਤਿਉ ਤਿ:	੬	੧੦੨੦
ਬਿਲਾ: ੪	ਜਿਉ ਨਟੂਆ ਤੰਤੁ ਵ:	੧੮	੭੯੮
ਮਾਰੂ ਵਾਰ ੩	ਜਿਉ ਨਾਨਕ ਆਪਨਿ:	੫	੧੦੯੪
ਮਾਝ ੫	ਜਿਉ ਨਿਰਧਨੁ ਧਨ:	੧੩	੧੦੦

ਗਉ: ੫	ਜਿਉ ਮੰਦਰਿ ਕਉ ਥਾ:	੧੫	੨੮੨
ਸਾਰੰ: ਨਾਮ:	ਜਿਉ ਮਧੁ ਮਾਖੀ ਸੰਚੈ:	੧੦	੧੨੫੨
ਸੋਰਠ ਕਬੀਰ	ਜਿਉ ਮਧੁ ਮਾਖੀ ਤਿਉ:	੧੧	੬੫੪
ਗੋਂਡ ੫	ਜਿਉ ਮੀਨਾ ਹੇਤੈ ਪਸੂ:	੧੬	੮੭੩
ਬਸੰਤ ੧	ਜਿਉ ਮੀਨ ਕੁੰਡਲੀਆ:	੧੮	੧੧੮੭
ਸਾਰੰ: ੫	ਜਿਉ ਮੀਨਾ ਜਲਿ ਸਿਉ:	੩	੧੨੨੨
ਬਿਲਾਵਲ ੫	ਜਿਉ ਮੀਨ ਜਲ ਸਿਉ:	੯	੮੩੮
ਗਉੜੀ ੧	ਜਿਉ ਮੀਨਾ ਜਲਮਾਹਿ:	੪	੨੨੬
ਪ੍ਰਭਾਤੀ ੧	ਜਿਉ ਮਨੁ ਦੇਖਹਿ ਪ:	੫	੧੩੪੨
ਸੋਰਠ ੫	ਜਿਉ ਮੀਨਾ ਬਿਨੁ ਪਾਣੀ:	੧੧	੫੯੭
ਪ੍ਰਭਾਤੀ ੧	ਜਿਉ ਮਨਮੁਖਿ ਦੂਜੈ:	੧੦	੧੩੪੪
ਪ੍ਰਭਾ ੪	ਜਿਉ ਮ੍ਰਿਗ ਨਾਭਿ ਬਸੈ:	੧੧	੧੩੩੬
ਗਉ: ੫	ਜਿਉ ਮਿਰਤਕ ਮਿਥਿਆ:	੫	੨੪੦
ਬਿਲਾ: ੫	ਜਿਉ ਮਿਲੈ ਪਿਆਰਾ ਆ:	੧੦	੮੦੮
ਗਉ: ੪	ਜਿਉ ਮਿਲਿ ਬਛੁਰੇ ਗ:	੧੫	੧੬੪
ਰਾਮ: ੧	ਜਿਉ ਰਸ ਭੋਗ ਕੀਏ:	੭	੯੦੬
ਸੂਹੀ ੧	ਜਿਉ ਰਾਖਹਿ ਕਿਰਪਾ:	੧੪	੭੫੨
ਗਉ: ੫	ਤਿਉ ਰਾਖਾ ਖੇਤ ਊਪਾ:	੯	੧੭੯
ਧਨਾ: ੫	ਜਿਉ ਰਾਖੈ ਮਹਤਾਰੀ:	੧੫	੬੮੦
ਗੂਜਰੀਵਾ: ੩	ਜਿਉ ਰਾਜੇ ਰਾਜ ਕਮਾ:	੧੪	੫੧੬
ਆਸਾ ੫	ਜਿਉ ਰਾਤੀ ਜਲਿ ਮਾਛੁ:	੩	੪੫੪
ਭੈਰ: ਨਾਮ:	ਜਿਉ ਰਾਮ ਰਾਮ ਰਾਖੈ ਤਿਉ:	੬	੧੧੬੪
ਆਸਾ ੧	ਜਿਉ ਲਾਹਾ ਤੋਟਾ ਤਿਵੈ:	੧੫	੪੧੮
ਕਾਨ: ੪	ਜਿਉ ਲੋਹਾ ਤਰਿਓ ਸੰ:	੬	੧੩੦੯
ਗਉੜੀਵਾ:੪	ਜਿਉ ਲੋਹਾ ਪਾਰਸ ਭੇ:	੬	੩੦੩
ਬਿਲਾ: ੫	ਜਿਉ ਲੋਭੀਐ ਧਨੁ ਦਾ:	੧੦	੮੩੮
ਮਲਾ: ੧	ਜਿਉ ਵੇਖਾਲੇ ਤਿਉ ਵੇ:	੯	੧੨੫੭
ਮਾਰੂ ੧	ਜਿਉ ਵਾੜੀ ਊਜਾੜਿ ਉ:	੧੭	੧੦੨੪
ਮਾਰੂ ੪	ਜਿਸੁ ਊਪਰਿ ਹਰਿ ਕ:	੯	੯੯੮
ਬਿਲਾ: ੫	ਜਿਸੁ ਊਪਰਿ ਹੋਵਤ:	੩	੮੦੭
ਭੈਰ: ੫	ਜਿਸੁ ਊਪਰਿ ਨਦਰਿ:	੧	੧੧੪੦
ਭੈਰ: ੫	ਜਿਸੁ ਊਪਰਿ ਪ੍ਰਭ ਕਿ:	੧੫	੧੪੪੬
ਰਾਮ:ਵਾਰ ੫	ਜਿਸੁ ਆਇਆ ਹਥਿ ਨਿ:	੧੪	੯੬੩
ਆਸਾ ਫਰੀਦ	ਜਿਸ ਆਸਣ ਹਮ ਬੈ:	੧੫	੪੮੮
ਮਾਰੂ ੧	ਜਿਸ ਅੰਤਰਿ ਸਾਚੁ ਸੁ:	੯	੧੦੩੦
ਬਿਹਾ: ੪	ਜਿਸ ਅੰਤਰੁ ਹਿਰਦਾ:	੧੯	੫੪੦
ਵਡ: ਵਾਰ ੪	ਜਿਸੁ ਅੰਤਰੁ ਹਿਰਦਾ.	੧੫	੫੮੯
ਸਾਰੰ: ੧	ਜਿਸ ਅੰਤਰਿ ਪ੍ਰੀਤਿ ਰਾ:	੫	੧੧੯੮
ਮਾਝ ੩	ਜਿਸੁ ਅੰਤਰਿ ਪ੍ਰੀਤ ਲ:	੩	੧੨੨
ਸੋਰਠ ੧	ਜਿਸੁ ਅੰਤਰਿ ਲੋਭੁ ਕਿ:	੧੫	੬੩੫
ਗਉ:ਵਾਰ ੪	ਜਿਸੁ ਅੰਦਰਿ ਚੁਗਲੀ:	੧੧	੩੦੮
ਗਉ:ਵਾਰ ੪	ਜਿਸੁ ਅੰਦਰਿ ਤਾਤ ਪ:	੧੦	੩੦੮
ਵਡ: ਵਾਰ ੪	ਜਿਸੁ ਅੰਦਰਿ ਨਾਮੁ ਨਿ:	੧੫	੫੮੯
ਸਿਰੀ: ੩	ਜਿਸੁ ਅੰਦਰਿ ਨਾਮੁ ਪ੍ਰ:	੧	੨੮
ਗਉ ਵਾਰ ੪	ਜਿਸੁ ਅੰਦਰਿ ਪ੍ਰੀਤਿ ਨਾ:	੧੩	੩੦੫

ਵਡ: ਵਾਰ ੪	ਜਿਸੁ ਅੰਦਰਿ ਬੁਧਿ ਬਿ:	੧੬	੫੮੯
ਮਾਝ ੩	ਜਿਸੁ ਅੰਦਰਿ ਰੰਗੁ ਸੋ:	੧੨	੧੧੪
ਕੇਦਾਰਾ ੪	ਜਿਸੁ ਆਪੇ ਕਿਰਪਾ ਕ:	੪	੧੧੧੮
ਸਾਰੰਗ ੪	ਜਿਸ ਆਪਿ ਕ੍ਰਿਪਾ ਕਰੇ:	੮	੧੨੦੨
ਸੋਰਠਵਾਰ ੪	ਜਿਸੁ ਆਪਿ ਬੁਝਾਏ ਆ:	੮	੬੪੪
ਸੂਹੀ ਵਾਰ ੩	ਜਿਸੁ ਆਪਿ ਬੁਝਾਇ ਸੋ:	੧੮	੭੮੯
ਰਾਮ: ਵਾਰ੩	ਜਿਸੁ ਆਪਿ ਬੁਝਾਏ ਸੋ:	੧੭	੯੫੬
ਜੈਤ: ਵਾਰ ੫	ਜਿਸੁ ਆਪਿ ਬੁਝਾਏ ਸੋ:	੩	੭੦੬
ਮਾਝ ਵਾ ੧	ਜਿਸੁ ਆਪਿ ਬੁਝਾਏ ਤਿ:	੧੩	੧੫੦
ਮਾਰੂ ੫	ਜਿਸੁ ਆਪਿ ਭੁਲਾਏ ਸੁ:	੧੫	੧੦੭੫
ਮਾਝ ੩	ਜਿਸੁ ਆਪਿ ਭੁਲਾਏ ਸੁ:	੧੫	੧੧੦
ਮਾਝ ੩	ਜਿਸੁ ਆਪਿ ਵਿਖਾਲੇ ਸੁ:	੧੮	੧੨੫
ਬਸੰਤ ੫	ਜਿਸੁ ਅਰਾਧੇ ਜਮੁ ਤਿ:	੧੧	੧੧੮੨
ਸਿਰੀ: ੩	ਜਿਸੁ ਸਿਉ ਰਾਤਾ ਤੈਸੋ:	੪	੬੫
ਗਉੜੀਵਾਰ੪	ਜਿਸੁ ਸਾਹਿਬ ਭਾਵੈ ਤਿ:	੬	੩੦੨
ਰਾਮ: ੧	ਜਿਸੁ ਸਿਕਦਾਰੀ ਤਿਸ:	੧੮	੯੦੨
ਗਉੜੀ ੫	ਜਿਸੁ ਸੁਖੁ ਕਉ ਨਿਤ:	੬	੨੮੮
ਫੁਨਹੇ ੫	ਜਿਸੁ ਸੰਗ ਲਾਗੇ ਪ੍ਰਾਣ:	੧੬	੧੩੬੨
ਸਵਯੇ ੨	ਜਿਸੁ ਸਚੁ ਸੰਜਮ ਵਰ:	੧੦	੧੩੯੨
ਧਨਾ: ੩	ਜਿਸੁ ਸਚਿ ਲਾਏ ਸੋਈ:	੭	੬੬੬
ਸਾਰੰ: ੫	ਜਿਸੁ ਸੁਣਿਐ ਮਨਿ ਹੋ:	੧੫	੧੨੧੧
ਸਿਰੀ: ੧	ਜਿਸੁ ਸਤਿਗੁਰੁ ਪੂਰ:	੧੩	੨੨
ਬਿਲਾ: ੪	ਜਿਸੁ ਸਤਿਗੁਰੁ ਭੇਟੇ:	੪	੮੩੪
ਸਿਰੀ: ੩	ਜਿਸੁ ਸਤਿਗੁਰ ਮੇਲੇ:	੬	੩੭
ਗੂਜਰੀਵਾਰ੩	ਜਿਸੁ ਸਤਿਗੁਰ ਮਿਲੈ:	੮	੫੧੬
ਗਉੜੀ ੫	ਜਿਸੁ ਸਾਧੂ ਸੰਗਤਿ ਤਿ:	੩	੨੧੭
ਗਉ: ੫	ਜਿਸੁ ਸੋਭਾ ਕਉ ਕਰ:	੭	੨੮੮
ਮਾਰੂ ੫	ਜਿਸੁ ਸਿਮਰਤ ਅਵ:	੧੩	੧੦੦੪
ਗਉ: ਵਾਰ੫	ਜਿਸੁ ਸਿਮਰਤ ਸੰਕ:	੧੦	੩੨੦
ਗੂਜ: ਵਾਰ ੫	ਜਿਸੁ ਸਿਮਰਤ ਸੁਖੁ:	੧੮	੫੧੭
ਸਿਰੀ: ੫	ਜਿਸੁ ਸਿਮਰਤ ਸੁਖੁ:	੧੩	੪੪
ਬਿਲਾ ੫	ਜਿਸੁ ਸਿਮਰਤ ਸੁਖੁ:	੬	੮੧੭
ਗਉੜੀਵਾ: ੫	ਜਿਸੁ ਸਿਮਰਤ ਸੁਖੁ:	੧੬	੩੧੮
ਭੈਰਉ ੫	ਜਿਸੁ ਸਿਮਰਤ ਸਗ:	੭	੧੧੪੮
ਗੂਜਰੀ ੫	ਜਿਸੁ ਸਿਮਰਤ ਸਭਿ:	੩	੪੯੬
ਗਉ: ੫	ਜਿਸੁ ਸਿਮਰਤ ਹੋਤਿ:	੧੮	੧੮੨
ਗਉੜੀ ੫	ਜਿਸੁ ਸਿਮਤ ਜਮੁ:	੧੮	੧੮੨
ਗਉ: ੫	ਜਿਸੁ ਸਿਮਰਤ ਡੂਬ:	੧	੧੮੩
ਗਉ: ੫	ਜਿਸੁ ਸਿਮਰਤ ਦੂਖੁ ਸ:	੫	੧੯੨
ਸੂਹੀ ੫	ਜਿਸੁ ਸਿਮਰਤ ਦੁਖੁ ਕੋ:	੧੮	੭੭੭
ਆਸਾ ੪	ਜਿਸੁ ਸਿਮਰਤ ਦੁਖੁ ਜਾ:	੧੬	੩੯੮
ਗਉੜੀ ੫	ਜਿਸੁ ਸਿਮਰਤ ਦੂਖੁ ਡੇ:	੧੮	੧੮੨
ਆਸਾ ੫	ਜਿਸੁ ਸਿਮਰਤ ਦੂਖ ਬੀ	੧੨	੩੧੪
ਜੈਤ: ੪	ਜਿਸੁ ਸਿਮਰਤ ਦੂਖੁ ਮਿ:	੧੦	੬੯੮
ਸਵਯੇ ੫	ਜਿਸੁ ਸਿਮਰਤ ਦੂਰ:	੧੭	੧੪੦੬

ਮਾਰੂ ੫	ਜਿਸੁ ਚੀਤਿ ਆਵੈ ਸੋ ਸ:	੯	੧੦੭੪	ਰਾਮ: ਵਾਰ ੩	ਜਿ ਸਤਿਗੁਰੁ ਭਾਵੈ ਸੁ:	੪	੯੫੧
ਮਾਰੂ ੫	ਜਿਸ ਚੀਤਿ ਆਵਹਿ ਸੋਵ:	੮	੧੦੭੪	ਮਾਝ ੫	ਜਿਸੁ ਤੂ ਤੁਠਾ ਜੋ ਤੁਧੁ:	੧੭	੧੩੦
ਮਾਰੂ ੫	ਜਿਸੁ ਚੀਤਿ ਆਵਹਿ ਤਿ:	੯	੧੦੭੪	ਗਉ: ੪	ਜਿਸਤੇ ਤੁਮ ਹਰਿ ਜਾਨੇ:	੧੬	੧੬੯
ਭੈਰ: ੫	ਜਿਸੁ ਚੀਤਿ ਆਵੈ ਤਿਸੁ:	੧੫	੧੧੪੬	ਸੂਹੀ ੪	ਜਿਸੁ ਤੂੰ ਦੇਹਿ ਸੋਈ ਜ:	੪	੭੫੮
ਆਸਾ ੫	ਜਿਸੁ ਛੂਟੈ ਤ੍ਰਿਕੁਟੀ ਤਿ:	੧੧	੩੭੪	ਮਾਰੂ ੩	ਜਿਸੁ ਤੂੰ ਦੇਹਿ ਸੋਈ ਜ:	੨	੧੦੪੮
ਬਸੰਤ ੩	ਜਿਸੁ ਜੀਉ ਅੰਤਰੁ ਮੈ:	੧੧	੧੧੬੯	ਮਾਝ ੫	ਜਿਸੁ ਤੂੰ ਦੇਹਿ ਸ ਤ੍ਰਿਪ:	੬	੯੭
ਆਸਾ ੫	ਜਿਸੁ ਜਨ ਊਪਰਿ ਤੇ:	੯	੩੮੩	ਸਿਰੀ:ਵਾਰ ੪	ਜਿਸੁ ਤੂੰ ਦੇਹਿ ਤਿਸੁ ਸ:	੫	੮੬
ਗਉ: ੫	ਜਿਸੁ ਜਨ ਅਪਨਾ ਹੁ:	੮	੨੬੮	ਆਸਾ ੧	ਜਿਸੁ ਤੂੰ ਦੇਹਿ ਤਿਸੈ ਕਿ:	੧੪	੯
ਬਿਲਾ: ੫	ਜਿਸੁ ਜਨ ਹੋਆ ਸਾਧ:	੭	੮੧੨	ਆਸਾ ੧	ਤਿਸੁ ਤੂੰ ਦੇਹਿ ਤਿਸੈ ਕਿ:	੬	੩੪੯
ਗਉ: ੫	ਜਿਸੁ ਜਨ ਹੋਇ ਆਪਿ:	੯	੧੭੭	ਮਾਰੂ ੧	ਤਿਸੁ ਤੂ ਦੇਹਿ ਤਿਸੈ ਕਿ:	੯	੯੯੩
ਗਉ: ੫	ਜਿਸੁ ਜਨ ਕਉ ਪ੍ਰਭ:	੫	੨੬੬	ਮਾਰੂ ੧	ਜਿਸੁ ਤੂ ਦੇਹਿ ਤਿਸੈ ਨਿ:	੧੧	੯੯੧
ਮਾਰੂ ਵਾਰ ੫	ਜਿਸੁ ਜਨ ਤੇਰੀ ਭੁਖ:	੩	੧੦੯੭	ਆਸਾ ਵਾਰ੧	ਜਿਸੁ ਤੂੰ ਦੇਹਿ ਤਿਸੁ ਮਿ:	੧੦	੪੬੭
ਆਸਾ ੫	ਜਿਸੁ ਜਨ ਨਾਮ ਸੁਖੁ:	੫	੪੧੦	ਮਾਰੂ ੧	ਜਿਸੁ ਤੂ ਦੇਵਹਿ ਸੋਈ:	੧੮	੧੦੧੬
ਸੋਰਠ ੧	ਜਿਸੁ ਜਲ ਨਿਧਿ ਕਾਰ:	੪	੫੯੮	ਗੂਜਰੀ ਨਾਮ:	ਜਿਸੁ ਤੂ ਦੇਵਹਿ ਤਿਸਹਿ:	੪	੫੨੫
ਗਉ: ੫	ਜਿਸੁ ਠਾਕੁਰ ਸਿਉ ਨਾ:	੭	੨੬੮	ਆਸਾ ੫	ਜਿਸਤੇ ਪਾਈਐ ਹਰਿ:	੧੭	੩੭੪
ਬਿਲਾ: ੫	ਜਿਸੁ ਤੇ ਉਪਜਿਆ ਤਿ:	੧੩	੮੨੫	ਆਸਾ ੧	ਜਿਸੁ ਤੂ ਬਖਸਹਿ ਨਾ:	੪	੪੧੬
ਸੂਹੀ ੫	ਜਿਸ ਤੇ ਉਪਜਿਆ ਤਿ:	੧੦	੭੭੮	ਮਾਲੀ: ੫	ਜਿਸਤੇ ਬਿਰਥਾ ਕੋਇ:	੧੨	੯੮੭
ਗਉੜੀ ੫	ਜਿਸਤੇ ਉਪਜਿਆ ਤਿ:	੧੦	੨੮੫	ਵਡ: ਵਾਰ ੪	ਜਿਸੁ ਤੂ ਭਾਵੈ ਤਿਸੁ ਤੂ:	੭	੫੮੯
ਬਸੰਤ ਵਾਰ੫	ਜਿਸਤੇ ਉਪਜਿਆ ਨਾ:	੯	੧੧੯੩	ਸੂਹੀ ਵਾਰ ੩	ਜਿਸੁ ਤੂ ਮੇਲਹਿ ਸੋ ਤੂ:	੩	੭੮੬
ਬਿਹਾ: ੫	ਜਿਸਤੇ ਉਪਜਿਅੜਾ:	੧੦	੫੪੫	ਗਉੜੀਵਾਰ੪	ਜਿਸੁ ਤੂੰ ਮੇਲਹਿ ਸੋ ਤੂ:	੧੭	੩੧੭
ਮਲਾ: ੪	ਜਿਸਤੇ ਉਪਜੇ ਤਿਸਹੀ:	੩	੧੨੬੫	ਸਿਰੀ: ੧	ਜਿਸੁ ਤੂ ਮੇਲਹਿ ਸੋ ਮਿ:	੧੧	੬੦
ਰਾਮ: ੧	ਜਿਸਤੇ ਉਪਜੇ ਤਿਸ:	੧੭	੯੪੩	ਆਸਾ ੫	ਜਿਸੁ ਤੂੰ ਮੇਲਹਿ ਸੋ ਮਿ:	੧੮	੪੩੧
ਰਾਮ: ੩	ਜਿਸਤੇ ਉਪਜੈ ਤਿਸਤੇ:	੯	੯੦੯	ਮਾਰੂ ੧	ਜਿਸੁ ਤੂ ਮੇਲਹਿ ਸੋ ਮਿ:	੬	੧੦੧੨
ਸਿਰੀ: ੧	ਜਿਸਤੇ ਉਪਜੈ ਤਿਸਤੇ ਖਿ:	੪	[illegible]੦	ਵਡ: ਵਾਰ ੪	ਜਿਸੁ ਤੂ ਮੇਲਹਿ ਪਿਆ.	੮	੫੮੯
ਗਉੜੀ ੫	ਜਿਸਤੇ ਉਪਜੇ ਤਿਸੁ:	੭	੨੮੨	ਸਿਰੀ: ੫	ਜਿਸੁ ਤੂੰ ਰਖਹਿ ਹਥ:	੧੭	੪੩
ਰਾਮ: ੫	ਜਿਸਤੇ ਉਪਜੇ ਤਿਸੁ ਮ:	੧੨	੮੯੮	ਆਸਾ ੧	ਜਿਸੁ ਤੂ ਰਾਖਹਿ ਕਿਰ:	੯	੩੫੨
ਰਾਮ: ਵਾਰ ੫	ਜਿਸੁ ਤੂ ਆਵਹਿ ਚਿਤਿ ਸੋ ਪੂ:	੨	੯੬੦	ਭੈਰ: ੫	ਜਿਸੁ ਤੂ ਰਾਖਹਿ ਤਿਸੁ ਕਾ	੧੫	੧੧੩੯
ਰਾਮ: ਵਾਰ ੫	ਜਿਸੁ ਤੂ ਆਵਹਿ ਚਿਤ ਸੋਵ:	੩	੯੬੦	ਵਡ: ੫	ਜਿਸੁ ਤੂ ਰਾਖਹਿ ਤਿਸੁ ਦੂ:	੧੭	੫੬੩
ਰਾਮ: ਵਾਰ ੫	ਜਿਸੁ ਤੂ ਆਵਹਿ ਚਿਤਿ ਤਿਸ:	੨	੯੬੦	ਰਾਮ: ੫	ਜਿਸੁ ਤੇ ਲਾਗੇ ਤਿਨਹਿ:	੧੫	੯੧੬
ਰਾਮ: ਵਾਰ ੫	ਜਿਸੁ ਤੂ ਆਵਹਿ ਚਿਤਿ ਤਿ:	੧	੯੬੦	ਰਾਮ: ਵਾ ੫	ਜਿਸੁ ਤੂ ਵੁਠਾ ਚਿਤਿ ਤਿ:	੧੨	੯੬੩
ਰਾਮ: ਵਾਰ ੫	ਜਿਸੁ ਤੂ ਆਵਹਿ ਚਿਤਿ ਤਿ:	੧	੯੬੦	ਰਾਮ: ਵਾ:੫	ਜਿਸੁ ਤੂ ਵੁਠਾ ਚਿਤ ਤਿ:	੧੩	੯੬੩
ਰਾਮ: ਵਾਰ ੫	ਜਿਸੁ ਤੂ ਆਵਹਿ ਚਿਤਿ ਤਿ:	੩	੯੬੦	ਮਾਝ ਵਾਰ ੫	ਜਿਸਦੈ ਅੰਦਰਿ ਸਚੁ:	੨	੧੪੦
ਰਾਮ: ਵਾਰ ੫	ਜਿਸੁ ਤੂ ਆਵਹਿ ਚਿਤਿ ਥ:	੩	੯੬੦	ਬਿਹਾ: ੪	ਜਿਸੁ ਦਇਆ ਕਰੇ ਮੇ:	੧੨	੫੪੧
ਗੋਂਡ ੪	ਜਿਸਤੇ ਸੁਖ ਪਾਵਹਿ:	੨	੮੬੧	ਸੋਰਠ ੫	ਜਿਸੁ ਦਇਆਲ ਹੋ:	੮	੬੨੩
ਸਿਰੀ: ੫	ਜਿਸਤੇ ਸੋਝੀ ਮਨਿ ਪ:	੧੩	੪੩	ਬਿਲਾ: ੩	ਜਿਸਦਾ ਸਾਹਿਬੁ ਡਾਢਾ:	੮	੮੪੨
ਮਾਝ ੩	ਜਿਸਤੇ ਸੁਤਾ ਸੋ ਜਾਗਾ:	੬	੧੧੨	ਗਉੜੀਵਾਰ੪	ਜਿਸਦੀ ਸੇਵਾ ਕੀਤੀ ਫਿ:	੧੪	੩੦੬
ਆਸਾ ੧	ਕਿਸਤੇ ਸੁਤਾ ਨਾਨਕਾ ਜਾ:	੧੧	੪੧੮	ਮਾਰੂ ੩	ਜਿਸਦਾ ਹਟੁ ਸੋਈ ਵ:	੧੬	੧੦੬੬
ਪ੍ਰਭਾਤੀ ੧	ਜਿਸਤੇ ਹੋਆ ਸੋਈ ਕ:	੧੫	੧੩੨੯	ਮਾਰੂ ੫	ਜਿਸੁ ਦੇਹਿ ਦਰਸੁ ਸੋ:	੭	੧੦੭੪
ਪ੍ਰਭਾ: ੧	ਜਿਸਤੇ ਹੋਆ ਸੋਈ ਪਰ:	੧੧	੧੩੨੯	ਗੂਜ ਵਾਰ ੫	ਜਿਸਦੈ ਹੋਵੈ ਵਲਿ:	੩	੫੧੯
ਮਲਾ: ੫	ਜਿਸਤੇ ਹੋਆ ਤਿਸਹਿ:	੧	੧੨੫੮	ਬਿਹਾ:ਵਾਰ ੩	ਜਿਸਦਾ ਕੀਤਾ ਸਭੁ ਕਿ:	੧੮	੫੫੪
ਸੂਹੀ: ੫	ਜਿਸਤੇ ਖਾਲੀ ਕੋਈ ਨਾ:	੩	੭੭੮	ਰਾਮ: ਵਾ: ੫	ਜਿਸਦਾ ਕਰਤਾ ਮਿਤ:	੨	੯੬੦
ਗੂਜਰੀਵਾਰ੩	ਜਿ ਸਤਿਗੁਰੁ ਸੇਵੈ ਆ:	੧੬	੫੧੧	ਬਿਹਾ: ਵਾ: ੪	ਜਿਸਦੈ ਚਿਤਿ ਵਸਿਆ:	੫	੫੫੦
ਮਾਰੂ ੩	ਜਿ ਸਤਿਗੁਰੁ ਸੇਵੇ ਸੋ:	੧੪	੧੦੬੫	ਰਾਮ: ੩	ਜਿਸਦਾ ਜੀਉ ਤਿਸੁ ਮਿ:	੬	੯੨੧
ਸਿਰੀ: ੩	ਜਿ ਸਤਿਗੁਰ ਸੇਵਨਿ:	੧੧	੬੫	ਮਾਝ ਵਾਰ ੨	ਜਿਸਦਾ ਜੀਉ ਪਰਾਣ ਹੈ:	੧੬	੧੪੦
ਬਿਲਾਵਲ ੪	ਜਿ ਸਤਿਗੁਰ ਨੋ ਮਿਲਿ:	੧੬	੮੫੩	ਬਿਹਾ: ਵਾ: ੪	ਜਿਸ ਦੀ ਤੁਧੁ ਭਾਵੈ ਤਿ:	੭	੫੪੯

ਮਾਝ ੫	ਜਿਸੁ ਦਾ ਦਿਤਾ ਸਭੁ ਕਿ:	੫	੧੦੦
ਸਲੋਕ ੩	ਜਿਸਦਾ ਦਿਤਾ ਖਾਣਾ ਪੈ:	੧੦	੧੪੧੬
ਆਸਾ ਵਾਰ੧	ਜਿਸਦਾ ਦਿਤਾ ਖਾਵਣਾ:	੧੬	੪੭੬
ਬਿਹਾ: ਵਾ:੪	ਜਿਸਦੀ ਪੈਜ ਰਖਹਿ:	੪	੫੫੪
ਗਉੜੀ ੩	ਜਿਸਦਾ ਪਿੰਡ ਪਰਾਣ ਹੈ:	੧੪	੨੩੩
ਰਾਮ: ੧	ਜਿਸੁ ਦਰੁ ਕਾਰਣਿ ਫਿ:	੩	੮੭੭
ਗੋਂਡ ੪	ਜਿਸਦੇ ਵਸਿ ਸਭੁ ਕਿ:	੧੬	੮੬੧
ਬਿਲਾ: ੩	ਜਿਸੁ ਦੇਵੈ ਤਿਸੁ ਪਲੈ:	੬	੮੪੧
ਸੋਰਠ ੫	ਜਿਸੁ ਦੇਵੈ ਪੁਰਖੁ ਬਿਧਾ:	੧	੬੨੪
ਗਉ: ੫	ਜਿਸੁ ਧਨ ਕਉ ਚਾਰਿ:	੬	੨੮੮
ਸਾਰੰਗ ੪	ਜਿਸੁ ਧਨ ਕਾ ਤੁਮ ਗ:	੧੨	੧੨੦੦
ਬਿਲਾ:ਵਾਰ੪	ਜਿਸੁ ਧਨ ਕਾਰਣਿ ਚੁ:	੧੭	੮੫੨
ਗਉੜੀ ੫	ਜਿਸੁ ਧਨ ਤੇ ਸਭੁ ਕੋ:	੧੭	੨੭੧
ਸਵਯੇ ੩ .	ਜਿਸ ਧੀਰਜੁ ਧੁਰਿ ਧ:	੧੫	੧੩੯੩
ਸਿਰੀ ਵਾਰ ੪	ਜਿਸੁ ਧੁਰਿ ਭਾਗੁ ਹੋਵੈ:	੧੬	੮੭
ਸਿਰੀ ੩	ਜਿਸਨਉ ਆਪਿ ਦਇ:	੬	੨੭
ਗਉੜੀਵਾ: ੩	ਜਿਸਨੋ ਆਇਆ ਪਰੇਮ:	੭	੩੨੦
ਆਸਾ ੧	ਜਿਸਨੋ ਆਪਿ ਖੁਆਇ:	੧੭	੪੧੭
ਬਸੰਤ ੩	ਜਿਸਨੋ ਆਪ ਚਲਾਇ:	੧੦	੧੧੬੯
ਪ੍ਰਭਾਤੀ ੩	ਜਿਸਨੋ ਆਪਣੀ ਨਦ:	੨	੧੩੩੫
ਗਜਰੀਵਾਰ੫	ਜਿਸਨੋ ਆਪ ਦਇਆਲ:	੯	੫੨੧
ਮਾਝ ੩	ਜਿਸਨੋ ਆਪਿ ਦੇਇ ਵਡਿ:	੯	੧੧੧
ਮਾਰੂ ੩	ਜਿਸਨੋ ਆਪਿ ਬੁਝਾਏ:	੫	੧੦੬੩
ਮਾਰੂ ੩	ਜਿਸਨੋ ਆਪਿ ਮਿਲਾਏ:	੧੧	੧੦੪੬
ਭੈਰ: ੩	ਜਿਸਨੋ ਆਪ ਮਿਲਾਵੈ:	੧੭	੧੧੨੮
ਆਸਾ ੩	ਜਿਸਨੋ ਆਪੇ ਰੰਗੇ ਸੇ:	੫	੪੨੭
ਧਨਾ: ੫	ਜਿਸਨੋ ਆਪਿ ਲਏ ਲੜਿ:	੪	੬੭੭
ਰਾਮ: ਵਾ: ੫	ਜਿਸਨੋ ਇਕੋ ਰੰਗੁ ਭ:	੧੪	੯੬੩
ਗਉੜੀਵਾਰ੪	ਜਿਸਨੋ ਸਾਹਿਬ ਵਡਾ:	੬	੩੦੨
ਮਾਰੂ ੧	ਜਿਸਨੋ ਸਾਚਾ ਸਿਫਤੀ:	੩	੯੯੩
ਮਾਰੂ ੩	ਜਿਸਨੋ ਸਚੁ ਦੇਇ ਸੋ:	੬	੧੦੬੪
ਮਾਰੂ ੩	ਜਿਸਨੋ ਸਾਚਾ ਦੇਇ ਸੋ:	੩	੧੦੬੩
ਬਿਲਾ: ਵਾ:੪	ਜਿਸਨੋ ਸਤਿਗੁਰ ਨਾਲਿ:	੭	੮੫੩
ਗਉ: ਵਾਰ੪	ਜਿਸਨੋ ਸਤਿਗੁਰੁ ਮੇਲੇ:	੭	੩੦੨
ਰਾਮ: ੫	ਜਿਸਨੋ ਹੋਆ ਨਾਥੁ ਕਿ:	੧੪	੮੮੬
ਗੂਜ: ਵਾਰ ੫	ਜਿਸਨੋ ਹੋਇ ਕ੍ਰਿਪਾਲ:	੧੮	੫੨੧
ਗੂਜ: ਵਾਰ ੫	ਜਿਸਨੋ ਹੋਇ ਦਇਆਲੁ:	੩	੫੨੧
ਗੂਜ: ਵਾਰ ੫	ਜਿਸਨੋ ਹੋਹਿ ਕ੍ਰਿਪਾਲ:	੪	੫੨੧
ਤਿਲੰ: ੪	ਜਿਸੁ ਨਾਹੀ ਕੋਈ ਸਰੀਕੁ::	੭	੭੨੩
ਰਾਮ: ੫	ਜਿਸੁ ਨਹੀ ਬੁਝਾਵੈ ਸੋ:	੭	੮੯੨
ਸੂਹੀ ੪	ਜਿਸਨੋ ਹਰਿ ਸੁ ਪ੍ਰਸੰਨੁ:	੧੦	੭੩੪
ਗਉੜੀ ੩	ਜਿਸਨੋ ਹਰਿ ਜੀਉ ਕਰੇ:	੩	੨੪੭
ਬਿਲਾ:ਵਾਰ੪	ਜਿਸਨੋ ਹਰਿ ਭਗਤਿ:	੫	੮੫੨
ਸੋਰਠ ੫	ਜਿਸਨੋ ਕੀਤੋ ਕਰਮੁ:	੧੫	੬੪੦
ਰਾਮਕਲੀ ੩	ਜਿਸਨੋ ਕਥਾ ਸੁਣਾਇ:	੨	੯੧੯

ਸੂਹੀ ੫	ਜਿਸਨੋ ਕਰਤਾ ਵਿਸਰੈ:	੧੪	੭੬੦
ਗਉ: ੩	ਜਿਸਨੋ ਕ੍ਰਿਪਾ ਕਰੇ::	੮	੨੩੨
ਮਾਰੂ ੪	ਜਿਸਨੋ ਕ੍ਰਿਪਾ ਕਰੇ ਸੋ:	੭	੯੯੮
ਆਸਾ ੪	ਜਿਸਨੋ ਕ੍ਰਿਪਾ ਕਰਹਿ:	੧੪	੧੧
ਆਸਾ ੪	ਜਿਸਨੋ. ਕ੍ਰਿਪਾ ਕਰਹਿ:	੧੩	੩੬੫
ਗਉ: ੫	ਜਿਸਨੋ ਕ੍ਰਿਪਾ ਕਰਹਿ ਬਡ:	੪	੨੮੨
ਬਸੰਤ ੫	ਜਿਸਨੋ ਕ੍ਰਿਪਾ ਕਰਹਿ ਮੇਰੇ:	੧੬	੧੧੮੫
ਮਾਰੂ ੧	ਜਿਸਨੋ ਕਿਰਪਾ ਕਰੇ ਹ:	੩	੧੦੩੮
ਸਿਰੀ: ੪	ਜਿਸਨੋ ਕਿਰਪਾ ਕਰੇ ਗੁ:	੧	੭੭
ਗਉ: ੫	ਜਿਸਨੋ ਕਿਰਪਾ ਕਰੈ ਤਿ:	੧	੨੮੧
ਆਸਾ ੪	ਜਿਸਨੋ ਕਿਰਪਾ ਕਰੇ:	੮	੩੬੬
ਗੂਜਰੀਵਾਰ੩	ਜਿਸਨੋ ਕ੍ਰਿਪਾ ਕਰੇ ਤਿ:	੧੪	੫੧੩
ਮਾਰੂ ਵਾਰ ੩	ਜਿਸਨੋ ਕ੍ਰਿਪਾ ਕਰੇ ਤਿ:	੫	੧੦੯੧
ਰਾਮ: ੧	ਜਿਸਨੋ ਕ੍ਰਿਪਾ ਕਰੇ ਤਿਸੁ ਪ:	੧੨	੯੩੧
ਮਾਰੂ ੫	ਜਿਸਨੋ ਕ੍ਰਿਪਾ ਕਰੇ ਪ੍ਰ:	੪	੧੦੭੨
ਮਾਰੂ ੪	ਜਿਸਨੋ ਕ੍ਰਿਪਾ ਕਰੇ ਮੇ:	੧੬	੯੯੭
ਗੂਜਰੀਵਾ: ੩	ਜਿਸਨੋ ਕ੍ਰਿਪਾ ਕਰੇ ਮੇ:	੧੦	੫੧੨
ਬਿਹਾ: ਵਾ: ੪	ਜਿਸਨੋ ਕਿਰਪਾਲੁ: ਹੋ:	੨	੫੫੧
ਗੂਜਰੀਵਾਰ੩	ਜਿਸਨੋ ਕਰਮੁ ਹੋਵੈ:	੧੬	੫੧੨
ਭੈਰ: ੫	ਜਿਸਨੋ ਕਰਮੁ ਕਰੇ:	੧੬	੧੧੫੧
ਭੈਰ: ੫	ਜਿਸਨੋ ਕਰਮੁ ਕਰੇ:	੧੭	੧੧੪੭
ਸੋਰਠ ੫	ਜਿਸਨੋ ਕਰਮਿ ਪਰਾਪ:	੧੩	੬੧੬
ਗੂਜਰੀ ਵਾ:੫	ਜਿਸਨੋ ਕਰੇ ਰਹੰਮ:	੧੮	੫੧੮
ਬਿਹਾ:ਵਾ: ੪	ਜਿਸਨੋ ਗੁਰਮੁਖਿ: ਆ:	੩	੫੫੪
ਆਸਾ ੫	ਜਿਸੁ ਨੀਚ ਕਉ ਕੋਈ:	੧੪	੩੮੬
ਆਸਾ ੫	ਜਿਸਨੋ ਤੂ ਅਸਥਿਰੁ:	੧੮	੪੦੧
ਗਉੜੀ ਵਾ:੪	ਜਿਸਨੋ ਤੂ ਆਪਿ ਮਿਲਾ:	੧੮	੩੧੭
ਆਸਾ ੩	ਜਿਸਨੋ ਤੂ ਆਪੇ ਮੇਲ:	੪	੪੪੨
ਰਾਮ:ਵਾਰ ੫	ਜਿਸਨੋ ਤੂ ਸੰਤੁਸਟੁ:	੩	੯੬੧
ਰਾਮ:ਵਾਰ ੫	ਜਿਸਨੋ ਤੂੰ ਕਿਰਪਾਲੁ:	੪	੯੬੧
ਆਸਾ ੪	ਜਿਸਨੋ ਤੂ ਜਾਣਾਇ:	੧੭	੧੧
ਆਸਾ ੪	ਜਿਸਨੋ ਤੂ ਜਾਣਾਇਹਿ:	੧੫	੩੬੫
ਬਿਹਾ: ਵਾ:੪	ਜਿਸਨੋ ਤੂ ਦੇਹਿ ਤਿਸੁ:	੭	੫੪੯
ਸੂਹੀ ੫	ਜਿਸਨੋ ਤੁਧੁ ਭਾਵੈ:	੧੨	੭੩੫
ਸਿਰੀ: ੫	ਜਿਸਨੋ ਤੂ ਪਤੀਆਇ:	੧੦	੫੨
ਰਾਮ:ਵਾਰ ੫	ਜਿਸਨੋ ਨੂੰ ਪ੍ਰਭਿ ਵਲਿ:	੧੫	੯੬੧
ਗਉੜੀ ੫	ਜਿਸਨੋ ਤੁਮਹਿ ਦਿਖਾ:	੧੨	੨੦੭
ਰਾਮ:ਵਾਰ ੫	ਜਿਸਨੋ ਤੇਰਾ ਅੰਗੁ ਸੋ:	੧੪	੯੬੧
ਰਾਮ:ਵਾਰ ੫	ਜਿਸਨੋ ਤੇਰਾ ਅੰਗੁ ਤਿ:	੧੩	੯੬੧
ਰਾਮ:ਵਾਰ ੫	ਜਿਸਨੋ ਤੇਰੀ ਖੁਸੀ ਤਿ:	੧੪	੯੬੧
ਰਾਮ:ਵਾਰ ੫	ਜਿਸਨੋ ਤੂ ਰਖਵਾਲਾ ਜਿ:	੧੩	੯੬੧
ਰਾਮ: ਵਾ: ੫	ਜਿਸਨੋ ਤੂ ਰਖਵਾਲਾ ਮਾ:	੧੩	੯੬੧
ਸੂਹੀ ੫	ਜਿਸਨੋ ਤੇਰੀ ਟੇਕ ਸੋ:	੨	੭੭੮
ਰਾਮ:ਵਾਰ ੫	ਜਿਸਨੋ ਤੇਰੀ ਦਇਆ:	੧੮	੯੬੫
ਰਾਮ:ਵਾਰ ੫	ਜਿਸਨੋ ਤੇਰੀ ਨਦਰਿ ਹਉ:	੨	੯੬੧

ਰਾਮ:ਵਾਰ ੫	ਜਿਸਨੋ ਤੇਰੀ ਨਦਰਿ ਨ:	੧੪	੯੬੧
ਰਾਮ:ਵਾਰ ੫	ਜਿਸਨੋ ਤੇਰੀ ਮਇਆ:	੪	੯੬੧
ਰਾਮ:ਵਾਰ ੫	ਜਿਸਨੋ ਤੇਰੀ ਮਿਹਰ:	੧੫	੯੬੧
ਗਉ:ਵਾਰ ੪	ਜਿਸਨੋ ਦਇਆਲੁ ਹੋ:	੧	੩੦੬
ਸੂਹੀ ੩	ਜਿਸਨੋ ਦੇਇ ਸੋਈ ਜ:	੧੪	੭੫੪
ਰਾਮ: ੧	ਜਿਸਨੋ ਦੇਇ ਕਿਰਪਾ:	੧੫	੯੩੦
ਪ੍ਰਭਾਤੀ ੧	ਜਿਸੁ ਨਿੰਦਹਿ ਸੋਈ ਬਿ:	੧੬	੧੩੩੦
ਸੋਰਠ ੪	ਜਿਸਨੋ ਦਾਤਿ ਕਰਹਿ:	੩	੬੦੮
ਵਡ: ੩	ਜਿਸੁ ਨਦਰਿ ਕਰੇ ਸੋਈ:	੧੮	੫੭੦
ਸਿਰੀ: ੩	ਜਿਸ ਨਦਰਿ ਕਰੇ ਸੁ:	੩	੨੮
ਗਉੜੀ ੩	ਜਿਸੁ ਨਦਰਿ ਕਰੇ ਸੋ ਪਰ:	੩	੨੩੨
ਆਸਾ ੩	ਜਿਸਨੋ ਦੇਵੈ ਤਿਸੁ ਆ:	੮	੪੨੬
ਮਾਝ ੫	ਜਿਸਨੋ ਦੇਵੈ ਦਇਆ:	੨	੧੩੬
ਮਾਰੂ ੩	ਜਿਸਨੋ ਨਦਰਿ ਹੋਵੈ:	੯	੧੦੫੨
ਸਾਰੰ: ੩	ਜਿਸਨੋ ਨਦਰਿ ਕਰੇ ਸੋਈ:	੯	੧੨੩੪
ਬਿਲਾ: ੩	ਜਿਸਨੋ ਨਦਰਿ ਕਰੇ:	੧	੭੯੭
ਮਾਝ ੩	ਜਿਸਨੋ ਨਦਰਿ ਕਰੇ:	੧੪	੧੧੦
ਮਾਰੂ ੩	ਜਿਸਨੋ ਨਦਰਿ ਕਰੇ:	੩	੧੦੪੭
ਪ੍ਰਭਾਤੀ ੧	ਜਿਸਨੋ ਨਦਰਿ ਕਰੇ:	੧੭	੧੩੩੦
ਆਸਾ ੧	ਜਿਸਨੋ ਨਦਰਿ ਕਰੇ ਸਾ ਸੋ:	੧੮	੩੫੧
ਮਾਰੂ ੩	ਜਿਸਨੋ ਨਦਰਿ ਕਰੇ ਸੋ ਗੁ:	੧੬	੧੦੫੨
ਵਡ: ੫	ਜਿਸਨੋ ਨਦਰਿ ਕਰੈ ਸੋ ਧਿ:	੫	੫੬੩
ਮਾਰੂ ੩	ਜਿਸਨੋ ਨਦਰਿ ਕਰੇ ਸੋ ਪਾ:	੫	੧੦੫੨
ਮਾਝ ੩	ਜਿਸਨੋ ਨਦਰਿ ਕਰੇ:	੧੫	੧੧੪
ਆਸਾ ੪	ਜਿਸਨੋ ਨਦਰਿ ਕਰਹਿ ਤੂੰ:	੪	੪੪੮
ਮਾਝ ੩	ਜਿਸਨੋ ਨਦਰਿ ਕਰੇ:	੧	੧੧੧
ਮਾਝ ਵਾਰ ੩	ਜਿਸਨੋ ਨਦਰਿ ਕਰੇ ਤਿਸੁ:	੧੨	੧੪੫
ਮਾਰੂ ੧	ਜਿਧਨੋ ਨਦਰਿ ਕਰੇ:	੬	੧੦੨੨
ਵਡ: ੪	ਜਿਸਨੋ ਨਦਰਿ ਕਰੇ:	੫	੫੬੨
ਮਾਰੂ ੫	ਜਿਸਨੋ ਨਾਮ ਦੇਇ ਸੋ:	੧੦	੧੦੬੪
ਕੇਦਾ: ੪	ਜਿਸਨੋ ਨਾਮੁ ਦੇਇ ਮੇ:	੬	੧੧੧੮
ਮਾਰੂ ੩	ਜਿਸਨੋ ਨਾਮ ਦਾਨੁ ਕਰੇ:	੧੬	੧੦੬੨
ਸੂਹੀ ੪	ਜਿਸਨੋ ਪ੍ਰਤੀਤ ਹੋਵੈ:	੧੫	੭੩੪
ਸਾਰੰਗ ਵਾਰ੧	ਜਿਸਨੋ ਪ੍ਰਾਪਤਿ ਲਿਖਿ:	੧੦	੧੨੪੩
ਮਾਰੂ ੧	ਜਿਸਨੋ ਪ੍ਰੇਮੁ ਮੰਨਿ ਵ:	੫	੧੦੧੬
ਮਾਰੂ ੫	ਜਿਸਨੋ ਬਿਸਰੈ ਪੁਰ:	੫	੧੦੮੬
ਧਨਾ: ੧	ਜਿਸਨੋ ਬਖਸੇ ਸਾਚਾਂ:	੮	੬੬੧
ਆਸਾ ੩	ਜਿਸਨੋ ਬਖਸੇ ਸਾਚਾ:	੧੩	੩੬੪
ਜਪੁ	ਜਿਸਨੋ ਬਖਸੇ ਸਿਫ:	੧੪	੫
ਧਨਾ: ੩	ਜਿਸਨੋ ਬਖਸੇ ਹਰਿ:	੧੦	੬੬੫
ਰਾਮ: ਵਾ: ੩	ਜਿਸਨੋ ਬਖਸੇ ਤਿਸੂ:	੨	੯੫੧
ਵਡ: ੩	ਜਿਸਨੋ ਬਖਸੇ ਤਿਸ:	੩	੫੬੫
ਗਉ: ੩	ਜਿਸਨੋ ਬਖਸੇ ਦੇ ਵ:	੬	੧੫੯
ਸੋਰਠ ੫	ਜਿਸਨੋ ਬਖਸਿ ਲੈਹਿ:	੧੭	੬੨੯
ਮਾਰੂ ੩	ਜਿਸਨੋ ਬੁਝਾਏ ਸੋਈ;	੧੪	੧੦੬੭

ਪ੍ਰਭਾ: ੫	ਜਿਸਨੋ ਭਏ ਗੋਬਿੰਦ:	੧੦	੧੩੪੮
ਆਸਾ ੩	ਜਿਸਨੋ ਭਗਤਿ ਕਰਾ:	੧੭	੪੨੯
ਮਾਰੂ ੫	ਜਿਸੁ ਨਾਮੈ ਕਉ ਤਰ:	੧	੧੦੭੮
ਗਉੜੀ ੩	ਜਿਸੁ ਨਾਮੁ ਦੇਇ ਸੋਈ:	੧੭	੨੩੨
ਆਸਾ ੫	ਜਿਸਨੋ ਮੰਨੇ ਆਪਿ:	੧	੩੯੮
ਭੈਰ: ੫	ਜਿਸੁ ਨਾਮੁ ਰਿਦੈ ਸੋਈ:	੧੫	੧੧੫੫
ਭੈਰਉ ੫	ਜਿਸੁ ਨਾਮੁ ਰਿਦੈ ਸੋ ਸਾ:	੪	੧੧੫੬
ਭੈਰ: ੫	ਜਿਸੁ ਨਾਮੁ ਰਿਦੈ ਸੋ ਸੀ:	੧੮	੧੧੫੫
ਭੈਰ: ੫	ਜਿਸੁ ਨਾਮੁ ਰਿਦੈ ਸੋ ਸ:	੫	੧੧੫੬
ਭੈਰ: ੫	ਜਿਸੁ ਨਾਮੁ ਰਿਦੈ ਸੋ ਸ	੫	੧੧੫੬
ਭੈਰ: ੫	ਜਿਸੁ ਨਾਮੁ ਰਿਦੈ ਸੋ ਜੀ:	੧	੧੧੫੬
ਭੈਰ: ੫	ਜਿਸੁ ਨਾਮੁ ਰਿਦੈ ਸੋ ਪੁੰ:	੭	੧੧੫੬
ਭੈਰ: ੫	ਜਿਸੁ ਨਾਮੁ ਰਿਦੈ ਸੋ ਪੁ:	੫	੧੧੫੬
ਭੈਰ: ੫	ਜਿਸੁ ਨਾਮੁ ਰਿਦੈ ਸੋ ਵੇ:	੨	੧੧੫੬
ਭੈਰ: ੫	ਜਿਸੁ ਨਾਮੁ ਰਿਦੈ ਤਿਸੁ ਸ:	੧੮	੧੧੫੫
ਭੈਰ: ੫	ਜਿਸੁ ਨਾਮੁ ਰਿਦੈ ਤਿਸੁ:	੨	੧੧੫੬
ਭੈਰ: ੫	ਜਿਸੁ ਨਾਮੁ ਰਿਦੈ ਤਿਸੁ:	੧	੧੧੫੬
ਭੈਰ: ੫	ਜਿਸੁ ਨਾਮੁ ਰਿਦੈ ਤਿਸੁ ਕੋ:	੧੭	੧੧੫੫
ਭੈਰ: ੫	ਜਿਸ ਨਾਮੁ ਰਿਦੈ ਤਿਸੁ ਤ:	੪	੧੧੫੬
ਭੈਰ: ੫	ਜਿਸੁ ਨਾਮੁ ਰਿਦੈ ਤਿਸੁ ਨਿ:	੩	੧੧੫੬
ਭੈਰ: ੫	ਜਿਸੁ ਨਾਮੁ ਰਿਦੈ ਤਿਸੁ ਪ:	੬	੧੧੫੬
ਭੈਰ: ੫	ਜਿਸੁ ਨਾਮੁ ਰਿਦੈ ਤਿਸੁ ਧੂ:	੧੫	੧੧੫੫
ਭੈਰ: ੫	ਜਿਸੁ ਨਾਮੁ ਰਿਦੈ ਤਿਸੁ ਮਿ:	੬	੧੧੫੬
ਭੈਰ: ੫	ਜਿਸੁ ਨਾਮੁ ਰਿਦੈ ਤਿਸੁ ਵ:	੩	੧੧੫੬
ਭੈਰ: ੫	ਜਿਸੁ ਨਾਮੁ ਰਿਦੈ ਤਿਨਿ ਕੋ:	੧੫	੧੧੫੫
ਭੈਫ: ੫	ਜਿਮੁ ਨਾਮੁ ਰਿਦੈ ਤਿਨਿ ਨ:	੧	੧੧੫੬
ਬਿਲਾ: ੩	ਜਿਸਨੋ ਮੇਲੇ ਸੁ ਨਰ:	੬	੭੯੭
ਸਿਰੀ: ੩	ਜਿਸਨੋ ਮੇਲੇ ਸੋ ਮਿਲੈ:	੧੨	੩੯
ਗੂਜਰੀ ੩	ਜਿਸੁ ਨਰ ਕੀ ਦੁਬਿਧਾ:	੫	੪੯੧
ਰਾਮ: ੫	ਜਿਸਨੋ ਰਾਖੈ ਸੋ ਸਚੁ:	੧੧	੯੨੪
ਸਿਰੀ: ੫	ਜਿਸਨੋ ਰਖੈ ਸੋ ਰਹੈ:	੮	੫੦
ਗਉ: ੧.	ਜਿਸੁ ਨਰ ਰਾਮੁ ਰਿਦੈ:	੮	੧੫੫
ਮਾਰੂ ੫	ਜਿਸਨੋ ਲਾਏ ਸੋਈ ਬੂ:	੬	੧੦੪੪
ਰਾਮ: ਵਾਰ ੫	ਜਿਸਨੋ ਲਾਏ ਸਚਿ ਤਿ:	੧੩	੯੬੩
ਗੂਜਰੀਵਾਰ੩	ਜਿਸ ˜ ਲਾਏ ਸਾਚਿ ਤਿਸੁ:	੧	੫੧੯
ਸਲੋ: ੧	ਜਿਸਨੋ ਲਾਏ ਤਿਸ ਲਗੈ:	੧੦	੧੪੧੧
ਮਾਰੂ ੫	ਜਿਜਨੋ ਲਾਏ ਲਏ ਸੋ:	੯	੧੦੭੮
ਸੂਹੀ ੫	ਜਿਸਨੋ ਲਾਏ ਲਏ ਸੋ:	੧੭	੭੩੬
ਸੂਹੀ ੫	ਜਿਸਨੋ ਲਾਏ ਲੈਹਿ ਸੋ:	੧੫	੮੪੯
ਬਿਲਾ: ੩	ਜਿਸਨੋ ਲਾਏ ਲਗੈ ਤ੍ਰਿ:	੬	੭੯੭
ਵਡ: ੧	ਜਿਸੁ ਨਾਲਿ ਸੰਗਤਿ ਕ:	੭	੫੬੬
ਰਾਮ: ਵਾਰ ੫	ਜਿਸਨੋ ਲਗਾ ਰੰਗੁ ਸੇ:	੧੨	੯੫੮
ਮਾਰੂ ੩	ਜਿਸੁ ਨਾਲਿ ਜੋਰੁ ਨ ਚ:	੧੩	੯੯੪
ਸਿਰੀ: ੧	ਜਿਸਨੋ ਵਾਇ ਸੁਣਾਈ:	੮	੫੩
ਰਾਮ: ਵਾਰ ੫	ਜਿਸਨੋ ਵਿਸਰੈ ਨਾਉ ਸੁ ਜੋ:	੧	੯੬੪

ਮਲਾਰ ੪	ਜਿਨਕੇ ਹੀਅਰੇ ਬਸਿ:	੭	੧੨੬੪
ਭੈਰ: ੪	ਜਿਨਕਾ ਹਰਿ ਸੇਤੀ ਮਨੁ:	੪	੧੧੩੫
ਰਾਮ: ੧	ਜਿਨਕੈ ਹਿਰਦੈ ਏਕੰਕਾ:	੩	੯੦੫
ਬਸੰਤ ੫	ਜਿਨਕੈ ਹਿਰਦੈ ਏਕੋ:	੭	੧੧੯੦
ਗਉ: ੧	ਜਿਨਕੈ ਹਿਰਦੈ ਹਰਿ:	੬	੨੨੮
ਬਿਲਾ: ਵਾ:੩	ਜਿਨਕੈ ਹਿਰਦੈ ਹਰਿ:	੧	੮੫੦
ਕਾਨੜਾ ੪	ਜਿਨਕੈ ਹਿਰਦੈ ਤੂੰ ਸੁ:	੪	੧੨੯੮
ਮਲਾਰ ਵਾ:੧	ਜਿਨਕੈ ਹਿਰਦੈ ਤੂ ਵ:	੧੨	੧੨੮੭
ਦੇਵ: ੪	ਜਿਨਕੈ ਹਿਰਦੈ ਨਾਹਿ:	੮	੫੨੮
ਸਾਰੰਗਵਾਰ ੪	ਜਿਨਕੈ ਹਿਰਦੈ ਮੈਲੁ:	੧੧	੧੨੪੩
ਵਡ: ਵਾਰ ੪	ਜਿਨਕੈ ਹਰਿ ਨਾਮੁ ਵਸਿ:	੪	੫੯੨
ਸੂਹੀ ਵਾਰ ੨	ਜਿਨਕੇ ਕੰਤ ਦੇਸਾਪੁਰ:	੧੦	੭੯੧
ਗਉੜੀਵਾਰ੪	ਜਿਨਕੇ ਚਿਤ ਕਠੋਰ ਹਹਿ:	੧੬	੩੧੪
ਆਸਾ ੧	ਜਿਨਕੀ ਚੀਰੀ ਦਰਗਹਿ:	੨	੪੧੮
ਤਿਲੰ: ੧	ਜਿਨਕੇ ਚੋਲੇ ਰਤੜੇ:	੨	੭੨੨
ਪ੍ਰਭਾਤੀ ੧	ਜਿਨ ਕਿਛੁ ਕੀਆ ਸੋਈ:	੩	੧੩੪੨
ਵਡ: ੧	ਜਿਨਿ ਕਿਛੁ ਕੀਆ ਸੋਈ	੫	੫੮੦
ਗਉ: ੫	ਜਿਨਿ ਕਿਛੁ ਕੀਆ ਸੋਈ:	੧੦	੨੦੬
ਰਾਮ: ੧	ਜਿਨਿ ਕਿਛੁ ਕੀਆ ਸੋ ਕਿ:	੧੬	੮੭੮
ਗਉ: ੧	ਜਿਨਿ ਕਿਛੁ ਕੀਆ ਸੋ ਕਿ:	੧੦	੧੫੧
ਧਨਾ: ੫	ਜਿਨਕੇ ਜੀਆ ਤਿਨੈ ਹੀ ਫੇਰੇ:	੬	੬੭੮
ਸਾਰੰ: ੪	ਜਿਨਕੇ ਜਣੇ ਬਡੀਰੇ:	੧੦	੧੨੦੦
ਮਾਝ ੩	ਜਿਨਿ ਕੀਤੇ ਸੋਈ ਬਿਧਿ:	੯	੧੧੮
ਰਾਮ: ਵਾ:ਰਾ:	ਜਿਨਿ ਕੀਤੀ ਸੋ ਮੰਨਣਾ:	੫	੯੬੭
ਮਾਰੂ ੩	ਜਿਨਿ ਕੀਤੇ ਜਾ ਤਿਸੈ ਪ:	੧੦	੧੦੬੦
ਸਿਰੀ: ੫	ਜਿਨਿ ਕੀਤਾ ਤਿਸਹਿ ਨ:	੭	੫੦
ਸਿਰੀ: ੫	ਜਿਨ ਕੀਤਾ ਤਿਸਹਿ ਨ:	੧੦	੪੭
ਸਾਰੰਗ ਵਾ:੩	ਜਿਨਿ ਕੀਤੇ ਤਿਸੈ ਨਾ:	੨	੧੨੪੯
ਬਿਹਾ:ਵਾ: ੫	ਜਿਨਿ ਕੀਤੀ ਤਿਸੈ ਨ:	੧੮	੫੫੩
ਮਾਰੂ ੫	ਜਿਨਿ ਕੀਤਾ ਤਿਸੈ ਨ:	੪	੧੦੨੦
ਆਸਾ ੩	ਜਿਨਿ ਕੀਤੇ ਤਿਸੈ ਨ ਜਾ:	੬	੪੨੭
ਰਾਮ: ੧	ਜਿਨਿ ਕੀਤੀ ਤਿਨਿ ਕੀਮ:	੪	੯੩੨
ਗਉ: ੫	ਜਿਨਿ ਕੀਤੀ ਬੇ ਸੁਰਤ ਤੇ:	੧੨	੧੭੭
ਗਉ: ੫	ਜਿਨਿ ਕੀਤਾ ਮਾਟੀ ਤੇ ਰ:	੧੦	੧੭੭
ਗਉ: ੫	ਜਿਨਿ ਕੀਤਾ ਮੂੜ ਤੇ ਬਕ	੧੨	੧੭੭
ਗਉ: ੫	ਜਿਨਿ ਕੀਤੀ ਸਭ ਪੂਰਨ:	੧੪	੧੭੭
ਧਨਾ: ੧	ਜਿਨਿ ਕਨ ਕੀਤੇ ਅਖੀ:	੧੮	੬੬੧
ਸਿਰੀ: ੩	ਜਿਨਿ ਕਿਨੈ ਪਾਇਆ:	੧੧	੨੯
ਮਾਰੂ ੧	ਜਿਨਕੈ ਨਾਮੁ ਨ ਮਨਿ ਵਸੈ:	੮	੧੦੧੦
ਧਨਾ: ੫	ਜਿਨਿ ਕੀਨੇ ਵਸਿ ਅਪੁਨੇ:	੧੩	੬੭੩
ਮਾਰੂ ੪	ਜਿਨਕਾ ਪਖੁ ਕਰਹਿ:	੪	੧੦੭੧
ਸੋਰਠਵਾਰ ੪	ਜਿਨਕੈ ਪੋਤੈ ਪੁਨੁ: ਹੈ:	੧੭	੬੪੮
ਸਾਰੰ:ਵਾਰ ੪	ਜਿਨਕੈ ਪੋਤੈ ਪੁਨੁ ਹੈ:	੧	੧੨੪੫
ਸਾਰੰ:ਵਾਰ ੪	ਜਿਨਕੈ ਪੋਤੈ ਪੁਨੁ ਹੈ:	੭	੧੨੩੮
ਆਸਾ ੩	ਜਿਨਕੈ ਪੋਤੈ ਪੁਨ ਤਿ:	੧੧	੩੬੪
ਮਲਾਰ ੪	ਜਿਨਕੈ ਪ੍ਰੀਤਿ ਨਾਹੀ ਹ:	੧੦	੧੨੬੪
ਮਲਾ:ਵਾਰ ੧	ਜਿਨਕੈ ਪਲੈ ਧਨ ਵਸੈ ਤਿ:	੧੧	੧੨੮੭
ਆਸਾ ੧	ਜਿਨਕੈ ਬੰਕ ਘਰੀ ਨਾ:	੪	੪੧੮
ਗਉੜੀ ੫	ਜਿਨਕੈ ਬੰਧਨ ਕਾਟੇ:	੪	੨੦੫
ਗੂਜਰੀ ੪	ਜਿਨਕੀ ਭਗਤਿ ਮੇਰੇ:	੧੭	੪੯੫
ਸਾਰੰ: ੫	ਜਿਨਕੇ ਭਾਗ ਬਡੇ ਹੈ:	੧੫	੧੨੦੮
ਭੈਰਉਨਾਮ:	ਜਿਨਕੈ ਭੀਤਰਿ ਹੈ ਅੰ:	੧੫	੧੧੬੩
ਮਾਰੂ ਵਾਰ ੫	ਜਿਨਾ ਕੀ ਮੈਂ ਆਸੜੀ ਤਿ:	੭	੧੦੯੭
ਮਾਲੀ: ੪	ਜਿਨਕੈ ਮਸਤਿਕ ਲੀ:	੧੫	੯੮੫
ਧਨਾ: ੫	ਜਿਨਕੈ ਮਨ ਸਾਚਾ ਬਿ:	੧੩	੬੭੭
ਆਸਾ ੩	ਜਿਨਕੈ ਮਨਿ ਸਚੁ ਵ:	੩	੪੨੮
ਗਉ: ੧	ਜਿਨਕੈ ਮਨਿ ਵਸਿਆ:	੨	੨੨੮
ਆਸਾ ਵਾਰ੧	ਜਿਨਿ ਕਰਿ ਉਪਦੇਸ:	੯	੪੭੦
ਗਉ: ੧	ਜਿਨਿ ਕਰਿ ਸਾਜੀ ਤਿਨ:	੮	੨੨੭
ਸਿਰੀ: ੩	ਜਿਨਿ ਕਰਿ ਕਾਰਣੁ ਧਾ:	੧੨	੩੭
ਸੂਹੀ ੧	ਜਿਨਿ ਕਰਿ ਕਾਰਣੁ ਧਾਂ:	੧੩	੭੫੧
ਵਡ: ਵਾਰ ੩	ਜਿਨਿ ਕਾਰਣਿ ਗੁਰੁ ਵਿ:	੧੪	੫੯੪
ਆਸਾ ਵਾਰ੧	ਜਿਨਿ ਕਰਤੈ ਕਰਣਾ:	੫	੪੬੭
ਆਸਾ ਵਾਰ੧	ਜਿਨਿ ਕਰਤੈ ਕਰਣਾ:	੮	੪੬੭
ਜਪੁ	ਜਿਨਕੈ ਰਾਮੁ ਵਸੈ ਮਨ:	੫	੮
ਆਸਾ ਵਾਰ੧	ਜਿਨਕੀ ਲੇਖੈ ਪਤਿ ਪ:	੬	੪੬੯
ਮਾਰੂ ੧	ਜਿਨਕੀ ਲੇਖੈ ਪਤਿ ਪ:	੧੦	੧੦੧੨
ਧਨਾ: ੪	ਜਿਨ ਕੇ ਵਡੇ ਵਾਗ ਵ:	੧੩	੬੬੭
ਸਲੋਕ ਫਰੀਦ	ਜਿਨਾ ਖਾਧੀ ਚੋਪੜੀ ਘ:	੭	੧੩੭੯
ਸਿਰੀ: ੧	ਜਿਨ ਖਿਨੁ ਪਲੁ ਨਾਮ:	੧੫	੨੧
ਬਸੰਤ ੩	ਜਿਨਿ ਗਿਆਨੁ ਕੀਆ:	੧੬	੧੧੭੪
ਆਸਾ ਕਬੀ:	ਜਿਨਿ ਗਿਆਨੁ ਰਤਨੁ:	੧੭	੪੮੨
ਬਸੰਤ ਕਬੀਰ	ਜਿਨਿ ਗਿਆਨ ਰਤਨ:	੧੩	੧੧੯੪
ਸਿਰੀ ੩	ਜਿਨਿ ਗੁਣ ਤਿਨ ਸਦ:	੧੭	੨੭
ਰਾਮ:ਵਾਰ ੨	ਜਿਨ ਗੁਣੁ ਪਲੈ ਨਾਨ:	੧੦	੯੫੪
ਵਡ: ੪	ਜਿਨਿ ਗੁਣਵੰਤੀ ਮੇਰਾ:	੨	੫੬੧
ਵਡ: ਵਾਰ ੪	ਜਿਨਾ ਗੁਰਸਿਖਾ ਕਉ:	੧	੫੯੧
ਸਿਰੀ: ੫	ਜਿਨਿ ਗੁਰ ਸੇਵਿਆ ਆ:	੧	੫੦
ਭੈਰ: ੫	ਜਿਨਿ ਗੁਰੁ ਸੇਵਿਆ ਤਿ:	੭	੧੧੪੨
ਭੈਰਉ ੫	ਜਿਨਿ ਗੁਰੁ ਸੇਵਿਆ ਤਿ:	੮	੧੧੪੨
ਸੋਰਠ ਵਾਰ੩	ਜਿਨ ਗੁਰ ਕੇ ਸਬਦਿ:	੫	੬੪੭
ਪ੍ਰਭਾ: ੫	ਜਿਨਿ ਗੁਰ ਕਹਿਆ ਮਾ:	੧੦	੧੩੩੮
ਤਿਲੰ: ੧	ਜਿਨ ਗੁਰ ਕੀ ਕੀਤੀ ਚਾਕ:	੧੨	੭੨੫
ਵਡ: ਵਾਰ ੪	ਜਿਨੀ ਗੁਰ ਕੈ ਬਚ:	੧੧	੫੮੮
ਤਿਲੰਗ ੧	ਜਿਨ ਗੁਰ ਕਾ ਭਾਣਾ ਮੰ:	੧੧	੭੨੫
ਗਉੜੀ ਵਾ:੩	ਜਿਨ ਗੁਰੁ ਗੋਪਿਆ ਆ:	੧੬	੩੦੮
ਗਉ: ਵਾਰ੪	ਜਿਨਿ ਗੁਰੁ ਗੋਪਿਆ ਆ:	੧੦	੩੧੪
ਸੋਰਠਵਾਰ ੪	ਜਿਨਾ ਗੁਰੁ ਗੋਪਿਆ ਆ:	੧੪	੬੫੧
ਰਾਮਵਾ:ਰਾ:	ਜਿਨੀ ਗੁਰੂ ਨਾ ਸੇਵਿਉ:	੧੫	੯੮੬
ਮਾਰੂ ਵਾਰ ੩	ਜਿਨਾ ਗੁਰੂ ਨਹੀ ਭੇਟਿਆ:	੨	੧੦੯੮

ਸਵਯੇ ੪	ਜਿਨਿ ਗੁਰੂ ਨ ਦੇਖਿਅਉ ਨ:	੧੮	੧੩੯੯
ਸੋਰਠ ਵਾਰ੪	ਜਿਨਾ ਗੁਰੁ ਪਿਆਰਾ ਮਨਿ:	੪	੬੪੮
ਮਾਰੂ ਵਾਰ ੩	ਜਿਨ ਗੁਰ ਪਰਸਾਦੀ:	੬	੧੦੮੯
ਗਉ: ੪	ਜਿਨ ਗੁਰ ਬਚਨ ਸੁਖਾ:	੧੪	੧੭੧
ਆਸਾ ੪	ਜਿਨਾ ਗੁਰਬਾਣੀ ਮਨਿ:	੧੪	੪੪੯
ਗਉੜੀ ੫	ਜਿਨਾ ਗੁਰਿ ਮੋਕਉ ਦੀ:	੧	੨੪੦
ਸਲੋਕ ੪	ਜਿਨਾ ਗੁਰਮਖਿ ਅੰਦ:	੫	੧੪੨੨
ਗੂਜਰੀਵਾਰ੩	ਜਿਨ ਗੁਰਮੁਖਿ ਅੰਮ੍ਰਤ:	੧੭	੫੧੪
ਕਾਨ: ਵਾਰ੪	ਜਿਨ ਗੁਰਮੁਖਿ ਸੁਣ:	੧੧	੧੩੧੪
ਤਿਲੰ: ੧	ਜਿਨ ਗੁਰਮੁਖਿ ਹਰਿ ਆਰਾ:	੯	੭੨੬
ਗਉੜੀ ਵਾ:੪	ਜਿਨ ਗੁਰਮੁਖਿ ਹਰਿ:	੯	੩੦੨
ਸਿਰੀ: ੩	ਜਿਨਾ ਗੁਰਮੁਖਿ ਹਿਰਦਾ:	੪	੨੮
ਬਿਲਾ:ਵਾਰ ੪	ਜਿਨੀ ਗੁਰਮੁਖਿ ਹਰਿ:	੧੫	੮੫੨
ਗਉ: ਵਾ: ੪	ਜਿਨ ਗੁਰਮੁਖਿ ਖੋਜਿ:	੬	੩੧੩
ਸਿਰੀ: ੩	ਜਿਨੀ ਗੁਰਮੁਖਿ ਚਾਖਿ:	੬	੨੬
ਗਉੜੀ ੩	ਜਿਨਾ ਗੁਰਮੁਖਿ ਧਿਆ:	੮	੧੬੧
ਸਾਰੰਗ ਵਾ:੪	ਜਿਨਾ ਗੁਰਮੁਖਿ ਨਾਮ:	੧੪	੧੨੫੦
ਸਿਰੀ: ੪	ਜਿਨੀ ਗੁਰਮੁਖਿ ਨਾਮੁ:	੪	੪੨
ਸਿਰੀ: ੩	ਜਿਨੀ ਗੁਰਮੁਖਿ ਨਾਮੁ:	੧੨	੨੮
ਆਸਾ ੪	ਜਿਨੀ ਗੁਰਮੁਖਿ ਨਾਮੁ:	੮	੪੫੧
ਸੋਰਠ ਵਾਰ੩	ਜਿਨ ਗੁਰਮੁਖਿ ਨਾਮੁ:	੨	੬੪੮
ਸੋਰਠ ਵਾਰ੩	ਜਿਨੀ ਗੁਰਮੁਖਿ ਨਾਮੁ:	੯	੬੪੩
ਸਿਰੀ: ੧	ਜਿਨਿ ਗੁਰਮੁਖਿ ਨਾਮੁ:	੧੪	੧੯
ਤਿਲੰਗ ੧	ਜਿਨ ਗੁਰਮੁਖਿ ਪਿਆ:	੧੭	੭੨੫
ਮਾਰੂ ਵਾਰ ੫	ਜਿਨੀ ਗੁਰੂ ਮਨਾਇਆ:	੭	੧੦੯੬
ਮਾਰੂ ਕਬੀ:	ਜਿਨਿ ਗੜ ਕੋਟਿ ਕੀਏ:	੬	੧੧੦੪
ਆਸਾ ੩	ਜਿਨੀ ਘਰੁ ਜਾਤਾ ਆਪ:	੧੭	੪੨੫
ਸੋਰਠ ੧	ਜਿਨ ਚਾਖਿਆ ਸੇਈ ਸ:	੨	੬੩੫
ਗਉੜੀ ੫	ਜਿਨ ਚਾਖਿਆ ਸੇ ਜਨ:	੧੩	੨੮੯
ਮਾਰੂ ਵਾਰ ੩	ਜਿਨ ਚਾਖਿਆ ਸੇ ਨਿਰ:	੧੨	੧੦੯੨
ਸਿਰੀ ੫	ਜਿਨ ਚਾਖਿਆ ਸੇ ਤ੍ਰਿਪਤ:	੧੮	੪੮
ਬਿਲਾ: ੫	ਜਿਨੀ ਚਾਖਿਆ ਤਿਸੁ ਆ:	੧੩	੮੦੧
ਰਾਮ: ੩	ਜਿਨੀ ਚਾਖਿਆ ਤਿਨਾ ਸਾ:	੭	੯੧੨
ਸਿਰੀ: ੩	ਜਿਨੀ ਚਾਖਿਆ ਤਿਨੀ ਸਾ:	੨	੩੩
ਮਾਰੂ ੧	ਜਿਨ ਰਾਖਿਆ ਤਿਨਿ ਦਰ:	੫	੧੦੩੨
ਪ੍ਰਭਾਤੀ ੧	ਜਿਨ ਚਾਖਿਆ ਪੂਰਾ ਪਦ:	੧੬	੧੩੩੧
ਮਾਝ ੫	ਜਿਨੀ ਚਾਖਿਆ ਪ੍ਰੇਮ ਰਸੁ:	੨	੧੩੫
ਸਾਰੰਗਵਾਰ ੨	ਜਿਨਾ ਚੀਰੀ ਚਲਨਾ ਹ:	੭	੧੨੩੯
ਵਡ: ੩	ਜਿਨਿ ਚਲਣੁ ਸਹੀ ਜਾ:	੩	੫੮੪
ਸੂਹੀ ਵਾਰ ੨	ਜਿਨੀ ਚਲਣੁ ਜਾਣਿਆ:	੧੫	੭੮੭
ਸੂਹੀ ਰਵਿ:	ਜਿਨਿ ਜੀਉ ਦੀਆ ਸੁ ਰਿ:	੨	੭੯੪
ਬਸੰਤ ੧	ਜਿਨਿ ਜੀਉ ਪਿੰਡੁ ਦਿਤਾ:	੧	੧੧੯੦
ਸਿਰੀ: ਵਾਰ੩	ਜਿਨਿ ਜੀਉ ਪਿੰਡੁ ਦਿਤਾ:	੧੬	੮੫
ਸਲੋਕ ਕਬੀਰ	ਜਿਨਿ ਜੁਆਲਾ ਜਗੁ ਜਾ:	੧੭	੧੩੭੩
ਵਡ: ੩	ਜਿਨ ਜਿਹਵਾ ਹਰਿ ਰਸੁ:	੧੭	੫੫੮

ਧਨਾ: ੧	ਜਿਨਿ ਜਿਹਵਾ ਦਿਤੀ ਬੋਲੇ:	੧੮	੬੬੧
ਆਸਾ ੧	ਜਿਨਿ ਜਗਤੁ ਉਪਾਇਆ:	੯	੪੩੮
ਆਸਾ ੧	ਜਿਨਿ ਜਗਤੁ ਉਪਾਇਆ:	੧੨	੪੩੮
ਸਲੋਕ ੩	ਜਿਨਿ ਜਗਤੁ ਉਪਾਇ ਹਰਿ:	੧੪	੧੪੨੦
ਵਡ: ੧	ਜਿਨਿ ਜਗੁ ਸਿਰਜਿ ਸਮਾ:	੪	੫੮੧
ਵਡ: ਵਾਰ ੪	ਜਿਨਿ ਜਗ ਜੀਵਨੁ ਉਪ:	੧੭	੫੮੮
ਵਡ: ੧	ਜਿਨਿ ਜਗੁ ਥਾਪਿ ਵਤਾ:	੭	੫੮੧
ਪ੍ਰਭਾ: ੧	ਜਿਨਿ ਜਾਣੁ ਸੁਜਾਣਿਆ:	੧੮	੧੩੨੯
ਰਾਮ: ੧	ਜਿਨਿ ਜਾਤਾ ਸੋ ਤਿਸਹੀ:	੩	੯੩੧
ਰਾਮ: ਵਾਰ੫	ਜਿਨੀ ਜਾਤਾ ਖਸਮੁ ਕਿ:	੬	੯੫੯
ਗਉ: ੫	ਜਿਨ ਜਾਤਾ ਤਿਸਕੀ ਏ:	੭	੨੯੪
ਗਉ: ੫	ਜਿਨਿ ਜਾਨਿਓ ਪ੍ਰਭੁ ਆ:	੧੩	੩੦੦
ਰਾਮ: ੫	ਜਿਨ ਜਾਨਿਆ ਸੇਈ ਤਰੇ:	੧੩	੯੨੯
ਗਉ: ੫	ਜਿਨਿ ਜਿਨਿ ਆਪਨਾ ਪ੍ਰ:	੯	੨੮੬
ਨਟ: ੪	ਜਿਨਿ ਜਿਨਿ ਸੁਣੀ ਮਨੀ:	੧੬	੯੭੭
ਸੋਰਠ ੫	ਜਿਨਿ ਜਿਨਿ ਸਾਧ ਸੰਗੁ:	੯	੬੨੨
ਬਸੰਤ ੫	ਜਿਨਿ ਜਿਨਿ ਸੇਵਿਆ ਅੰ:	੭	੧੧੯੨
ਗਉ: ੫	ਜਿਨਿ ਜਿਨਿ ਕੀਨੀ ਮੇਰੇ:	੧੪	੨੩੯
ਸਾਰੰਗ ੫	ਜਿਨਿ ਜਿਨਿ ਕਰੀ ਅਵਗਿ:	੧੦	੧੨੩੫
ਮਾਰੂ ਵਾ:੫	ਜਿਨਿ ਜਨਿ ਗੁਰਮੁਖਿ:	੭	੧੦੯੮
ਮਾਰੂ ਵਾਰ ੫	ਜਿਨਿ ਜਨਿ ਗੁਰਮੁਖਿ:	੧	੧੧੦੦
ਮਾਰੂ ਵਾਰ ੫	ਜਿਨਿ ਜਨਿ ਗੁਰਮੁਖਿ:	੩	੧੦੯੭
ਮਾਰੂ ੫	ਜਿਨਿ ਜਿਨਿ ਜਪੀ ਤੇਈ:	੯	੧੦੭੫
ਗੂਜਰੀਵਾਰ੫	ਜਿਨਿ ਜਿਨਿ ਧਿਆਇਆ:	੧੫	੫੨੩
ਮਾਝ ੫	ਜਿਨਿ ਜਿਨਿ ਨਾਮੁ ਧਿਆਇ:	੮	੧੩੬
ਗਉੜੀ ੫	ਜਿਨਿ ਜਿਨ ਮਾਨਿਆ ਪ੍ਰਭੁ:	੧	੧੯੮
ਗਉ: ਵਾਰ੪	ਜਿਨਿ ਜਪਿਆ ਇਕੁ ਮਨਿ:	੯	੩੦੨
ਤੁਖਾਰੀ ੪	ਜਿਨਿ ਜਪਿਆ ਹਰਿ ਤੇ:	੧੨	੧੧੧੫
ਤੁਖਾਰੀ ੪	ਜਿਨਿ ਜਪਿਆ ਹਰਿ ਮਨਿ:	੧੧	੧੧੧੫
ਤਿਲੰ: ੫	ਜਿਨਿ ਜਪਿਆ ਤਿਸ ਕਉ;	੩	੭੨੪
ਰਾਮ: ੧	ਜਿਨ ਜਪਿਆ ਤਿਨਹੀ:	੧੬	੯੦੫
ਮਾਰੂ ੧	ਜਿਨਿ ਜਪੁ ਜਪਿਓ ਸ:	੪	੧੦੪੨
ਸਾਰੰਗ ੫	ਜਿਨਿ ਜਪਿਆ ਨਾਨਕ:	੧੨	੧੨੩੬
ਪ੍ਰਭਾਤੀ ੪	ਜਿਨ ਜਪਿਆ ਤੇ ਪਾਰਿ:	੯	੧੩੩੭
ਵਡ: ਵਾਰ ੩	ਜਿਨਿ ਜਮੁ ਕੀਤਾ ਸੋ ਸੇ:	੧੪	੫੮੮
ਸੋਰਠ ੫	ਜਿਨਿ ਜਮ ਕਾ ਪੰਥ ਮਿ:	੧੧	੬੨੩
ਤੁਖਾਰੀ ੧	ਜਿਨਿ ਜਲ ਥਲ ਤ੍ਰਿਭਵ:	੫	੧੧੧੧
ਸਾਰੰਗ ਵਾਰ੧	ਜਿਨ ਜੀਵੰਦਿਆ ਪਤਿ:	੧੭	੧੨੮੪
ਮਾਰੂ ਵਾਰ ੫	ਜਿਨਿ ਠਗੀ ਜਗੁ ਠਗਿ:	੧੬	੧੦੯੭
ਗਉੜੀਕਬੀਰ	ਜਿਨਿ ਠਗਿ ਠਗਿਆ:	੫	੩੪੧
ਸੂਹੀ ੫	ਜਿਨਿ ਡਿਠਿਆ ਮਨੁ ਰਹ:	੧੦	੭੬੦
ਗਉ: ਵਾਰ੪	ਜਿਨੀ ਡਿਠਾ ਮੇਰਾ ਸਤਿ:	੧੭	੩੧੦
ਗਉ: ਵਾਰ੪	ਜਿਨੀ ਤੂ ਟਿਕ ਮਨਿ ਸ:	੯	੩੦੧
ਸਿਰੀ ੫	ਜਿਨਿ ਤੂ ਸਾਜਿ ਸਵਾਰਿ:	੭	੫੧
ਗਉ: ੫	ਜਿਨਿ ਤੂੰ ਸਾਜਿ ਸਵਾਰਿ ਸੀ:	੧੮	੨੬੬

ਗਉੜੀ ੫	ਜੀਤ ਹਾਰ ਕੀ ਸੋਝੀ ਪ:	੧੮	੨੩੫
ਗੂਜ: ੫	ਜੀਤਿ ਜੀਤਿ ਜੀਤੇ ਸਤਿ:	੧	੪੯੯
ਗਉ: ੫	ਜੀਤਿ ਜਨਮੁ ਇਹੁ ਰਤ:	੯	੨੧੦
ਸਲੋਕ ੫	ਜੀਤੇ ਪੰਚ ਬੈਰਾਈਆ:	੧	੧੪੨੫
ਭੈਰ: ਕਬੀਰ	ਜੀਤੋ ਬੂਢੈ ਹਾਰੋ ਤਿਰੈ:	੩	੧੧੬੧
ਗਉੜੀ ੫	ਜੀਤਿ ਲਏ ਓਇ ਮਹਾ:	੪	੨੦੬
ਮਾਝ ਵਾਰ ੨	ਜੀਭੈ ਬਾਝਹੁ ਬੋਲਣਾ:	੩	੧੩੯
ਮਾਰੂ ੧	ਜੀਭ ਰਸਾਇਣ ਸਾਚੈ:	੭	੧੦੨੩
ਮਾਰੂ ਵਾਰ ੧	ਜੀਭ ਰਸਾਇਣਿ ਚੂਨ:	੧੦	੧੦੯੧
ਭੈਰ: ੫	ਜੀਲ ਬਿਨਾ ਕੈਸੇ ਬਜੈ:	੧੦	੧੧੪੦
ਬਿਲਾਵਲ ੫	ਜੀਵਉ ਨਾਮੁ ਸੁਨੀ:	੧੮	੮੨੯
ਸਾਰੰ: ਵਾਰ੪	ਜੀਵਿ ਜੀਵਿ ਮੁਏ ਮੁਏ:	੧੨	੧੨੩੮
ਜੈਤ: ਵਾਰ੫	ਜੀਵਣ ਸੰਗਮੁ ਤਿਸੁ:	੧੩	੭੦੮
ਆਸਾ ੪	ਜੀਵਣਿ ਮਰਣਿ ਸੁਖੁ:	੫	੩੬੯
ਸਾਝ ੩	ਜੀਵਣੁ ਮਤਣਾ ਸਭੁ:	੧੦	੧੧੦
ਆਸਾ ੪	ਜੀਵਣਿ ਮਰਣਿ ਹਰਿ:	੬	੪੪੭
ਬਿਲਾ: ੩	ਜੀਵਣੁ ਮਰਣੁ ਕੋ ਸ:	੧੨	੭੯੪
ਸਿਰੀ: ੧	ਜੀਵਣ ਮਰਣਾ ਜਾਇ:	੫	੧੫
ਬਿਲਾ: ੫	ਜੀਵਤਿਆ ਅਥਵਾ ਮ:	੪	੮੧੬
ਰਾਮ: ੧	ਜੀਵਤਿਆ ਇਉ ਮਰੀ:	੮	੮੭੭
ਰਾਮ: ੧	ਜੀਵਤਿਆ ਨਹ ਮਰੀ:	੪	੮੭੭
ਸੂਹੀ ੪	ਜੀਵਤਿਆ ਮਰੀਐ ਭ:	੧੬	੭੭੫
ਮਾਰੂ ੫	ਜੀਵਤ ਸਾਹਿਬੁ ਸੇਵਿ:	੨	੧੦੦੦
ਬਿਲਾ: ਕਬੀ:	ਜੀਵਤ ਸੁੰਨਿ ਸਮਾਨਿ:	੧੦	੮੫੭
ਗਉ ਵਾਰ ੫	ਜੀਵਤ ਸੇ ਪਰਵਾਣੁ:	੪	੩੨੨
ਆਸਾ ੫	ਜੀਵਤ ਸੇ ਰਹੇ ਹਾਂ:	੩	੪੧੧
ਸੂਹੀ ਵਾਰ੨	ਜੀਵਤੇ ਕਉ ਜੀਵਤਾ:	੪	੭੮੮
ਗਉ: ੧	ਜੀਵਤ ਕਉ ਮੂਆ ਕ:	੬	੨੨੯
ਗਉ: ੫	ਜੀਵਤ ਛਾਡਿ ਜਾਹਿ ਦੀ:	੬	੧੯੯
ਆਸਾ ੫	ਜੀਵਤ ਜਉ ਮਰੈ ਹਾਂ:	੪	੪੧੦
ਭੈਰ: ੫	ਜੀਵਤ ਜੀਵਤ ਜੀਵ:	੫	੧੧੩੮
ਆਸਾ ੫	ਜੀਵਤ ਦੀਸੈ ਤਿਸ ਸ:	੮	੩੭੪
ਸੂਹੀ ੫	ਜੀਵਤ ਪੇਖੇ ਜਿਨੀ ਹਰਿ:	੧੮	੭੩੯
ਗਉੜੀਕਬੀਰ	ਜੀਵਤ ਪਿਤਰ ਨ ਮਾ:	੧੧	੩੩੨
ਗਉ: ਕਬੀਰ	ਜੀਵਤ ਪਾਵਹੁ ਮੋਖ:	੬	੩੪੩
ਆਸਾ ੫	ਜੀਵਤ ਮੁਏ ਮੁਏ ਸੇ:	੯	੩੭੪
ਭੈਰ: ਰਵਿ:	ਜੀਵਤ ਮੁਕਤ ਸਦਾ:	੧੨	੧੧੬੭
ਮਲਾਰ ੩	ਜੀਵਤ ਮੁਕਤ ਗੁਰ:	੧	੧੨੬੨
ਗੋਂਡ ਰਵਿ:	ਜੀਵਤ ਮੁਕੰਦੇ ਮਰਤ:	੮	੮੭੫
ਸੂਹੀ ੫	ਜੀਵਤ ਮਰੀਐ ਭੜੇ:	੧੧	੭੭੭
ਵਡ: ੧	ਜੀਵਤ ਮਰੈ ਸੁ ਜਾਣੀ:	੧੯	੫੮੦
ਬਸੰਤ ੩	ਜੀਵਤ ਮਰੈ ਸਭਿ ਕੁ:	੧੫	੧੧੭੦
ਬਸੰਤ ੩	ਜੀਵਤ ਮਰਹਿ ਹਰਿ ਨਾਮ:	੧੮	੧੧੭੫
ਗਉ: ੫	ਜੀਵਤ ਮਰਹਿ ਦਰਗ:	੧੪	੧੭੬
ਮਾਰੂ ੧	ਜੀਵਤ ਮਰਹੁ ਭਵ:	੧੪	੧੦੪੦

ਮਾਰੂ ਕਬੀਰ	ਜੀਵਤ ਮਰਹੁ ਮਰ:	੧	੧੧੦੪
ਮਾਝ ੩	ਜੀਵਤ ਮਰੈ ਹਰਿ ਸਿ:	੯	੧੧੬
ਸਿਰੀ:ਵਾਰ੩	ਜੀਵਤ ਮਰੈ ਹਰਿ ਨਾ:	੧੩	੮੮
ਮਾਝ ੩	ਜੀਵਤ ਮਰੈ ਗੁਰ ਸਬ:	੧	੧੨੯
ਰਾਮ: ਵਾਰ੩	ਜੀਵਤ ਮਰਣਾ ਸਭ:	੧੦	੯੪੮
ਆਸਾ ੧	ਜੀਵਤ ਮਰਣਾ ਤਰੇ ਤ:	੮	੪੧੩
ਗੂਜਰੀ ੩	ਜੀਵਤ ਮਰੈ ਤ ਸਬ:	੧੨	੫੦੬
ਰਾਮ: ੧	ਜੀਵਤ ਮਰੈ ਤ ਸਭੁ:	੧੬	੯੪੦
ਸੂਹੀ ੫	ਜੀਵਤ ਮਰਤ ਨਿਹ:	੬	੭੪੩
ਮਾਰੂ ੩	ਜੀਵਤੁ ਮਰੈ ਤ ਮੁਕ:	੧੭	੧੦੬੭
ਮਲਾਰਵਾ:੧	ਜੀਵਤ ਮਰਤ ਰਹੈ:	੭	੧੨੮੯
ਸੂਹੀ ੫	ਜੀਵਤ ਮਰੈ ਬੁਝੈ ਪ੍ਰਭ:	੭	੭੪੧
ਗਉੜੀ ੧	ਜੀਵਤ ਮਰੈ ਮਹਾ ਰ:	੧੬	੧੫੩
ਗਉ: ਕਬੀਰ	ਜੀਵਤ ਮਰੈ ਮਰੈ ਫੁ:	੧੫	੩੩੨
ਬਿਹਾ:ਵਾਰ੩	ਜੀਵਤ ਮਰੈ ਮਰੈ ਫੁ:	੩	੫੫੦
ਬਸੰਤ ੩	ਜੀਵਤ ਮਰੈ ਮਰਿ ਮਰ:	੧੮	੧੧੭੪
ਗਉ: ੫	ਜੀਵਤ ਰਹਹੁ ਹਰਿ:	੧੦	੨੫੫
ਆਸਾ ੫	ਜੀਵਾ ਤੇਰੀ ਦਾਤਿ ਕਿਰ:	੧੪	੩੯੭
ਧਨਾ: ੧	ਜੀਵਾ ਤੇਰੈ ਨਾਇ ਮਨਿ:	੮	੬੮੮
ਸਾਰੰਗ ੫	ਜੀਵਤ ਰਾਮ ਕੇ ਗੁਣ:	੭	੧੨੨੩
ਤਿਲੰਗ ੯	ਜੀਵਤ ਲਉ ਬਿਉਹਾਰ:	੧੮	੭੨੬
ਗੂਜ: ਵਾਰ੫	ਜੀਵੰਦਿਆ ਹਰਿ ਚੇਤਿ:	੮	੫੨੩
ਗੂਜ: ਵਾਰ੫	ਜੀਵਦਿਆ ਨ ਚੇਤਿਓ	੭	੫੨੩
ਗੂਜਰੀਵਾ: ੫	ਜੀਵਦਿਆ ਨਿਤ ਜਾਪੀ:	੩	੫੧੯
ਸਲੋਕ ੩	ਜੀਵਦਿਆ ਨੋ ਮਿਲੈ ਸੁ:	੧੩	੧੪੧੮
ਸਲੋ: ਫਰੀ:	ਜੀਵਦਿਆ ਪੈਰਾ ਤਲੈ	੧੫	੧੩੭੮
ਮਾਝ ਵਾਰ ੧	ਜੀਵਦਿਆ ਮਰੁ ਮਾਰ:	੧੪	੧੪੭
ਆਸਾ ੧	ਜੀਵਦਿਆ ਲਾਹਾ ਮਿਲੈ:	੭	੪੨੧
ਗਉੜੀ ੩	ਜੀਵੈ ਦਾਤਾ ਦੇਵਣ ਹਾ:	੩	੧੫੮
ਮਾਝ ਵਾਰ ੧	ਜੀਵੈ ਦਾਤਾ ਮਰੈ ਨ ਕੁ:	੧੪	੧੪੪
ਬਿਲਾ: ੫	ਜੀਵਨ ਸੁਖੁ ਸਭੁ ਸਾ:	੬	੮੧੧
ਮਾਰੂ ੫	ਜੀਵਨਾ ਸਫਲ ਜੀਵ:	੧੮	੧੦੧੮
ਧਨਾ: ੫	ਜੀਵਨੁ ਹਰਿ ਜਪਿ ਸਾਧ:	੫	੬੮੪
ਧਨਾ: ੫	ਜੀਵਨਾ ਹਰਿ ਜੀਵਨਾ:	੫	੬੮੪
ਆਸਾ ਕਬੀ:	ਜੀਵਨੈ ਕੀ ਆਸ ਕਰ:	੧੯	੪੮੧
ਆਸਾ ੫	ਜੀਵਨ ਗਤਿ ਸੁਆਮੀ:	੪	੪੫੪
ਸਾਰੰਗ ੫	ਜੀਵਨ ਤਉ ਗਨੀਐ:	੧੦	੧੨੨੧
ਰਾਮ: ੧	ਜੀਵਨ ਤਲਬ ਨਿਵਾ:	੧੧	੮੭੬
ਰਾਮਕਲੀ ੧	ਜੀਵਨ ਤਲਬ ਨਿਵਾ:	੧੫	੯੦੨
ਧਨਾ: ੫	ਜੀਵਨ ਦੇਵਾ ਪਾਰਬ੍ਰ:	੧੦	੬੭੮
ਗਉ: ਵਾਰ੫	ਜੀਵਨ ਪਦੁ ਨਿਰਬਾ:	੧	੩੨੨
ਗਉ: ੫	ਜੀਵਨ ਪਦਵੀ ਹਰਿ:	੩	੨੦੦
ਸੂਹੀ ੫	ਜੀਵਨ ਪਦਵੀ ਹਰਿਕਾ:	੩	੭੪੪
ਗਉ: ੫	ਜੀਵਨ ਪੁਰਖ ਮਿਲਿਆ:	੧੧	੧੮੯
ਗਉ: ੫	ਜੀਵਨ ਪਾਨ ਅਧਾਰ:	੧੨	੨੪੦

ਸਾਰੰਗ ਵਾ:੧	ਜੂਠਿ ਨ ਪਉਣੈ ਮਾਹਿ:	੪	੧੨੪੦
ਸਾਰੰਗ ਵਾ:੧	ਜੂਠਿ ਨ ਮੀਹ ਵਰਿਐ:	੩	੧੨੪੦
ਸਾਰੰਗ ਵਾ:੧	ਜੂਠਿ ਨ ਰਾਗੀ ਜੂਠਿ ਨ:	੨	੧੨੪੦
ਗੂਜਰੀ ੧	ਜੂਠਿ ਲਹੈ ਜੀਉ ਮਾਜੀ:	੬	੪੮੯
	(ਜੇ)		
ਮਲਾ:ਵਾਰ ੧	ਜੇ ਓਇ ਦਿਸਹਿ ਨਰ:	੬	੧੨੯੦
ਮਾਰੂ ੪	ਜੇ ਉਸਕਾ ਬੁਰਾ ਕਹੈ:	੧੦	੯੯੮
ਸਾਰੰਗਵਾਰ੩	ਜੇ ਉਸ ਨਾਲਿ ਚਿਤ ਲਾ:	੧੦	੧੨੪੯
ਗੋਂਡ ਰਵਿ:	ਜੇ ਉਹੁ ਅਠਿ ਸਠਿ ਤੀ:	੧੩	੮੭੫
ਗੋਂਡ ਰਵਿ:	ਜੇ ਓਹੁ ਅਨਿਕ ਪ੍ਰਸਾ:	੧੬	੮੭੫
ਗੋਂਡ ਰਵਿ:	ਜੇ ਓਹੁ ਕੂਪ ਤਟਾ ਦੇ:	੧੩	੮੭੫
ਗੋਂਡਿ ਰਵਿ:	ਜੇ ਓਹੁ ਗ੍ਰਹਣ ਕਰੈ:	੧੪	੮੭੫
ਗੂਜਰੀ ਨਾਮ:	ਜੇ ਓਹੁ ਦੇਉ ਤ ਓਹੁ:	੫	੫੨੫
ਗੋਂਡ ਰਵਿ:	ਜੇ ਓਹੁ ਦੁਆਦਸ ਸਿ:	੧੩	੮੭੫
ਬਿਹਾ:ਵਾਰ੩	ਜੇ ਆਸਾ ਅੰਦੇਸਾ ਤਜਿ:	੧੫	੫੫੦
ਮਾਝ ਵਾਰ੪	ਜੇ ਅਗੈ ਤੀਰਥੁ ਹੋਇ:	੩	੧੪੦
ਆਸਾ ਕਬੀ:	ਜੇ ਅਤਿ ਕ੍ਰੋਪ ਕਰੇ ਕ:	੧੪	੪੭੮
ਕਲਿ: ੪	ਜੇ ਆਤਮ ਕਉ ਸੁਖੁ:	੫	੧੩੨੬
ਗੋਂਡ ੪	ਜੇ ਅਪਨੀ ਬਿਰਥਾ ਕ:	੮	੮੬੦
ਸਾਰੰਗ ਵਾ:੩	ਜੇ ਆਪ ਪਰਖ ਨ ਆ:	੯	੧੨੪੯
ਆਸਾ ਕਬੀਰ	ਜੇ ਏਹ ਮੂਰਤਿ ਸਾਚੀ:	੧੫	੪੭੯
ਆਸਾ ਵਾਰ੨	ਜੇ ਇਕ ਅਧ ਚੰਗੀ ਕ:	੧੪	੪੭੪
ਆਸਾ ਵਾਰ੧	ਜੇ ਇਕੁ ਹੋਇ ਤ ਉਗ:	੧੬	੪੬੮
ਸਾਰੰਗਵਾਰ੪	ਜੇ ਇਕ ਵਿਖ ਅਗਾਹਾ:	੮	੧੨੪੬
ਸਿਰੀ: ੩	ਜੇ ਸਉ ਅੰਮ੍ਰਿਤੁ ਨੀਰੀ:	੧੪	੬੫
ਸਿਰੀ: ੧	ਜੇ ਸਉ ਸਾਇਰ ਮੇਲੀ:	੧੦	੫੩
ਧਨਾ: ੧	ਜੇ ਸਉ ਕੂੜੀਆ ਕੂ:	੮	੬੬੨
ਵਡ: ੫	ਜੇ ਸਉ ਖੇਲ ਖੇਲਾਈ:	੪	੫੬੪
ਆਸਾ ੩	ਜੇ ਸਉ ਘਾਲੇ ਥਾਇ ਨ:	੧੦	੩੬੪
ਆਸਾ ਵਾਰ੨	ਜੇ ਸਉ ਚੰਦਾ ਉਗਵਹਿ:	੧	੪੬੩
ਮਾਰੂ ੩	ਜੇ ਸਉ ਧੋਵਹਿ ਤੇ ਮੈਲੁ:	੧੦	੧੦੪੫
ਮਾਰੂ ਵਾਰ੫	ਜੇ ਸਉ ਧਾਵਹਿ ਪ੍ਰਾਣੀ:	੬	੧੧੦੨
ਗਉ: ੫	ਜੇ ਸਉ ਪ੍ਰਾਨੀ ਲੋਚੈ ਕੋ:	੧੨	੨੮੨
ਸੂਹੀ ੪	ਜੇ ਸਉ ਲੋਚੈ ਰੰਗੁ ਨ:	੧੮	੭੩੨
ਭੈਰਉ ੫	ਜੇ ਸਉ ਲੋਚਿ ਲੋਚਿ ਖਾ:	੧੯	੧੧੩੬
ਆਸਾ ੧	ਜੇ ਸਉ ਵਰਿਆ ਜੀਵ:	੧	੩੫੦
ਸਲੋਕ ਫਰੀਦ	ਜੇ ਸਉ ਵਰਿਆ ਜੀਵ:	੧	੧੩੮੦
ਸਾਰੰਗ ਵਾ:੧	ਜੇ ਸਉ ਵਰਿਆ ਮਿਠਾ:	੫	੧੨੪੩
ਸਿਰੀ: ੧	ਜੇ ਸਉ ਵੇਰ ਕਮਾਈ:	੪	੧੭
ਗਉ:ਵਾਰ ੪	ਜੇ ਸੁਇਨੇ ਨੋ ਓਹੁ ਹ:	੮	੩੦੭
ਸਲੋ: ਫਰੀ:	ਜੋ ਸਾਂਈ ਲੋੜਹਿ ਸਭ:	੧੪	੧੩੭੮
ਆਸਾ ੧	ਜੇ ਸਕਤਾ ਸਕਤੇ ਕਉ:	੧੩	੩੬੦
ਗਉੜੀਵਾ: ੪	ਜੇ ਸਾਕਤੁ ਨਰੁ ਖਵਾ:	੧੦	੩੧੨
ਸੂਹੀ ੪	ਜੇ ਸੁਖੁ ਦੇਹਿ ਤ ਤੁਝਹਿ:	੧੦	੭੫੭
ਮਾਰੂ ੩	ਜੋ ਸਚੁ ਦੇਇ ਤ ਪਾਏ:	੬	੧੦੬੨

ਧਨਾ: ੧	ਜੇ ਸਾਥਿ ਰਖੀਐ ਦੀਜੈ:	੬	੬੬੨
ਗੂਜ:ਵਾਰ੫	ਜੇ ਸੋ ਧਣੀ ਮਿਲੰਨ ਨਾ:	੧੮	੫੨੦
ਆਸਾ ੧	ਜੇ ਸਬਦੁ ਬੁਝੈ ਤਾ ਸ:	੧੦	੪੧੨
ਬਸੰ: ੪	ਜੇ ਸਭਿ ਸਾਕਤ ਕਰ:	੧੫	੧੧੯੧
ਆਸਾ ੧	ਜੇ ਸਭਿ ਮਿਲਿਕੈ ਆਖ:	੯	੩੪੯
ਆਸਾ ੧	ਜੇ ਸਭਿ ਮਿਲਿਕੈ ਆਖ:	੧੭	੯
ਜਪੁ	ਜੇ ਹਉ ਜਾਣਾ ਆਖਾ ਨਾ:	੧੯	੨
ਮਲਾਰਵਾਰ੧	ਜੇ ਹਉਮੈ ਵਿਚਹੁ ਜਾ:	੮	੧੨੮੩
ਮਾਝ ੩	ਜੇਹਾ ਆਇਆ ਤੇਹਾ ਜਾ:	੮	੧੧੪
ਮਾਝ ੩	ਜੇਹਾ ਅਦਰਿ ਪਾਇ ਤੇ:	੯	੧੧੮
ਸੂਹੀ ੧	ਜੇ ਹੋਇ ਭੂਲਾ ਜਾਇ ਕ:	੩	੭੬੬
ਸਿਰੀ: ੩	ਜੇਹਾ ਸਤਿਗੁਰੁ ਕਰਿ:	੧੭	੩੦
ਵਡ:ਵਾਰ ੩	ਜੇਹਾ ਸਤਿਗੁਰ ਨੋ ਜਾ:	੧੦	੫੯੦
ਸਿਰੀ: ੧	ਜੇਹੀ ਸੁਰਤਿ ਤੇਹਾ ਤਿਨ:	੧੮	੨੪
ਧਨਾ: ੧	ਜੇਹੀ ਸੁਰਤਿ ਤੇਹੈ ਰਾਹਿ:	੮	੬੬੨
ਆਸਾ ੧	ਜੇਹੀ ਸੇਵ ਕਰਾਈਐ:	੧੮	੪੨੦
ਬਿਹਾ:ਵਾਰ੩	ਜੇਹਾ ਸੇਵੈ ਤੇਹੋ ਹੋਵੈ:	੧੧	੫੪੯
ਗਉੜੀ ੫	ਜੇਹ ਹੀਐ ਅਹੰਬੁਧਿ:	੪	੨੬੦
ਸਿਰੀ: ੩	ਜੇਹਾ ਕੀਤੋਨੁ ਤੇਹਾ ਹੋ:	੫	੩੩
ਭੈਰ: ੩	ਜੇਹਾ ਕਰਾਏ ਤੇਹਾ ਕ:	੧੫	੧੧੨੮
ਆਸਾ ੫	ਜੇ ਕਾਰਿਜ ਰਹੈ ਓ:	੧੦	੪੦੮
ਸੂਹੀ ੧	ਜੇਹੇ ਕਰਮ ਕਮਾਇ:	੨	੭੩੦
ਗਉ:ਵਾਰ ੫	ਜੇਹੇ ਕਰਮ ਕਮਾਵ:	੧੦	੩੧੬
ਵਡ: ੧	ਜੇਹੇ ਕਰਮ ਕਰਾਏ:	੯	੫੮੧
ਆਸਾ ਵਾਰ੨	ਜੇਹਾ ਘਾਲੇ ਘਾਲਣਾ:	੧੭	੪੬੯
ਸਾਰੰ: ਵਾਰ੨	ਜੇਹਾ ਚੀਰੀ ਲਿਖਿਆ ਤੇ:	੭	੧੨੩੯
ਰਾਮ: ਵਾਰ੨	ਜੇਹਾ ਜਾਣੈ ਤੇਹੋ ਵਰ:	੧੭	੯੫੪
ਆਸਾਵਾਰ ੨	ਜੇਹਾ ਜਾਣੈ ਤੇਹੋ ਵਰ:	੧੨	੪੭੪
ਮਾਝ ੫	ਜੇਹਾ ਡਿਠਾ ਮੈ ਤੇਹੋ ਕੇ:	੧੨	੯੭
ਸੂਹੀ ੫	ਜੇਹਾ ਤੂ ਹੁਕਮੁ ਕਰਹਿ:	੩	੭੩੬
ਸੂਹੀ ੪	ਜੇਹੀ ਤੂੰ ਨਦਰਿ ਕਰ:	੧੦	੭੩੫
ਆਸਾ ੧	ਜੇਹੀ ਤੂੰ ਮਤਿ ਦੇਹਿ ਤੈ:	੧੦	੩੫੧
ਸਿਰੀ: ੧	ਜੇਹੀ ਧਾਤੁ ਤੇਹਾ ਤਿਨ:	੧੩	੨੫
ਸੂਹੀ ਵਾਰ ੩	ਜੇਹਾ ਧੁਰਿ ਲਿਖਿ ਪਾਇ:	੭	੭੮੭
ਗਉ: ਵਾਰ੪	ਜੇਹਾ ਨਿੰਦਕ ਅਪਣੈ:'	੭	੩੧੬
ਮਾਝ ੫	ਜੇਹਾ ਬੀਜੈ ਸੋ ਲੁਣੈ ਕ:	੧੭	੧੩੪
ਮਾਝ ੫	ਜੇਹਾ ਬੀਜੇ ਸੁ ਲੁਣੈ ਮ:	੭	੧੩੪
ਮਾਰੂ ੩	ਜੇਹੀ ਮਤਿ ਦੇਹਿ ਸੁ ਹੋ:	੧	੧੦੬੧
ਮਾਝ ੩	ਜੇਹੀ ਮੰਨਸਾ ਕਰਿ ਲਾ:	੬	੧੧੬
ਸੂਹੀ ੫	ਜੇਹਾ ਮਨੋਰਥੁ ਕਰਿ ਆ:	੫	੭੪੮
ਸਵਯੇ ੫	ਜੇਹ ਰਸਨ ਚਾਖਿਉ:	੧੨	੧੩੮੬
ਮਾਰੂ ੪	ਜੇ ਹਰਿ ਸੁਪ੍ਰਸੰਨ ਹੋਵੈ:	੨	੯੯੮
ਸਿਰੀ: ੩	ਜੇ ਹਰਿ ਹਰਿ ਕੀਚੈ ਬਹੁ:	੧੩	੬੫
ਭੈਰ: ੩	ਜੇ ਹਰਿ ਛੋਡਿਉ ਤਉ:	੭	੧੧੫੪
ਗੋਂਡ ੪	ਜੇ ਹਰਿ ਤਿਆਗਿ ਅਵ:	੫	੮੬੦

ਸਿਰੀ: ੧	ਜੇ ਬਹੁਤੇਰਾ ਪੜ੍ਹਿਆ:	੯	੨੪
ਤਿਲੰਗ ੧	ਜੇ ਬਹੁਤੇਰਾ ਲੋਚੀਐ:	੬	੭੨੫
ਗੂਜਰੀਵਾਰ੩	ਜੇ ਬਹੁਤੇਰਾ ਲੋਚੀਐ ਵਿਣ:	੨	੫੧੬
ਰਾਮ: ਵਾ: ੩	ਜੇ ਬਹੁਤੇਰਾ ਲੋਚੀਐ	੭	੯੫੦
ਆਸਾ ੪	ਜੇ ਬਾਹਰਹੁ ਭੁਲ ਚੁ:	੧੫	੪੫੦
ਮਾਰੂ ੧	ਜੇ ਬਾਹੁੜਿ ਦੂਨੀਆ ਅ:	੧੬	੯੮੯
ਧਨਾ: ੧	ਜੇ ਬਦੀ ਕਰੇ ਤ ਤਸੂ:	੪	੬੬੨
ਸੂਹੀ ੪	ਜੇ ਭੁਖਿ ਦੇਹਿ ਤਾਂ ਇਤ:	੧੦	੭੫੭
ਸੂਹੀ ੫	ਜੇ ਭੁਲੀ ਜੇ ਚੁਕੀ ਸਾ:	੬	੭੬੧
ਰਾਮ: ਵਾ: ੫	ਜੇ ਭਾਵੈ ਪਾਰਬ੍ਰਹਮ:	੧੨	੯੬੪
ਆਸਾ ਵਾਰ੧	ਜੇ ਮੁਹਾਕਾ ਘਰੁ ਮੁਹੈ:	੬	੪੭੨
ਆਸਾ ੧	ਜੇ ਮਨੁ ਸਤਿਗੁਰ ਦੇ:	੧੧	੪੨੦
ਸੋਰਠ ੧	ਜੇ ਮਨੁ ਹਰਿ ਸਿਉ ਬੈ:	੩	੬੩੭
ਗੋਂਡ ੪	ਜੇ ਮਨਿ ਚਿਤਿ ਆਸ:	੩	੮੫੯
ਸੋਰਠ ੧	ਜੇ ਮਨ ਜਾਣਹਿ ਸੂਲੀ:	੮	੫੯੫
ਮਾਰੂ ਕਬੀਰ	ਜੇ ਮਨੁ ਮਿਰਤਕੁ ਹੋ:	੧੬	੧੧੦੪
ਭੈਰ: ਕਬੀਰ	ਜੇ ਮਿਰਤਕ ਕਉ ਚੰ:	੮	੧੧੬੦
ਭੈਰਉ ਕਬੀਰ	ਜੇ ਮਿਰਤਕ ਕਉ ਬਿ:	੮	੧੧੬੦
ਗਉੜੀਵਾਰ੪	ਜੇ ਮੇਲਣ ਨੂੰ ਬਹੁਤੇ:	੧੪	੩੦੭
ਮਾਰੂ ਵਾਰ ੩	ਜੇ ਰਾਚੈ ਸਚ ਰੰਗਿ:	੧੭	੧੦੮੮
ਗਉ: ੪	ਜੇ ਰਾਜਿ ਬਹਾਲੇ ਤਾ:	੫	੧੬੬
ਮਾਝ ਵਾਰ ੧	ਜੇ ਰਤ ਲਗੈ ਕਪੜੈ:	੧੦	੧੪੦
ਮਾਰੂ ਕਬੀਰ	ਜੇ ਲੋਚੈ ਸਭੁ ਕੋਇ ਵਣ ਹੰਬੈ:	੧੭	੧੧੦੪
ਸੂਹੀ ੪	ਜੇ ਲੋਕੁ ਸਲਾਹੇ ਤ ਤੇਰੀ:	੧੪	੭੫੭
ਸਿਰੀ: ੩	ਜੇ ਲਖ ਇਸਤ੍ਰੀਆ ਭੋ:	੧੬	੨੬
ਆਸਾ ੫	ਜੇ ਲਖ ਕਰਮ ਕਮਾ:	੧੫	੩੯੬
ਗਉ: ੧	ਜੇ ਲਖ ਕਰਮ ਕਮਾ:	੩	੨੨੯
ਬਸੰਤ ੫	ਜੇ ਲੋੜਹਿ ਸਦਾ ਸੁਖੁ:	੮	੧੧੮੨
ਆਸਾ ਵਾਰ੧	ਜੇ ਲੋੜਹਿ ਚੰਗਾ ਆ:	੧੫	੪੬੫
ਰਾਮ: ੧	ਜੇ ਲੋੜਹਿ ਵਰੁ ਕਾਮਣੀ:	੧੦	੯੩੫
ਸਿਰੀ: ੧	ਜੇ ਲੋੜਹਿ ਵਰੁ ਕਾਮਣੀ:	੧੦	੧੭
ਸੂਹੀ ੩	ਜੇ ਲੋੜਹਿ ਵਰੁ ਬਾਲ:	੮	੭੭੧
ਗਉ:ਵਾਰ ੪	ਜੇ ਵੇਹੇ ਕਰਮ ਕਮਾ:	੫	੩੧੭
ਧਨਾ: ੧	ਜੇ ਵਡਿਆਈਆ ਆ:	੧੫	੬੬੨
ਜਪੁ	ਜੇ ਵਡੁ ਆਪਿ ਜਾਣੈ:	੯	੫
ਆਸਾ ੧	ਜੇ ਵਡੁ ਆਪਿ ਤੇ ਵਡ:	੧੦	੩੪੯
ਆਸਾ ੧	ਜੇ ਵਡੁ ਆਪਿ ਤੇ ਵਡੁ:	੧੮	੯
ਮਾਝ ਵਾ: ੧	ਜੇ ਵਡੁ ਸਾਹਿਬੁ ਤੇਵ:	੩	੧੪੭
ਕਲਿ: ੪	ਜੇ ਵਡ ਭਾਗੁ ਹੋਇ ਆ:	੧੫	੧੩੨੬
ਰਾਮ: ੧	ਜੇ ਵਡ ਭਾਗ ਹੋਵਹਿ ਤਾ:	੧੨	੮੮੨
ਰਾਮ: ੪	ਜੇ ਵਡ ਭਾਗ ਹੋਵਹਿ ਮੁ:	੨	੮੮੧
ਰਾਮ: ੪	ਜੇ ਵਡ ਭਾਗੁ ਹੋਵਹਿ ਵ:	੧੩	੩੬੭
ਰਾਮ: ੪	ਜੇ ਵਡ ਭਾਗ ਹੋਵਹਿ:	੧੧	੮੮੦
ਰਾਮਕਲੀ ੪	ਜੇ ਵਡ ਭਾਗ ਹੋਵਹਿ:	੧੩	੮੮੨
ਜਪੁ	ਵਡ ਭਾਵੈ ਤੇ ਵਡੁ:	੪	੬

ਸਿਰੀ: ੩	ਜੇ ਵੇਲਾ ਵਖਤੁ ਵੀਚਾ:	੪	੩੫
	(ਜੈ)		
ਆਸਾ ੫	ਜੈ ਸਿਉ ਰਾਤਾ ਤੈਸੋ ਹੋ:	੧੩	੪੧੧
ਸੂਹੀ ੧	ਜੈਸੀ ਆਸਾ ਤੈਸੀ ਮਨ:	੧੪	੭੬੩
ਮਾਰੂ ੫	ਜੈਸੀ ਆਗਿਆ ਕੀਨੀ:	੩	੧੦੦੦
ਗਉ: ੫	ਜੈਸੀ ਆਗਿਆ ਤੈਸਾ ਕ:	੧	੨੯੪
ਰਾਮ: ੩	ਜੈਸੀ ਅਗਨਿ ਉਦਰ:	੧	੯੨੧
ਮਾਲੀ: ੫	ਜੈਸੀ ਆਂਡੇ ਹਿਰਦੇ ਮਾ:	੩	੯੮੭
ਬਸੰਤ ਨਾਮ:	ਜੈਸੇ ਆਪਨੇ ਧਨਹਿ:	੧੭	੧੧੯੫
ਆਸਾ ੫	ਜੈਸੇ ਅੰਭ ਕੁੰਡ ਕਰਿ:	੩	੪੨੦
ਆਸਾ ੪	ਜੈਸੇ ਅਲਿ ਕਮਲਾ ਬਿ:	੧	੩੭੦
ਗੋਂਡ ੪	ਜੈਸੇ ਸਕਤਿ ਸੂਰੁ ਬ:	੧੫	੮੬੦
ਸਲੋਕ ੯	ਜੈਸੇ ਸੂਕਰੁ ਸੁਆਨ:	੧੨	੧੪੨੮
ਆਸਾ ੫	ਜੈਸਾ ਸੰਗੁ ਬਿਸੀਅਰੁ:	੮	੪੦੩
ਪ੍ਰਭਾ: ੪	ਜੈਸੇ ਸੀਗਾਰੁ ਕਰੈ ਦੇ:	੫	੧੩੩੬
ਬਿਲਾ: ੧	ਜੈਸੇ ਸਚ ਮਹਿ ਰਹ:	੫	੭੯੫
ਰਾਮ: ੫	ਜੈਸਾ ਸਾ ਤੈਸਾ ਦਿਖ:	੩	੮੮੭
ਗਉ: ੫	ਜੈਸਾ ਸਾ ਤੈਸਾ ਦ੍ਰਿਸ:	੧੫	੨੮੧
ਗਉ: ੫	ਜੈਸਾ ਸਾ ਤੈਸਾ ਦ੍ਰਿਸ:	੭	੨੮੨
ਕਾਨ: ੫	ਜੈਸਾ ਤਾ ਤੈਸੋ ਦ੍ਰਿਸ:	੬	੧੨੯੯
ਰਾਮ:ਵਾਰ ੪	ਜੈਸਾ ਸਤਿਗੁਰੁ ਸੁਣੀ:	੨	੯੫੭
ਬਿਲਾ: ੫	ਜੈਸਾ ਸੁਪਨਾ ਰੈਨਿਕ:	੭	੮੦੮
ਭੈਰ: ਨਾਮ:	ਜੈਸਾ ਸਿੰਬਲੁ ਦੇਖ ਸੂ:	੧	੧੧੬੫
ਗਉੜੀ ੫	ਜੈਸੇ ਸੂਰੁ ਸਰਬ ਕ:	੧੨	੨੭੨
ਗਉ: ੧	ਜੈਸਾ ਸੇਵੈ ਤੈਸੋ ਹੋਵੈ:	੧	੨੨੪
ਆਸਾ ੪	ਜੈਸੇ ਹੰਸੁ ਸਰਵਰ:	੧੪	੩੬੯
ਪ੍ਰਭਾਤੀ ੧	ਜੈਸੇ ਹਰ ਹਟ ਕੀ ਮਾਲਾ:	੧੩	੧੩੨੯
ਗੋਂਡ:ਕਬੀਰ	ਜੈਸੇ ਹਲ ਹਰ ਬਿਨਾ:	੧੧	੮੭੨
ਧਨਾ: ੫	ਜੈਸੇ ਕਾਗਦ ਕੇ ਭਾਰ:	੭	੬੮੧
ਮਾਰੂ ੧	ਜੈਸਾ ਕੀਰੈ ਤੈਸੋ ਪਾਈ:	੭	੧੦੨੮
ਗਉੜੀ ੪	ਜੈਸੇ ਕਾਤੀ ਤੀਸ ਬਤੀ:	੬	੧੬੮
ਰਾਮ ਨਾਮ:	ਜੈਸੇ ਕਨਿਕ ਕਲਾ ਚਿ:	੧੩	੯੭੨
ਸਾਰੰਗ ੫	ਜੈਸੇ ਕੁੰਭ ਉਦਕ ਪੂਰਿ:	੧੦	੧੨੦੩
ਆਸਾ ੫	ਜੈਸੇ ਕਿਰਸਾਣ ਬੋਵੈ:	੧੬	੩੭੫
ਧਨਾ: ੧	ਜੈਸਾ ਕਰੇ ਸੁ ਤੈਸਾ ਪਾ:	੭	੬੬੨
ਗੋਂਡ ੫	ਜੈਸਾ ਕਰੇ ਸੁ ਤੈਤਾ ਪਾ:	੬	੮੭੦
ਸਾਰੰਗ ਵਾ:੨	ਜੈਸਾ ਕਰੈ ਕਹਾਵੈ ਤੈ:	੫	੧੨੪੫
ਬਸੰਤ ਰਵਿ:	ਜੈਸੇ ਕੁਰੰਕ ਨਹੀ ਪਾ:	੧੧	੧੧੯੬
ਮਾਲੀ ੫	ਜੈਸੇ ਕਿਰਖਹਿ ਬਰ:	੨	੯੮੭
ਗਉੜੀ ੫	ਜੈਸਾ ਕਰੇ ਤੈਸਾ:	੧੮	੨੮੦
ਕਾਨ: ੫	ਜੈਸੀ ਕਰੀ ਪ੍ਰਭ ਮੋਹਿ:	੧੧	੧੩੦੫
ਪ੍ਰਭਾਤੀ ੧	ਜੈਸਾ ਕਰਮੁ ਤੈਸੀ ਲਿ:	੬	੧੩੪੨
ਸਿਰੀ: ੧	ਜੈਸੀ ਕਲਮ ਵੁੜੀ ਹੈ:	੧੮	੭੪
ਰਾਮ:ਕਬੀਰ	ਜੈਸੇ ਗਾਇ ਕਾ ਬਾਛਾ:	੪	੮੭੪

ਆਸਾ ੧	ਜੈਸੇ ਗੋਇਲਿ ਗੋਇਲੀ:	੮	੪੧੮
ਸੋਰਠ ਭੀਖਨ	ਜੈਸੇ ਗੂੰਗੇ ਕੀ ਮਿਠਿਆ:	੧੬	੬੫੯
ਗਉ: ੪	ਜੈਸੇ ਗਗਨਿ ਫਿਰੰਤੀ:	੪	੧੬੮
ਗਉ: ੫	ਜੈਸੇ ਗੁਰ ਉਪਦੇਸਿਆ	੯	੨੧੪
ਗਉੜੀ ੧	ਜੈਸੇ ਘਰਿ ਬਾਹਰਿ ਸੋ:	੧੪	੨੨੧
ਆਸਾ ੫	ਜੈਸੀ ਚਾਤ੍ਰਿਕ ਪਿਆਸ:	੧	੪੫੫
ਆਸਾ ੫	ਜੈਸੇ ਜਨਨਿ ਜਠਰ:	੧੧	੩੭੯
ਗਉ: ੫	ਜੈਸਾ ਜਨਾਵੈ ਤੈਸਾ ਨਾ:	੭	੨੮੪
ਸਲੋਕ ੯	ਜੈਸੇ ਜਲਤੇ ਬੁਦਬੁ:	੧੧	੧੪੨੭
ਗਉੜੀ ੫	ਜੈਸੇ ਜਲ ਮਹਿ ਕਮ:	੧੧	੨੭੨
ਰਾਮ: ੧	ਜੈਸੇ ਜਲ ਮਹਿ ਕਮ:	੧੫	੯੩੮
ਆਸਾ ੧	ਜੈਸਾ ਤੂੰ ਕਰਹਿ ਤੈ:	੧੦	੩੫੧
ਬਿਲਾ:ਰਵਿ:	ਜੈਸਾ ਤੂ ਤੈਸਾ ਤੁਹੀ ਕਿ:	੭	੮੫੮
ਗੋਂਡ ਕਬੀਰ	ਜੈਸੇ ਤਾਪਤੇ ਨਿਰਮ:	੬	੮੭੪
ਨਟ ੪	ਜੈਸੇ ਤੁਮ ਤੈਸੋ ਪ੍ਰਭ ਤੁ:	੧੫	੯੭੬
ਆਸਾ ੫	ਜੈਸੀ ਤਰੁਣਿ ਭਤਾਰ:	੯	੪੫੫
ਕਾਨੜਾ ੪	ਜੈਸੇ ਤਰਵਰ ਕੀ ਤੁਛ:	੧੮	੧੨੯੫
ਸੋਰਠ ਰਵਿ:	ਜੈਸੇ ਤਰਵਰ ਪੰਖਿ:	੪	੬੫੯
ਰਾਮ: ਨਾਮ:	ਜੈਸੇ ਤਰਵਰ ਪੰਖਿ:	੬	੯੭੩
ਬਸੰਤ ੫	ਜੈਸੀ ਦਾਸੇ ਧੀਰ ਮੀ:	੧੨	੧੧੮੧
ਭੈਰਉ ੫	ਜੈਸੇ ਦਹਿਦਿਸ ਪਵ:	੨	੧੧੩੭
ਮਾਲੀ: ੫	ਜੈਸੇ ਦਾਨੋ ਚਕੀਦਰਾ:	੪	੯੮੭
ਗਉੜੀ ੫	ਜੈਸੀ ਦ੍ਰਿਸਟਿ ਕਰੇ ਤੈ:	੪	੨੭੯
ਕਾਨ:ਨਾਮ:	ਜੈਸੇ ਦਰਪਨ ਮਾਹਿ:	੧੬	੧੩੧੮
ਗਉੜੀ ੫	ਜੈਸੇ ਧਰ ਊਪਰਿ ਆ:	੧੬	੨੭੨
ਗਉ: ੩	ਜੈਸੀ ਧਰਤੀ ਉਪਰ	੬	੧੬੨
ਸਾਰੰਗ ੫	ਜੈਸੇ ਧਰਤੀ ਸਾਧੈ ਬ:	੧੭	੧੨੦੫
ਗਉ: ੩	ਜੈਸੇ ਧਰਤੀ ਮਧੇ ਪਾਣੀ:	੭	੧੬੨
ਧਨਾ: ੧	ਜੈਸੀ ਨਦਰਿ ਕਰੇ ਤੈ:	੯	੬੬੧
ਸਿਰੀ: ੩	ਜੈਸੀ ਨਦਰਿ ਕਰਿ ਦੇ:	੧੩	੬੬
ਗੂਜ: ੩	ਜੈਸੀ ਪਿਆਸ ਹੋਇ:	੪	੫੦੪
ਆਸਾ ੫	ਜੈਸੇ ਪਸੁ ਹਰਿਆਉ:	੧੧	੩੯੭
ਭੈਰਉਨਾਮ	ਜੈਸੇ ਪਸੁ ਤੈਸੇ ਓਇ:	੧੫	੧੧੬੩
ਬਿਲਾ: ੯	ਜੈਸੇ ਪਾਹਨਿ ਜਲ ਮ:	੬	੮੩੧
ਬਸੰਤਨਾਮ:	ਜੈਸੇ ਪਨਕਤ ਬ੍ਰਿ:	੫	੧੧੯੬
ਭੈਰ: ਨਾਮ:	ਜੈਸੀ ਪ੍ਰੀਤਿ ਬਾਰਿਕ:	੧੭	੧੧੬੪
ਬਿਲਾ: ਰਵਿ:	ਜੈਸੇ ਪੁਰੈਨ ਪਾਤ ਰ:	੧੨	੮੫੮
ਭੈਰ: ਨਾਮ:	ਜੈਸੀ ਪਰ ਪੁਰਖਾਰਤ:	੧੫	੧੧੬੪
ਮਾਲੀ: ੫	ਜੈਸੇ ਪਾਲਨ ਸਰਨਿ:	੨	੮੮੭
ਸਹਸ: ੫	ਜੈਸੇ ਪਾਵਕ ਕਾਸਟ:	੧੩	੧੩੫੫
ਸੂਹੀ ੫	ਜੈਸੇ ਪਵਨੁ ਝੁਲਾਰਿ:	੧੧	੭੪੬
ਸਾਰੰਗ ੫	ਜੈਸੇ ਪਵਨੁ ਬੰਧਕ:	੬	੧੨੦੫
ਆਸਾ ੫	ਜੈਸੇ ਬਸਤਰ ਦੇਹ:	੨	੪੦੨
ਗੋਂਡ ਕਬੀਰ	ਜੈਸੇ ਬਿਖੈ ਹੇਤ ਪਰ:	੬	੮੭੪
ਸਲੋਕਕਬੀ:	ਜੈਸੇ ਬਚਰਹਿ ਕੂੰਜ:	੨	੧੩੭੧

ਜੈਤ ਵਾਰ ੫	ਜੈਸਾ ਬੀਜੈ ਸੋ ਲੂਣੈ:	੧੬	੭੦੬
ਗਉ: ਵਾਰ ੪	ਜੈਸਾ ਬੀਜੈ ਸੋ ਲੂਣੈ ਜੇ	੧੪	੩੦੯
ਸੂਹੀ ੧	ਜੈਸਾ ਬੀਜੇ ਸੋ ਲੂਣੈ:	੬	੭੩੦
ਗਉੜੀ ੫	ਜੈਸਾ ਬੀਜਹਿ ਤੈਸਾ :	੮	੧੭੬
ਆਸਾ ੪	ਜੈਸਾ ਬੀਜੈ ਤੈਸਾ ਖਾ:	੧੦	੩੬੬
ਗੋਂਡ ਕਬੀਰ	ਜੈਸਾ ਬੀਜੈ ਬਿਨ ਨਹੀ:	੧੫	੮੭੨
ਧਨਾ: ੫	ਜੈਸਾ ਬਿਰੂ ਤੈਸਾ ਹੋਇ:	੧੬	੬੭੯
ਮਾਲੀ: ੫	ਜੈਸੇ ਬਾਰਿਕ ਮੁਖਹਿ:	੧	੯੮੭
ਸੋਰਠ ੫	ਜੈਸਾ ਬਾਲਕੁ ਭਾਇ ਸੁ:	੧੭	੬੨੪
ਗੂਜਰੀ ੧	ਜੈਸੀ ਭੂਖਿ ਹੋਇ ਸਭ:	੧੫	੫੦੩
ਗਉੜੀ ੫	ਜੈਸਾ ਭੇਖੁ ਕਰਾਵੈਰਾ:	੫	੨੦੬
ਸੋਰ: ੫	ਜੈਸੀ ਭੂਖ ਤੈਸੀ ਕਾ ਪੂ:	੯	੬੧੩
ਭੈਰ: ਨਾਮ:	ਜੈਸੀ ਭੂਖੇ ਪ੍ਰੀਤਿਆਨਾ:	੧੩	੧੧੬੪
ਮਾਲੀ: ੫	ਜੈਸੇ ਭੂਖੇ ਭੋਜਨ ਮਾ:	੨	੯੮੭
ਬਸੰਤ ਰਵਿ:	ਜੈਸੇ ਭਾਦਉ ਖੂੰਬਰਾ:	੯	੧੧੯੬
ਗਉੜੀ ੫	ਜੈਸਾ ਭਾਵੈ ਤੈਸਾ ਕੋਈ:	੧੫	੨੮੦
ਤਿਲੰਗ ੧	ਜੈਸੀ ਮੈ ਆਵੈ ਖਸਮਕੀ:	੧੬	੭੨੨
ਬਸੰਤ ੩	ਜੈਸੇ ਮਾਇਆ ਮਹਿ ਪ੍ਰਾ:	੧੬	੧੧੭੦
ਗਉੜੀ ੫	ਜੈਸੇ ਮਹਿਲ ਰਖੈ ਤੈਸੈ:	੧੦	੨੦੬
ਰਾਮ:ਕਬੀਰ	ਜੈਸਾ ਮਗਹਰੁ ਤੈਸੀ:	੧੩	੯੬੯
ਆਸਾ ੫	ਜੈਸੀ ਮਛੁਲੀ ਨੀਰ ਇ:	੧	੪੫੫
ਆਸਾ ੫	ਜੈਸੇ ਮੀਠੈ ਸਾਇ ਲੋਭਾ:	੨	੪੦੩
ਆਸਾ ਕਬੀਰ	ਜੈਸੇ ਮੇਂਡਕ ਤੈਸੇ ਓਇ:	੧੬	੪੮੪
ਗਉੜੀ ੫	ਜੈਸੀ ਮਤਿ ਦੇਇ ਤੈਸਾ:	੮	੨੭੫
ਧਨਾ: ੪	ਜੈਸੀ ਮਤਿ ਦੇਵਹੁ ਹਰਿ:	੬	੬੬੭
ਗੋਂਡ ਕਬੀਰ	ਜੈਸੇ ਮਾਤ ਪਿਤਾ ਬਿਨੁ:	੧੩	੮੭੨
ਗੋਂਡ ਕਬੀਰ	ਜੈਸੇ ਮੰਦਰ ਮਹਿ ਬ:	੧੦	੮੭੨
ਸੋਰਠ ਰਵਿ:	ਜੈਸਾ ਮਾਨੀਐ ਹੋਇ ਨ:	੧੭	੬੫੭
ਪ੍ਰਭਾ: ੧	ਜੈਸੀ ਮਨਸਾ ਤੈਸੀ ਦ:	੬	੧੩੪੨
ਸਾਰੰਗ ਨਾਮ:	ਜੈਸੇ ਮੀਨੁ ਪਾਨੀ ਮਹਿ:	੯	੧੨੫੨
ਗੋਂਡ ੫	ਜੈਸੇ ਮੀਨੁ ਰਸਨ ਸਾਦਿ:	੧੧	੮੬੨
ਗਉ: ੫	ਜੈਸੇ ਮੈਲ ਨ ਲਾਗੈ ਜ:	੧੪	੨੭੨
ਸੋਰ: ਨਾਮ:	ਜੈਸੀ ਮੂੜ ਕਟੰਬ ਪ:	੧੪	੧੧੬੪
ਸੋਰਠ ੫	ਜੈਸੇ ਰਸਨਾ ਸਾਦਿ ਲੁ:	੯	੬੧੩
ਸਵਯੇ ੪	ਜੈਸੀ ਰਾਖੀ ਲਾਜ ਭਗ:	੧੦	੧੪੦੦
ਗਉੜੀ ੫	ਜੈਸੇ ਰਾਜ ਰੰਕ ਕਉ:	੧੩	੨੭੨
ਗਉ: ਰਵਿ:	ਜੈਸਾ ਰੰਗੁ ਕਸੁੰਭ ਕਾ:	੩	੩੪੬
ਗਉੜੀਕਬੀਰ	ਜੈਸਾ ਰੰਗੁ ਕਸੁੰਭ ਕਾ ਮਨ:	੪	੩੩੬
ਨਟ ੪	ਜੈਸਾ ਰੰਗਿ ਦੇਹਿ ਸੋ ਹੋ:	੫	੯੮੨
ਸਿਰੀ: ੫	ਜੈਸੇ ਰੈਣਿ ਪਰਾਹੁਣ:	੧੨	੫੦
ਮਾਲੀ: ੫	ਜੈਸੇ ਰਣ ਮਹਿ ਸਖਾ:	੨	੯੮੭
ਗੋਂਡ ੫	ਜਸੇ ਰਾਮ ਨਾਮ ਰਵਿ:	੬	੮੭੦
ਆਸਾ ੧	ਜੈਸਾ ਲਿਖਿਆ ਤੈਸਾ:	੧੫	੩੫੯
ਕਾਮ: ੫	ਜੈਸਾ ਲਿਖਤੁ ਲਿਖਿਆ:	੧	੮੮੩
ਆਸਾ ੧	ਜੈਸਾ ਵਰਤੈ ਤੈਸੋ ਕ:	੭	੩੫੦

ਗਉੜੀ ੫	ਜੋ ਏਕ ਛਾਡਿ ਅਨਕ:	੩	੨੫੧	ਸੋਰ:ਵਾਰ ੩	ਜੋ ਸਤਿਗੁਰ ਤੇ ਮੁਹ ਤਿ:	੭	੬੪੫
ਬਸੰਤ ਕਬੀਰ	ਜੋਏ ਖਸਮੁ ਹੈ ਜਾ:	੨	੧੧੯੪	ਗਉ: ਵਾਰ੪	ਜੋ ਸਤਿਗੁਰ ਫਿਟਕੇ:	੧੬	੩੦੮
ਮਾਰੂ ੩	ਜੋ ਇਛੇ ਸੋਈ ਫਲੁ ਪਾ	੧੫	੧੦੫੧	ਗਉ: ਵਾਰ੪	ਜੋ ਸਤਿਗੁਰਿ ਮਾਰੇ ਤਿਨ:	੧	੩੦੯
ਧਨਾ: ੧	ਜੋ ਇਛੇ ਸੋਈ ਫਲੁ ਪਾ:	੧੪	੬੬੧	ਸਲੋਕ ਫਰੀਦ	ਜੋ ਸੈਤਾਨ ਵੰਞਾਇਆ:	੧੪	੧੩੭੮
ਗਉੜੀ ੫	ਜੋ ਇਛੈ ਸੋਈ ਫਲੁ ਪਾ:	੩	੨੭੨	ਕਾਨੜਾ ੫	ਜੋ ਸੰਤ ਬੇਦ ਕਹਤ:	੧	੧੩੦੭
ਸੂਹੀ ਵਾਰ ੩	ਜੋ ਇਛੈ ਸੋ ਫਲੁ ਪਾਇ:	੧੨	੭੯੧	ਮਾਰੂ ੫	ਜੋ ਸੁਨਣਾ ਸੋ ਪ੍ਰਭੁ:	੧੭	੧੦੮੦
ਗਉ: ਵਾਰ੪	ਜੋ ਇਛੀ ਸੋ ਫਲੁ ਪਾ:	੧੭	੩੦੭	ਮਾਰੂ ੯	ਜੋ ਸੰਪਤ ਅਪਨੀ ਕ:	੧੦	੧੦੦੮
ਮਾਰੂ ਵਾਰ ੫	ਜੋ ਇਛੈ ਸੋ ਫਲੁ ਪਾ	੧	੧੦੯੮	ਮਾਰੂ ੩	ਜੋ ਸਬਦਿ ਰਾਤੇ ਮਹਾ:	੧੧	੧੦੫੪
ਭੈਰਉ ੫	ਜੋ ਇਛਹਿ ਸੋਈ ਫਲੁ:	੧੫	੧੧੪੮	ਸੋਰ: ੫	ਜੋ ਸਿਮਰੈ ਤਿਸ ਕੀ ਗ:	੧੫	੬੨੮
ਆਸਾ ੪	ਜੋ ਇਛਹੁ ਸੋਈ ਫਲੁ:	੧੬	੩੬੮	ਭੈਰ: ੫	ਜੋ ਸਿਮਰੈ ਤਿਸਕੀ ਗ:	੧੨	੧੧੩੭
ਬੈਰਾੜੀ ੪	ਜੋ ਇਛਹਿ ਸੋਈ ਫਲੁ:	੧੨	੭੨੦	ਮਾਰੂ ੫	ਜੋ ਸਿਮਰੈ ਤਿਸਕਾ ਨਿ:	੧੬	੧੦੦੪
ਮਾਰੂ ੧	ਜੋ ਇਛਹੁ ਸੋਈ ਫਲੁ:	੧੦	੧੦੨੮	ਮਾਰੂ: ੫	ਜੋ ਸਮਰਥੁ ਸਰਬ:	੧੨	੧੦੦੦
ਭੈਰ: ੩	ਜੋ ਇਛਹਿ ਸੋਈ ਫਲੁ:	੧੭	੧੧੩੦	ਮਾਝ ੫	ਜੋ ਸਿਮਰੰਦੇ ਸਾਈ:	੮	੧੩੨
ਰਾਮ: ੫	ਜੋ ਇਛਹੁ ਸੋਈ ਫਲੁ:	੧੭	੮੮੨	ਸਲੋਕ ਫਰੀਦ	ਜੋ ਸਿਰੁ ਸਾਈ ਨਾ ਨਿਵੈ:	੧੩	੧੩੮੧
ਸੋਰਠ ੫	ਜੋ ਇਛਹਿ ਸੋਈ ਫਲੁ:	੧੦	੬੨੮	ਸਲੋਕ ਫਰੀਦ	ਜੋ ਸਿਰੁ ਸਾਈ ਨਾ ਨਿਵੈ:	੧੩	੧੩੮੧
ਬਿਲਾ: ੪	ਜੋ ਇਛਹੁ ਸੋਈ ਫਲੁ:	੭	੮੦੦	ਸਿਰੀ: ਵਾਰ੨	ਜੋ ਸਿਰੁ ਸਾਈ ਨ ਨਿਵੈ;	੨	੮੯
ਕਾਨੜਾਵਾਰ੪	ਜੋ ਇਛਹਿ ਸੋਈ ਫਲ:	੧੬	੧੩੧੩	ਵਡ: ੫	ਜੋ ਸਰਨਿ ਆਵੈ ਗੁਣ:	੧੦	੫੭੮
ਮਾਰੂ ਵਾਰ ੩	ਜੋ ਇਛਹਿ ਸੋ ਪਾਇ:	੪	੧੦੯੧	ਬਿਹਾ: ੫	ਜੋ ਸਰਣਿ ਆਵੈ ਤਿਸੁ ਕੰ:	੧੭	੫੪੪
ਮਲਾ: ਰਵਿ:	ਜੋਈ ਜੋਈ ਕੀਨੋ ਸੋਈ:	੧੮	੧੨੯੩	ਮਾਰੂ: ੪	ਜੋ ਸਰਣਿ ਪਰੈ ਤਿਸਕੀ:	੧੬	੧੦੭੦
ਮਲਾਰ ਰਵਿ:	ਜੋਈ ਜੋਈ ਜੋਰਿਓ ਸੋ:	੧੬	੧੨੯੩	ਮਾਰੂ ੫	ਜੋ ਸੂਰਾ ਤਿਸਹੀ ਹੋਇ	੧੫	੧੦੧੯
ਆਸਾ ੩	ਜੋ ਇਤੁ ਲਾਹੇ ਲਾਇਆ:	੧੩	੪੨੮	ਕੇਦਾਰਾ ੫	ਜੋ ਸਰਣੀ ਆਵੈ ਸਰ:	੯	੧੧੨੨
ਸੋਰਠ ੫	ਜੋਇ ਦੂਤ ਮੋਹਿ ਬਹੁ:	੧੪	੬੧੨	ਸੋਰਠ ਵਾਰ੪	ਜੋ ਸੇਵਹਿ ਸਤਿ ਮਰਾਰ:	੯	੬੪੫
ਪ੍ਰਭਾਤੀ ਕਬੀਰ	ਜੋ ਇਵ ਬੂਝੈ ਸੁ ਸਹ:	੬	੧੩੪੯	ਆਸਾ ੪	ਜੋ ਸੇਵਹਿ ਜੋ ਸੇਵਹਿ:	੭	੩੪੮
ਗਉ: ਵਾਰ੪	ਜੋ ਸਾਸਿ ਗਿਰਾਸਿ ਧਿਆ:	੧੮	੩੦੫	ਆਸਾ ੪	ਜੋ ਸੇਵਹਿ ਜੋ ਸੇਵਹਿ:	੩	੧੧
ਗੋਂਡ ੪	ਜੋ ਸੰਸਾਰੇ ਕੈ ਕੁਟੰਬ:	੧੦	੮੬੦	ਗਉ: ੫	ਜੋ ਹੋਆ ਹੋਵਤ ਸੋ ਜਾ:	੭	੨੮੬
ਵਡ: ੧	ਜੋ ਸਹ ਕੰਠਿ ਨ ਲਗੀ:	੨	੫੫੯	ਮਾਰੂ ਵਾਰ ੩	ਜੋ ਹੁਕਮੁ ਨ ਬੂਝੈ ਖਸ:	੩	੧੦੯੪
ਮਾਝ: ੫	ਜੋ ਸਾਹਿਬ ਤੇਰੈ ਮਨਿ:	੮	੧੦੦	ਗਉੜੀ ਰਵਿ:	ਜੋ ਹਮ ਸਹਰੀ ਸੋ ਮੀ:	੧੬	੩੪੫
ਸਲੋਕ ਫਰੀਦ	ਜੋ ਸਹ ਰਤੇ ਆਪਣੇ:	੧੩	੧੩੮੦	ਸੂਹੀ ੫	ਜੋ ਹਮਕਉ ਹਰਿ ਨਾ:	੧੫	੭੩੯
ਰਾਮ: ਵਾਰ੩	ਜੋ ਸਹ ਰਤੇ ਆਪਣੇ:	੧੭	੯੪੯	ਗਉੜੀ ੪	ਜੋ ਹਮਰੀ ਬਿਧਿ ਹੋਤੀ:	੯	੧੬੭
ਗਉ: ਵਾਰ੪	ਜੋ ਸਿਖ ਗੁਰ ਕਾਰ ਕ:	੪	੩੧੧	ਗਉ: ੪	ਜੋ ਹਸਰੈ ਮਨਿ ਚਿਤਿ ਹੈ:	੧੪	੧੭੦
ਆਸਾ ੫	ਜੋ ਸੁਖੁ ਦਰਸਨੁ ਪ:	੧੮	੪੩੧	ਕਲਿ: ੪	ਜੋ ਹਰਿ ਸੁਆਮੀ ਤੁਮ:	੪	੧੩੨੧
ਗਉ: ਕਬੀਰ	ਜੋ ਸੁਖੁ ਪ੍ਰਭ ਗੋਬਿੰਦ:	੮	੩੩੬	ਮਾਝ ੩	ਜੋ ਹਰਿ ਸੇਵਹਿ ਸੇ ਸ:	੮	੧੨੨
ਗਉ: ੫	ਜੋ ਸਗਲ ਤਿਆਗਿ ਏ:	੨	੨੫੬	ਧਨਾ: ੪	ਜੋ ਹਰਿ ਸੇਵਹਿ ਸੰਤ:	੧੫	੬੬੬
ਮਾਝ ੩	ਜੋ ਸਚਿ ਰਤੇ ਤਿਨ ਸਚੇ:	੫	੧੨੮	ਧਨਾ: ੩	ਜੋ ਹਰਿ ਸੇਵਹਿ ਤਿਨ:	੨	੬੬੫
ਮਾਝ ੩	ਜੋ ਸਚਿ ਰਾਤੇ ਤਿਨ ਸਚੀ:	੩	੧੨੦	ਗਉ: ਕਬੀਰ	ਜੋ ਹਰਿ ਹਰੇ ਸੁ ਹੋਹਿ:	੧੪	੩੩੦
ਬਿਲਾ: ੩	ਜੋ ਸਚਿ ਰਾਤੇ ਤਿਨ ਬ:	੮	੭੯੮	ਆਸਾ ੫	ਜੋ ਹਰਿ ਹਰਿ ਜਸੁ ਸੁ:	੬	੪੧੦
ਸਿਰੀ: ੩	ਜੋ ਸਚੈ ਲਾਏ ਸੇ ਸਚਿ:	੪	੭੦	ਆਸਾ ੪	ਜੋ ਹਰਿ ਹਰਿ ਨਾਮੁ ਧਿ:	੬	੪੫੧
ਮਾਝ ੩	ਜੋ ਸਚਿ ਲਾਗੇ ਸੇ ਅਨ:	੧੩	੧੧੦	ਗਉੜੀ ੪	ਜੋ ਹਰਿਕੀ ਕਰਿ ਕਥਾ:	੭	੧੬੪
ਮਾਰੂ ੩	ਜੋ ਸਚਿ ਲਾਗੇ ਤਿਨ ਸ:	੯	੧੦੪੯	ਮਾਝ ੫	ਜੋ ਹਰਿ ਕੀਤਾ ਆਪ:	੧੧	੧੩੨
ਸਲੋਕ ਫਰੀਦ	ਜੋ ਸਜਣ ਭੁਇ ਭਾਰ:	੧੧	੧੩੮੧	ਮਾਝ ੫	ਜੋ ਹਰਿ ਕੰਤ ਮਿਲਾਈ:	੩	੧੩੫
ਆਸਾ ੫	ਜੋ ਸੁਣੈ ਕਮਾਵੈ ਸੁ ਉ:	੧੭	੩੭੦	ਬਿਹਾ: ਵਾਰ੩	ਜੋ ਹਰਿਕਾ ਪਿਆਰਾ ਸੋ:	੯	੫੫੫
ਗੂਜਰੀ ੪	ਜੋ ਸਤਿਗੁਰ ਸਰਣਿ:	੬	੧੦	ਪ੍ਰਭਾਤੀ ੩	ਜੋ ਹਰਿ ਛੋਡਿ ਦੂਜੇ ਭਾ:	੨	੧੩੩੪
ਗੂਜਰੀ ੪	ਜੋ ਸਤਿਗੁਰ ਸਰਣਿ:	੧੩	੪੯੨	ਸਿਰੀ: ੫	ਜੋ ਹਰਿ ਜਮ ਭਾਵੈ ਸੋ ਕ:	੧੩	੪੨
ਸੋਰਠ ੩	ਜੋ ਸਤਿਗੁਰੁ ਸੇਵਹਿ:	੧੭	੬੩੮	ਸੋਰਠ ਵਾਰ੪	ਜੋ ਹਰਿ ਦਾਸਨ ਕੀ ਉ:	੭	੬੫੨
ਸਿਰੀ: ੩	ਜੋ ਸਤਿਗੁਰ ਕੀ ਸਰ:	੬	੩੧	ਸੋਰ: ਵਾਰ ੪	ਜੋ ਹਰਿ ਦਸੇ ਮਿਤ੍ਰੁ ਤਿਸੁ	੮	੬੪੭

ਭੈਰ ਨਾਮ:	ਜੋ ਨ ਭਜੰਤੇ ਨਾਰਾਇ:	੧੫	੧੧੬੩
ਆਸਾ ੪	ਜੋ ਨਾਮੁ ਸੁਨਾਵੇ ਸੋ ਮੇ	੮	੩੬੭
ਮਾਰੂ ਵਾਰ ੫	ਜੋ ਨਰ ਉਸਕੀ ਸਰ:	੪	੧੦੯੭
ਸੋਰਠ ੯	ਜੋ ਨਰੁ ਦੂਖ ਖੈ ਦੂਖੁ:	੧੬	੬੩੩
ਰਾਮ: ਵਾਰ੫	ਜੋ ਨਰ ਪੀਰਿ ਨਿਵਾਜਿ:	੧	੯੬੬
ਸਲੋਕ ਕਬੀਰ	ਜੋ ਨਰ ਬਿਛੁਰੇ ਰਾਮ	੪	੧੩੭੧
ਪ੍ਰਭਾਤੀ ੪	ਜੋ ਨਰ ਭਰਮਿ ਭਰਮਿ:	੧੦	੧੩੩੬
ਮਾਝ ੩	ਜੋ ਨਿਰਮਲੁ ਸੇਵੇ ਸੁਨਿ:	੭	੧੨੧
ਸੋਰਠ ੫	ਜੋ ਨਾਵੈ ਸੋ ਕੁਲੁ ਤਰਾ:	੫	੬੨੩
ਸੂਹੀ ਵਾਰ ੧	ਜੋ ਪਹੁਚੇ ਸੋ ਚਲਣ:	੧੪	੭੮੯
ਮਾਰੂ ੫	ਜੋ ਪੇਖਾ ਸਭੁ ਕਿਛੁ:	੧੭	੧੦੮੦
ਭੈਰ: ਕਬੀਰ	ਜੋ ਪਾਥਰ ਕਉ ਕਹ:	੫	੧੧੬੦
ਭੈਰ: ਕਬੀਰ	ਜੋ ਪਾਥਰ ਕੀ ਪਾਈ ਪਾ:	੫	੧੧੬੦
ਸੂਹੀ ੫	ਜੋ ਪ੍ਰਿਅ ਸਾਨੈ ਤਿਨਕੀ:	੯	੭੩੮
ਗਉੜੀ ੫	ਜੋ ਪਰਾਇਓ ਸੋਈ ਅ:	੧੦	੧੮੫
ਟੋਡੀ ੫	ਜੋ ਪਰਾਈ ਸੁ ਅਪਨੀ:	੫	੭੧੫
ਮਾਰੂ ੫	ਜੋ ਪਿਰੁ ਕਰੈ ਸੁ ਧਨ:	੧੩	੧੦੭੨
ਗਉ: ੫	ਜੋ ਪ੍ਰਾਣੀ ਗੋਵਿੰਦੁ ਧਿਆ:	੧੭	੧੯੭
ਆਸਾ ੫	ਜੋ ਪ੍ਰਾਨੀ ਕਾਹੂ ਨ ਆਵ:	੧੬	੩੮੬
ਸਲੋਕ ੯	ਜੋ ਪ੍ਰਾਨੀ ਨਿਸਿ ਦਿਨਿ:	੧੫	੧੪੨੭
ਸਲੋਕ ੯	ਜੋ ਪ੍ਰਾਨੀ ਮਮਤਾ ਤਜੈ:	੮	੧੪੨੭
ਗਉ: ੫	ਜੋ ਪ੍ਰਭਿ ਅਪਨੀ ਸੇਵਾ:	੧੭	੨੮੫
ਨਟ ੪	ਜੋ ਪ੍ਰਭ ਕੀਆ ਤੁਮ:	੪	੯੭੭
ਗਉ: ਕਬੀਰ	ਜੋ ਪ੍ਰਭ ਕੀਏ ਭਗਤਿ:	੫	੩੩੨
ਸੂਹੀ ੪	ਜੋ ਪ੍ਰਭ ਕਹੇ ਸੋਈ ਪਰੁ:	੧	੭੭੫
ਗਉੜੀ ੫	ਜੋ ਪ੍ਰਭ ਕੀ ਹਰਿ ਕਥਾ:	੭	੨੦੪
ਮਾਝ ੫	ਜੋ ਪ੍ਰਭਿ ਕੀਤੇ ਆਪਣੇ:	੪	੧੩੪
ਕਾਨੜਾ ੫	ਜੋ ਪ੍ਰਭ ਕੀਨੋ ਸੋ ਮਲ:	੧੫	੧੨੯੯
ਗਉ: ੫	ਜੋ ਪ੍ਰਭੁ ਕਰੈ ਸੋਈ ਭਲ:	੧੪	੨੦੯
ਰਾਮ: ੩	ਜੋ ਪ੍ਰਭੁ ਖੋਜਹਿ ਸੇਈ:	੧੨	੯੧੧
ਧਨਾ: ੪	ਜੋ ਪ੍ਰਭੁ ਦੇਇ ਤਿਸੁ ਚੇ:	੧੪	੬੯੦
ਆਸਾ ੫	ਜੋ ਪ੍ਰਭਿ ਦਿਤੀ ਦਾਤਿ ਸਾ:	੧੪	੩੯੯
ਸਿਰੀ: ੩	ਜੋ ਪ੍ਰਭ ਭਾਵੈ ਸ ਥੀਐ:	੧	੨੭
ਆਸਾ ੫	ਜੋ ਪ੍ਰਭ ਭਾਵੈ ਜਨਮਿ:	੧੮	੪੦੭
ਸਲੋਕ ੫	ਜੋ ਪ੍ਰਭਿ ਰਖੇ ਆਪਿ ਤਿ:	੪	੧੪੨੫
ਵਡ: ੪	ਜੋ ਪਿਰ ਭਾਵੈ ਸਾ ਸੋਹਾ:	੫	੫੬੧
ਮਾਝ ੫	ਜੋ ਪਿਰਿ ਮੇਲਿ ਲਈ ਅੰ:	੧੮	੯੭
ਮਾਰੂ ੫	ਜੋ ਪਾਵੈ ਸੋ ਆਣਿ ਦਿਖਾ:	੧੫	੧੦੭੨
ਆਸਾ ੪	ਜੋ ਪਾਵਹਿ ਭਾਂਡੇ ਵਿਚਿ:	੧	੪੫੦
ਗਉ: ਕਬੀਰ	ਜੋ ਬਾਹਰਿ ਸੋ ਭੀਤਰਿ:	੧	੩੪੨
ਕਲਿ: ੪	ਜੋ ਬਚਨਿ ਗੁਰ ਸਤਿ:	੧੩	੧੩੨੬
ਸਾਰੰਗਵਾਰ੧	ਜੋ ਬੀਜੈ ਸੋ ਉਗਵੈ:	੧੬	੧੨੪੩
ਮਾਝ ੩	ਜੋ ਬੀਜੈ ਸੋਈ ਫਲੁ:	੧੮	੧੧੩
ਮਾਰੂ ਵਾਰ ੩	ਜੋ ਬੈਠੇ ਸੇ ਫਾਥਿਆ:	੮	੧੦੯੭
ਸੋਰਠ ੧	ਜੋ ਬੀਧੇ ਸੇ ਊਬਰੇ ਭ:	੧੦	੬੩੭
ਗਉ: ਵਾਰ੫	ਜੋ ਬਿਨੁ ਸਚੇ ਹੋਰਤੁ:	੧੧	੩੦੫
ਗਉ: ਵਾਰ੫	ਜੋ ਬਿਨੁ ਸਤਿਗੁਰ ਸੇ:	੪	੩੦੬
ਗੋਂਡ ੪	ਜੋ ਬਿਨੁ ਹਰਿ ਆਸ ਅ:	੭	੮੫੯
ਸੂਹੀ ਫਰੀਦ	ਜੋਬਨੁ ਧੋਇ ਪਾਛੈ:	੧੦	੭੯੪
ਜੈਤ: ੫	ਜੋਬਨੁ ਗਇਆ ਬਿਤੀ:	੧੦	੭੦੫
ਸਿਰੀ: ੧	ਜੋਬਨੁ ਘਟੈ ਜਰੂਆ:	੧੮	੭੫
ਸਲੋਕ ਫਰੀਦ	ਜੋਬਨੁ ਜਾਂਦੇ ਨ ਡਰਾਂ ਜੇ:	੧੨	੧੩੭੯
ਸਲੋਕ ੩	ਜੋਬਨੁ ਜਾਦਾ ਨਦਰਿ:	੧੬	੧੪੧੪
ਗਉ: ਕਬੀਰ	ਜੋਬਨੁ ਜਾਰਿ ਜੁਗਤਿ:	੧੭	੪੪੦
ਧਨਾ: ੯	ਜੋਬਨੁ ਧਨੁ ਪ੍ਰਭਤਾ:	੨	੬੮੫
ਸੂਹੀ ੪	ਜੋ ਬਿਨੁ ਪਰਤੀਤੀ ਕ:	੧੫	੭੩੪
ਸਹਸ: ੫	ਜੋਬਨੰ ਬਹਿ ਕ੍ਰਮ ਕ:	੧੮	੧੩੫੪
ਸਵਯੇ ੫	ਜੋਬਨ ਬੀਤਿ ਜਰਾ ਰੋਗਿ:	੧੭	੧੩੮੮
ਸਵਯੇ ੫	ਜੋਬਨ ਰੂਪ ਮਾਇਆ:	੬	੧੩੮੭
ਗਉੜੀ ੫	ਜੋਬਨਵੰਤ ਅਚਾਰ:	੨	੨੪੨
ਗਉੜੀ ੫	ਜੋ ਬਿਬਰਜਤ ਤਿਸ:	੧੨	੧੮੫
ਸੋਰਠ ੫	ਜੋ ਬੇਮੁਖ ਗੋਬਿੰਦ ਤੇ:	੯	੬੪੧
ਧਨਾ: ੫	ਜੋ ਬੈਰਾਈ ਸੇਈ ਮੀ:	੮	੬੭੬
ਗਉੜੀ ੫	ਜੋ ਬੈਰਾਈ ਤਾਸਿਉ ਪ੍ਰੀ	੧੭	੨੬੭
ਧਨਾ: ਪੀਪਾ	ਜੋ ਬ੍ਰਹਮੰਡੇ ਸੋਈ ਪਿੰ:	੧੫	੬੯੫
ਮਾਰੂ ੧	ਜੋ ਬ੍ਰਹਮੰਡਿ ਖੰਡਿ ਸੋ:	੧੧	੧੦੪੧
ਭੈਰ: ਕਬੀਰ	ਜੋ ਬੋਲੈ ਸ ਆਪੈ ਹੋ:	੧੬	੧੧੬੨
ਸੋਰਠ ਵਾਰ੪	ਜੋ ਬੋਲਹਿ ਹਰਿ ਹਰਿ:	੯	੬੪੫
ਮਲਾ: ੪	ਜੋ ਬੋਲਤ ਹੈ ਮ੍ਰਿਗਮੀ:	੧੬	੧੨੬੫
ਬਿਲ: ਵਾ:੪	ਜੋ ਬੋਲੇ ਪੂਰਾ ਸਤਿਗੁ:	੧੧	੮੫੪
ਗੂਜ: ਨਾਮ:	ਜੋ ਭੀਖ ਮੰਗਾਵਹਿ ਤ:	੨	੫੨੫
ਮਾਰੂ ੫	ਜੋ ਭਾਗੈ ਤਿਸੁ ਜੋਨੀ ਫਿ:	੧੪	੧੦੧੯
ਰਾਮ: ੫	ਜੋ ਭਾਣੇ ਸੇ ਮੇਲਿਆ ਵਿ:	੪	੯੨੮
ਗਉ: ੫	ਜੋ ਭਲਾਈ ਸੋ ਬੁਰਾ ਜਾ:	੩	੧੮੦
ਗਉ: ੫	ਜੋ ਭਾਵੈ ਸ਼ ਫਾਕਰ ਕਰਾ:	੫	੨੭੭
ਵਡ: ੩	ਜੋ ਭਾਵੈ ਸੋ ਭੁੰਚਿ ਤੂ:	੯	੫੬੯
ਰਾਮ: ਵਾਰ੫	ਜੋ ਭਾਵੈ ਪਾਰਬ੍ਰਹਮ ਸੋ:	੧੨	੯੬੪
ਗੂਜਰੀਵਾਰ੩	ਜੋ ਮੋਹਿ ਦੂਜੈ ਚਿਤੁ ਲਾ:	੧੫	੫੧੩
ਸਿਰੀ: ੪	ਜੋ ਮੋਹਿ ਮਾਇਆ ਚਿਤੁ:	੧੬	੮੧
ਬਿਹਾ: ੪	ਜੋ ਮੋਹਿ ਮਾਇਆ ਚਿਤੁ:	੧੨	੫੪੦
ਬਿਹਾ: ੪	ਜੋ ਮੋਹਿ ਮਾਇਆ ਚਿਤੁ:	੧	੫੩੯
ਆਸਾ ੧	ਜੋ ਮੈ ਕੀਆ ਸੋ ਮੈ ਪਾਇ:	੧੩	੩੩੪
ਸੋਰਠ ੫	ਜੋ ਮਗਾਉ ਸੋਈ ਸੋਈ:	੧੨	੬੧੯
ਸਿਰੀ: ੫	ਜੋ ਮੰਗੀਐ ਸੋਈ ਪਾਈ:	੩	੪੭
ਰਾਮ: ੫	ਜੋ ਮਾਗੇ ਸੋ ਭੁਖਾ ਰਹੈ:	੩	੮੯੨
ਟੋਡੀ ੫	ਜੋ ਮਾਗਹਿ ਸੋਈ ਸੋਈ:	੧	੭੧੪
ਸੋਰ: ੫	ਜੋ ਮੰਗਹਿ ਸੋ ਲੇਵ:	੧੬	੬੨੬
ਧਨਾ: ੫	ਜੋ ਮਾਗਹਿ ਠਾਕੁਰ ਅਪ:	੧੮	੬੮੧
ਗਉ: ਵਾਰ੪	ਜੋ ਮੰਦਾ ਚਿਤਵੈ ਪੂਰੇ:	੧੫	੩੧੨
ਬਿਲਾ: ੫	ਜੋ ਮਾਨੁਖ ਮਾਨੁਖਕੀ:	੧੬	੮੨੨

ਸੂਹੀ ੪	ਝਖੜੁ ਝਾਗੀ ਮਹਿ ਵ:	੧੬	੭੫੭
ਰਾਮ:ਵਾ:ਰਾ:	ਝਖੜਿ ਵਾਉ ਨ ਡੋਲ:	੫	੯੬੮
ਗਉੜੀਕਬੀਰ	ਝਗਰਾ ਏਕੁ ਨਿਬੇਰ:	੧੪	੩੩੧
ਗਉ:ਕਬੀਰ	ਝਗਰੁ ਕੀਏ ਝਗਰਉ:	੧	੩੪੧
ਗਉ: ਵਾਰ ੪	ਝਗੜਾ ਕਰਦਿਆ ਅ:	੧੨	੩੧੬
ਬਿਹਾ:ਵਾਰ ੩	ਝਗੜਾ ਕਰਦਿਆ ਅ:	੨	੫੪੯
ਪ੍ਰਭਾਤੀ ੧	ਝਗੜੁ ਚੁਕਾਵੈ ਹਰਿ:	੧੫	੧੩੪੪
ਗਉ:ਕਬੀਰ	ਝਝਾ ਉਰਝਿ ਸੁਰਝਿ ਨ:	੧੮	੩੪੦
ਆਸਾ ੩	ਝਝੈ ਰਦੇ ਨ ਝੂਰਹਿ:	੯	੪੩੫
ਗਉ: ੫	ਜਝਾ ਝੂਰਨ ਮਿਟੈ ਤੁ:	੭	੨੫੫
ਆਸਾ ੧	ਝਝੈ ਝੂਰਿ ਮਰਹੁ ਕਿਆ:	੩	੪੩੩
ਗਉ: ੫	ਝਰਹਿ ਕਸੰਮਲ ਪਾਪ:	੮	੨੫੫
ਗਉੜੀ ੫	ਝਰਹਿ ਕਾਮ ਕ੍ਰੋਧ ਦੁ:	੮	੨੫੫
ਸਲੋਕ ੧	ਝੜ ਝਖੜ ਉਹਾੜ ਲ:	੯	੧੪੧੦
ਸਲੋ: ੫	ਝੜਿ ਝੜਿ ਪਵਦੇ ਕਚੇ:	੧੭	੧੪੨੪
	(ਝਾ)		
ਗਉੜੀ ੫	ਝਾਲਾਘੇ ਉਠਿ ਨਾਮੁ ਜ:	੬	੨੫੫
	(ਝਿ)		
ਸਿਰੀ: ੫	ਝਿੰਮਿ ਝਿੰਮਿ ਅੰਮ੍ਰਿਤੁ ਵ:	੪	੭੪
ਸਲੋਕ ੩	ਝਿੰਮਿ ਝਿੰਮਿ ਅੰਮ੍ਰਿਤੁ ਵ:	੧	੧੪੨੦
ਆਸਾ ੪	ਝਿਮਿ ਝਿਮੇ ਝਿਮਿ ਝਿਮਿ:	੧੮	੪੪੨
ਮਾਝ ੫	ਝਿੰਮਿ ਝਿਮਿ ਵਰਸੈ ਅੰਮ੍ਰਿ:	੪	੧੦੨
ਮਾਰੂ ੫	ਝਿਲ ਮਿਲਿ ਝਿਲਕੈ ਚੰ:	੧੬	੧੦੩੩
	(ਝੁ)		
ਮਾਝ ਵਾਰ ੧	ਝੁੰਡੀ ਪਾਇ ਬਹਨਿ ਨਿਤਿ:	੧੭	੧੪੯
ਰਾਮ: ੧	ਝੁਰਿ ਝੁਰਿ ਝਖਿ ਮਾਟੀ ਰ:	੪	੯੩੩
ਭੈਰਉ: ੫	ਝੁਰਿ ਝੁਰਿ ਪਚੈ ਜੈਸੇ ਤ੍ਰਿ:	੧੨	੧੧੫੧
ਰਾਮ.ਵਾ:ਰਾ:	ਝੁਲੇ ਸੁ ਛਤੁ ਨਿਰੰਜ:	੧੭	੯੬੬
	(ਝੂ)		
ਧਨਾ: ੧	ਝੂਠੁ ਅਲਾਵੈ ਕਾਮਿ ਨ:	੧੫	੬੮੯
ਰਾਮ: ੧	ਝੂਠੇ ਆਵਹਿ ਠਵਰ ਨੋ:	੧੮	੯੪੦
ਮਾਝ ਵਾਰ ੧	ਝੂਠਾ ਇਹੁ ਸੰਸਾਰੁ ਕਿ:	੧੪	੧੪੭
ਜੈਤ ਵਾਰ: ੫	ਝੂਠਾ ਸਮਗ੍ਰੀ ਪੇਖਿ:	੧੮	੭੦੭
ਬਿਲਾ: ੫	ਝੂਠੁ ਸਮਗ੍ਰੀ ਮਨਿ ਵ:	੯	੮੧੫
ਬਿਲਾ: ੧	ਝੂਠੇ ਕਉ ਨਾਹੀ ਪਰਿ:	੧੦	੮੩੯
ਧਨਾ: ੪	ਝੂਠਾ ਕਿਸ ਕਉ ਆਖੀ:	੫	੬੭੦
ਸੋਰਠ ਕਬੀਰ	ਝੂਠੇ ਕਹਾ ਬਿਲੋਵਸਿ ਪਾ:	੨	੬੫੬
ਦੇਵ: ੫	ਝੂਠੇ ਕੀ ਰੇ ਝੂਠੁ ਪਰੀਤਿ:	੧੭	੫੩੫
ਰਾਮ: ੧	ਝੂਠੇ ਖੇਲੁ ਖੇਲੈ ਬਹੁ:	੧੨	੯੦੩
ਮਾਰੂ ਵਾਰ ੩	ਝੂਠੇ ਚਉਕੇ ਨਾਨਕਾ:	੪	੧੦੯੦
ਮਾਰੂ ੧	ਝੂਠੀ ਜਗੁ ਹਿਤ ਕੀ ਚ:	੨	੧੦੪੧
ਮਾਰੂ ਕਬੀਰ	ਝੂਠਾ ਜਗ ਡਹਕੈ ਘਨਾ:	੧੨	੧੧੦੩
ਭੈਰਉ ਨਾਮ:	ਝੂਠੁ ਝੂਠੁ ਝੂਠੁ ਝੂਠੁ ਆ:	੧੫	੧੧੬੬
ਭੈਰ: ੫	ਝੂਠੁ ਝੂਠੁ ਝੂਠੁ ਝੂਠੁ ਦ:	੧	੧੧੩੮

ਗਉ: ੩	ਝੂਠੀ ਝੂਠਿ ਲਗੀ ਜੀਉ:	੧੪	੨੪੪
ਮਾਝ ਵਾਰ ੧	ਝੂਠੋ ਝੂਠੁ ਵਖਾਣਿ ਸੁ:	੧੮	੧੪੬
ਗਉ: ੫	ਝੂਠਾ ਡੰਫੁ ਝੂਠੁ ਪਾਸਾ:	੧੬	੨੮੮
ਗਉ: ੯	ਝੂਠਾ ਤਨੁ ਸਾਚਾ ਕਰਿ:	੬	੨੧੯
ਆਸਾ ਫਰੀਦ	ਝੂਠੀ ਦੁਨੀਆ ਲਗਿ ਨ:	੧੩	੪੮੮
ਪ੍ਰਭਾ: ੧	ਝੂਠੀ ਦੁਰਮਤਿ ਕੀ:	੧੦	੧੩੪੫
ਧਨਾ ੫	ਝੂਠ ਧੋਹ ਸਿਉ ਰਚਿਓ:	੯	੬੭੬
ਸੂਹੀ ੫	ਝੂਠੇ ਧੰਧੇ ਰਚਿਓ ਮੁ:	੬	੭੪੪
ਆਸਾ ੪	ਝੂਠੇ ਧੜੇ ਕਰਿ ਪਛੋ:	੫	੩੬੬
ਗੋਂਡ ਕਬੀਰ	ਝੂਠਿ ਨ ਪਤੀਐ ਪਰਚੈ:	੧੮	੮੭੨
ਰਾਮ: ੧	ਝੂਠਿ ਨ ਪਾਵਸਿ ਪਾਖੰਡ:	੫	੯੦੬
ਰਾਮ: ੧	ਝੂਠੁ ਨ ਬੋਲਿ ਪਾਡੇ ਸ:	੧੧	੯੦੪
ਗਉੜੀਕਬੀਰ	ਝੂਠਾ ਪਰਪਚੁ ਜੋਰੁ ਚ:	੧	੩੩੭
ਗਉ: ੫	ਝੂਠ ਬਿਕਾਰ ਮਹਾ ਲੋ:	੧੮	੨੬੭
ਗਉ: ੫	ਝੂਠੁ ਬਾਤ ਸਾ ਸਚੁ ਕ:	੧੧	੧੮੫
ਮਲਾ: ਰਵਿ:	ਝੂਠੇ ਬਨਜਿ ਉਠਿ ਹੀ:	੧੭	੧੨੯੩
ਸੋਰਠ ਕਬੀਰ	ਝੂਠੀ ਮਾਇਆ ਆਪੁ ਬੰ:	੧੩	੬੫੪
ਆਸਾ ਕਬੀਰ	ਝੂਠੀ ਮਾਇਆ ਸਭੁ ਜ:	੯	੪੮੨
ਗਉੜੀ ੫	ਝੂਠਾ ਮਾਇਆ ਕਾ ਸਭ ਸੋ:	੨	੧੭੮
ਸਾਰੰਗ ੫	ਝੂਠੋ ਮਾਇਆ ਕੋ ਮਦ:	੧੬	੧੨੧੫
ਆਸਾ ਨਾਮ:	ਝੂਠੀ ਮਾਇਆ ਦੇਖ ਕੈ:	੨	੪੮੬
ਆਸਾ ੧	ਝੂਠੇ ਮੋਹਿ ਭਰਮ ਭੁ:	੯	੩੫੭
ਰਾਮ: ਵਾਰ੫	ਝੂਠੈ ਮੋਹਿ ਲਪਟਾਇ:	੫	੯੫੯
ਮਾਝ ੫	ਝੂਠਾ ਮੰਗਣੁ ਜੇ ਕੋਈ ਮਾ:	੧	੧੦੯
ਬਿਹਾ: ਵਾਰ੩	ਝੂਠਾ ਮਦੁ ਮੂਲਿ ਨ ਪੀ:	੧੫	੫੫੪
ਸਲੋਕ ੯	ਝੂਠੈ ਮਾਨੁ ਕਹਾ ਕਰੈ ਜ:	੮	੧੪੨੮
ਪ੍ਰਭਾ: ੧	ਝੂਠੀ ਮਨ ਕੀ ਮਤਿ ਹੈ:	੧੦	੧੩੪੩
ਫੁਨਹੇ ੫	ਝੂਠੇ ਰੰਗਿ ਖੁਆਰੁ ਕ:	੮	੧੩੬੨
ਸਿਰੀ: ੧	ਸੂਠਾ ਰੁਦਨੁ ਹੋਆ ਦੋ:	੯	੭੫
ਆਸਾ ੫	ਝੂਠਾ ਲਾਹਿ ਗੁਮਾਨੁ ਮ:	੧੨	੩੯੭
ਗਉ: ੫	ਝੂਨੋ ਲਾਲਚਿ ਜਨਮੁ:	੧੮	੧੭੫
ਪ੍ਰਭਾਤੀ ੧	ਝੂਠੇ ਲਾਲਚਿ ਜਨਮ ਗ:	੨	੧੩੪੨
ਤਿਲੰ: ੯	ਝੂਠੇ ਲਾਲਚਿ ਲਾਗਿ ਕੈ:	੧੫	੭੨੬
ਗਉ: ੧	ਝੂਠ ਵਿਕਾਰਿ ਜਾਗੈ ਹਿਤੁ:	੩	੧੫੩
ਆਸਾ ੧	ਝੂਠੁ ਵਿਕਾਰ ਮਹਾ ਦੁਖੁ:	੪	੩੫੨
ਤੁਖਾਰੀ ੧	ਝੂਠ ਵਿਗੁਤੀ ਤਾ ਪਿਰ ਮੁ:	੧੮	੧੧੦੮
ਪ੍ਰਭਾਤੀ ੧	ਝੂਠੋ ਵਿਚਿ ਅਹੰਕਰਣੁ:	੧੦	੧੩੪੩
ਮਾਝ ੧	ਝੂਠਿ ਵਿਛੁੰਨੀ ਰੋਵੈ ਧਾ:	੧੫	੧੦੯
ਧਨਾ: ੧	ਝੂਠੇ ਵੈਣ ਚਵੇ ਕਾਮਿ ਨ:	੧੪	੬੮੮
ਗਉੜੀ ੫	ਝੂਰਤ ਝੂਰਤ ਸਾਕਤ:	੮	੨੫੫
ਰਾਮ: ੧	ਝੂਰਿ ਮਰੈ ਦੇਖੈ ਪਰਮਾ:	੪	੯੩੩
	(ਝੋ)		
ਗਉ: ੫	ਝੋਲਿ ਮਹਾ ਰਸੁ ਹਰਿ ਅੰ:	੧੮	੧੯੮
	(ਵ)		
ਗਉੜੀ ੫	ਵਤਨ ਕਰਹੁ ਤੁਮ ਅ:	੯	੨੫੫

	(ਢਾ)		
ਗਉੜੀ ੫	ਢਾਕੈ ਹਾਥਿ ਸਮਰਥ ਤੇ:	੧੩	੨੫੫
ਗਉੜੀ ੫	ਢਾਢਹੁ ਇਆ ਬਿਧਿ:	੧੧	੨੫੫
ਗ ੜੀ ੫	ਢਾਣਤ ਸੋਈ ਸੰਤ ਸੁ:	੧੨	੨੫੫
	(ਢਿ)		
ਰਾਮ: ੧	ਢਿਆਠੰ ਬੋਲੈ ਆਪੈ ਬੂ:	੬	੯੩੩
	(ਢੋ)		
ਗਉ: ੫	ਢੋ ਪਖਉ ਸੋ ਬਿਨਸ:	੧੧	੨੫੫
	(ਢੰ)		
ਗਉ: ੫	ਢੰਢਾ ਢਾਨਹੁ ਦ੍ਰਿੜ ਸ:	੧੦	੨੫੫
ਗਉ:ਕਬੀਰ	ਢੰਢਾ ਨਿਕਟਿ ਜੁ ਘਟਿ:	੨	੩੪੧
ਆਸਾ ੧	ਢੰਢੈ ਨ ਰਿ ਕਰੇ ਜਾ ਦੇ:	੫	੪੩੩
	(ਟ)		
ਕਾਨੜਾ ੫	ਟਹਲ ਸੰਤਨਕੀ ਸੰਗ:	੧੮	੧੨੯੮
ਗਉੜੀ ੫	ਟਹਲ ਕਰਹੁ ਤਉ ਏਕ:	੧੫	੨੫੫
ਗਉ: ੫	ਟਹ ਮਹਲ ਤਾਕਉ:	੧੬	੨੫੫
ਆਸਾ ੧	ਟਟੇ ਟੰਚੁ ਕਰਹੁ ਕਿਆ:	੫	੪੩੨
ਗਉ:ਕਬੀਰ	ਟਟਾ ਬਿਕਟ ਘਾਟਿ ਘ:	੩	੩੪੧
ਗਉ: ੫	ਟਲਹਿ ਜਾਮਕੇ ਦੂਤ:	੧੭	੨੫੫
	(ਟਾ)		
ਭੈਰ: ਕਬੀਰ	ਟਾਰੀ ਨ ਟਰੈ ਆਵੈ ਨ ਜ:	੧੫	੧੧੬੨
	(ਟਿ)		
ਦੇਵ: ੫	ਟਿਕਨੁ ਨ ਪਾਵੈ ਬਿਨੁ ਸ:	੧੨	੫੩੨
	(ਟੁ)		
ਤਿਲੰਗ ਕਬੀ:	ਟੁਕੁ ਦੰਮੁ ਕਰਾਰੀ ਜਉ:	੭	੭੨੭
	(ਟੂ)		
ਆਸਾ ੫	ਟੂਟੇ ਅਨ ਭਰਮਿ ਹਾ:	੧੩	੪੦੯
ਰਾਮ: ੧	ਟੂਟੇ ਗੰਠਿ ਪੜੈ ਵੀਚਾ:	੮	੯੩੩
ਗਉੜੀ ੫	ਟੂਟੀ ਗਾਢਨ ਹਾਰ ਗੋ:	੯	੨੮੨
ਰਾਮ: ੧	ਟੂਟੈ ਨੇਹ ਕਿ ਬੋਲਹਿ ਸ:	੮	੯੩੩
ਸਾਰੰਗ ੫	ਟੂਟੀ ਨਿੰਦਕ ਕੀ ਅਧ ਬੀ:	੧੫	੧੨੨੪
ਰਾਮ: ੧	ਟੂਟਿ ਪਰੀਤਿ ਗਈ ਬੁਰ:	੮	੯੩੩
ਰਾਮ: ੧	ਟੂਟੇ ਬਾਹ ਦੁਹੂ ਦਿਸ:	੮	੯੩੩
ਗਉੜੀ ੫	ਟੂਟੇ ਬੰਧਨ ਜਾਸੁਤੇ ਹੋ:	੪	੨੫੨
ਗਉੜੀ ੫	ਟੂਟੇ ਬੰਧਨ ਜਨਮ ਮਰਨ:	੧੪	੨ ੫
ਗਉੜੀ ੫	ਟੂਟੇ ਬੰਧਨ ਬਹੁ ਬਿਕਾਰ:	੨	੩੦੦
ਦੇਵ: ੪	ਟੂਟੈ ਮਾਇਆ ਕੇ ਬੰਧਨ:	੪	੫੨੭
ਗਉ:ਕਬੀਰ	ਟੂਟੀ ਲਾਜੁ ਭਰੈ ਮਤਿ ਹਾ:	੧੭	੩੨੫
	(ਟੇ)		
ਕੇਦਾ:ਕਬੀਰ	ਟੇਡੀ ਪਾਗ ਟੇਡੇ ਚਲੇ ਲਾ:	੬	੧੧੨੪
	(ਟੋ)		
ਗਉ: ੫	ਟੋਹੇ ਟਾਹੇ ਬਹੁ ਭਵਨ:	੧੭	੨੫੫
	(ਠ)		
ਗਉ: ੫	ਠਹਕਿ ਠਹਿਕ ਮਾਇਆ:	੨	੨੫੬
ਰਾਮ: ੧	ਠਹਕਿ ਮੂਈ ਅਵਗੁਣਿ:	੧੧	੯੩੩

ਰਾਮ: ਵਾਰ ੫	ਠਗੈ ਸੇਤੀ ਠਗੁ ਰਲਿਆ:	੧੫	੯੬੦
ਰਾਮਕਲੀ ੫	ਸਗਣ ਹਾਰ ਆਣ ਠਗਦਾ:	੫	੯੦੦
ਪ੍ਰਭਾਤੀ ਬੇਣੀ	ਠਗ ਦ੍ਰਿਸਟਿ ਬਗਾ ਲਿ:	੧੧	੧੩੫੧
ਮਾਰੂ ਵਾਰ ੫	ਠਗਾ ਨੀਹੁਮ ਤ੍ਰੋੜਿ ਜਾਣ:	੧੭	੧੦੯੮
ਆਸਾ ੧	ਠਗਿ ਸੁਠੀ ਕੂੜਿਆਰ:	੨	੪੨੦
ਗਉੜੀਕਬੀਰ	ਠਠਾ ਇਹੈ ਦੂਰਿ ਠਗ:	੪	੩੪੧
ਆਸਾ ੧	ਠਠੈ ਠਾਢਿ ਵਰਤੀ ਤਿਨ:	੬	੪੩੩
ਗਉੜੀ ੫	ਠਠਾ ਮਨੂਆ ਠਾਹਹਿ ਨਾ:	੧	੨੫੬
	(ਠਾ)		
ਰਾਮ: ੧	ਠਾਕਹੁ ਮਨੂਆ ਰਾਖਹੁ:	੧੦	੯੩੩
ਮਾਰੂ ਵਾਰ ੪	ਠਾਕ ਨ ਸਕੈ ਬੋਹਿਥੈ ਜੇ:	੧੦	੧੦੮੭
ਗਉ: ੫	ਠਾਕਿ ਨ ਹੋਤੀ ਤਿਨਹੁ ਦ	੧	੨੫੬
ਗਉੜੀ ੧	ਠਾਕੇ ਬੋਹਿਤ ਦਰਗਹ:	੪	੧੫੩
ਆਸਾ ੫	ਠਾਕੁਰ ਆਇਓ ਆਹਿ:	੭	੪੦੭
ਗੂਜਰੀ ੫	ਠਾਕੁਰ ਐਸੋ ਨਾਮੁ ਤੁ:	੫	੪੯੮
ਆਸਾ ੪	ਠਾਕੁਰਿ ਅਪਨੈ ਕੀਨੀ ਦਾ:	੧੮	੬੮੯
ਗਉੜੀ ੫	ਠਾਕੁਰ ਅਪੁਨ ਜੋ ਜਨੁ: ਭਾ:	੩	੨੫੬
ਰਾਮ: ੧	ਠਾਕੁਰ ਏਕ ਸਬਾਈ ਨਾ:	੧੧	੯੩੩
ਆਸਾ ੫	ਠਾਕੁਰ ਸਿਉ ਜਾਕੀ ਬਨਿ:	੧	੩੯੦
ਸਿਰੀ: ੫	ਠਾਕੁਰ ਸਰ ਤੇ ਸਮਾਣਾ:	੧੩	੫੧
ਦੇਵ: ੫	ਠਾਕੁਰ ਹੋਏ ਆਪਿ ਦਇ:	੧੪	੫੩੨
ਗੂਜਰੀ ੫	ਠਾਕੁਰ ਹੋਏ ਆਪਿ ਦਇ:	੪	੪੯੯
ਰਾਮ: ੧	ਠਾਕੁਰ ਹਾਥਿ ਵਡਿਆਈ:	੧੧	੯੩੫
ਬਿਲਾ: ੧	ਠਾਕੁਰ ਰਹੇ ਮਨੁ ਸਾਚੈ:	੪	੭੯੬
ਭੈਰ: ਕਬੀਰ	ਠਾਕੁਰੁ ਹਮਰਾ ਸਦ ਬੋ:	੬	੧੧੬੦
ਗਉ: ੫	ਠਾਕੁਰ ਕਉ ਸੇਵਕੁ ਜਾ	੧੩	੨੮੫
ਗਉੜੀ ੫	ਠਾਕੁਰੁ ਕਾ ਸੇਵਕੁ ਆਗਿ:	੧੧	੨੮੫
ਗਉ: ੫	ਠਾਕੁਰ ਕਾ ਸੇਵਕੁ ਸਦਾ ਪੂ:	੧੨	੨੮੫
ਮਾਝ ੫	ਠਾਕੁਰ ਕੇ ਸੇਵਕ ਹਰਿ:	੧੮	੧੦੧
ਗਉ: ੫	ਠਾਕੁਰ ਕੇ ਸੇਵਕੁ ਕੀ ਨਿ:	੧੨	੩੮੫
ਗਉ: ੫	ਠਾਕੁਰ ਏ ਸੇਵਕੁ ਕੈ ਮ:	੧੩	੨੮੫
ਆਸਾ ੧	ਠਾਕੁਰ ਕਾ ਦਾਸੁ ਗੁਰ:	੯	੨੫੫
ਧਨਾ: ੫	ਠਾਕੁਰ ਗਾਈਐ ਆਤ:	੨	੩੮੦
ਆਸਾ ੫	ਠਾਕੁਰ ਚਰਣ ਸੁਹਾਵੇ:	੯	੪੦੭
ਭੈਰਉ ੪	ਠਾਕੁਰੁ ਛੋਡਿ ਦਾਸੀ ਕਉ:	੧੮	੧੧੩੮
ਕਾਨੜਾ ੫	ਠਾਕੁਰ ਜੀਉ ਤੁਹਾਰੋ ਪ:	੧੬	੧੨੯੮
ਗੂਜਰੀ ੫	ਠਾਕੁਰ ਜਾ ਸਿਮਰਾ ਤੂੰ ਤਾ:	੧੭	੪੯੯
ਸਾਰੰਗ ਨਾਮ:	ਠਾਕੁਰ ਤੇ ਜਨੁ ਜਨ ਤੇ ਠਾ:	੧੪	੧੨੫੨
ਗੂਜਰੀ ੫	ਠਾਕੁਰ ਤੁਝ ਬਿਨੁ ਆ:	੭	੪੯੯
ਗੂਜ: ੫	ਠਾਕੁਰ ਤੁਝ ਬਿਨੁ ਬੀ:	੨	੫੦੦
ਸਾਰੰ: ੫	ਠਾਕੁਰ ਤੁਮ ਸਰਣਾਈ:	੧੬	੧੨੧੮
ਗਉ: ੫	ਠਾਕੁਰ ਨਾਮੁ ਕੀਓ ਉਨਿ:	੭	੧੮੧
ਰਾਮ: ੫	ਠਾਕੁਰ ਪ੍ਰੀਤਮ ਪ੍ਰਭ ਮੈ:	੧੦	੮੯੪
ਰਾਮ: ੫	ਠਾਕੁਰ ਪ੍ਰਭ ਤੇਰੀ ਟੇ:	੧੩	੮੯੬
ਸਾਰੰ: ੫	ਠਾਕੁਰ ਬਿਨਤੀ ਕਰਨ:	੭	੧੨੧੭

ਆਸਾ ੧	ਢਢੇ ਢਾਰਿ ਉਸਾਰੈ ਆਪੇ:	੮	੪੩੩
ਗਉ: ਕਬੀਰ	ਢਢਾ ਢਿਗ ਢੂਢਹਿ ਕ:	੭	੩੪੧
ਗਉੜੀ ੫	ਢਢਾ ਢੂਢਤ ਕਹ ਫਿਰ:	੯	੨੫੬
	(ਢਾ)		
ਸੂਹੀ ੧	ਢਾਹਿ ਉਸਾਰੇ ਸਾਜਿ ਜਾ:	੧੭	੭੨੯
ਆਸਾ ੧	ਢਾਹਿ ਉਸਾਰੇ ਹੁਕਮਿ ਸ:	੧੦	੪੧੪
ਆਸਾ ੧	ਢਾਹਿ ਉਸਾਰੇ ਧਰੇ ਧਿ:	੭	੩੫੪
ਵਡ: ੧	ਢਾਹੇ ਢਾਹਿ ਉਸਾਰੇ ਆ:	੮	੫੭੯
ਗਉ: ੫	ਢਾਹ ਨ ਲਾਗੈ ਧਰਮ ਰਾ:	੮	੨੫੬
ਗਉ: ੧	ਢਾਹਿ ਮੜੋਲੀ ਲੂਟਿਆ:	੧੨	੧੫੫
ਤੁਖਾਰੀ ੫	ਢਾਕਨ ਹਾਰੇ ਪ੍ਰਭੂ ਹਮਾ:	੧੬	੧੧੧੭
ਬਿਲਾ: ੫	ਢਾਕਨ ਢਾਕਿ ਗੋਬਿੰਦ:	੧	੮੨੮
ਆਸਾ ੫	ਢਾਢੀ ਭੀਤਿ ਭਰੰਮ ਕੀ ਭੇ:	੧੦	੪੫੪
ਮਾਝ ਵਾਰ ੧	ਢਾਢੀ ਸਚੈ ਮਹਿਲ ਖ:	੧੭	੧੫੦
ਗੂਜਰੀ ਵਾਰ੩	ਢਾਢੀ ਕੀ ਸੇਵਾ ਚਾਕਰੀ:	੬	੫੧੬
ਮਾਝ: ਵਾਰ੩	ਢਾਢੀ ਕਥੇ ਅਕਥੁ:	੧	੧੪੯
ਗੂਜਰੀਵਾਰ੩	ਢਾਢੀ ਕਾ ਮਹਲੁ ਅ:	੬	੫੧੬
ਮਾਝ ਵਾਰ ੧	ਢਾਢੀ ਕਰੇ ਪਸਾਉ ਸ:	੧੮	੧੫੦
ਗੂਜ: ਵਾਰ੩	ਢਾਢੀ ਕਰੇ ਪੁਕਾਰ ਪ੍ਰ:	੧੧	੫੧੦
ਸੂਹੀ ਵਾਰ ੩	ਢਾਢੀ ਗੁਣ ਗਾਵੈ ਨਿ:	੧੮	੭੯੦
ਗੂਜਰੀ ਵਾ:੩	ਢਾਢੀ ਤਿਸਨੋ ਆਖੀਐ:	੫	੫੧੬
ਗੂਜਰੀਵਾਰ੩	ਢਾਢੀ ਦਰੁ ਘਰੁ ਧਾਇ:	੬	੫੧੬
ਗਉ: ਵਾਰ੫	ਢਾਢੀ ਦਰਿ ਪ੍ਰਭ ਮੰ:	੯	੩੨੩
	(ਢੀ)		
ਗਉ: ੫	ਢੀਲਨ ਪਰੀ ਜਾ ਗੁਰਿ ਛੁ:	੧੧	੧੯੧
	(ਢੁ)		
ਰਾਮ: ਬੇਣੀ	ਢੁਲਕੇ ਚਵਰ ਸੰਖ ਘ:	੧੭	੯੭੪
	(ਢੂ)		
ਗਉ: ਕਬੀਰ	ਢੂਢਤ ਹੀ ਢਹਿ ਗਏ ਪ:	੭	੩੪੧
ਬਸੰਤ ੧	ਢੂਢਤ ਖੋਜਤ ਗੁਰਿ ਮੇ:	੭	੧੧੮੯
ਸਲੋ: ਕਬੀਰ	ਢੂੰਢਤ ਡੋਲਹਿ ਅੰਧ ਗੁ:	੧੧	੧੩੭੭
ਸਲੋਕ ਫਰੀਦ	ਢੂਢੇਦੀਏ ਸੁਹਾਗ ਕੂ ਤ:	੩	੧੩੮੪
ਰਾਮ: ਵਾ: ੫	ਢੂੰਢ ਵੰਞਾਈ ਥੀਆਬਿ:	੧੬	੯੬੪
	(ਢੇ)		
ਗਉੜੀ ੫	ਢੇਰੀ ਜਾਮੈ ਜਮਿ ਮਰੈ ਗ:	੧੦	੨੫੬
ਗਉ: ੫	ਢੇਰੀ ਢਾਹਹੁ ਸਾਧ ਸੰਗਿ:	੧੦	੨੫੬
	(ਢੋ)		
ਸਿਰੀ: ੫	ਢੋਈ ਤਿਸਹੀ ਨੋ ਮਿਲੈ ਜਿ:	੯	੪੪
	(ਢੰ)		
ਰਾਮ: ੧	ਢੰਢੋਲਤ ਢੂਢਤ ਹਉ:	੧੬	੯੩੩
ਮਾਝ ਵਾਰ ੧	ਢੰਢੋਲਿਮੁ ਢੂਢਿਮੁ ਡਿਠ:	੫	੧੩੮
	(ਣਾ)		
ਗਉ: ੫	ਣਾ ਹਉ ਣਾ ਤੂੰ ਣਹ ਛੁਟਹਿ:	੧੩	੨੫੬
ਗਉ: ੫	ਣਾਕੋ ਜਾਣੈ ਆਪਣੋ ਏਕਹਿ:	੧੫	੨੫੬
ਰਾਮ: ੧	ਣਾਕੋ ਮੇਰਾ ਕਿਸੁ ਗਹੀ:	੨	੩੪੯
ਗਉ: ੫	ਣਾਣਾ ਰਣਤੇ ਸੀਝੀਐ:	੧੩	੨੫੬
ਗਉ: ਕਬੀਰ	ਣਾਣਾ ਰਣਿ ਰੂਤਉ ਨ:	੮	੩੪੧
ਆਸਾ ੧	ਣਾਣੈ ਰਵਤੁ ਰਹੈ ਘਟ:	੧੦	੪੩੩
ਰਾਮ: ੧	ਣਾਮ ਵਿਹੂਣੇ ਆਦਮੀ:	੩	੯੩੪
	(ਤ)		
ਗਉੜੀਕਬੀਰ	ਤਉ ਅਨਹਦ ਬੇਣ ਸ:	੧੧	੩੪੪
ਗਉੜੀਕਬੀਰ	ਤਉ ਆਨ ਬਾਣ ਕਾਹੇ:	੧੭	੩੨੪
ਗਉ: ਕਬੀਰ	ਤਉ ਅਰਧਹਿ ਉਰਧ:	੧੪	੩੩੧
ਗਉ: ਕਬੀ:	ਤਉ ਅਲਹ ਲਹੈ ਲ:	੯	੩੪੨
ਗਉੜੀ ੫	ਤਉ ਇਸੁ ਘਰਕੀ ਕੀ:	੧੮	੨੩੫
ਗੂਜਰੀਵਾ: ੫	ਤਉ ਸਹ ਸੇਤੀ ਲਗ:	੧੨	੫੨੦
ਗੂਜਰੀਵਾਰੈ ੫	ਤਉ ਸਹ ਚਰਣੀ ਮੈ:	੭	੫੨੦
ਬਿਹਾ: ੫	ਤਉ ਸੁਖੁ ਸਹਜਰੀਆ:	੫	੫੩੭
ਭੈਰ: ੫	ਤਉ ਸੁਖੁ ਪਾਵੈ ਨਿਗ:	੧੬	੧੧੪੭
ਗਉੜੀ ੫	ਤਉ ਸਗਨ ਅਪ ਸਗ:	੧੪	੨੯੧
ਰਾਮ: ਵਾਰ੫	ਤਉ ਸਜਣ ਕੀ ਮੈ ਕੀ:	੧੧	੯੬੩
ਮਾਰੂ ੩	ਤਉ ਸਰਣਾਈ ਉਬ:	੨	੧੦੧੮
ਗੋਂਡ ੫	ਤਉ ਸਰਣਾਈ ਪੂਰਨ:	੯	੮੬੭
ਗਉੜੀ ੧	ਤਉ ਸਰਣਾਗਤਿ ਨ:	੧੨	੨੨੮
ਬਿਲਾ: ੧	ਤਉ ਸਰਣਾਗਤਿ ਮਾ:	੭	੮੧੫
ਬਸੰਤ ੩	ਤਉ ਸਰਣਾਗਤਿ ਰ:	੧੭	੧੧੭੦
ਗਉੜੀਕਬੀ:	ਤਉ ਹੋਇ ਨਿਖਿ ਅਉ:	੧੧	੩੪੦
ਸਾਰੰਗਵਾਰ੧	ਤਉ ਕਉੜਤਣ ਚੂਕ:	੧੦	੧੨੪੩
ਸੂਹੀ ੫	ਤਉ ਕਿਛ ਪਾਈਐ ਜ:	੧੭	੭੩੮
ਗਉ: ਕਬੀਰ	ਤਉ ਕੀਜੈ ਜਉ ਆਪ:	੧੫	੩੨੫
ਸੂਹੀ ੪	ਤਉ ਕਤ ਅਨਤ ਸਾਦਿ:	੨	੭੩੩
ਗਉੜੀ ੧	ਤਉ ਕੁਦਰਤਿ ਕੀਮ:	੧	੧੫੨
ਆਸਾ ੫	ਤਉ ਕਾਮਣਿ ਸੇਜੈ ਰ:	੪	੩੫੭
ਸੂਹੀ ੧	ਤਉ ਕਾਮਣਿ ਪਿਆਰੇ:	੧੬	੭੫੦
ਆਸਾ ੧	ਤਉ ਕਾਰਣਿ ਸਾਹਿਬਾ:	੧੩	੩੫੮
ਰਾਮ: ੫	ਤਉ ਕਿਰਪਾ ਤੇ ਸੁਖੁ:	੮	੮੮੪
ਗਉ: ੫	ਤਉ ਕਿਰਪਾ ਤੇ ਹਉਮੈ:	੭	੧੮੦
ਗਉੜੀ ੫	ਤਉ ਕਿਰਪਾ ਤੇ ਮਾਰਗੁ:	੬	੧੮੦
ਭੈਰ: ੫	ਤਉ ਕੜੀਐ ਜੇ ਅਨਿਆ:	੫	੧੧੪੦
ਭੈਰ: ੫	ਤਉ ਕੜੀਐ ਜੇ ਹੋਵੈ:	੩	੧੧੪੦
ਭੈਰਉ: ੫	ਤਉ ਕੜੀਐ ਜੇ ਕਿਛੁ ਹੋ:	੬	੧੧੪੦
ਭੈਰ: ੫	ਤਉ ਕੜੀਐ ਜੇ ਕਿਛ ਜਾ:	੬	੧੧੪੦
ਭੈਰ: ੫	ਤਉ ਕੜੀਐ ਜੇ ਦੂਜਾ ਕ:	੫	੧੧੪੭
ਭੈਰਉ ੫	ਤਉ ਕੜੀਐ ਜੇ ਦੂਜਾ ਭਾ:	੩	੧੧੪੭
ਭੈਰ: ੫	ਤਉ ਕੜੀਐ ਜੇ ਭੂਲ:	੬	੧੧੪੭
ਭੈਰ: ੫	ਤਉ ਕੜੀਐ ਜੇ ਵਿਸਰੈ:	੩	੧੧੪੦
ਆਸਾ ੧	ਤਉ ਗੁਣ ਪਛਾਣਹਿ:	੪	੪੩੬
ਨਟ ੪	ਤਉ ਗੁਨ ਈਸ ਬਰਨਿ:	੭	੯੮੩
ਆਸਾ ੫	ਤਉ ਚੂਕੀ ਸਗਲ ਕਾਨਿ:	੧੪	੪੦੯
ਬਿਲਾ: ੧	ਤਉ ਛੂਟੈ ਜਾ ਖਸਮੁ:	੧੧	੮੩੯

ਭੈਰ: ਕਬੀਰ	ਤਹ ਤਮ ਮਿਲਿਕੈ ਕ:	੧੩	੧੧੫੯
ਰਾਮ: ੧	ਤਹ ਤੀਰਥ ਵਰਤ ਤ:	੮	੮੭੯
ਬਿਲਾ: ੫	ਤਹ ਦੂਖ ਨ ਭੂਖ ਨ:	੫	੮੦੩
ਸੋਰਠ ਨਾਮ	ਤਹ ਦੀਪਕ ਜਲੈ ਛੈ:	੪	੬੫੭
ਗਉੜੀ ੫	ਤਹ ਨ ਨਕ ਹਰਿ ਹਰਿ:	੧੪	੨੬੪
ਬਿਲਾ: ੧	ਤਹੀ ਨਿਰੰਜਨ ਸਾਚੋ:	੧੬	੮੩੯
ਗਉੜੀ ੧	ਤਹੀ ਨਿਰੰਜਨੁ ਰਹਿਆ:	੧੭	੨੨੧
ਰਾਮ: ਬੇਣੀ	ਤਹਾ ਨਿਰੰਜਨੁ ਰਮ:	੭	੯੭੪
ਗਉ: ਕਬੀਰ	ਤਹ ਪਾਵਸ ਸਿੰਧੁ ਧੂ:	੭	੩੩੩
ਸੂਹੀ ੫	ਤਹ ਬੈਕੁੰਠੁ ਜਹ ਕੀ:	੮	੭੪੯
ਰਾਮ: ੫	ਤਹ ਬੈਕੁੰਠੁ ਜਹ ਨ:	੧੩	੮੯੦
ਰਾਮ: ੫	ਤਹ ਬਿਖੜੇ ਥਾਨ ਅਨਿ:	੮	੮੮੬
ਆਸਾ ੫	ਤਹਾ ਬਿਗੂਤਾ ਜਹ ਕੋ:	੧	੩੮੧
ਰਾਮ: ਕਬੀਰ	ਤਹ ਬਾਜੈ ਅਨਹਦ:	੩	੯੭੨
ਰਾਮ: ਬੇਣੀ	ਤਹ ਬਾਜੇ ਸਬਦ ਅ:	੭	੯੭੪
ਗਉੜੀ ੫	ਤਹ ਬਾਜੇ ਨਾਨਕ ਅ	੧	੨੫੮
ਗਉੜੀ ੫	ਤਹ ਬੇਦ ਕਤੇਬ ਕਹਾ:	੧੨	੨੯੧
ਗਉ: ੫	ਤਹ ਬਿਨ ਮੈਲ ਕਹਹੁ:	੮	੨੩੭
ਗਉ: ੫	ਤਹ ਭ੍ਰਮਿ ਭਰਮਾ ਸੋ:	੧੪	੮੭
ਸਿਰੀ:ਵਾਰ ੪	ਤਹ ਭਇਆ ਪ੍ਰਗਾਸ:	੧੭	੧੦੭੫
ਮਾਰੂ ੫	ਤਹ ਮਾਤ ਨ ਬੰਧੁ ਨ:	੪	੭੩੯
ਸੂਹੀ ੫	ਤਹ ਮਰਣੁ ਨ ਜੀਵਣੁ:	੧੨	੮੪੬
ਬਿਲਾ: ੫	ਤਹ ਰੋਗ ਸੋਗ ਨ ਦੂਖ:	੮	੩੧੫
ਗਉੜੀਵਾ: ੫	ਤਕਹਿ ਨਾਰਿ ਪਰਾਈਆ:	੩	੧੭੯
ਗਉ: ੫	ਤਖਤੁ ਸਭਾ ਮੰਡਨ ਦੋ:	੧੫	੧੦੩੯
ਮਾਰੂ ੧	ਤਖਤਿ ਸਲਾਮੁ ਹੋ:	੧੧	੮੪੦
ਬਿਲਾ: ੧	ਤਖਤਿ ਨਿਵਾਸੁ ਸਚੁ:	੧੨	੪੧੧
ਆਸਾ ੧	ਤਖਤ ਨਿਵਾਸੀ ਪੰਚ:	੧੭	੧੦੨੨
ਮਾਰੂ ੧	ਤਖਤਿ ਬਹੈ ਅਦਲੀ:	੨	੧੦੩੯
ਮਾਰੂ ੧	ਤਖਤਿ ਬਹੈ ਤਖਤੈ:	੧੦	੯੬੮
ਰਾਮ: ਵਾਰ:	ਤਖਤ ਬੈਠਾ ਅਰਜਨ:	੧੩	੧੦੮੮
ਮਾਰੂ ਵਾਰ੩	ਤਖਤਿ ਰਾਜਾ ਸੋ ਬਹੈ:	੧੩	੪੭੧
ਆਸਾ ਵਾਰ੧	ਤਗੁ ਕਪਾਹਹੁ ਕਤੀਐ:	੬	੪੭੧
ਆਸਾ ਵਾਰ੧	ਤਗੁ ਨ ਇੰਦ੍ਰੀ ਤਗੁ ਨ:	੯	੪੭੧
ਆਸਾ ਵਾਰ੧	ਤਗੁ ਨ ਜਿਹਵਾ ਤਗੁ ਨ:	੧੦	੪੭੧
ਆਸਾ ਵਾਰ੧	ਤਗੁ ਨ ਪੈਰੀ ਤਗੁ ਨ:	੯	੧੦੦੬
ਮਾਰੂ ੫	ਤਜਿਓ ਮਨਤੇ ਅਭਿ:	੫	੧੨੭੨
ਮਲਾ: ੫	ਤਜਿਓ ਰੀ ਸਗਲ ਬਿ:	੧	੮੭੩
ਗੋਂਡ ਕਬੀਰ	ਤਜਿਐ ਅੰਨਿ ਨ ਮਿਲੈ:	੭	੮੩੭
ਬਿਲਾ: ੫	ਤਜਿ ਆਨਿ ਸਰਣਿ ਗ੍ਰ:	੮	੮੩੭
ਬਿਲਾ: ੫	ਤਜਿ ਆਨ ਕਤਹਿ ਨ:	੧੦	੯੨੯
ਰਾਮ: ੫	ਤਜਿ ਆਪੁ ਸਰਣੀ ਪਰੋ:	੧੪	੧੦੦੭
ਮਾਰੂ ੫	ਤਜਿ ਆਪੁ ਬਿਨਸੀ ਤਾ:	੩	੪੫੭
ਆਸਾ ੫	ਤਜਿ ਆਪੁ ਮਿਟੈ ਸੰਤਾਪ:	੯	੮੨੯
ਬਿਲਾ: ੫	ਤਜਿ ਅਭਮਾਨੁ ਅਰੁ:	੧੫	੮੨੯

ਸੂਹੀ ਰਵਿ:	ਤਜਿ ਅਭਮਾਨੁ ਸਖ:	੧੩	੭੯੩
ਸਾਰੰਗ ੯	ਤਜਿ ਅਭਮਾਨ ਸਰਣ:	੧੩	੧੨੩੧
ਸੂਹੀ ੫	ਤਜਿ ਅਭਿਮਾਨ ਸਰਣੀ:	੧੩	੭੪੫
ਸਾਰੰਗ ੫	ਤਜਿ ਅਭਿਮਾਨੁ ਕਾਮ:	੮	੧੨੧੮
ਗਉ: ੫	ਤਜਿ ਅਭਿਮਾਨੁ ਛੁਟੈ:	੧੭	੨੫੯
ਗੋਂਡ ੫	ਤਜਿ ਅਭਮਾਨੁ ਜਾਨੁ:	੫	੮੬੬
ਗਉੜੀ ੫	ਤਜਿ ਅਭਿਮਾਨ ਜਨਮ:	੬	੧੯੧
ਗਉ: ੫	ਤਜਿ ਅਭਿਮਾਨੁ ਭਏ:	੯	੧੮੩
ਗਉੜੀ ੯	ਤਜਿ ਅਭਿਮਾਨੁ ਮੋਹਿ:	੧੭	੨੧੯
ਗਉ: ੫	ਤਜਿ ਅਭਿਮਾਨੁ ਲੇਹੁ:	੪	੨੮੩
ਗਉੜੀ ੫	ਤਜੀ ਸਿਆਣਪ ਬਲ:	੧੭	੧੭੭
ਜੈਤ: ੫	ਤਜੀ ਸਿਆਨਪ ਚਿੰਤ:	੨	੭੦੧
ਗੂਜਰੀ ਜੈਦੇ	ਤਜਿ ਸਕਲ ਦੁਹ ਕ੍ਰਿਤ:	੧੬	੫੨੯
ਮਾਰੂ ੧	ਤਜਿ ਸਾਦ ਸਹਜ ਸੁ:	੧੨	੯੮੯
ਗਉੜੀ ੫	ਤਜਿ ਸਭਿ ਭਰਮਿ ਭਜਿ:	੧	੧੯੬
ਮਾਰੂ ੫	ਤਜਿ ਸਾਰੰਗ ਧਰ ਭ:	੮	੧੦੦੧
ਗਉ: ੫	ਤਜਿ ਹਉਮੈ ਗੁਰ ਗਿ:	੯	੨੭੧
ਰਾਮ: ੫	ਤਜਿ ਹਉ ਲੋਭਾ ਏਕੋ:	੯	੯੦੪
ਗਉ: ੫	ਤਜਹੁ ਸਿਆਨਪ ਸੁ:	੧	੨੮੧
ਰਾਮ: ੫	ਤਜਿ ਬਿਕਾਰ ਬਿਨਸੈ:	੧੭	੯੦੦
ਮਾਝ ਵਾਰ	ਤਜਿ ਕਾਮੁ ਕਾਮਿਨੀ ਮੋ:	੧੪	੧੪੧
ਆਸਾ ੫	ਤਜਿ ਕਾਮੁ ਕ੍ਰੋਧੁ ਅਨਿੰਦ:	੧੪	੪੬੧
ਮਲਾ: ੩	ਤਜਿ ਕੂੜ ਕੁਟੰਬੁ ਹਉ:	੧੧	੧੨੫੮
ਬਿਲਾ: ੧	ਤਜਿ ਕੂੜੁ ਕਪਟ ਸੁ:	੧੮	੮੪੪
ਬਿਲਾ: ੫	ਤਜਿ ਗਏ ਪਾਪ ਬਿਕਾ:	੧੧	੮੩੭
ਜੈਤ: ੫	ਤਜਿ ਗੋਪਾਲ ਆਨ ਜੋ:	੧੩	੭੦੨
ਕੇਦਾਰਾ ੫	ਤਜਿ ਗੋਪਾਲ ਆਨ ਰੇ:	੧੨	੧੧੨੦
ਕੇਦਾਰਾ ੫	ਤਜਿ ਗੋਪਾਲ ਜਿ ਆਨ:	੧੬	੧੧੨੧
ਬਿਲਾ: ੪	ਤਜੇ ਗਿਰਸਤੁ ਭਇਆ:	੯	੮੩੫
ਗਉ: ਕਬੀਰ	ਤਜਿ ਚਿਤੁ ਚੇਤ੍ਰ ਰਿ:	੧੫	੩੪੦
ਗਉ: ਕਬੀਰ	ਤਜਿ ਚਿਤੈ ਚਿਤੁ ਰਾਖ:	੧੬	੩੪੦
ਗਉ: ਕਬੀਰ	ਤਜਿ ਬਾਵੇ ਦਹਾਨੇ ਬਿ:	੭	੩੩੪
ਧਨਾ: ਕਬੀਰ	ਤਜਿ ਭਰਮ ਕਰਮ:	੧੩	੬੯੨
ਸਵਯੇ ੪	ਤਜਿ ਮਾਇਆ ਮੋਹੁ ਲੋਭੁ:	੩	੧੪੦੨
ਕਾਨੜਾ ੫	ਤਜਿ ਮੋਹੁ ਭਰਮ ਸ:	੧੮	੧੩੦੫
ਮਾਝ ਵਾਰ ੪	ਤਜਿ ਮਾਨੁ ਅਭਿਮਾਨੁ:	੧੪	੧੪੧
ਬਿਲਾ: ੫	ਤਜਿ ਮਾਨੁ ਸਖੀ ਤਜਿ:	੨	੮੪੭
ਕਾਨ: ੫	ਤਜਿ ਮਾਨੁ ਮੋਹ ਬਿਕਾਰ:	੬	੧੩੦੨
ਬਿਲਾ: ੫	ਤਜਿ ਮਾਨੁ ਮੋਹੁ ਬਿਕਾਰ:	੩	੮੪੭
ਆਸਾ ੫	ਤਜਿ ਮਾਨੁ ਮੋਹ ਬਿਕਾ:	੮	੪੫੯
ਵਡ: ੫	ਤਜਿ ਮਾਨੁ ਮੋਹੁ ਵਿਕਾਰ ਸ:	੧੨	੫੭੮
ਆਸਾ ੫	ਤਜਿ ਮਾਨੁ ਮੋਹ ਵਿਕਾਰ ਦੂ:	੭	੪੫੩
ਜੈਤ: ੫	ਤਜਿ ਮਾਨੁ ਮੋਹੁ ਵਿਕਾਰ ਦੂ:	੧੩	੭੦੪
ਆਸਾ ੫	ਤਜਿ ਮਾਨੁ ਮੋਹ ਵਿਕਾਰ ਮਿ:	੧	੪੦੯
ਕਲਿ: ੪	ਤਜਿ ਲਾਜ ਅਹੰਕਾਰ:	੧੧	੧੩੨੬

ਬਿਲਾ: ੩	ਤਾਕੈ ਮਨਿ ਵਸਿਆ ਪ੍ਰਭੁ	੫	੮੪੨
ਸਾਰੰਗ ਵਾ:੧	ਤਾਕੈ ਮੂਲਿ ਨ ਲਗੀਐ:	੧੭	੧੨੪੫
ਰਾਮ: ੫	ਤਾਕਾ ਰੋਗੁ ਸਗਲ ਮਿ:	੯	੮੯੩
ਗਉ: ੫	ਤਾਕਾ ਰੰਗੁ ਨ ਉਤਰੈ:	੬	੧੯੪
ਸੋਰਠ ਵਾਰ ੧	ਤਾਕੀ ਰਜਾਇ ਲੇਖਿਆ:	੧੦	੬੫੩
ਗਉ:ਕਬੀਰ	ਤਾ ਕਾਰਣਿ ਬਆਪੈ ਬ:	੧੬	੩੪੨
ਮਾਰੂ ੪	ਤਾ ਕਹਤਾ ਭਰਪੂਰਿ	੮	੧੦੭੦
ਭੈਰ: ੫	ਤਾਕੀ ਰੇਨੁ ਬਿਰਲਾ ਕੋ:	੮	੧੧੪੩
ਜਪੁ	ਤਾਕੇ ਰੂਪ ਨ ਕਥਨੇ ਜਾ:	੪	੮
ਆਸਾ ੩	ਤਾਕੇ ਰੂਪ ਨ ਸਾਹੀ ਲਖ:	੧	੪੨੩
ਬਸੰਤ ੧	ਤਾਕੇ ਰੂਪ ਨ ਜਾਣੀਅਹਿ:	੧੫	੧੧੭੧
ਗਉੜੀ ੫	ਤਾਕਾ ਲੇਖਾ ਨ ਗਨੈ ਜ:	੧੦	੨੭੭
ਗਉ: ੫	ਤਾਕੀ ਤ੍ਰਿਸਨਾ ਕਬਹੂੰ:	੮	੧੯੯
ਗਉ: ੫	ਤਾਕੀ ਤ੍ਰਿਸਨਾ ਲਾਥੀਆ:	੧੭	੨੧੧
ਰਾਮ: ੫	ਤਾਗਾ ਕਰਿਕੈ ਲਾਈ ਥਿ:	੧੦	੮੮੬
ਗਉੜੀ ਕਬੀ:	ਤਾਗਾ ਤੂਟਾ ਗਗਨੁ ਬਿ:	੧੧	੩੩੪
ਆਸਾ ਕਬੀ:	ਤਾਗਾ ਤੰਤੁ ਸਾਜੁ ਸਭੁ:	੧੮	੪੮੨
ਸੋਰਠ ੫	ਤਾ ਗਤਿ ਭਈ ਹਮਾਰੀ:	੧੧	੬੨੨
ਸੋਰਠ ੧	ਤਾ ਗਾਵੇ ਕਾ ਫਲੁ ਪਾਵਾ:	੮	੫੯੯
ਗਉ:ਕਬੀਰ	ਤਾ ਘਟਿ ਮਾਹਿ ਘਾਟ ਜ:	੧੩	੩੪੦
ਧਨਾ: ਨਾਮ:	ਤਾਚੇ ਹੰਸਾ ਸਗਲੇ ਜਨਾ:	੧੫	੬੯੩
ਸੋਰਠ ੧	ਤਾ ਚੰਚਲ ਮਤਿ ਤਿਆਗੀ:	੧੭	੫੯੯
ਰਾਮ: ੫	ਤਾ ਛੂਟਹਿ ਮਾਇਆ ਕੇ:	੬	੮੯੬
ਗਉ: ੧	ਤਾਜ ਕਲਹ ਸਿਰਿ ਛਤ੍ਰ:	੧੯	੨੨੫
ਆਸਾ ੧	ਤਾ ਜਗਿ ਆਇਆ ਜਾਣੀ:	੫	੪੨੧
ਗਉ: ੧	ਤਾਜੀ ਤੁਰਕੀ ਸੁਇਨਾ:	੫	੧੫੫
ਸੋਰਠ ੫	ਤਾ ਜਪਿਆ ਨਾਮੁ ਰਮਾ:	੦	੬੨੮
ਸੋਰਠ ੧	ਤਾ ਜਮਕਾ ਮਾਰਗ ਭਾ:	੧੧	੫੯੯
ਮਾਝ ਵਾਰ ੧	ਤਾਜੀ ਰਥ ਤੁਖਾਰ ਹਾਥੀ:	੧੬	੧੪੧
ਗਉ:ਕਬੀਰ	ਤਾ ਡਰ ਮਹਿ ਡਰੁ ਰਹਿ:	੬	੧੪੧
ਸਲੋਕ ਫਰੀਦ	ਤਾਨ ਹੋਦੇ ਹੋਇ ਨਿਤਾਣ:	੧੬	੧੩੮੪
ਬਿਹਾ: ੫	ਤਾਣੁ ਤਨੁ ਖੀਨ ਭਇਆ:	੧੪	੫੪੫
ਬਿਲਾ: ੫	ਤਾਣੁ ਦੀਬਾਣੁ ਪਰਵਾਰ:	੨	੮੧੫
ਧਨਾ: ੫	ਤਾਣੁ ਮਾਣੁ ਦੀਬਾਣੁ ਸਾ:	੧੮	੬੭੫
ਸਵਜੇ ੪	ਤਾਤੇ ਅੰਗਦੁ ਅੰਗ ਸੰਗ:	੪	੧੪੦੬
ਸਵਯੇ ੫	ਤਾਤੇ ਅੰਗਦ ਭਯਉ ਤਤੁ:	੯	੧੪੦੮
ਸਵਯੇ ੩	ਤਾਤੇ ਅੰਗਦੁ ਲਹਣਾ:	੨	੧੩੯੫
ਗਉੜੀ ੫	ਤਾਤੇ ਇਸ ਸੰਗਿ ਨਾਹੀ:	੧੨	੨੩੫
ਗਉੜੀ ੫	ਤਾ ਤੂੰ ਸੁਖਿ ਸਉ ਹੋਇ:	੭	੧੭੬
ਸਵਯੇ ੪	ਤਾਤੇ ਸੰਗਤਿ ਸਘਨ:	੧	੧੪੦੬
ਸੋਰਠ ੧	ਤਾਤੇ ਸਚ ਮਹਿਰਹਿਆ:	੧੦	੫੯੯
ਗਉ: ੫	ਤਾਤੇ ਸਿਧਿ ਭਏ ਸਗਲ:	੧੧	੨੦੨
ਆਸਾ ਕਬੀਰ	ਤਾਤੇ ਸੇਵੀਅਲੇ ਰਾਮ:	੧੭	੪੭੬
ਗਉੜੀ ੫	ਤਾਤਾ ਕਛੂ ਨ ਹੋਈ ਹੈ:	੩	੨੫੭
ਸੂਹੀ ੫	ਤਾਤੇ ਕਾਟੀ ਜਮਕੀ ਫਾਸੀ:	੧੦	੭੪੪

ਸਾਰੰਗ ੫	ਤਾਤੇ ਕਰਣ ਪਲਾਹ ਕਰੇ:	੮	੧੨੨੭
ਸੂਹੀ ੫	ਤਾਤੇ ਕਰਤੇ ਅਸਥਿਰੁ:	੯	੭੪੪
ਸਵਯੇ ੪	ਤਾਤੇ ਗਉਹਰੁ ਗਾਨ:	੧੬	੧੪੦੫
ਸਾਰੰ: ੫	ਤਾਤੇ ਗੜੁ ਹੋਇ ਤ੍ਰੈ ਗੁ:	੧੫	੧੨੦੬
ਗਉ: ੫	ਤਾਤੇ ਛੁਟਿਓ ਬਿਖੁ ਸੰ:	੫	੧੮੭
ਕਲਿ: ੫	ਤਾਤੇ ਜਨ ਕਉ ਅਨਦੁ:	੧੮	੧੩੨੦
ਕਾਨੜਾ ੪	ਤਾਤੇ ਜਾਪਿ ਮਨਾ ਹਰਿ:	੧	੧੩੦੭
ਗਉ: ੫	ਤਾਤੇ ਦੂਖ ਮੇਰੇ ਸਗਲੇ:	੯	੧੯੭
ਗਉ: ੫	ਤਾ ਤੂੰ ਦਰਗਹ ਪਾਵਹਿ:	੧੮	੧੭੬
ਮਲਾ: ੧	ਤਾ ਤਨਿ ਉਠਿ ਖਲੋਇ	੧੫	੧੨੫੬
ਗਉੜੀ ੫	ਤਾਤੇ ਨਾਹੀ ਮਨੁ ਤ੍ਰਿਪ:	੧੩	੧੭੯
ਗਉ: ੫	ਤਾਤੇ ਬਹੁਰਿ ਨ ਬਿਆ:	੧੧	੧੯੦
ਧਨਾ: ੧	ਤਾਤੇ ਬਿਖਿਆ ਮਹਿ ਰ:	੧੨	੬੬੧
ਸਿਰੀ: ਬੇਣੀ	ਤਾਤੈ ਬਿਖੈ ਭਈ ਮਤਿ:	੧੨	੯੩
ਆਸਾ ੫	ਤਾਤੇ ਬਿਨਸੀ ਦੁਰਮ:	੬	੩੭੭
ਗਉੜੀ ੫	ਤਾਤੇ ਬ੍ਰਿਥਾ ਨ ਬਿਆਪੈ:	੧੮	੨੦੨
ਕਲਿ: ੪	ਤਾਤੇ ਬਿਲਮੁ ਪਲੁ ਢਿਲ:	੧੨	੧੩੨੬
ਸਲੋਕ ਕਬੀਰ	ਤਾਤੇ ਭਲੀ ਮਧੂਕਰੀ:	੧੦	੧੩੭੨
ਧਨਾ: ੫	ਤਾਤੇ ਮੋਹਿ ਧਾਰੀ ਓਟ:	੨	੬੭੬
ਸਿਰੀ: ੧	ਤਾਤੂ ਮੁਲਾ ਤਾਤੂ ਕਾਜੀ:	੯	੨੪
ਰਾਮ: ੫	ਤਾ ਤੇਰਾ ਹੁਇ ਨਿਰਮਲ:	੭	੮੯੧
ਗਉੜੀ ੫	ਤਾਤੇ ਰਮਈਆ ਘਟਿ:	੧੦	੨੩੫
ਬਿਲਾ: ੫	ਤਾਤੀ ਵਾਉ ਨ ਲਗਈ:	੧੫	੮੧੯
ਆਸਾ ੫	ਤਾ ਦੂਖ ਭਰਮ ਕਹੁ:	੧੨	੩੮੮
ਪ੍ਰਭਾ: ੧	ਤਾ ਅਰਿ ਸਾਚੈ ਸੋਭਾ ਪਾ:	੮	੧੩੪੨
ਆਸਾ ਵਾਰ੧	ਤਾ ਦਰਗਾਹ ਪੈਧਾ ਜਾਇ:	੧੪	੪੭੧
ਰਾਮ: ੫	ਤਾ ਦਰਗਹ ਪਾਵਹਿ:	੭	੮੯੫
ਸਿਰੀ: ੧	ਤਾ ਦਰਗਹ ਬੇਸਣੁ:	੧	੨੬
ਆਸਾ ੨	ਤਾ ਧਨੁ ਸੰਚਹੁ ਦੇਖਿ:	੧੩	੪੧੮
ਰਾਮ:ਵਾਰ੧	ਨਾ ਨਾਨਕੁ ਆਖੈ ਗੁਰ:	੪	੯੫੩
ਰਾਮ: ੫	ਤਾ ਨਾਨਕ ਜੋਗੀ ਮਹਲੁ:	੯	੮੮੬
ਬਿਲਾ: ਕਬੀਰ	ਤਾਨਾ ਬਾਨਾ ਕਛੂ ਨ ਸੂ:	੩	੮੫੬
ਸੋਰਠ ੫	ਤਾਪ ਉਤਾਰਿਆ ਸਤਿ:	੭	੬੨੦
ਬਿਲਾ: ੫	ਤਾਪ ਸੰਤਾਪ ਸਗਲੇ:	੧੨	੮੦੭
ਕਾਨੜਾ ੫	ਤਾਪ ਸੰਤਾਪ ਮਿਟੇ ਨਾ:	੮	੧੩੦੦
ਸੋਰਠ ੫	ਤਾਪੁ ਗਇਆ ਪ੍ਰਭਿ ਆ:	੧੮	੬੨੦
ਆਸਾ ੫	ਤਾਪ ਗਇਆ ਬਚਨਿ:	੧੨	੩੭੮
ਗਉ: ੫	ਤਾਪ ਗਏ ਪਾਈ ਪ੍ਰਭਿ:	੧੨	੧੯੧
ਸੋਰਠ ੫	ਤਾਪ ਗਵਾਇਆ ਗੁਰ:	੧੪	੬੨੬
ਸੋਰਠ ੫	ਤਾਪੁ ਛੋਡਿ ਗਇਆ ਪ:	੧੬	੬੨੨
ਧਨਾ: ੧	ਤਾ ਪਤਿ ਰਹੈ ਰਾਖੈ ਜਾ:	੭	੬੬੧
ਬਿਲਾ: ੫	ਤਾਪ ਪਾਪ ਸੰਤਾਪ ਬਿ:	੧੨	੮੦੬
ਬਿਲਾ: ੫	ਤਾਪ ਪਾਪ ਸਭਿ ਮਿਟੇ:	੯	੮੧੭
ਬਿਲਾ: ੫	ਤਾਪ ਪਾਪ ਤੇ ਰਾਖੇ ਆਪ:	੯	੮੨੫
ਪ੍ਰਭਾ: ੫	ਤਾਪ ਪਾਪ ਬਿਨਸੇ ਖਿਨ:	੧੬	੧੩੩੮

ਗਉੜੀ ੫	ਤਾਪ ਪਾਪ ਬਿਨਸੇ ਮੇਰੇ:	੬	੨੦੦
ਆਸਾ ੫	ਤਾਪਾ ਬਿਨਾਸਨ ਦੂਖ:	੯	੪੬੨
ਸੋਰਠ ੫	ਤਾਪ ਰੋਗ ਗਏ ਗੁਰਾ:	੧੪	੬੧੯
ਆਸਾ ੫	ਤਾ ਪੂਰਨ ਹੋਈ ਮਨਸਾ:	੭	੩੯੦
ਬਸੰਤ ੩	ਤਾ ਪ੍ਰਭ ਸਾਚੇ ਲਗੈ ਪਿ:	੮	੧੧੭੩
ਗਉ: ੩	ਤਾ ਪ੍ਰਭ ਪਾਏ ਗੁਰ ਸ:	੮	੨੩੧
ਬਿਲਾ: ੫	ਤਾਪੁ ਲਾਹਿਆ ਗੁਰ ਸ:	੬	੮੨੧
ਤਿਲੰ: ੧	ਤਾ ਫਿਰਿ ਪਿਆਰਾ ਰਾਵੀ:	੩	੭੨੫
ਗਉ:ਕਬੀਰ	ਤਾ ਫਲ ਫੰਕ ਸਭੈ ਤ:	੧੭	੩੪੧
ਗਉ:ਕਬੀਰ	ਤਾ ਫਲ ਫੰਕ ਲਖੈ ਜਾ:	੧੭	੩੪੧
ਆਸਾ ਕਬੀਰ	ਤਾਭੀ ਚੀਤਿ ਨ ਰਾਖਸ:	੧੫	੪੭੮
ਰਾਮ: ੫	ਤਾਭੀ ਜੋਗੀ ਭੇਦ ਨਾਲ:	੫	੮੮੬
ਬਿਹਾ: ਵਾਰ੩	ਤਾਮਿਸ ਲਗਾ ਸਦਾ ਫਿ:	੫	੫੫੪
ਗਉ:ਕਬੀਰ	ਤਾ ਮਹਿ ਅਕੁਲ ਮਹਾ ਨਿ:	੧੭	੩੪੩
ਵਡ: ੧	ਤਾ ਮਹਿ ਕਹਿਆ ਕਹਣੁ:	੨	੫੬੬
ਵਡ: ੧	ਤਾ ਮਹਿ ਕਹਿਆ ਕਹ:	੫	੫੬੬
ਆਸਾ ਰਵਿ:	ਤਾ ਮਹਿ ਮਗਨ ਹੋਤਨ ਤੇ:	੧੮	੪੮੬
ਗਉ: ੫	ਤਾ ਮਹਿ ਮਨਿ ਸੰਤੋਖੁ ਨ:	੧੪	੧੭੯
ਸੂਹੀ ੫	ਤਾ ਮਹਿ ਵਾਸਹਿ ਭਗਤ:	੧੧	੭੩੯
ਸਿਰੀ: ੧	ਤਾ ਮੁਖ ਹੋਵੈ ਉਜਲਾ:	੨	੧੬
ਸੋਰਠ ੧	ਤਾ ਮਿਟਿਆ ਸਗਲ ਅੰ:	੧੦	੫੯੯
ਸਿਰੀ: ੧	ਤਾ ਮਨੁ ਖੀਵਾ ਜਾਣੀਐ:	੧	੧੬
ਆਸਾ ੧	ਤਾਮਿ ਪਰੀਤਿ ਵਸੈ ਅ:	੧	੩੫੦
ਭੈਰ: ਕਬੀਰ	ਤਾ ਮਿਰਤਕ ਕਾ ਕਿਆ:	੯	੧੧੬੦
ਗਉੜੀ ੫	ਤਾ ਮੇਰੈ ਮਨਿ ਭਇਆ:	੧	੧੮੬
ਗਉੜੀ ੩	ਤਾ ਮਿਲੀਐ ਹਰ ਮੇਲ:	੪	੨੪੪
ਮਾਰੂ ੫	ਤਾ ਮਿਲੀਐ ਜਾ ਲਏ ਮਿ:	੧੨	੧੦੭੬
ਬਿਲਾ: ੫	ਤਾ ਮਿਲੀਐ ਜਾ ਲਏ ਮਿ:	੬	੮੦੪
ਰਾਮ: ੧	ਤਾ ਮਿਲੀਐ ਜਾ ਲਏ ਮਿ:	੧	੯੩੨
ਗਉੜੀ ੫	ਤਾ ਮਿਲੀਐ ਜਾ ਲੇਹਿ ਮਿ:	੧੫	੧੭੬
ਤੁਖਾਰੀ ੧	ਤਾ ਮਿਲੀਐ ਪ੍ਰਭ ਮੇਲੇ:	੧੮	੧੧੦੮
ਸਵਯੇ ੪	ਤਾਰਉ ਸੰਸਾਰੁ ਮਾਯਾ:	੧੭	੧੪੦੪
ਗਉੜੀ ੫	ਤਾਰਿਆ ਜਹਾਨੁ ਲਹਿਆ:	੧੦	੨੪੮
ਮਲਾਰਵਾਰ੧	ਤਾਰ ਘੋਰ ਬਾਜਿੰਤ੍ਰ ਤਹਿ:	੨	੧੨੯੧
ਤੁਖਾਰੀ ੧	ਤਾਰਾ ਚੜਿਆ ਲੰਮਾ ਕਿ:	੧੬	੧੧੧੦
ਸਵਯੇ ੪	ਤਾਰਣ ਤਰਣ ਸਮਰ:	੧	੧੪੦੦
ਰਾਮ: ੫	ਤਾਰਣ ਤਰਣ ਹਰਿ:	੧੮	੮੯੪
ਸਵਯੇ ੪	ਤਾਰਣ ਤਰਣ ਖਿਨ:	੧੧	੧੩੯੮
ਮਾਰੂ ਵਾਰ ੫	ਤਾਰੇਦੜੋ ਭੀ ਤਾਰਿ ਨਾ:	੭	੧੧੦੧
ਮਾਰੂ ਕਬੀਰ	ਤਾਰਨ ਤਰਨੁ ਤਬੈ:	੪	੧੧੦੪
ਗਉੜੀ ਨਾਮ:	ਤਾਰੀਲੇ ਗਨਕਾ ਬਿਨ:	੪	੩੪੫
ਬਸੰਤ ਨਾਮ:	ਤਾਰਿ ਲੈ ਬਾਪ ਬੀਠੁਲਾ:	੨	੧੧੯੬
ਗਉ: ੫	ਤਾਰੀਲੇ ਭਵਜਲੁ ਤਾ:	੧੦	੨੦੮
ਜਪੁ	ਤਾ ਲਿਖਿਐ ਸਿਰਿ ਗਵਾਰਾ:	੩	੬
ਆਸਾ ੧	ਤਾਲ ਮਦੀਰੇ ਘਟਕੇ:	੧੭	੩੪੯

ਆਸਾ ੧	ਤਾ ਵਾਪਾਰੀ ਜਾਣੀਅਹੁ:	੧੪	੪੧੮
ਮਾਰੂ ੧	ਤਾੜੀ ਲਾਈ ਅਪਰ ਅ:	੧੪	੧੦੨੬
ਮਾਰੂ ੧	ਤਾੜੀ ਲਾਈ ਸਿਰਜਣ:	੧੨	੧੦੨੩
ਗਉ:ਕਬੀਰ	ਤਾੜੀ ਲਾਗੀ ਤ੍ਰਿਪਲੁ ਪ:	੧੮	੩੩੪
	(ਤਿ)		
ਸੂਹੀ ੧	ਤਿਉ ਸਾਕਤੁ ਜੋਨੀ ਪਾ:	੬	੭੫੨
ਭੈਰ: ੫	ਤਿਉ ਸਾਕਤ ਤੇ ਕੋ ਨ:	੩	੧੧੩੭
ਗਉ: ੪	ਤਿਉ ਸਤਿਗੁਰੁ ਸਿਖ:	੫	੧੬੮
ਗਉੜੀ ੪	ਤਿਉ ਸਤਿਗੁਰੁ ਗੁਰ:	੨	੧੬੮
ਜੈਤ ਵਾਰ ੫	ਤਿਉ ਸੰਤ ਜਨਾ ਹਰਿ:	੧੪	੭੦੮
ਗਉੜੀ ੪	ਤਿਉ ਸੰਤ ਜਨਾ ਕੀ ਨਰ:	੭	੧੬੮
ਗਉੜੀ ੫	ਤਿਉ ਸਾਧੂ ਸੰਗਿ ਮਿਲਿ:	੧੮	੨੮੨
ਗਉੜੀ ੪	ਤਿਉ ਹਰਿ ਜਨੁ ਹਰਿ:	੭	੧੬੬
ਰਾਮ: ੫	ਤਿਉ ਹਰਿ ਜਨੁ ਹਰਿ:	੧੩	੯੧੪
ਗਉ: ੪	ਤਿਉ ਹਰਿ ਜਨੁ ਹਰਿ:	੯	੧੬੬
ਸੋਰ: ੫	ਤਿਉ ਹਰਿ ਜਨੁ ਹਰਿ ਗੁ:	੬	੬੨੯
ਗਉੜੀ ੪	ਤਿਉ ਹਰਿ ਜਨਿ ਹਰਿ:	੧੧	੧੬੬
ਬਸੰਤ ੫	ਤਿਉ ਹਰਿ ਜਨੁ ਜੀਵਹਿ:	੧੦	੧੧੮੦
ਬਸੰ: ੫	ਤਿਉ ਹਰਿ ਜਨੁ ਜੀਵੈ:	੮	੧੧੮੦
ਗਉ: ੫	ਤਿਉ ਹਰਿ ਜਨੁ ਜੀਵੈ:	੧੨	੧੯੮
ਗਉੜੀ ੪	ਤਿਉ ਹਰਿ ਜਨ ਪ੍ਰੀਤਿ:	੧੮	੧੬੫
ਰਾਮ: ੫	ਤਿਉ ਹਰਿ ਜਨ ਰਾਖੈ:	੧੫	੯੧੪
ਸੋਰਠ ੫	ਤਿਉ ਹਰਿ ਦਾਸ ਹਰਿ ਜ:	੮	੬੨੮
ਰਾਮ: ੫	ਤਿਉ ਹਰਿ ਨਾਮ ਹਰਿ:	੧	੯੧੫
ਸੂਹੀ ੪	ਤਿਉ ਹਰਿ ਬਿਨ ਸੰਤੁ:	੨	੭੫੯
ਸੋਰਠ ੧	ਤਿਉ ਹਰਿ ਬਿਨੁ ਮਰੀਐ:	੧੨	੫੯੭
ਸੋਰਠ ੫	ਤਿਉ ਗਿਆਨੀ ਨਾਮ ਕ:	੮	੬੨੯
ਗਉ: ੫	ਤਿਉ ਗੁਰਕਾ ਸਬਦ:	੧੫	੨੮੨
ਬਸੰਤ ੪	ਤਿਉ ਘਟਿ ਘਟਿ ਰਮ:	੧੪	੧੧੭੭
ਰਾਮ: ੫	ਤਿਉ ਜੋਤੀ ਸੰਗਿ ਜੋਤਿ:	੪	੨੭੮
ਮਾਝ ੫	ਤਿਉ ਜੋਤੀ ਸੰਗਿ ਜੋਤਿ:	੭	੧੦੨
ਗਉ: ੫	ਤਿਉ ਜੀਵਹਿ ਸਾਕਤ:	੨	੨੩੯
ਗਉ: ਰਵਿ:	ਤਿਉ ਤਿਉ ਸੈਲ ਕਰਹਿ:	੧੪	੩੪੫
ਸੋਰ: ੧	ਤਿਉ ਨਾਮੈ ਬਿਨੁ ਦੇਹ:	੧੪	੫੯੭
ਸਲੋਕ ੩	ਤਿਉ ਬਾਣੀ ਭਗਤ ਸ:	੧੬	੧੪੧੩
ਜੈਤ: ਵਾਰ:੫	ਤਿਅਕਤ ਜਲੰ ਨਹ:	੧੦	੭੦੮
ਮਾਰੂ ੫	ਤਿਆਗਿਓ ਸਗਲਾਮਾ:	੧੩	੯੯੯
ਗਉ: ੫	ਤਿਆਗਿਓ ਮੈ ਗੁਰਮਿ:	੧੮	੨੧੪
ਕਾਨੜਾ ੫	ਤਿਆਗੀਐ ਗੁਮਾਨ ਮਾ:	੧੬	੧੩੦੫
ਆਸਾ ੫	ਤਿਆਗਿ ਸਿਆਨਪ ਚਾ:	੯	੪੦੦
ਮਲਾਰ ੫	ਤਿਆਗਿ ਸੁਆਮੀ ਆਨ:	੭	੧੨੬੭
ਆਸਾ ੫	ਤਿਆਗਿ ਸਗਲ ਸਿਆ:	੧੪	੪੦੫
ਆਸਾ ੫	ਤਿਆਗਿ ਸਗਲ ਸਿਆ:	੨	੪੦੫
ਸਿਰੀ: ੫	ਤਿਆਗੀ ਸਰਨਿ ਪਾਵਾ:	੧੨	੭੧
ਗੂਜਰੀਵਾਰ੫	ਤਿਆਗਹੁ ਸਗਲ ਉ:	੭	੫੨੧

ਮਾਝ ਵਾਰ ੧	ਤਿਨਹੀ ਕੀਆ ਵਿਜੋਗੁ:	੧੬	੧੩੯
ਮਾਝ ੫	ਤਿਨਹੀ ਗੁਸਾਈ ਜਾਪਣਾ:	੧੨	੧੩੨
ਸਿਰੀ: ੩	ਤਿਨਹੀ ਜੈਸੀ ਥੀ ਰਹਾ:	੧੮	੩੭
ਰਾਮ: ੧	ਤਿਨਹੀ ਜੈਸੀ ਥੀ ਰਹਾ:	੮	੯੩੬
ਰਾਮ: ੫	ਤਿਨਹੀ ਪਾਇਆ ਤਿਨ:	੧੪	੯੨੪
ਭੈਰਉ ਕਬੀਰ	ਤਿਨਹੀ ਪਾਏ ਨਿਰੰਜਨ:	੧੦	੧੧੫੯
ਗਉ: ਕਬੀਰ	ਤਿਨਹੀ ਮਾਹਿ ਅਟਿਕ:	੧੫	੩੩੬
ਆਸਾ ੪	ਤਿਨ ਹਮ ਚਰਣ ਸ:	੧੧	੪੪੬
ਜੈਤ: ੪	ਤਿਨ ਹਮ ਚਰਣ ਸਰੇ:	੬	੬੯੭
ਧਨਾ: ੪	ਤਿਨ ਹਰਿ ਸੰਗਤਿ ਮੇਂ	੧੩	੬੬੭
ਕਾਨੜਾ ੪	ਤਿਨ ਹਰਿ ਹਿਰਦੇ ਬਾ:	੧੪	੧੨੯੫
ਪ੍ਰਭਾਤੀ ੧	ਤਿਨਿ ਹਰੀ ਚੰਦਿ ਪ੍ਰਿਥ:	੨	੧੩੪੪
ਧਨਾ: ੩	ਤਿਨਿ ਹਿਰਦੈ ਸਾਚੁ ਸ:	੨	੬੬੫
ਆਸਾ ੫	ਤਿਨ ਹਰਿ ਧਨੁ ਪਾਇ:	੧੫	੩੭੫
ਗਉੜੀ ੫	ਤਿਨ ਹੋਵਤ ਆਤਮ:	੧੪	੨੭੬
ਗਉ: ੩	ਤਿਨ ਕਉ ਸਭਿ ਨਿਵਹਿ:	੬	੨੩੧
ਮਾਝ ਵਾਰ ੨	ਤਿਨ ਕਉ ਕਿਆ ਉਪ:	੧੩	੧੫੦
ਮਲਾਰ ੪	ਤਿਨ ਕਉ ਕਿਆ ਕੋਈ:	੧੧	੧੨੬੪
ਆਸਾ ੧	ਤਿਨ ਕਉ ਕਾਲੁ ਨ ਸਾ:	੯	੩੫੩
ਗਉੜੀ ੪	ਤਿਨ ਕਉ ਜਨਮੁ ਮ:	੧੩	੧੬੯
ਮਾਰੂ ੧	ਤਿਨ ਕਉ ਤਖਤਿ ਮਿ:	੨	੧੦੨੩
ਗਉ: ਕਬੀਰ	ਤਿਨ ਕਉ ਢਇਆ ਸੁ:	੧੦	੩੨੪
ਗਉ: ਕਬੀਰ	ਤਿਨ ਕਉ ਦੇਖਿ ਕਬੀਰ:	੮	੩੩੨
ਸਾਰੰ ੫	ਤਿਨ ਕਉ ਦੇਖਿ ਭਏ:	੧੧	੧੨੩੫
ਆਸਾ ੧	ਤਿਨ ਕਉ ਨਾਹੀ ਜਮ:	੫	੪੧੨
ਗਉ: ੫	ਤਿਨ ਕਉ ਬਿਆਪੈ ਚਿੰ:	੧੨	੧੮੮
ਸਿਰੀ: ੩	ਤਿਨ ਕਉ ਮਹਲੁ ਹਦੂ:	੯	੩੫
ਗਉ: ੫	ਤਿਨ ਕਉ ਮਿਲਿਓ ਪ੍ਰ:	੯	੨੭੬
ਕਾਨੜਾਵਾਰ੪	ਤਿਨ ਕਉ ਮਿਲਿਆ ਮੇ:	੧੪	੧੩੧੬
ਗੋਂਡ ਕਬੀਰ	ਤਿਨ ਕਉ ਮਿਲਬੋ ਸਾ:	੪	੮੭੩
ਸਾਰੰਗਵਾਰ੧	ਤਿਨ ਕਉੜੇ ਤਨਿ ਰੋ:	੯	੧੨੪੩
ਮਲਾ: ਵਾਰ੧	ਤਿਨਾ ਕੀਆ ਖੁਸੀਆ ਕਿ:	੧	੧੨੮੯
ਸਵਯੇ ੪	ਤਿਨਕੋ ਅਵਤਾਰ ਭ:	੯	੧੪੦੫
ਮਾਝ ੫	ਤਿਨਕੈ ਸੰਗਿ ਸਦਾ ਸੁਖ:	੧੨	੧੦੦
ਮਾਰੂ ੧	ਤਿਨਕੀ ਸੰਗਤਿ ਆਹਿ:	੧੩	੧੦੨੫
ਗਉ: ੧	ਤਿਨਕੀ ਸੰਗਤਿ ਗੁਰ:	੩	੨੨੮
ਸਿਰੀ: ੪	ਤਿਨਕੀ ਸੰਗਤਿ ਦੇਹਿ:	੪	੪੨
ਨਟ ੪	ਤਿਨਕੀ ਸੰਗਤਿ ਦੇਹਿ:	੭	੯੭੫
ਆਸਾ ੧	ਤਿਨਕੀ ਸੰਗਤਿ ਪਰਮ:	੨	੩੫੩
ਗਉੜੀ ਵਾ:੪	ਤਿਨਕੀ ਸੰਗਤਿ ਮਿਲਿ:	੨	੩੧੩
ਪ੍ਰਭਾ: ੩	ਤਿਨਕੀ ਸੰਗਤਿ ਮਿਲਿ:	੩	੧੩੪੭
ਗੂਜਰੀਵਾਰ੫	ਤਿਨਕੈ ਸੰਗਿ ਨਿਹਾਲ:	੧੩	੫੧੮
ਜੈਤ: ੩	ਤਿਨਕੈ ਸੰਗਿ ਨਾਨਕ ਨਿ:	੧੧	੭੦੧
ਮਾਰੂ ੫	ਤਿਨਕੈ ਸੰਗਿ ਪਰਮ:	੧੦	੧੦੮੫
ਬਿਹਾ ੪	ਤਿਨਕੈ ਸੰਗਿ ਮਲੁ ਉ:	੧੦	੫੪੧

ਗਉ: ਕਬੀਰ	ਤਿਨਕੈ ਸਦ ਬਲਿਹਾ:	੧੩	੩੨੮
ਸੂਹੀ ੫	ਤਿਨਕੀ ਸੋਭਾ ਸਭਨੀ:	੨	੭੪੮
ਮਾਝ ੫	ਤਿਨਕੀ ਸੋਭਾ ਕਿਆ ਗੁ:	੧੧	੧੩੫
ਗਉ: ਵਾਰ੫	ਤਿਨਕੀ ਸੋਭਾ ਕਿਆ ਗੁ:	੧੦	੩੨੦
ਸਿਰੀ: ੫	ਤਿਨਕੀ ਸੋਭਾ ਨਿਰਮ	੧੮	੪੫
ਰਾਮ: ੧	ਤਿਨਕੀ ਸਾਰ ਕਰੇ ਨਿਤ:	੧੩	੮੭੬
ਮਾਝ ੫	ਤਿਨਕੀ ਸਰਣਿ ਪਰਿ:	੧੨	੧੦੨
ਸੂਹੀ ੪	ਤਿਨਕੀ ਸੇਵਾ ਤੇ ਹਰਿ:	੧੫	੭੩੩
ਸਿਰੀ ਰਾਗ੩	ਤਿਨਕੀ ਸੇਵਾ ਧਰਮ:	੧	੩੯
ਭੈਰ: ੪	ਤਿਨਕੀ ਸੇਵਾ ਲਾਇ ਹ:	੧੨	੧੧੩੫
ਆਸਾ ੩	ਤਿਨਕੈ ਹਮ ਸਦ ਲਾ:	੧੮	੩੬੧
ਸਿਰੀ ੧	ਤਿਨਕਾ ਕੀਆ ਸਾਲਾਹਿ:	੧੫	੧੫
ਤੁਖਾਰੀ ੪	ਤਿਨਕੇ ਕੋਟਿ ਸਭਿ ਪਾਪ:	੧੮	੧੧੧੪
ਗਉੜੀ ੪	ਤਿਨਕੇ ਕਰਮ ਹੀਨ:	੨	੧੭੦
ਸੋਰਠ ਵਾਰ੪	ਤਿਨਕੇ ਕਰਮ ਧਰਮ:	੧੭	੬੪੮
ਗਉ: ਵਾਰ੪	ਤਿਨਕਾ ਕਾੜਾ ਅੰਦੇਸਾ:	੯	੩੦੪
ਸੋਰ: ਵਾਰ ੪	ਤਿਨਕਾ ਖਾਧਾ ਪੈਧਾ ਮਾ:	੧੪	੬੪੮
ਆਸਾ ੩	ਤਿਨਕੀ ਗਹਣ ਗਤਿ:	੯	੩੬੪
ਬਿਲਾ: ੩	ਤਿਨਕੀ ਗਹਣਿ ਗਤਿ:	੧੮	੭੯੬
ਬਸੰਤ ੫	ਤਿਨਕਾ ਗੁਣੁ ਅਵਗੁਣ:	੧੦	੧੧੯੨
ਤੁਖਾਰੀ ੪	ਤਿਨ ਕੀ ਗਣਤ ਨ ਕ:	੫	੧੧੧੫
ਆਸਾ ੩	ਤਿਨਕੀ ਗਤਿ ਅਵਗਣਿ:	੧੮	੪੪੧
ਸੋਰਠ ਵਾਰ:੪	ਤਿਨਕੇ ਘਰ ਮੰਦਰ:	੧੪	੧੪੮
ਤੁਖਾਰੀ ੪	ਤਿਨਕਾ ਜਨਮੁ ਸਫਲਿ:	੧	੧੧੧੫
ਸਿਰੀ: ੩	ਤਿਨਕਾ ਜਨਮੁ ਸਫ:	੧੦	੨੮
ਆਸਾ ੩	ਤਿਨਕਾ ਜਨਮ ਮਰ:	੧	੩੬੨
ਸੋਰਠ ਵਾਰ:੪	ਤਿਨਕੇ ਤੂਰੇ ਜੀਨ ਖੁ:	੧੫	੬੪੮
ਸਵਯੇ ੫	ਤਿਨਕੇ ਦੂਖਿ ਕੋਟਿਕ:	੩	੧੪੦੯
ਸੂਹੀ ੩	ਤਿਨਕੈ ਦੂਖ ਗਵਾਇ:	੬	੭੭੧
ਸਲੋਕ ੪	ਤਿਨਕੀ ਦੂਖ ਭੁਖ ਹ:	੧੦	੧੪੨੩
ਸਲੋਕ ੩	ਤਿਨਕੈ ਦਿਤੇ ਨਾਨਕਾ:	੨	੧੪੧੩
ਮਲਾਰ ੪	ਤਿਨਕਾ ਦਰਸੁ ਦੇਖ ਸੁ:	੧੬	੧੨੬੪
ਭੈਰ: ੪	ਤਿਨਕਾ ਦਰਸੁ ਦੇਕਿ ਮ:	੯	੧੧੩੫
ਗਉ: ੧	ਤਿਨਕਾ ਦਰਸੁ ਦੇਖਿ ਮ:	੬	੨੨੮
ਸੋਰਠ ੫	ਤਿਨਕੀ ਧੂਰਿ ਨਾਨਕੁ:	੧	੬੧੮
ਸਾਰੰਗ ੫	ਤਿਨਕੀ ਧੂਰਿ ਬਾਛੇ ਨਿ:	੧੬	੧੨੦੮
ਧਨਾ: ੪	ਤਿਨਕੀ ਧੂਰਿ ਮੰਗਹਿ:	੧੧	੬੬੭
ਮਾਰੂ ੩	ਤਿਨਕੀ ਧੂਰਿ ਲਾਈ ਮੁ:	੧	੧੦੬੫
ਰਾਮ: ੧	ਤਿਨਕੀ ਧੂੜਿ ਅਘੁਲਾ:	੧੮	੯੩੩
ਰਾਮ: ਵਾ:੫	ਤਿਨਕੀ ਧੂੜਿ ਹਵ ਬਾ:	੬	੯੫੮
ਮਾਰੂ ੫	ਤਿਨਕੀ ਧੂੜਿ ਪਾਏ ਮ:	੭	੧੦੦੩
ਮਾਰੂ ੫	ਤਿਨਕੀ ਧੂੜਿ ਮਾਗੈ ਮ:	੧੦	੧੦੮੫
ਆਸਾ ੪	ਤਿਨਕੀ ਨਿੰਦਾ ਕੋਈ ਕਿ:	੧੦	੪੫੧
ਜਪੁ	ਤਿਨਕੇ ਨਾਮ ਅਨੇਕ:	੧੨	੭
ਗਉੜੀ ੧	ਤਿਨਕੀ ਪੰਕ ਹੋਵੈ ਜੇ:	੮	੧੫੬

ਗਉ: ਵਾਰ੪	ਤੁਧਨੋ ਸਭ ਧਿਆਇ:	੨	੩੦੧
ਮਾਰੂ ੩	ਤੁਧਨੋ ਸੇਵਹਿ ਸੇ ਤ:	੧੩	੧੦੬੦
ਮਾਰੂ ੩	ਤੁਧਨੋ ਸੇਵਹਿ ਜੇ ਤੁ:	੨	੧੦੬੭
ਮਲਾ: ੧	ਤੁਧਨੋ ਸੇਵਹਿ ਤੁਝ:	੫	੧੨੫੪
ਆਸਾ ੫	ਤੁਧਨੋ ਛੋਡਿ ਜਾਈਐ:	੧੭	੩੭੧
ਗੋਂਡ ਨਾਮ:	ਤੁਧਨੋ ਨਿਵਣੁ ਮੰਨਣੁ:	੧੩	੮੭੮
ਗਉੜੀ ੫	ਤੁਧੁ ਬਚਨਿ ਗੁਰਕੈ:	੫	੨੪੮
ਆਸਾ ੧	ਤੁਧੁ ਬਾਝ ਇਕੁ ਤਿਲੁ:	੫	੪੩੬
ਰਾਮਕਲੀ ੩	ਤੁਧੁ ਬਾਝੁ ਸਮਰਥ:	੧੪	੯੧੭
ਸਿਰੀ: ਵਾਰ੪	ਤੁਧੁ ਬਾਝਹੁ ਥਾਉ ਕੋ:	੫	੮੬
ਧਨਾ: ੧	ਤੁਧੁ ਬਾਝੁ ਪਿਆਰੇ ਕੇ:	੭	੬੬੦
ਮਾਝ ੫	ਤੁਧੁ ਬਿਨੁ ਅਵਰੁ ਨ:	੧੭	੧੦੭
ਮਾਝ ੪	ਤੁਧੁ ਬਿਨੁ ਅਵਰੁ ਨ:	੩	੧੩੦
ਸੋਰਠ ੫	ਤੁਧੁ ਬਿਨੁ ਅਵਰੁ ਨ:	੧੭	੬੪੦
ਗਉ: ੫	ਤੁਧੁ ਬਿਨੁ ਕਿਤੁ ਬਿਧਿ:	੫	੨੧੭
ਮਾਝ ੪	ਤੁਧੁ ਬਿਨ ਦੂਜਾ ਅਵ:	੧	੧੩੦
ਆਸਾ ੪	ਤੁਧੁ ਬਿਨੁ ਦੂਜਾ ਅਵ:	੧੭	੩੬੫
ਆਸਾ ੪	ਤੁਧੁ ਬਿਨੁ ਦੂਜਾ ਅਵਰ:	੧	੧੨
ਮਾਰੂ ੫	ਤੁਧੁ ਬਿਨੁ ਦੂਜੈ ਕਿਸੁ:	੧੦	੧੦੭੭
ਮਲਾ: ਵਾਰ੧	ਤੁਧੁ ਬਿਨ ਦੂਜਾ ਕੋ ਨ:	੧੫	੧੨੯੧
ਤਿਲੰ: ੫	ਤੁਧੁ ਬਿਨੁ ਦੂਜਾ ਨਾਹੀ:	੧੮	੭੨੩
ਰਾਮ: ੫	ਤੁਧੁ ਬਿਨੁ ਦੂਜਾ ਨਾਹੀ:	੧੦	੮੯੩
ਧਨਾ: ੧	ਤੁਧੁ ਬਿਨੁ ਦੂਜੀ ਨਾਹੀ:	੭	੬੬੧
ਗਉੜੀ ੧	ਤੁਧੁ ਬਿਨੁ ਦੂਜੀ ਨਾਹੀ:	੯	੧੫੧
ਧਨਾ: ੧	ਤੁਧੁ ਬਿਨੁ ਮੈ ਕੋ:	੧੪	੬੮੬
ਮਾਰੂ ੧	ਤੁਧੁ ਭਾਵੈ ਅਧੀ ਪਰ:	੯	੧੦੩੪
ਧਨੀ: ੧	ਤੁਧੁ ਭਾਵੈ ਅਧੀ ਪਰ:	੯	੬੬੨
ਮਲਾ: ਵਾਰ੩	ਤੁਧੁ ਭਾਵੈ ਸੰਤੋਖੀਆ:	੪	੧੨੭੯
ਸੂਹੀ ੫	ਤੁਧੁ ਭਾਵੈ ਤਾ ਆਣਹਿ:	੧	੭੩੭
ਗਉ: ੫	ਤੁਧੁ ਭਾਵੈ ਤਾ ਸਚੁ ਵ:	੮	੧੮੦
ਗਉੜੀ ੫	ਤੁਧੁ ਭਾਵੈ ਤਾ ਸਤਿਗੁਰ:	੯	੧੮੦
ਗਉ: ੫	ਤੁਧੁ ਭਾਵੈ ਤਾ ਗਾਵਾ ਬਾ:	੮	੧੮੦
ਸੂਹੀ ੫	ਤੁਧੁ ਭਾਵੈ ਤਾ ਨਾਮੁ:	੭	੭੪੯
ਗਉੜੀ ੫	ਤੁਧੁ ਭਾਵੈ ਤਾ ਬਖਸਿ ਲੈ:	੫	੨੬੧
ਮਾਰੂ ੧	ਤੁਧੁ ਭਾਵੈ ਤੂ ਮਨਿ ਵ:	੧੨	੧੦੧੦
ਤਿਲੰਗ ੧	ਤੁਧੁ ਭਾਵੈ ਤੇਰੀ ਬੰਦਗੀ:	੧੨	੭੨੬
ਸੂਹੀ ੧	ਤੁਧੁ ਭਾਵੈ ਤਿਵੈ ਰਜਾ:	੧੬	੭੫੨
ਮਾਝ ਵਾਰ ੧	ਤੁਧੁ ਭਾਵਹਿ ਤਾ ਵਾਵਹਿ:	੧੮	੧੪੪
ਸਿਰੀ: ੧	ਤੁਧੁ ਭਾਵਨਿ ਸੋਹਾਗ:	੨	੫੪
ਮਾਰੂ ੫	ਤੁਧੁ ਰੂਪੁ ਨ ਰੇਖਿਆ:	੧	੧੦੯੬
ਆਸਾ ੧	ਤੁਧੁ ਵਿਣੁ ਸਿਧੀ ਕਿਨੈ:	੧੨	੯
ਆਸਾ ੧	ਤੁਧੁ ਵਿਣੁ ਸਿਧੀ ਕਿਨੈ:	੪	੩੪੯
ਮਾਰੂ ੫	ਤੁਧੁ ਵਿਣੁ ਨਾਹੀ ਕੋਈ:	੧੩	੧੦੮੫
ਸੋਰਠ ਰਵਿ:	ਤੁਮ ਸਿਉ ਜੋਰਿ ਅਵਰ:	੧	੬੫੯
ਸੋਰ: ਰਵਿ:	ਤੁਮ ਸਿਉ ਤੋਰਿ ਕਵਨ:	੧੮	੬੫੮
ਤੁਖਾਰੀ ੪	ਤੁਮ ਸੁਆਮੀ ਅਗਮ:	੧੪	੧੧੧੪
ਤਖਾਰੀ ੪	ਤੁਮ ਸੁਆਮੀ ਅਗਮ:	੧੭	੧੧੧੪
ਸੋਰ: ੫	ਤੁਮ ਸੁਖਦਾਈ ਪੁਰਖ:	੧੪	੬੧੩
ਸੂਹੀ ੫	ਤੁਮ ਸੁਖਦਾਤੇ ਪੁਰਖ:	੧੨	੭੩੮
ਸੋਰਠ ੫	ਤੁਮ ਸਾਚੇ ਹਮ ਤੁਮ:	੨	੫੯੭
ਬਸੰਤ ੩	ਤੁਮ ਸਾਚੁ ਧਿਆਵਹੁ:	੯	੧੧੭੬
ਸੋਰਠ ਰਵਿ:	ਤੁਮ ਸੋ ਠਾਕੁਰੁ ਅਉਰ:	੨	੬੫੯
ਸੋਰਠ ੫	ਤੁਮ ਸਭ ਸਾਜੇ ਸਾਜਿ:	੧੨	੬੧੩
ਆਸਾ ੧	ਤੁਮ ਸਮਸਰਿ ਅਵਰੁ:	੧੦	੪੧੬
ਬਿਲਾ: ਕਬੀਰ	ਤੁਮ ਮਮਸਰਿ ਨਾਹੀ:	੨	੮੫੬
ਰਾਮ: ੫	ਤੁਮ ਸਮਰਥ ਅਕਥ:	੧੭	੯੧੬
ਗਉ: ੫	ਤੁਮ ਸ਼ਮਰਥ ਅਗ:	੭	੨੬੦
ਗਉ: ੫	ਤੁਮ ਸਮਰਥ ਅਪਾਰ:	੧੮	੨੦੮
ਮਾਝ ੫	ਤੁਮ ਸਮਰਥ ਸਦਾ:	੧੬	੯੮
ਸਾਰੰਗ ੫	ਤੁਮ ਸਮਰਥ ਕਾਰਨ:	੪	੧੨੧੭
ਬਿਲਾ: ੫	ਤੁਮ ਸਮਰਥਾ ਕਾਰਨ:	੧	੮੨੮
ਸੂਹੀ ੪	ਤੁਮ ਸਮਰਥ ਪੁ ਖ:	੧੭	੭੩੧
ਧਨਾ: ੧	ਤੁਮ ਸਰਿ ਅਵਰਿ ਨ:	੧੧	੬੮੮
ਨਟ: ੪	ਤੁਮ ਸਰਣਾਗਤਿ ਪ੍ਰਤਿ:	੯	੯੭੬
ਰਾਮਕਲੀ ੧	ਤੁਮ ਸਣਾਗਤਿ ਰਹ:	੪	੯੦੬
ਸੋਰਠ ਰਵਿ:	ਤੁਮ ਸਰਨਾਗਤਿ ਰਾਜਾ:	੬	੬੫੯
ਆਸਾ ਕਬੀਰ	ਤੁਮਹਿ ਸੁਕੰਤ ਨਾਰ:	੯	੪੮੪
ਸਾਰੰਗ ੫	ਤੁਮਹੀ ਸੁੰਦਰ ਤੁਮਹਿ:	੫	੧੨੧੦
ਆਸਾ ੫	ਤੁਮਹੀ ਸੁੰਦਰਿ ਤੁਮਹਿ:	੮	੩੮੪
ਬਸੰਤ ੧	ਤੁਮਹੋਹੁ ਸੁਜਾਖੇ ਲੇ:	੨	੧੧੯੦
ਰਾਮ: ੫	ਤੁਮਹੀ ਕਾਰਨ ਕ:	੧੫	੮੯੧
ਸਾਰੰਗ ੫	ਤੁਮਹਿ ਖਜੀਨਾ ਤੁਮ:	੧੧	੧੨੧੫
ਸੂਹੀ ੫	ਤੁਮਹਿ ਛਡਾਇ ਲੀਓ:	੧੫	੭੪੨
ਭੈਰ: ਕਬੀਰ	ਤੁਮਹਿ ਛੋਡਿ ਜਾਨਉ:	੧੬	੧੧੫੭
ਰਾਮ: ੫	ਤੁਮਹਿ ਛਡਾਵਹੁ ਛੁ:	੩	੮੯੦
ਬਿਲਾ: ੫	ਤੁਮਹੀ ਜਾਨਹੁ ਅਪਨੀ:	੧੦	੮੦੫
ਸਾਰੰ: ੫	ਤੁਮਹੀ ਦੀਏ ਅਨਿਕ:	੧	੧੨੧੭
ਸਾਰੰਗ ੫	ਤੁਮ ਹੀ ਨਾਇਕ ਤੁਮ:	੬	੧੨੧੦
ਸੂਹੀ ੫	ਤੁਮਹੀ ਪੱਖਿ ਪੰਬਿ ਮਨੁ:	੪	੭੪੦
ਸਾਰੰਗ ੫	ਤੁਮਹਿ ਪਛਾਨੂ ਸਾਕੁ:	੧੭	੧੨੨੮
ਮਾਰੂ ੫	ਤੁਮਹਿ ਪਠਾਏ ਤਾ ਜਗ:	੬	੧੦੮੧
ਸਾਰੰਗ ੫	ਤੁਮਹਿ ਪਿਤਾ ਤੁਮਹੀ:	੧੦	੧੨੧੫
ਸਾਰੰਗ ੫	ਤੁਮਹਿ ਪਾਰ ਜਾਤ ਗੁਰ:	੧੨	੧੨੧੫
ਕਾਨੜਾ ੪	ਤੁਮ ਹਰਿ ਸਾਹ ਵਡੇ:	੩	੧੨੯੫
ਗਉੜੀ ੫	ਤੁਮ ਹਰਿ ਸੇਤੀ ਰਾਤੇ:	੧	੨੦੯
ਧਨਾ: ੪	ਤੁਮ ਹਰਿ ਸਰਵਰ:	੫	੬੬੯
ਕਲਿ: ੪	ਤੁਮ ਹਰਿ ਦਾਤੇ ਸਮ:	੧	੧੩੨੧
ਆਸਾ ੫	ਤੁਮ ਕਉ ਦੂਖੁ ਨਹੀ:	੧੩	੩੮੬
ਜੈਤ: ਰਵਿ:	ਤੁਮ ਕਹੀਅਤ ਹੌ ਜ:	੧੪	੭੧੦
ਗਉੜੀਕਬੀਰ	ਤੁਮ ਕਤ ਬ੍ਰਾਹਮਣ:	੧੭	੩੨੪

ਧਨਾ: ੫	ਤੁਮ ਕਰਹੁ ਦਇਆ:	੮	੬੭੩
ਸੋਰਠ ੫	ਤੁਮ ਕਰਹੁ ਭਲਾ ਹਮ:	੧੩	੬੧੩
ਸੂਹੀ ੫	ਤੁਮ ਗਉਹਰ ਅਤਿ ਗ:	੧੦	੭੭੯
ਸਾਰੰਗ ੫	ਤੁਮ ਗੰਭੀਰ ਧੀਰ ਉਪ:	੧੦	੧੨੧੩
ਗਉ: ੧	ਤੁਮ ਗਾਵਹੁ ਮੇਰੇ ਨਿ:	੧੨	੧੨
ਗਉੜੀ ੧	ਤੁਮ ਗਾਵਹੁ ਮੇਰੇ ਨਿ:	੧੦	੧੫੭
ਧਨਾ: ੫	ਤੁਮ ਘਰਿ ਆਵਹੁ ਮੇ:	੩	੬੭੮
ਗਉ: ਕਬੀਰ	ਤੁਮ ਘਰਿ ਲਾਖ ਕੋਟਿ:	੧੧	੩੩੬
ਆਸਾ ੫	ਤੁਮ ਘਰਿ ਲਲਿਨੁ ਤੁ:	੯	੩੪੪
ਆਸਾ ਰਵਿ:	ਤੁਮ ਚੰਦਨ ਹਮ ਰੰਡ:	੧੩	੪੮੬
ਪ੍ਰਭਾਤੀਨਾਮ:	ਤੁਮ ਤੇ ਪਾਰਸੁ ਹਮ:	੫	੧ ੫੧
ਕਾਨੜਾਵਾ:੪	ਤੁਮ ਜੈਸੇ ਹਰਿ ਪੁਰਖ:	੫	੧੩੧੫
ਗਉ: ਕਬੀਰ	ਤੁਮ ਜੁ ਕਹਤ ਹਉ:	੧੭	੩੩੮
ਸਿਰੀ: ਰਵਿ:	ਤੁਮ ਜੁ ਨਾਇਕ ਆਛਹੁ:	੧੭	੯੩
ਕਲਿ: ੪	ਤੁਮ ਜਲ ਨਿਧਿ ਹਮ:	੮	੧੩੧੯
ਨਟ ੪	ਤੁਮ ਜਲ ਨਿਧਿ ਹਰਿ:	੫	੯੭੭
ਆਸਾ ਕਬੀ:	ਤੁਮ ਤਉ ਜਾਚੇ ਭੂਪਤਿ:	੧੪	੮੨
ਰਾਮ: ੧	ਤੁਮਤੇ ਉਪਜਿਓ ਭ:	੪	੯੦੬
ਆਸਾ ਕਬੀਰ	ਤੁਮ ਤਉ ਬੇਦ ਪੜਹੁ:	੧੦	੪੮੨
ਧਨਾ: ੫	ਤੁਮ ਤਉ ਰਾਖਨ ਹਾਰ:	੧੧	੬੮੦
ਸਾਰੰਗ ੫	ਤੁਮਤੇ ਸੇਵ ਤੁਮਤੇ:	੧੪	੧੨੧੬
ਗਉੜੀ ੫	ਤੁਮਤੇ ਹੋਇ ਸੁ ਆਗਿ:	੩	੨੬੮
ਗਉੜੀ ੫	ਤੁਮਤੇ ਭਿੰਨ ਨਹੀ ਕਿ:	੮	੨੯੨
ਮਾਝ ਵਾਰ ੧	ਤੁਮੀ ਤੁਮਾ ਵਿਸੁ ਅਕ:	੧੭	੧੪੭
ਬਿਲਾ: ੫	ਤੁਮ ਦਇਆਲ ਸੁਆਮੀ:	੮	੮੦੯
ਗਉੜੀ ੪	ਤੁਮ ਦਇਆਲ ਸਰਣਿ:	੧੩	੧੬੯
ਗਉ: ੪	ਤੁਮ ਦਇਆਲ ਸਰਬ:	੧੬	੧੬੯
ਧਨਾ: ੫	ਤੁਮ ਦਇਆਲ ਕਿਰ:	੧੦	੬੭੩
ਭੈਰਉ ਕਬੀਰ	ਤੁਮ ਦਾਤੇ ਹਮ ਸਦਾ:	੮	੧੧੬੧
ਧਨਾ: ੫	ਤੁਮ ਦਾਤੇ ਠਾਕੁਰ ਪ੍ਰ:	੧	੬੭੪
ਮਾਝ ੫	ਤੁਮ ਦਾਤੇ ਤੁਮ ਪੁਰਖ:	੧੮	੯੯
ਮਾਝ ੫	ਤੁਮ ਦਾਤੇ ਤੁਮ ਪੁਰਖ:	੧੬	੯੯
ਬਸੰ: ੫	ਤੁਮ ਦਾਤੇ ਪ੍ਰਭ ਦੇਨ:	੧੩	੧੧੮੧
ਮਾਰੂ ੫	ਤੁਮ ਦਾਤਾਰ ਵਡੇ ਪ੍ਰ:	੧੧	੯੯੯
ਬਿਲਾ: ੫	ਤੁਮ ਦੇਵਹੁ ਸਭੁ ਕਿਛੁ:	੫	੮੦੯
ਰਾਮ: ੫	ਤੁਮ ਦੇਵਹੁ ਤਿਲ ਸੰ:	੯	੮੮੪
ਬਿਲਾ:ਕਬੀਰ	ਤੁਮ ਧਨ ਧਨੀ ਉਦਾਰ:	੧੫	੮੫੬
ਸੋਰਠ ੫	ਤੁਮ ਨਿਧਾਨ ਅਟਲ ਸੁ:	੧੪	੬੧੩
ਬਿਲਾ: ੫	ਤੁਮ ਪੇਖਤ ਸੋਭਾ ਮੇਰੈ:	੪	੮੦੪
ਰਾਮ: ੫	ਤੁਮ ਪੂਰਨ ਪੂਰਿ ਰਹੇ:	੧੧	੮੮੪
ਸਾਰੰ: ੫	ਤੁਮ ਪਰਵਾਰ ਤੁਮ:	੧੧	੧੨੧੫
ਦੇਵ: ੪	ਤੁਮ ਪਵਿਤ੍ਰ ਪਾਵਨ:	੪	੫੨੮
ਕਲਿ: ੪	ਤੁਮ ਬਡ ਦਾਤੇ ਜੀਅ:	੫	੧੩੨੦
ਬਸੰਤ ੫	ਤੁਮ ਬਡ ਦਾਤੇ ਦੇ ਰਹੇ:	੧੭	੧੧੮੧
ਵਡ: ੫	ਤੁਮ ਮਿਹਰਵਾਨ ਦਾ:	੧੭	੫੬੨
ਆਸਾ ਰਵਿ:	ਤੁਮ ਮਖਤੂਲ ਸੁਪੇ:	੧੬	੪੮੬
ਗਉ: ੫	ਤੁਮ ਮਾਤ ਪਿਤਾ ਹਮ:	੨	੨੬੮
ਗਉ: ੫	ਤੁਮ ਮਨਿ ਵਸੇ ਤਉ:	੧੩	੧੯੨
ਬਸੰਤ ੫	ਤੁਮ ਮਿਲਹੁ ਪ੍ਰਭ ਮ:	੫	੧੧੮੫
ਬਿਲਾ: ੫	ਤੁਮ ਮਿਲਤੇ ਮੇਰਾ ਮ:	੧੮	੮੧੦
ਭੈਰ: ੫	ਤੁਮਰੀ ਉਸਤਤਿ ਕ:	੧੦	੧੧੪੪
ਗਉ: ੯	ਤੁਮਰੀ ਉਸਤਤਿ ਤੁ:	੧੧	੨੬੬
ਆਸਾ ੫	ਤੁਮਰੀ ਓਟ ਤੁਮਾਰੀ:	੬	੩੭੮
ਨਟ ੪	ਤੁਮਰੀ ਉਪਮਾ ਤੁਮ:	੧੫	੯੭੬
ਮਾਝ ੫	ਤੁਮਰੀ ਆਸ ਪਿਆਸਾ:	੧੨	੧੦੦
ਕਾਨੜਾ ੫	ਤੁਮਰੀ ਆਸ ਭਰੋਸਾ:	੧੭	੧੨੯੯
ਨਟ ੪	ਤੁਮਰੀ ਸੰਗਤ ਹਰਿ ਕੋ:	੯	੯੭੬
ਬਿਲਾ: ੪	ਤੁਮਰੈ ਸੰਗਿ ਲਗੇ ਸੇ:	੧੪	੭੯੯
ਧਨਾ: ੫	ਤੁਮਰੀ ਸਰਣਿ ਤੁਮਰੀ:	੪	੬੭੪
ਮਲਾਰ ੧	ਤੁਮਰੀ ਸਰਣਿ ਪਰੇ:	੮	੧੨੭੪
ਆਸਾ ੫	ਤੁਮਰੀ ਸੇਵਾ ਕਉਨ:	੧੫	੩੮੬
ਬਿਲਾ: ੪	ਤੁਮਰੀ ਸੇਵਾ ਕਰਿ ਨ:	੧੨	੭੯੯
ਬਿਲਾ: ੫	ਤੁਮਰੀ ਸੇਵਾ ਤੁਮਾਰੇ:	੯	੮੨੮
ਬਸੰਤ ੧	ਤੁਮਰੋ ਹੋਇ ਸੁ ਤੁਝਹਿ:	੧੧	੧੧੮੯
ਮਾਝ ੫	ਤੁਮਰੇ ਕਰਤਬ ਤੁਮ:	੫	੧੦੪
ਗਉੜੀ ੫	ਤੁਮਰੀ ਕ੍ਰਿਪਾਤੇ ਸੁਖ:	੩	੧੯੩
ਗਉ: ੫	ਤੁਮਰੀ ਕ੍ਰਿਪਾਤੇ ਸਦਾ:	੧੩	੧੯੨
ਦੇਵ ੫	ਤੁਮਰੀ ਕ੍ਰਿਪਾ ਤੇ ਸਭੁ:	੧੧	੫੨੯
ਸਾਰੰਗ ੫	ਤੁਮਰੀ ਕ੍ਰਿਪਾ ਤੇ ਸਭ:	੧੧	੧੨੨੬
ਮਾਝ ੫	ਤੁਮਰੀ ਕ੍ਰਿਪਾ ਤੇ ਹੋਇ:	੭	੧੦੩
ਆਸਾ ੫	ਤੁਮਰੀ ਕ੍ਰਿਪਾ ਤੇ ਗੁਨ:	੮	੩੭੯
ਬਿਲਾ: ੫	ਤੁਮਰੀ ਕ੍ਰਿਪਾ ਤੇ ਛੂਟੀ:	੫	੮੧੧
ਭੈਰ: ੫	ਤੁਮਰੀ ਕ੍ਰਿਪਾ ਤੇ ਜਪੀ:	੧੨	੧੧੪੪
ਗਉ: ੫	ਤੁਮਰੀ ਕ੍ਰਿਪਾ ਤੇ ਜਪੀ:	੧੨	੧੯੨
ਮਲਾਰ ੫	ਤੁਮਰੀ ਕ੍ਰਿਪਾ ਤੇ ਤੂੰ ਚਿ:	੧੭	੧੨੭੦
ਮਾਝ ੫	ਤੁਮਰੀ ਕ੍ਰਿਪਾ ਤੇ ਤੁਧੁ:	੧੩	੧੦੩
ਮਾਰੂ ੫	ਤੁਮਰੀ ਕ੍ਰਿਪਾ ਤੇ ਤੁਮ:	੧੪	੧੦੭੮
ਗਉ: ੫	ਤੁਮਰੀ ਕ੍ਰਿਪਾ ਤੇ ਦਰਿ:	੧੨	੧੯੨
ਬਿਲਾ: ੫	ਤੁਮਰੀ ਕ੍ਰਿਪਾ ਤੇ ਪਾਰ:	੯	੮੧੮
ਆਸਾ ੫	ਤੁਮਰੀ ਕ੍ਰਿਪਾ ਤੇ ਭਇ:	੧੫	੩੮੨
ਗਉ: ੫	ਤੁਮਰੀ ਕ੍ਰਿਪਾ ਤੇ ਭ੍ਰਮੁ:	੧੩	੧੯੨
ਧਨਾ: ੫	ਤੁਮਰੀ ਕ੍ਰਿਪਾ ਤੇ ਮੋਹੁ:	੯	੬੭੩
ਗਉੜੀ ੫	ਤੁਮਰੀ ਕ੍ਰਿਪਾ ਤੇ ਮਾਨੁ:	੧੦	੨੦੭
ਰਾਮ: ੫	ਤੁਮਰੀ ਕ੍ਰਿਪਾ ਤੇ ਲਾਗੀ:	੧	੯੧੫
ਆਸਾ ੫	ਤੁਮਰੀ ਕ੍ਰਿਪਾ ਤੇ ਤ੍ਰਿਪਤਿ:	੪	੩੮੬
ਗਉ: ੫	ਤੁਮਰੀ ਕ੍ਰਿਪਾ ਮਹਿ:	੨	੨੬੮
ਗਉ: ੪	ਤੁਮਰੇ ਗੁਣ ਕਿਆ ਕਹਾ:	੭	੧੬੭
ਧਨਾ: ੪	ਤੁਮਰੀ ਗਤਿ ਮਿਤਿ ਕ:	੭	੬੬੭
ਗਉ: ੫	ਤੁਮਰੀ ਗਤਿ ਮਿਤਿ ਤੁ:	੧੫	੨੦੮
ਬਿਲਾ: ੫	ਤੁਮਰੀ ਗਤਿ ਮਿਤਿ ਤੁਮ:	੧੩	੮੨੮

ਰਾਮ: ੫	ਤੇਰੇ ਕਾਜਿ ਨ ਅਵਰਾ:	੧੭	੮੮੯
ਰਾਮ: ੫	ਤੇਰੈ ਕਾਜਿ ਨ ਗ੍ਰਿਹੁ ਰਾ:	੧੧	੮੮੯
ਰਾਮ: ੫	ਤੇਰੈ ਕਾਜਿ ਨ ਖਿਥੈ ਕੀ:	੧੧	੮੮੯
ਗੂਜ: ਵਾਰ੫	ਤੇਰਾ ਕੀਤਾ ਹੋਇ ਤ:	੧੭	੫੨੨
ਗੂਜ: ਵਾਰ ੫	ਤੇਰੈ ਕੀਤੇ ਕੰਮ ਤੁਧੈ:	੧	੫੨੧
ਮਾਝ ੫	ਤੇਰਾ ਕੀਤਾ ਜਿਸੁ ਲਾਗੈ:	੧੬	੧੩੧
ਮੰਦਾਵਣੀ ੫	ਤੇਰਾ ਕੀਤਾ ਜਾਤੋ ਨਾਹੀ:	੧੦	੧੪੨੯
ਮਾਰੂ ਵਾਰ ੫	ਤੇਰੀ ਕੁਦਰਤਿ ਕੌਇ:	੧੯	੧੦੯੪
ਬਸੰ: ੫	ਤੇਰੀ ਕੁਦਰਤਿ ਤੂੰਹੈ:	੧੭	੧੧੮੫
ਬਸੰਤ ੩	ਤੇਰਾ ਕਿਨੇ ਤ ਪਾਇਆ:	੭	੧੧੭੨
ਮਾਰੂ ੫	ਤੇਰੀ ਕੀਮਤਿ ਕਹਣੁ:	੧੫	੧੦੮੬
ਮਲਾਰ ੫	ਤੇਰੀ ਕੀਮਤਿ ਤੂਹੈ ਜਾ:	੨	੧੨੭੧
ਸਿਰੀ: ੧	ਤੇਰੈ ਕੰਮਿ ਨ ਤੇਰੈ ਨਾ:	੮	੨੫
ਰਾਮ: ੧	ਤੇਰਾ ਕਵਣੁ ਗੁਰੂ ਜਿ:	੧੯	੯੪੨
ਸੂਹੀ ੪	ਤੇਰੋ ਕਵਨ ਕਵਨ:	੧੯	੭੩੪
ਰਾਮ: ੧	ਤੇਰੀ ਖਿੰਥਾ ਦੋ ਦਿਹਾਈ:	੧੨	੮੮੬
ਗਉੜੀ ੩	ਤੇਰੇ ਗੁਣ ਅਨੇਕ ਕੀ:	੫	੧੬੦
ਆਸਾ ੧	ਤੇਰੇ ਗੁਣ ਹੋਹਿ ਨਾ:	੮	੩੫੯
ਮਾਰੂ ੩	ਤੇਰੇ ਗੁਣ ਕਹਾ ਮੈ ਕ:	੬	੧੦੬੭
ਸੂਹੀ ੩	ਤੇਰੇ ਗੁਣ ਗਾਵਹਿ ਸ:	੧੯	੭੭੦
ਆਸਾ ੩	ਤੇਰੇ ਗੁਣ ਗਾਵਹਿ ਜਾ:	੩	੪੪੨
ਬਿਲਾਵਲ ੧	ਤੇਰੇ ਗੁਣ ਗਾਵਾ ਦੇਹਿ:	੪	੭੯੫
ਮਾਰੂ ੩	ਤੇਰੇ ਗੁਣ ਪ੍ਰਭ ਤੁਝ:	੭	੧੦੫੭
ਸੋਰਠ ੧	ਤੇਰੇ ਗੁਣ ਬਹੁਤੇ ਮੈ:	੧੬	੫੯੬
ਮਾਰੂ ੩	ਤੇਰੇ ਗੁਣ ਬਹੁਤੇ ਮੈ:	੫	੧੦੪੯
ਬਸੰਤ ੧	ਤੇਰੀ ਗਤਿ ਅਵਿਗਤਿ:	੧੨	੧੧੬੮
ਮਾਰੂ ੫	ਤੇਰੀ ਗਤਿ ਮਿਤਿ ਤੂਹੈ:	੧੨	੧੦੮੩
ਸੂਹੀ ੫	ਤੇਰੀ ਗਤਿ ਮਿਤਿ ਤੂਹੈ:	੧੬	੭੪੮
ਰਾਮ: ੧	ਤੇਰੀ ਗਤਿ ਮਿਤਿ ਤੂਹੈ:	੧੫	੯੪੬
ਮਲਾਰ ਵਾ:੧	ਤੇਰੀ ਗਤਿ ਮਿਤਿ ਤੂਹੈ:	੧੫	੧੨੯੧
ਗੂਜਰੀਵਾਰ੫	ਤੇਰੀ ਗਤਿ ਮਿਤਿ ਲਖੀ:	੩	੫੧੮
ਬਸੰਤ ਰਵਿ:	ਤੇਰੀ ਗਰਦਨਿ ਊਪਰਿ:	੯	੧੧੯੬
ਸੋਰਠ ਕਬੀਰ	ਤੇਰੇ ਗਲਹਿ ਤਉਕੁ:	੮	੬੫੫
ਰਾਮ:ਵਾਰ ੫	ਤੇਰੈ ਘਰਿ ਅਨੰਦੁ ਵ:	੭	੯੬੫
ਆਸਾ ੫	ਤੇਰੈ ਘਰਿ ਸਦਾ ਸਦਾ:	੪	੩੭੬
ਮਾਰੂ ੧	ਤੇਰੇ ਚੋਜ ਨ ਜਾਣੈ ਕੋ:	੫	੧੦੩੧
ਆਸਾ ੫	ਤੇਰੇ ਚਰਣਾ ਤੇਰੇ ਚ:	੧੪	੪੫੩
ਵਡ: ੧	ਤੇਰੀ ਚਾਲ ਸੁਹਾਵੀ ਮ:	੧੧	੫੬੭
ਸਿਰੀ: ੧	ਤੇਰੇ ਜੀਅ ਜੀਆ ਕਾ ਤੋ:	੨	੧੫
ਵਡ: ੫	ਤੇਰੈ ਜੀਅ ਤੂ ਸਦਹੀ:	੧੬	੫੬੩
ਕੇਦਾਰਾਕਬੀ:	ਤੇਰਾ ਜਨੁ ਏਕੁ ਆਧੁ:	੫	੧੧੨੩
ਬਿਲਾ: ਕਬੀ:	ਤੇਰੇ ਜਮੁ ਹੋਇ ਸੋਇ:	੯	੮੫੬
ਕਾਨੜ ੫	ਤੇਰੋ ਜਨੁ ਹਰਿ ਜਸੁ:	੭	੧੨੯੯
ਕਾਨੜਾ ੪	ਤੇਰੇ ਜਨ ਧਿਆਵਹਿ ਇ:	੨	੧੨੯੮
ਆਸਾ ੫	ਤੇਰਾ ਜਨੁ ਨਿਰਤਿ ਕ:	੧੦	੩੮੧

ਆਸਾ ੫	ਤੇਰੈ ਜਨ ਰਸਕਿ ਰਸ:	੧੧	੩੮੦
ਧਨਾਸਰੀ ੫	ਤੇਰਾ ਜਨੁ ਰਾਮ ਨਾਮ ਰੇ	੬	੬੮੨
ਦੇਵ: ੫	ਤੇਰਾ ਜਨੁ ਰਾਮ ਰਸਾਇ:	੭	੫੩੨
ਤਿਲੰ: ੫	ਤੇਰਾ ਜੰਨੁ ਤੇਰੀ ਮਨਿ ਟੇ:	੧੮	੭੨੩
ਭੈਰ: ੫	ਤੇਰੀ ਟੇਕ ਕਰਉ ਅਨੰ:	੩	੧੧੪੭
ਆਸਾ ੫	ਤੇਰੀ ਟੇਕ ਗੋਵਿੰਦ ਗੁ:	੯	੩੯੭
ਭੈਰ: ੫	ਤੇਰੀ ਟੇਕ ਜਪਉ ਗੁ:	੩	੧੧੪੭
ਸੂਹੀ ੫	ਤੇਰੀ ਟੇਕ ਤੁਝਹਿ ਤੇ:	੨	੭੭੮
ਆਸ ੫	ਤੇਰੀ ਟੇਕ ਤੇਰਾ ਅਧਾ:	੯	੩੯੩
ਤਿਲੰ: ੫	ਤੇਰੀ ਟੇਕ ਤੇਰਾ ਆਧਾ:	੧੮	੭੨੪
ਭੈਰ: ੫	ਤੇਰੀ ਟੇਕ ਤਰੀਐ ਭਉ:	੪	੧੧੪੭
ਭੈਰ: ੫	ਤੇਰੀ ਟੇਕ ਤੇਰੇ ਗੁਣ:	੨	੧੧੪੭
ਭੈਰਉ ੫	ਤੇਰੀ ਟੇਕ ਤੇਰਾ ਭਰ:	੫	੧੧੪੭
ਭੈਰਉ: ੫	ਤਰੀ ਕੇਕ ਤੇਰਾ ਮਨਿ:	੫	੧੧੪੭
ਭੈਰ: ੫	ਤੇਰੀ ਟੇਕ ਨਾਹੀ ਭਉ:	੪	੧੧੪੭
ਭੈਰ: ੫	ਤੇਰੀ ਟੇਕ ਨ ਪੋਹੈ ਕਾ:	੨	੧੧੪੭
ਭੈਰ: ੫	ਤੇਰੀ ਟੇਕ ਬਿਨਸੈ ਜੰ:	੨	੧੧੪੭
ਸੂਹੀ ੫	ਤੇਰੀ ਟੇਕ ਭਰਵਾਸਾ:	੮	੭੪੮
ਭੈਰ: ੫	ਤੇਰੀ ਟੇਕ ਰਹਾ ਕਲਿ:	੨	੧੧੪੭
ਸਲੋਕ ਕਬੀਰ	ਤੇਰਾ ਤੁਝ ਕਉ ਸਉ:	੧੦	੧੩੭੫
ਆਸਾ ੧	ਤੇਰਾ ਤਾਣੁ ਤੂਹੈ ਦੀਬਾ:	੨	੩੫੫
ਗਉੜੀ ੧	ਤੇਰਾ ਤਾਣੁ ਨਾਮ ਕੀ ਵ:	੫	੧੫੪
ਗਉੜੀ ੧	ਤੇਰੇ ਤੀਨਿ ਗੁਣਾ ਸੰਸਾ:	੫	੧੫੬
ਧਨਾਸਰੀ ੫	ਤੇਰਾ ਥਾਨੁ ਸੁਹਾਵਾ ਰੂ:	੧੩	੬੭੦
ਬਸੰਤ ੫	ਤੇਰਾ ਦੀਆ ਸਭਿ ਜੰਤ:	੩	੧੧੮੩
ਵਡ: ੫	ਤੇਰਾ ਦੀਆ ਨਾਮੁ ਵਖਾ:	੧੮	੫੬੩
ਰਾਮ:ਕਬੀਰ	ਤੇਰੇ ਦੁਆਰੇ ਧੁਨਿ ਸ:	੧	੯੭੦
ਗਉੜੀ ੫	ਤੇਰੇ ਦਾਸ ਕਉ ਤੁਹੀ:	੭	੧੯੬
ਰਾਮ: ੫	ਤੇਰੇ ਦਾਸ ਕੀ ਹੋਵਾ ਧੂ:	੯	੮੯੩
ਪ੍ਰਭਾ: ੫	ਤੇਰੈ ਦਾਸ ਚਰਨ ਸਰ:	੧੭	੧੩੪੮
ਗੂਜ: ਵਾਰ ੫	ਤੇਰੇ ਦਾਸ ਧਿਆਇਨਿ:	੧੯	੫੨੨
ਬਸੰ: ੧	ਤੇਰਾ ਦਾਸਨਿ ਦਾਸਾ ਕ:	੧੨	੧੧੬੮
ਬਸੰਤ ੧	ਤੇਰਾ ਦਾਸਨਿ ਦਾਸਾ ਕ:	੧੦	੧੧੬੮
ਆਸਾ: ੫	ਤੇਰੇ ਦਾਸਰੇ ਕਉ ਕਿਸ:	੭	੩੭੬
ਮਾਰੂ ੫	ਤੇਰੀ ਦਾਤਿ ਤੁਝੈਤੇ ਹੋਵੈ:	੪	੧੦੭੪
ਗਉ: ੧	ਤੇਰੇ ਦਾਨੈ ਕੀਮਤਿ ਨਾ:	੧੧	੧੫੭
ਗਉ: ੧	ਤੇਰੇ ਦਾਨੈ ਕੀਮਤਿ ਨਾ:	੧੩	੧੨
ਮਾਰੂ ਜੈਦੇ:	ਤੇਰੀ ਦੁਬਿਧਾ ਦ੍ਰਿਸਟਿ:	੪	੧੧੦੬
ਧਨਾ: ੫	ਤੇਰਾ ਦਰਸ ਅਪਾਰੁ:	੧੨	੬੯੧
ਬਸੰ: ੧	ਤੇਰੇ ਦਰਸਨ ਕਉ ਕੋ:	੧੧	੧੧੮੮
ਵਡ: ੫	ਤੇਰੇ ਦਰਸਨ ਕਉ ਜਾ:	੯	੫੬੩
ਸਿਰੀ: ੫	ਤੇਰੇ ਦਰਸਨ ਕਉ ਬਲਿ:	੪	੫੨
ਵਡ: ੧	ਤੇਰੇ ਦਰਸਨ ਵਿਟਹੁ:	੧੩	੫੫੭
ਆਸਾ ਵਾ: ੧	ਤੇਰੈ ਨਾਇ ਰਤੇ ਸੇ ਜਿ:	੧੬	੪੬੩
ਟੋਡੀ ੫	ਤੇਰੇ ਨਹੀ ਸੁ ਜਾਨੀ ਮੋ:	੪	੭੧੫

ਆਸਾ ੧	ਦਇਆ ਦਿਗੰਬਰੁ ਦੇ:	੧੭	੩੫੬
ਬਿਲਾ: ੪	ਦਇਆ ਦੀਨ ਕਰਹੁ:	੧੧	੮੩੬
ਰਾਮਕਲੀ ੧	ਦਇਆ ਦਾਨੁ ਦਇਆਲੁ:	੧੨	੯੩੪
ਤੁਖਾਰੀ ੪	ਦਇਆ ਦਾਨੁ ਮੰ ਤ:	੩	੧੧੧੪
ਸਾਰੰਗਵਾਰ੧	ਦਇਆ ਦੇਵਤਾ ਖਿਮਾ:	੯	੧੨੪੫
ਬਿਲਾ: ੫	ਦਇਆ ਧਾਰਿ ਆਪੁਨ:	੫	੮੦੫
ਗੂਜ: ਵਾਰ ੫	ਦਇਆ ਧਾਰੀ ਸਮਰਥਿ:	੧੨	੫੨੧
ਰਾਮ: ੫	ਦਇਆ ਧਾਰੀ ਗੋਵਿੰਦ:	੯	੮੯੧
ਮਾਝ ੫	ਦਇਆ ਧਾਰੀ ਤਿਨਿ ਸਿ:	੯	੧੦੩
ਰਾਮ: ੫	ਦਇਆ ਧਾਰੀ ਤਿਨਿ ਧਾ:	੨	੯੧੫
ਰਾਮ: ਕਬੀਰ	ਦਇਆ ਧਰਮੁ ਅਰੁ:	੪	੯੭੧
ਮਾਰੂ ਵਾਰ ੫	ਦਇਆ ਧਰਮੁ ਅਪੁ:	੪	੧੧੦੧
ਮਾਝ ੫	ਦਇਆ ਧਾਰਿ ਰਾਖੇ ਤੁ:	੧੭	੧੩੧
ਆਸਾ ਕਬੀਰ	ਦਇਆ ਫਾਹੁਰੀ ਕਾਇਆ:	੧੦	੪੭੭
ਬਿਲਾ: ੫	ਦਇਆ ਮਾਇਆ ਅਰੁ:	੧੬	੮੧੦
ਜੈਤ: ੫	ਦਇਆ ਮਾਇਆ ਕਿਰ:	੧੧	੭੦੧
ਦੇਵ: ੫	ਦਇਆ ਮਾਇਆ ਕਿਰ:	੬	੫੩੬
ਗਉੜੀ ੫	ਦਇਆ ਮਾਇਆ ਕਰਿ:	੧੩	੨੦੮
ਮਾਰੂ ੫	ਦਇਆ ਮੋਹਿ ਕੀਜੈ ਦੇ:	੧੪	੧੦੦੫
ਸਹਸ: ੫	ਦਇਆਲ ਏਕ ਭਗ:	੭	੧੩੫੫
ਧਨਾ: ੫	ਦਇਆਲ ਸਦਾ ਕ੍ਰਿਪਾ:	੯	੬੯੧
ਸੋਰ: ੫	ਦਇਆਲੁ ਹੋਆ ਪਾਰ:	੧੭	੬੧੫
ਰਾਮ: ਵਾਰ੫	ਦਇਆਲ ਹੋਏ ਸਭ:	੧੮	੯੫੭
ਸੂਹੀ ੫	ਦਇਆਲੁ ਹੋਵਹਿ ਜਿ:	੧੧	੭੪੯
ਧਨਾ: ੧	ਦਇਆਲ ਤੇਰੈ ਨਾਮਿ:	੬	੬੬੦
ਰਾਮ: ੫	ਦਇਆਲ ਦੁਖ ਹਰ:	੨	੯੨੬
ਕਾਨੜਾ ੪	ਦਇਆਲ ਦੀਨ ਭਏ:	੧੩	੧੩੧੧
ਮਾਝ ੫	ਦਇਆਲ ਦਮੋਦਰੁ:	੯	੯੮
ਮਾਰੂ ੫	ਦਇਆਲ ਦੇਵ ਕ੍ਰਿਪਾ:	੧੭	੧੦੧੭
ਗੂਜਰੀ ੫	ਦਇਆਲ ਪੁਰਖ ਸਰ:	੩	੫੦੦
ਗਉੜੀ ੫	ਦਇਆਲ ਪੁਰਖ ਕਿਰ:	੫	੨੪੨
ਰਾਮ: ੫	ਦਇਆਲ ਪੁਰਖ ਨਾਨਕ:	੩	੮੯੪
ਰਾਮ: ੫	ਦਇਆਲ ਪੁਰਖ ਪਰ:	੧੫	੮੯੦
ਗਉ: ੫	ਦਇਆਲ ਪੁਰਖ ਪੂਰ:	੧੦	੨੪੦
ਜੈਤ:ਵਾਰ ੫	ਦਇਆਲ ਪੁਰਖ ਭਗ:	੧੮	੭੦੯
ਸੋਰਠ ੫	ਦਇਆਲ ਪੁਰਖ ਮਿਹ:	੪	੬੨੮
ਵਡ: ੫	ਦਇਆਲ ਪੁਰਖੁ ਮੇਰੇ:	੧	੫੬੩
ਰਾਮ: ੫	ਦਇਆਲ ਪ੍ਰਭੂ ਦਾਮੋ:	੧	੯੨੬
ਗਉੜੀ ੫	ਦਇਆਲ ਭਏ ਸਗ:	੧੪	੧੯੦
ਰਾਮ: ੫	ਦਇਆਲ ਭਏ ਤਾ ਆ:	੧	੯੧੫
ਆਸਾ ੫	ਦਇਆਲ ਲਾਲ ਗੋਬਿੰਦ:	੧੫	੪੫੫
ਸੂਹੀ ੫	ਦਸ ਅਉਤਾਰ ਰਾਜੇ:	੧੧	੭੪੭
ਮਾਰੂ ੫	ਦਸ ਅਉਰਾਤ ਰਖਹੁ:	੧੮	੧੦੮੩
ਸਾਰੰਗ ੫	ਦਸ ਅਸਟ ਖਸਟ:	੧੫	੧੨੨੯
ਰਾਮ ੫	ਦਸ ਅਸਟੀ ਮਿਲਿ ਏ:	੪	੮੮੬

ਧਨਾ: ਰਵਿ:	ਦਸ ਅਠਾ ਅਠ ਸਠੇ:	੧੮	੬੯੪
ਮਾਰੂ ੪	ਦਸ ਅਠ ਚਾਰ ਵੇਦ:	੧੩	੯੯੮
ਗੋਂਡ ਕਬੀਰ	ਦਸ ਅਠ ਪੁਰਾਣ ਤੀ:	੭	੮੭੨
ਸਿਰੀ: ੧	ਦਸ ਅਠਾਰ ਮੈ ਅਪ:	੧੭	੨੩
ਬਸੰਤ ੧	ਦਸ ਅਠ ਲੀਖੇ ਹੋਵ:	੨	੧੧੬੯
ਮਲਾਰਵਾ: ੧	ਦਸ ਅਵਤਾਰੀ ਰਾਮ:	੧੮	੧੨੭੯
ਗਉੜੀ ੫	ਦਸ ਇੰਦ੍ਰੀ ਕਰਿ ਰਾਖੈ:	੧੪	੨੩੬
ਸਿਰੀ:ਵਾ:੪	ਦਸ ਚਾਰਿ ਹਟੁ ਤੁਧੁ:	੧੬	੮੩
ਤਿਲੰ: ੫	ਦਸਤ ਗੀਰੀ ਦੇਹਿ ਦਿ:	੧੬	੭੨੪
ਸੂਹੀ ੫	ਦਸ ਦਾਸੀ ਕਰਿ ਦੀਨੀ:	੭	੭੩੭
ਗਉੜੀ ੫	ਦਸ ਦਿਸ ਖੋਜਤ ਮੈਂ:	੧੭	੨੯੮
ਗਉੜੀ ੫	ਦਸੇ ਦਿਸਾ ਰਵਿਆ ਪ੍ਰ:	੧੬	੨੯੯
ਰਾਮ: ਵਾਰ੫	ਦਸਨਿ ਸੰਤ ਪਿਆਰਿ:	੧੩	੯੬੫
ਗਾਥਾ ੫	ਦਸਨ ਬਿਹੂਨ ਭੂਯੰ:	੪	੧੩੬੧
ਗੂਜ:ਵਾਰ ੫	ਦਸ ਨਾਰੀ ਅਉਧੂਤ:	੬	੫੨੨
ਮਾਰੂ ਵਾਰ ੫	ਦਸ ਨਾਰੀ ਇਕੁ ਪੁਰ:	੯	੧੦੯੬
ਪ੍ਰਭਾ: ੫	ਦਸ ਨਾਰੀ ਮੈ ਕਰੀ ਦੁ:	੧੩	੧੩੪੭
ਰਾਮ: ੫	ਦਸ ਪਾਤਉ ਪੰਚ ਸੰ:	੧੭	੮੮੪
ਗਉ: ੫	ਦਸ ਬਸਤੂ ਲੇ ਪਾਛੈ:	੫	੨੬੮
ਰਾਮ: ੫	ਦਸ ਬਿਘਿਆੜੀ ਲਈ:	੧	੮੯੯
ਗਉ: ੫	ਦਸ ਬੈਰਾਗਨਿ ਆਗਿ:	੪	੨੦੮
ਧਨਾ: ਨਾਮ:	ਦਸ ਬੈਰਾਗਨਿ ਮੋਹਿ:	੩	੬੯੩
ਮਾਝ ਵਾਰ ੧	ਦਸ ਬਾਲਤਣਿ ਬੀਸ:	੨	੧੩੮
ਆਸਾ ੫	ਦਸ ਮਾਸੀ ਹੁਕਮਿ ਬਾ:	੪	੩੯੬
ਆਸਾ ਕਬੀਰ	ਦਸ ਮਾਸ ਮਾਤਾ ਉਦ:	੧੫	੪੮੧
ਸਿਰੀ: ੫	ਦਸੀ ਮਾਸੀ ਮਾਨਸੁ ਕੀ:	੭	੭੭
ਰਾਮ: ਬੇਣੀ:	ਦਸਮ ਦੁਆਰਾ ਅਗ:	੧੦	੯੭੪
ਸਾਰੰ: ਵਾਰ੩	ਦਸਮੀ ਦਸੇ ਦੁਆਰ:	੧੧	੧੨੪੫
ਗਉੜੀ ੫	ਦਸਮੀ ਦਸੇ ਦੁਆਰ:	੧੮	੨੯੮
ਗਉ: ਕਬੀਰ	ਦਸਮੀ ਦਹ ਦਿਸ ਹੋ:	੧	੩੪੪
ਬਿਲਾ: ੧	ਦਸਮੀ ਨਾਮੁ ਦਾਨੁ ਇ:	੧	੮੪੦
ਭੈਰ: ੫	ਦਸ ਮਿਰਗੀ ਸਹਜੇ:	੧੪	੧੧੩੬
ਗਉ: ਕਬੀਰ	ਦਸਵੈ ਦੁਆਰਿ ਕੁੰਜੀ:	੧੨	੩੪੧
ਮਾਰੂ ੪	ਦਸਵੈ ਦੁਆਰਿ ਪ੍ਰਗ:	੧੦	੧੦੬੯
ਗੂਜਰੀ ੩	ਦਸਵੈ ਦੁਆਰਿ ਰਹਤ:	੧੮	੪੯੦
ਮਾਝ ਵਾਰ ੧	ਦਸਵੈ ਦਧਾ ਹੋਆ ਸੁ:	੧੮	੧੩੭
ਮਾਝ ੩	ਦਸਵੈ ਨਿਜ ਘਰਿ ਵਾ:	੧੨	੧੨੪
ਮਾਰੂ ੧	ਦਸਵੈ ਪੁਰਖੁ ਅਤੀ:	੧੭	੧੦੩੯
ਮਾਰੂ ੧	ਦਸਵੈ ਪੁਰਖੁ ਅਲੇਖੁ:	੧੧	੧੦੩੩
ਮਾਰੂ ੧	ਦਸਵੈ ਵਾਸਾ ਅਲਖੁ:	੧੦	੧੦੩੬
ਸੂਹੀਵਾਰ ੩	ਦਹਦਿਸ ਇਹੁ ਮਨੁ:	੧੧	੭੮੯
ਤੁਖਾਰੀ ੧	ਦਹਦਿਸਿ ਸਾਖ ਹਰੀ:	੧	੧੧੦੯
ਬਿਹਾ ੫	ਦਹਦਿਸ ਖੋਜਤ ਹ:	੧੦	੫੪੨
ਫੁਨ: ੫	ਦਹਦਿਸ ਚਮਕੈ ਬੀ:	੧੦	੧੩੬੨
ਸੋਰਠ ੫	ਦਹਦਿਸ ਛਤ੍ਰ ਮੇਘ:	੮	੬੨੪

ਸਾਰੰਗ ੫	ਦਰਸਨੁ ਪੇਖਿ ਮੇਰਾ:	੭	੧੨੨੫
ਸਵਯੇ ੨	ਦਰਸਨਿ ਪਰਸਿਐ:	੮	੧੩੯੨
ਸਵਯੇ ੨	ਦਰਸਨਿ ਪਰਸਿਐ:	੧੦	੧੩੯੨
ਸਵਯੇ ੨	ਦਰਸਨਿ ਪਰਸਿਐ:	੧੩	੧੩੯੨
ਆਸਾ ੫	ਦਰਸਨ ਪਰਸਨ:	੧੫	੪੦੪
ਬਸੰਤ ੫	ਦਰਸਨ ਪਰਸਨ:	੧੭	੧੧੮੦
ਮਾਰੂ ੧	ਦਰਸਨੁ ਪਾਵਹ ਸ	੧੧	੧੦੨੮
ਮਾਰੂ ੧	ਦਰਸਨੁ ਪਾਵਾ ਜੇ ਤੁ:	੯	੧੦੩੪
ਰਾਮ: ੧	ਦਰਸਨੁ ਭੇਖ ਕਰਹੁ	੪	੯੩੯
ਬਿਲਾ: ੫	ਦਰਸਨੁ ਭੇਟਤ ਸਾ:	੧	੮੧੨
ਸੋਰਠ ੫	ਦਰਸਨ ਭੇਟਤ ਹੋਤ ਅ:	੮	੬੩੦
ਸੋਰਠ ੫	ਦਰਸਨੁ ਭੇਟਤ ਹੋਤ ਨਿ:	੩	੬੧੮
ਗਉ: ੫	ਦਰਸਨੁ ਭੇਟਤ ਹੋ:	੧	੨੭੨
ਕਾਨੜਾ ੫	ਦਰਸਨ ਭੇਟਤ ਹੋਤ ਪੁ:	੧੧	੧੨੯੯
ਮਾਰੂ ੫	ਦਰਸਨੁ ਭੇਟਤ ਹੋਤ ਪੁ:	੧੫	੧੦੧੮
ਰਾਮ: ੫	ਦਰਸਨੁ ਭੇਟਤ ਪਾ:	੧੦	੯੧੫
ਕਾਨ: ੫	ਦਰਸਨੁ ਭੇਟੇ ਬਿਨੁ:	੭	੧੩੦੫
ਆਸਾ ੫	ਦਰਸਨ ਮਾਗਉ ਦੇ:	੧੫	੩੮੬
ਸਾਰੰਗ ੫	ਦਰਸਨ ਰੁਚਿਤ ਪਿ:	੩	੧੨੨੮
ਮਾਝ ਵਾਰ ੨	ਦਰਸਨਿ ਰੂਪਿ ਅਥਾ:	੪	੧੪੬
ਸਾਰੰਗ ੫	ਦਰਸ ਪਿਆਸ ਆਸ:	੧੨	੧੨੧੭
ਸਾਰੰਗ ੫	ਦਰਸ ਪਿਆਸ ਮੇਰਾ:	੩	੧੨੨੭
ਮਲਾਰ ੫	ਦਰਸ ਪਿਆਸ ਮੇਰੋ:	੧੭	੧੨੬੯
ਕੇਦਾਰਾ ੫	ਦਰਸ ਬਿਹੂਨਾ ਸਾਧ:	੧੪	੧੧੨੨
ਰਾਮ:ਵਾ:ਰਾ:	ਦਰ ਸੇਵੇ ਉਮਤਿ ਖ:	੭	੯੬੭
ਆਸਾ ੧	ਦਰਿ ਸੇਵਕੁ ਦਰਵਾ:	੩	੪੨੨
ਸਿਰੀ: ੩	ਦਰਿ ਸੇਵਨਿ ਸੰਤ ਜ:	੧੨	੩੨
ਸਿਰੀ ੧	ਦਰਿ ਕੂਚ ਕੂਚਾ ਕਰਿ:	੭	੬੪
ਮਾਰੂ ੩	ਦਰਿ ਕੀਰਤਨੁ ਕਰ:	੩	੧੦੫੬
ਮਾਝ ਵਾਰ ੧	ਦਰਖਤ ਆਬਆਸ:	੫	੧੪੪
ਗੂਜਰੀਵਾਰ੩	ਦਰਿ ਖੜਾ ਸੇਵਾ ਕਰੇ.	੫	੫੧੬
ਆਸਾਵਾਰ ੧	ਦਰਗਾਹ ਅੰਦਰਿ ਪਾ:	੮	੪੭੧
ਮਾਰੂ ੩	ਦਰਗਹ ਕਬਹੀ ਨ:	੯	੧੦੬੬
ਧਨਾ: ੧	ਦਰਗਹ ਘੜੀਅਹਿ:	੧੧	੬੬੨
ਪ੍ਰਭਾਤੀ ੧	ਦਰਗਹ ਦਾਨਾ ਬੀਨਾ:	੧੪	੧੩੪੫
ਗਉ: ੫	ਦਰਗਹ ਨਿਬਹੈ ਖੋ:	੬	੨੯੩
ਆਸਾ ੧	ਦਰਗਹ ਨਾਮੁ ਹਦੂ:	੪	੪੨੨
ਮਾਰੂ ੧	ਦਰਗਹ ਪੈਧੇ ਜਾਨਿ:	੬	੧੦੩੩
ਆਸਾ ੧	ਦਰਗਹ ਬੈਸਣ ਨਾ ਹੋਵੈ	੧੨	੩੫੪
ਧਨਾ: ੧	ਦਰਗਹ ਬੈਸਣ ਨਾ:	੨	੬੬੨
ਆਸਾ ੧	ਦਰਗਹ ਬੈਸਣ ਨਾ:	੮	੩੫੪
ਮਾਰੂ ੧	ਦਰਗਹ ਮੁਕਤਿ ਕ:	੧	੧੦੨੮
ਵਡ: ੧	ਦਰਗਹ ਮਾਣੁ ਪਾਵ:	੧	੫੮੦
ਧਨਾ: ੫	ਦਰਗਹ ਮਿਲੈ ਤਿਸੈ:	੫	੬੭੭
ਸਾਰੰ: ਵਾਰ੩	ਦਰਗਹ ਲੇਖਾ ਮੰਗੀ:	੧੩	੧੨੪੮
ਸਲੋਕ ੪	ਦਰਗਹ ਲੇਖਾ ਮੰਗੀ:	੧੬	੧੪੨੨
ਮਾਰੂ ਵਾਰ ੩	ਦਰਗਹ ਲੇਖਾ ਮੰਗੀ:	੭	੧੦੮੯
ਤਿਲੰ: ਕਬੀ:	ਦਰੋਗੁ ਪੜਿ ਪੜਿ ਖੁ:	੮	੭੨੭
ਸਿਰੀ: ਵਾਰ੩	ਦਰਿ ਘਰਿ ਸੋਭਾ ਮਹ:	੮	੮੫
ਸਿਰੀਰਾਗੁ:੧	ਦਰਿ ਘਰਿ ਢੋਈ ਨ ਲ:	੭	੫੬
ਸਿਰੀ: ੧	ਦਰਿ ਘਰਿ ਢੋਈ ਨ ਲ:	੧੮	੧੮
ਸਿਰੀ: ੧	ਦਰ ਘਰ ਮਹਲਾ ਸੋ:	੧੩	੬੩
ਗਉ: ੧	ਦਰ ਘਰ ਮਹਲ ਸੇ:	੯	੨੨੫
ਆਸਾ ੧	ਦਰ ਘਰ ਮਹਲਾ ਹ:	੧੫	੩੫੮
ਆਸਾ ੧	ਦਰਿ ਘਰਿ ਮਹਲੀ ਹ:	੧੪	੪੧੫
ਬਿਲਾ: ੩	ਦਰੁ ਘਰੁ ਮਹਲੁ ਠ:	੧੭	੮੩੨
ਬਿਲਾ: ੧	ਦਰਿ ਜਾਇ ਦਰਸਨ:	੧੫	੮੪੩
ਮਲਾ: ੧	ਦਰਦੁ ਹੋਵੈ ਦੁਖ ਰਹੈ:	੧੪	੧੨੫੬
ਗਉ: ੫	ਦਰਦ ਨਿਵਾਰਹਿ ਜਾਕੇ:	੧੧	੨੫੭
ਆਸਾ ੧	ਦਰ ਦਰਸਨ ਕਾ ਪ੍ਰੀ:	੯	੩੬੦
ਰਾਮ:ਵਾ:ਰਾ:	ਦਰਿ ਦਰਵੇਸੁ ਖਸੰ:	੭	੯੬੭
ਸੂਹੀ ੧	ਦਰਿ ਦਰਵਾਣੀ ਨਾਹਿ:	੧੬	੭੨੯
ਗਉੜੀ ੫	ਦਰਬਿ ਸਿਆਣਪ ਨਾ:	੧੨	੧੮੨
ਸੋਰਠ ਕਬੀਰ	ਦਰਬੁ ਸੰਚਿ ਸੰਚਿ ਰਾ:	੭	੬੫੪
ਭੈਰ: ੫	ਦਰਬੁ ਹਿਰੈ ਮਿਥਿਆ	੧੧	੧੧੩੯
ਗਉੜੀ ੫	ਦਰਬੁ ਗਇਆ ਸਭੁ:	੧੬	੧੯੯
ਆਸਾ ੧	ਦਬੁ ਬੀਭਾ ਮੈ ਨੀਮਿ ਕੋ:	੧੭	੪੧੮
ਮਾਝ ਵਾਰ ੧	ਦਰਬ ਭਰੇ ਭੰਡਾਰ:	੧੬	੧੪੧
ਗੂਜ: ੫	ਦਰਬਾਰਨ ਮਹਿ ਤੇਰੋ:	੧੬	੫੦੭
ਧਨਾ: ੫	ਦਰਬਵੰਤੁ ਦਰਬੁ ਦੇ:	੧੫	੬੭੯
ਬਸੰਤ ੧	ਦਰਿ ਭ੍ਰਸਟ ਸਰਾਪੀ:	੩	੧੧੮੮
ਸਵਯੇ ੨	ਦ੍ਰੁਮ ਸਪੂਰ ਜਿਉ ਨਿ:	੧	੧੩੯੨
ਆਸਾ ੫	ਦ੍ਰੁਮ ਕੀ ਛਾਇਆ ਨਿਹ:	੧੦	੩੯੦
ਸੂਹੀ ਵਾਰ ੩	ਦਰਿ ਮੰਗਤੁ ਜਾਚੈ ਦਾ:	੧੩	੭੯੦
ਆਸਾ ਵਾ: ੧	ਦਰਿ ਮੰਗਨਿ ਭਿਖ ਨ:	੬	੪੭੨
ਬਿਲਾ: ਕਬੀ:	ਦੁਰਮਾਦੇ ਠਾਢੇ ਦਰ:	੧੪	੮੫੬
ਆਸਾ ਵਾਰ੧	ਦਰਿ ਲਏ ਲੇਖਾ ਪੀੜਿ:	੧੮	੪੭੩
ਬਿਹਾ:ਵਾਰ ੩	ਦਰਵੇਸੀ ਕਉ ਜਾਣ:	੧੪	੫੫੦
ਸਲੋਕ ਫਰੀ:	ਦਰਵੇਸਾਂ ਨੋ ਲੋੜੀਐ:	੩	੧੩੮੧
ਵਡ: ੫	ਦਰਿ ਵਾਜਹਿ ਅਨਹ:	੧੩	੫੭੮
ਆਸਾਵਾਰ ੧	ਦਰਿ ਵਾਟ ਉਪਰਿ ਖ:	੧੬	੪੭੩
ਰਾਮ: ਬੇਣੀ	ਦਲਿ ਮਲਿ ਦੈਤਹੁ ਗੁ:	੧੭	੯੭੪
ਤਿਲੰ: ਨਾਮ:	ਦਵਾਰਕਾ ਨਗਰੀ ਕਾਹੇ:	੧੭	੭੨੭
ਤਿਲੰ: ਨਾਮ:	ਦਵਾਰਕਾ ਨਗਰੀ ਰਾਸਿ:	੧੬	੭੨੯
	(ਦਾ)		
ਸਾਰੰਗ ਨਾਮ:	ਦਾਸ ਅਨਿਨ ਮੇਰੋ ਨਿ:	੧੭	੧੨੫੨
ਸੋਰਠ ੫	ਦਾਸ ਅਪਨੇ ਆਪਿ ਰਾ:	੬	੬੨੮
ਸੋਰਠ ੫	ਦਾਸ ਅਪਨੇ ਕਉ ਤੂ:	੧੩	੬੧੦
ਗਉੜੀ ੫	ਦਾਸ ਅਪਨੇ ਕਉ ਦੀ:	੧੬	੧੭੮
ਭੈਰਉ: ੫	ਦਾਸ ਅਪਨੇ ਕਉ ਭ:	੪	੧੧੪੬

ਭੈਰ: ੫	ਦਾਸ ਅਪੁਨੇ ਕਉ ਰਾ:	੧੮	੧੧੫੧
ਬਿਲਾ: ੫	ਦਾਸ ਅਪੁਨੇ ਕਉ ਰਾ	੧੨	੮੨੬
ਬਿਲਾ: ੫	ਦਾਸ ਅਪੁਨੇ ਕੀ ਆਪੇ:	੧੫	੮੨੬
ਸੂਹੀ ੫	ਦਾਸ ਅਪੁਨੇ ਕੀ ਰਾਖ:	੧੫	੭੩੬
ਗਉ: ੫	ਦਾਸ ਅਪਨੇ ਕੀ ਰਾਖ:	੧੭	੧੭੭
ਬਿਲਾ: ੫	ਦਾਸੀ ਸੰਗਤਿ ਪ੍ਰਭੂ ਤਿ:	੪	੮੦੯
ਗੋਂਡ ੫	ਦਾਸ ਸੰਗਿ ਤੇ ਮਾਰਿ ਬਿ:	੯	੮੬੫
ਆਸਾ ੫	ਦਾਸ ਸਗਲ ਕਾ ਛੋਡਿ:	੪	੩੭੭
ਗਉੜੀ ਨਾਮ:	ਦਾਸੀ ਸੁਤ ਜਨੁ ਬਿਦ:	੫	੩੪੫
ਗਉ: ੫	ਦਾਸਿ ਸਲਾਮੁ ਕਰਤ:	੩	੧੯੫
ਗਉ: ੫	ਦਾਸਹਿ ਏਕੁ ਨਿਹਾਰਿ:	੯	੨੫੭
ਧਨਾ: ੫	ਦਾਸੀ ਹਰਿ ਕਾ ਨਾਮੁ ਧਿ:	੯	੬੮੪
ਆਸਾ ੫	ਦਾਸਹ ਰੇਨੁ ਹੋਇ ਹਾ:	੯	੪੧੦
ਬਸੰਤ ੩	ਦਾਸਾ ਕਾ ਦਾਸੁ ਵਿਰਲਾ:	੧੨	੧੧੭੪
ਗਉੜੀ ੫	ਦਾਸ ਕੀ ਧੂਰਿ ਨਾਨਕ:	੭	੧੯੩
ਗਉੜੀ ੫	ਦਾਸ ਕੀ ਪੈਜ ਰਖੈ ਮੇ:	੧੫	੨੦੦
ਸਿਰੀ: ੫	ਦਾਸਾ ਕੇ ਬੰਧਨ ਕਟਿ:	੪	੪੯
ਭੈਰ: ਕਬੀ:	ਦਾਸੁ ਕਬੀਰੁ ਕਹੈ ਸ:	੩	੧੧੬੧
ਰਾਮ: ਕਬੀਰ	ਦਾਸੁ ਕਬੀਰੁ ਤਾਸੁ ਮ:	੯	੯੬੯
ਭੈਰ: ਕਬੀਰ	ਦਾਸੁ ਕਬੀਰੁ ਤੇਰੀ ਪ:	੯	੧੧੬੧
ਭੈਰ: ਕਬੀਰ	ਦਾਸੁ ਕਬੀਰੁ ਚੜਿਓ:	੧	੧੧੬੨
ਰਾਮਕਲੀ ੫	ਦਾਸ ਕੀ ਰੇਣ ਪਾਏ ਜੇ:	੧੧	੮੯੭
ਬਿਲਾ: ੫	ਦਾਸ ਕੀ ਲਾਜੁ ਰਖੈ ਮਿ:	੮	੮੨੧
ਗੋਂਡ ੫	ਦਾਸ ਜਨਾ ਕੀ ਮਨਸਾ:	੭	੮੬੯
ਟੋਡੀ ੫	ਦਾਸ ਤੁਮਾਰੇ ਕੀ ਪਾਵਉ:	੧੮	੭੧੨
ਧਨਾ: ੫	ਦਾਸ ਤੇਰੇ ਕੀ ਨਿਰਮ:	੧੧	੬੮੪
ਬਿਲਾ: ੫	ਦਾਸ ਤੇਰੈ ਕੀ ਬੇਨਤੀ:	੯	੮੧੮
ਬਿਲ: ੫	ਦਾਸ ਦਾਸ ਕੌ ਦਾਸਰਾ:	੧੬	੮੧੨
ਗਉੜੀ ੫	ਦਾਸ ਦਾਸਤਣ ਭਾਇ:	੧	੨੭੫
ਆਸਾ ੫	ਦਾਸ ਦਸੰਤਣ ਭਾਇ:	੧੦	੩੯੭
ਆਸਾ ੫	ਦਾਸੁ ਦਾਸ ਦਾਸ ਕੋ ਕ:	੧੦	੪੦੨
ਮਾਰੂ ੫	ਦਾਸ ਦਾਸਨ ਕੋ ਕਰਿ:	੮	੧੦੮੦
ਗਉੜੀ ੫	ਦਾਸ ਦਾਸਨ ਕੇ ਪਾਨੀ:	੧੮	੨੫੪
ਪ੍ਰਭਾਤੀ ੫	ਦਾਸ ਦਾਸਨ ਕੀ ਬਾਛ:	੩	੧੩੪੯
ਸਿਰੀ: ੫	ਦਾਸਾ ਨਹ ਭਾਵਏ ਬਿ:	੧੦	੮੦
ਆਸਾ ੫	ਦਾਸਨ ਕੀ ਹੋਇ ਦਾਸ:	੧੭	੩੭੭
ਮਾਝ ਵਾਰ ੧	ਦਾਸਨਿ ਦਾਸਾ ਹੋਇ:	੧੬	੧੪੫
ਕਾਨੜਾਵਾ:੪	ਦਾਸਨ ਦਾਸਾ ਹੋਇ ਰ:	੧੭	੧੩੧੨
ਵਡ: ੩	ਦਾਸਨਿ ਦਾਸਾ ਹੋਇ ਰ:	੧੮	੫੬੪
ਸੋਰਠ ੩	ਦਾਸਨਿ ਦਾਸੁ ਹੋਵੈ ਤਾ:	੧੩	੬੦੦
ਸੂਹੀ ੪	ਦਾਸਨਿ ਦਾਸੁ ਕਹੈ ਜਨ:	੧੬	੭੩੪
ਆਸਾ ੫	ਦਾਸਨਿ ਦਾਸੀ ਕੀ ਪਨਿ:	੮	੩੯੧
ਬਿਲਾ: ੪	ਦਾਸਨਿ ਦਾਸ ਦਾਸ ਹੋ:	੧੫	੮੩੪
ਗਉੜੀ ੩	ਦਾਸਨਿ ਦਾਸ ਨਿਤ ਹੋ:	੧੦	੨੩੨
ਗਉੜੀ ੫	ਦਾਸਨਿ ਦਾਸੁ ਨਾਮੁ ਜ:	੭	੨੧੭
ਦੇਵ: ੫	ਦਾਸਨ ਦਾਸ ਰੇਣੁ ਦਾ:	੧੦	੫੨੯
ਸੋਰਠ ੫	ਦਾਸ ਨਾਨਕ ਸਰਣਿ:	੧੪	੬੨੩
ਸੋਰਠ ੧	ਦਾਸੁ ਬਾਣੀ ਬ੍ਰਹਮੁ ਵ:	੧੧	੬੨੯
ਸਵਯੇ ੪	ਦਾਸੁ ਬੇਨਤਿ ਕਹੈ ਨਾ:	੭	੧੪੦੧
ਸੋਰਠ ਵਾਰ੪	ਦਾਸ ਰਖੇ ਕੰਠਿ ਲਾਇ:	੧੩	੬੫੩
ਬਿਲਾ: ੫	ਦਾਸ ਰੈਣੁ ਸੋਈ ਹੋਆ:	੧੫	੮੦੯
ਭੈਰ: ੫	ਦਾਸ ਰਾਮ ਜੀਉ ਲਾਗੀ:	੧੨	੧੧੩੮
ਰਾਮ: ਕਬੀਰ	ਦਾਗੇ ਹੋਹਿ ਸੁ ਰਨ ਮ:	੧	੯੭੦
ਧਨਾ: ੧	ਦਾਗ ਦੋਸ ਮੁਹਿ ਚਲਿ:	੨	੬੬੨
ਰਾਮ: ੫	ਦਾਝਿ ਗਏ ਤ੍ਰਿਣ ਪਾਪ:	੩	੮੮੯
ਸਾਰੰ: ਵਾਰ੨	ਦਾਤਾ ਸੋ ਸਾਲਾਹੀਐ ਜਿ:	੧	੧੨੩੯
ਸਲੋਕ ਫਰੀਦ	ਦਾਤੀ ਸਾਹਿਬ ਸੰਦੀਆ:	੨	੧੩੮੪
ਸਿਰੀ: ਵਾਰ੧	ਦਾਤੀ ਸਾਹਿਬ ਸੰਦੀਆ:	੯	੮੩
ਸੂਹੀ ੫	ਦਾਤਿ ਸਵਾਈ ਨਿਖੁਟਿ:	੧	੭੮੪
ਮਾਝ ੫	ਦਾਤਿ ਕਰਹੁ ਮੇਰੇ ਦਾ:	੧੧	੧੦੪
ਸੋਰਠ ਵਾਰ੪	ਦਾਤਾ ਕਰਤਾ ਆਪਿ ਆ:	੧੭	੬੪੨
ਆਸਾ ਵਾਰ	ਦਾਤਾ ਕਰਤਾ ਆਪ ਤੂੰ:	੪	੪੬੩
ਪ੍ਰਭਾਤੀ ੫	ਦਾਤਿ ਕਰੈ ਨਹੀ ਪਛੋ:	੧੭	੧੩੩੭
ਸੂਹੀ ੫	ਦਾਤਿ ਖਸਮ ਕੀ ਪੂਰੀ:	੭	੭੮੩
ਸਾਰੰ: ਵਾਰ੩	ਦਾਤਿ ਜੋਤਿ ਸਭ ਸੂਰ:	੨	੧੨੫੧
ਸੋਰਠ ੩	ਦਾਤੈ ਦਾਤਿ ਰਖੀ ਹਥਿ:	੩	੬੦੪
ਰਾਮ: ੧	ਦਾਤਾ ਦਾਨੁ ਕਰੇ ਤਹ:	੧੭	੯੦੨
ਧਨਾ: ੫	ਦਾਤਿ ਪਿਆਰੀ ਵਿਸਰਿਆ:	੯	੬੭੬
ਗਉੜੀ ੫	ਦਾਤਾ ਭੁਗਤਾ ਦੇਨ ਹਾਰੁ:	੧੪	੨੯੬
ਆਸਾ ੫	ਦਾਤਾਰੁ ਸਦਾ ਦਇਆ:	੮	੪੬੧
ਆਸਾ ੫	ਦਾਦੀ ਦਾਇ ਪਹੁਚ:	੧੮	੩੮੧
ਮਾਰੂ ੧	ਦਾਦਰ ਤੂ ਕਬਹਿ ਨ:	੮	੯੯੦
ਧਨਾ: ਤ੍ਰਿਲੋ:	ਦਾਧੀ ਲੇ ਲੰਕਾ ਗੜ ਉ:	੭	੬੯੫
ਧਨਾ: ੧	ਦਾਨਸ ਬੰਦੁ ਸੋਈ ਦਿ:	੧੪	੬੬੨
ਮਾਝ ਵਾਰ ੧	ਦਾਨਹੁ ਤੈ ਇਸਨਾਨ:	੨	੧੫੦
ਮਾਰੂ ੧	ਦਾਨਾਕੇ ਸਿਰ ਦਾਨੁ ਵੀ:	੬	੧੦੩੫
ਰਾਮ:ਵ: ਰਾ:	ਦਾਨੁ ਜਿ ਸਤਿਗੁਰ ਭਾ:	੭	੯੬੮
ਰਾਮ: ੧	ਦਾਨਾ ਤੂ ਬੀਨਾ ਤੁਹੀ ਦਾ:	੧੩	੯੩੪
ਸੂਹੀ ੫	ਦਾਨਿ ਤੇਰੈ ਘਟਿ ਚਾਨ:	੧੩	੭੬੫
ਵਡ: ੫	ਦਾਨੁ ਦੇਇ ਸਾਧੂ ਕੀ ਧੂ:	੩	੫੬੩
ਆਸਾ ੫	ਦਾਨੁ ਦੇਇ ਕਰਿ ਪੂਜਾ:	੧੪	੩੭੨
ਸੂਹੀ ੧	ਦਾਨੁ ਦੇਇ ਦਾਤਾ ਜਗਿ:	੪	੭੬੬
ਸਾਰੰਗ ੫	ਦਾਨੁ ਦੇਹਿ ਨਾਨਕ ਅ:	੬	੧੨੨੩
ਸਿਰੀ ੫	ਦਾਨਾ ਦਾਤਾ ਸੀਲਵੰਤੁ:	੧	੪੭
ਰਾਮ: ੫	ਦਾਨ ਦਾਤਾਰਾ ਅਪਰ:	੧੦	੯੨੪
ਟੋਡੀ ੫	ਦਾਨੁ ਪੁੰਨ ਨਹੀ ਸੰਤਨ:	੧੩	੭੧੨
ਸਹਸ: ੫	ਦਾਨੰ ਪਰਾ ਪੂਰਬੇਣ ਭੂ:	੬	੧੩੫੬
ਮਾਰੂ ੫	ਦਾਨੁ ਪਾਵਉ ਸੰਤਾ ਸੰ:	੨	੧੦੦੬
ਸਵਯੇ ੪	ਦਾਨਿ ਬਡੌ ਅਤਿਵੰਤੁ:	੧੮	੧੪੦੪
ਮਾਰੂ ਵਾਰ ੫	ਦਾਨਾ ਬੀਨਾ ਆਪਿ ਤੂ:	੧੩	੧੦੯੫

ਆਸਾ ੧	ਦੂਖੁ ਸੁਖੁ ਪਰਹਰਿ:	੧੧	੪੧੩
ਪ੍ਰਭਾਤੀ ੧	ਦੂਖ ਸੁਖ ਪਰ ਹਰਿ ਭ:	੧੪	੧੩੪੨
ਗਉੜੀ ੧	ਦੂਖੁ ਸੁਖੁ ਭਾਣੈ ਤਿਸੈ:	੧	੨੨੩
ਆਸਾ ੧	ਦੂਖੁ ਸੁਖੁ ਭਾਣਾ ਤੇਰਾ:	੧੮	੩੫੪
ਸੋਰਠ ੫	ਦੂਖ ਸਾਗਰੁ ਤਿਨ ਲੈ:	੧੧	੬੪੧
ਗਉੜੀ ੫	ਦੂਖ ਹਰਣ ਦੀਨ ਸ:	੧੫	੨੪੮
ਸੋਰਠ ੯	ਦੂਖ ਹਰਤਾ ਇਹ ਬਿ:	੭	੬੩੨
ਬਿਲਾਵਲ ੯	ਦੂਖ ਹਰਤਾ ਹਰਿ ਨਾ:	੧੫	੮੩੦
ਧਨਾ: ੫	ਦੂਖ ਹਰਤਾ ਕਰਤਾ ਸੁ:	੬	੬੯੧
ਬਿਹਾ: ੫	ਦੂਖ ਹਰਨ ਕ੍ਰਿਪਾ ਕ:	੫	੫੪੭
ਸਾਰੰ: ਵਾਰ੧	ਦੂਖ ਕੀਆ ਅਗੀ ਮਾਰੀ:	੧੨	੧੨੪੦
ਸਾਰੰ: ਵਾਰ੧	ਦੂਖ ਕੀਆ ਪੰਡਾਂ ਖੁਲੀ:	੧੧	੧੨੪੦
ਬਿਲਾ: ੩	ਦੂਖ ਕਾਟੈ ਹਿਰਦੈ ਨਾਮੁ:	੩	੮੩੩
ਗਉੜੀ ੫	ਦੂਖਕੇ ਫਾਹੇ ਕਾਟਿਆ:	੧੨	੨੫੬
ਸਿਰੀ ੫	ਦੂਖੁ ਕਲੇਸੁ ਨ ਭਉ:	੩	੫੧
ਸਾਰੰ: ਵਾਰ੪	ਦੂਖ ਖਾਣਾ ਦੂਖ ਭੋਗ:	੧	੧੨੪੭
ਆਸਾ ੪	ਦੂਖੁ ਖਾਵਹਿ ਦੂਖੁ ਸੰ:	੧੧	੪੪੨
ਮਾਝ ੫	ਦੂਖੁ ਤਦੇ ਜਾ ਵਿਸਰਿ:	੧੭	੯੮
ਬਸੰ: ੫	ਦੂਖੁ ਦੇਸ ਦਿਸੰਤਰਿ:	੧੩	੧੧੮੩
ਗਉੜੀ ੫	ਦੂਖ ਦੁਸਮਨ ਤੇਰੀ:	੧੩	੧੯੦
ਸੂਹੀ ਰਵਿ:	ਦੂਖੀ ਦੁਹਾਗਨਿ ਦੂਇ:	੧੫	੭੯੩
ਸਾਰੰ: ਵਾਰ੧	ਦੂਖੁ ਦੂਖੁ ਅਗੈ ਆਖੀ:	੧੦	੧੨੪੦
ਮਲਾ: ਵਾਰ੧	ਦੂਖੀ ਦੂਨੀ ਸਹੇੜੀਐ:	੧੨	੧੨੮੭
ਬਿਲਾ: ੫	ਦੂਖ ਦੀਨ ਦਰਦ ਨਿਵਾ:	੧੫	੮੩੭
ਆਸਾ ਵਾਰ੧	ਦੂਖੁ ਦਾਰੂ ਸੁਖੁ ਰੋਗ:	੯	੪੬੯
ਆਸਾ ੫	ਦੂਖ ਦੂਰਿ ਕਰਨ ਜੀ:	੧੫	੩੯੨
ਗਉ: ੫	ਦੂਖੁ ਦਰਦੁ ਅਨੇਰਾ:	੧੩	੨੧੧
ਗਉੜੀ ੫	ਦੂਖ ਦਾਰਿਦ ਅਪਵਿ:	੧੧	੨੯੭
ਰਾਮ: ੧	ਦੂਖ ਦਰਵਾਜਾ ਰੋਹੁ:	੫	੮੭੭
ਕਾਨ: ਵਾਰ੪	ਦੂਖੁ ਦਾਲਦੁ ਸਭੋ ਲ:	੧੧	੧੩੧੭
ਵਡ: ੫	ਦੂਖ ਨਾਮ ਭਰਮ ਬਿ:	੧੮	੫੭੭
ਕਾਨੜਾ ੫	ਦੂਖ ਨਾਹੀ ਸਭੁ ਸੁਖੁ:	੭	੧੩੦੨
ਗਉ ੫	ਦੂਖ ਨਾਠੇ ਸੁਖ ਆਇ:	੧੦	੧੯੧
ਸਾਰੰਗ ੫	ਦੂਖ ਨਾਠੇ ਸੁਖ ਸਹ:	੧੮	੧੨੧੮
ਰਾਮ: ੫	ਦੂਖੁ ਨਾਠਾ ਸੁਖੁ ਘਰ:	੧੩	੮੯੧
ਸਾਰੰਗ ੫	ਦੂਖੁ ਨਾਠਾ ਸੁਖੁ ਘਰਿ:	੬	੧੨੩੭
ਜਪੁ	ਦੂਖੁ ਪਰ ਹਰਿ ਸੁਖੁ:	੭	੨
ਮਲਾ: ੩	ਦੂਖ ਪਲਰਿ ਹਰਿ ਨਾਮੁ:	੧੨	੧੨੭੭
ਬਿਲਾ: ਨਾਮ:	ਦੂਖ ਬਿਸਾਰਿ ਸੁਖ:	੧੮	੮੫੭
ਆਸਾ ੧	ਦੂਖ ਬਿਖਿਆ ਸੁ:	੨	੩੫੨
ਕਾਨੜਾ ੫	ਦੂਖ ਬਿਦਾਰਨ ਸੁਖਦਾ	੭	੧੨੯੮
ਗਉੜੀ ੫	ਦੂਖ ਬਿਨਸੈ ਸਹਸ:	੯	੩੦੦
ਬਿਲਾ: ੫	ਦੂਖ ਬਿਨਸੇ ਸੁਖ ਅ:	੧੧	੮੨੫
ਗਉ: ੫	ਦੂਖ ਬਿਨਸੇ ਸੁਖ ਹ:	੯	੧੯੦
ਮਾਲੀ: ੫	ਦੂਖ ਬਿਨਸੇ ਸੁਖ ਕੀ:	੧੧	੯੮੭
ਗਉ: ਕਬੀਰ	ਦੂਖ ਬਿਨਸੇ ਸੁਖ ਕੀ:	੧੭	੩੨੬
ਗੂਜਰੀ ੫	ਦੂਖ ਬਿਨਸੇ ਸੁਖ ਕੀ:	੧੧	੪੯੭
ਗੋਂਡ ੫	ਦੂਖ ਬਿਨਸੇ ਸੁਖ ਕੀਨੋ:	੧੪	੮੬੫
ਸੂਹੀ ੫	ਦੂਖ ਬਿਨਸੈ ਪੂਰਨ:	੮	੭੪੩
ਸਾਰੰਗ ਵਾ:੪	ਦੂਖ ਭੂਖ ਕਾੜਾ ਸਭ:	੧੨	੧੨੫੦
ਸਿਰੀ: ੫	ਦੂਖ ਭੂਖ ਨਹ ਵਿਆ:	੧੬	੪੩
ਸਵਯੇ ੪	ਦੂਖ ਭੰਜਨੁ ਆਤਮ:	੫	੧੩੯੭
ਮਾਝ ੫	ਦੂਖ ਭੰਜਨ ਸੁਖ ਸਾ:	੩	੧੦੫
ਸੂਹੀ ੫	ਦੂਖ ਭੰਜਨ ਜਗਦੀ:	੨	੭੪੧
ਭੈਰ: ੫	ਦੂਖ ਭੰਜਨੁ ਤਾਕਾ ਹੈ:	੧੭	੧੧੪੬
ਗਉ: ੫	ਦੂਖ ਭੰਜਨੁ ਤੇਰਾ ਨਾ:	੪	੨੧੮
ਮਾਝ ੫	ਦੂਖ ਭੰਜਨ ਨਿਧਾਨ:	੬	੯੯
ਗਉ: ੫	ਦੂਖ ਭੰਜਨ ਪੂਰਨ:	੮	੨੯੫
ਮਲਾਰ ੫	ਦੂਖ ਭੰਨਾ ਭੈ ਭੰਜਨ:	੬	੧੨੭੧
ਮਾਰੂ ੧	ਦੂਖ ਭੈ ਭੰਜਨ ਪ੍ਰਭੁ:	੫	੧੦੪੦
ਸਹਸ: ੫	ਦੂਖ ਭਯੰਤਿ ਸੁਖੰ ਭੈ:	੭	੧੩੫੭
ਮਾਰੂ ੧	ਦੂਖ ਮਹਿ ਜਨਮੈ ਦੂ:	੨	੧੦੩੩
ਮਲਾਰ ੧	ਦੂਖ ਮਹੁਰਾ ਮਾਰਣ:	੧੮	੧੨੫੬
ਸੋਰਠ ੫	ਦੂਖ ਰੋਗ ਕਾ ਡੇਰਾ ਭੰ:	੨	੬੨੮
ਸੂਹੀ ੪	ਦੂਖਿ ਰੈਣਿ ਵੇ ਵਿਹਾਣੀ:	੧੪	੭੭੬
ਵਡ: ਵਾਰ ੩	ਦੂਖ ਲਾਗੈ ਘਰਿ ਘਰਿ:	੧	੫੮੭
ਆਸਾ ੧	ਦੂਖੁ ਲਾਗੈ ਤੂੰ ਵਿਸਰੁ:	੧੫	੩੫੪
ਸੋਰਠ ਵਾਰ੩	ਦੂਖੁ ਲਾਗਾ ਬਹੁ ਅਤਿ:	੧੦	੬੪੩
ਮਾਰੂ ਵਾਰ ੩	ਦੂਖੁ ਲਾਗਾ ਬਿਨੁ ਸੇਵਿ:	੧੬	੧੦੯੧
ਗੂਜਰੀਵਾਰ ੫	ਦੂਖਿ ਲਗੈ ਬਿਲਲਾਣਿ:	੧	੫੨੪
ਗਉ: ੫	ਦੂਖਿ ਲਾਗੈ ਰਾਮ ਨਾਮੁ:	੬	੧੯੬
ਗਉੜੀ ੧	ਦੂਖੁ ਵਿਸਰੈ ਪਾਵੈ ਸਚੁ:	੫	੨੨੪
ਬਿਲਾ:ਵਾਰ ੩	ਦੂਖ ਵਿਚਿ ਕਾਰ ਕਮਾ:	੧੬	੮੫੧
ਸਾਰੰ: ਵਾਰ ੧	ਦੂਖ ਵਿਚਿ ਜੀਉ ਜਲਾ:	੧੧	੧੨੪੦
ਸਾਰੰ: ਵਾਰ ੧	ਦੂਖ ਵਿਚਿ ਜੰਮਣ ਦੁ:	੧੦	੧੨੪੦
ਭੈਰਉ ੩	ਦੂਖ ਵਿਚਿ ਜੰਮੈ ਦੂਖਿ:	੧੮	੧੧੩੦
ਰਾਮ: ਵਾਰ੩	ਦੂਖੁ ਵਿਚ ਜੰਮੈ ਦੂਖ:	੫	੯੪੭
ਮਲਾਰ ੧	ਦੂਖੁ ਵੇਛੋੜਾ ਇਕ ਦੂਖ:	੧੩	੧੨੫੬
ਮਾਰੂ ੧	ਦੂ ਘਟ ਘਟ ਭਉ ਭੰ:	੨	੧੦੪੨
ਗਉ: ਕਬੀ:	ਦੂਚਿਤੇ ਕੀ ਦੂਇ ਥੂਨਿ:	੧੮	੩੩੧
ਰਾਮ: ੫	ਦੂਤੀਆ ਅਰਧੋ ਅਰਧਿ:	੬	੮੮੬
ਤੁਖਾਰੀ ੪	ਦੂਤੀਆ ਜਮੁਨ ਗਏ:	੧੩	੧੧੧੬
ਤੁਖਾਰੀ ੪	ਦੂਤੀਆ ਜਮੁਨ ਗਏ:	੧੬	੧੧੧੬
ਆਸਾ ੫	ਦੂਤੀਆ ਤਿਆਗੀ ਲੋਗਾ:	੧੪	੩੭੦
ਆਸਾ ੫	ਦੂਤੀਆ ਤੇਰੀ ਮੰਨੀਐ:	੧	੩੭੪
ਗਉੜੀ ਕਬੀ:	ਦੂਤੀਆ ਦੂਹ ਕਰਿ ਜਾ:	੯	੩੪੩
ਗਉੜੀ ੫	ਦੂਤੀਆ ਦੁਰਮਤਿ ਦੁ:	੧੭	੮੯੬
ਭੈਰਉ ੫	ਦੂਤੀਆ ਨਾਸਤਿ ਇਕ:	੯	੧੧੪੦
ਗਉ: ਵਾਰ ੫	ਦੂਤੀਆ ਭਾਉ ਨ ਜਾਣ:	੧੪	੩੨੧
ਸਿਰੀ: ੫	ਦੂਤੀਆ ਭਾਉ ਬਿਪਰੀ:	੧੦	੮੦

ਾਮ: ੧	ਦੁਰਮਤਿ ਪਰਹਰਿ:	੯	੯੩੩
ਮਾਰੂ ੧	ਦੁਰਮਤਿ ਫਾਥਾ ਫਾਹੀ:	੧੮	੧੦੦੯
ਸਾਰੰਗ ੪	ਤੁਰਮਤਿ ਬਿਕਾਰ ਮ:	੧੧	੧੧੯੮
ਰਾਮ: ੧	ਦੁਰਮਤਿ ਬਾਧਾ ਸਰਪ:	੧੩	੯੩੯
ਆਸਾ ੧	ਦੁਰਮਤਿ ਬਿਨਸੈ ਕਿ:	੧੦	੪੧੩
ਮਾਝ ੫	ਦੁਰਮਤਿ ਬਿਨਸੀ ਕ:	੧	੧੦੦
ਰਾਮ: ੧	ਦੁਰਮਤਿ ਬਿਨਸੇ ਰਾ:	੧੩	੮੯੩
ਗੂਜ: ੪	ਦੁਰਮਤਿ ਭਾਗ ਹੀਨ:	੧	੪੯੩
ਗਉ: ੫	ਦੁਰਮਤਿ ਮਿਟੀ ਹਉ:	੨	੩੦੦
ਗੂਜ: ੫	ਦੁਰਮਤਿ ਮੇਟ ਬੁਧਿ:	੧੪	੪੯੫
ਆਸਾ ੫	ਦੁਰਮਤਿ ਮਦੁ ਜੋ ਪੀ:	੧੧	੩੯੯
ਮਾਰੂ ੩	ਦੁਰਮਤਿ ਮਰੈ ਨਿਤ:	੭	੧੦੫੮
ਆਸਾ ੩	ਦੁਰਮਤਿ ਮੈਲੁ ਸਭ:	੧੧	੩੬੨
ਤੁਖਾਰੀ ੧	ਦੁਰਮਤਿ ਮੈਲੁ ਹਰੀ:	੪	੧੧੧੬
ਗਉ: ੪	ਦੁਰਮਤਿ ਮੈਲੁ ਗਈ ਸ:	੭	੧੬੯
ਰਾਮ: ੪	ਦੁਰਮਤਿ ਮੈਲੁ ਗਈ:	੧	੮੮੧
ਮਾਲੀ ੪	ਦੁਰਮਤਿ ਮੈਲੁ ਗਈ:	੧੧	੯੮੪
ਬਿਲਾ: ੫	ਦੁਰਮਤਿ ਮੈਲੁ ਗਈ ਹਰਿ:	੧੪	੭੯੯
ਸੂਹੀ ੪	ਦੁਰਮਤਿ ਮੈਲੁ ਗਈ:	੧੬	੭੭੪
ਰਾਮ: ੧	ਦੁਰਮਤਿ ਵਿਛੁੜਿ ਚੋ:	੬	੯੪੪
ਸਹਸ: ੫	ਦੁਰਲਭ ਏਕ ਭਗਵਾਨ:	੫	੧੩੫੭
ਸਹਸ: ੫	ਦੁਰਲਭ ਦੇਹ ਉਧਰੰ:	੭	੧੩੫੪
ਗਉ: ੫	ਦੁਰਲਭ ਦੇਹ ਕਾ ਕ:	੨	੨੯੩
ਗਉ: ੫	ਦੁਰਲਭ ਦੇਹ ਕਲ:	੬	੨੫੮
ਗਉੜੀ ੯	ਦੁਰਲਭ ਦੇਹ ਪਾਇ:	੨	੨੨੦
ਆਸਾ ੫	ਦੁਰਲਭ ਕਲਿ ਦੁਨੀਹਾ:	੧੮	੪੦੯
ਕਾਨੜਾ ੫	ਦੁਲਭ ਜਨਮੁ ਸਫ:	੭	੧੩੦੭
ਸਾਰੰ:	ਦੁਲਭ ਜਨਮੁ ਚਿਰੰ:	੧੨	੧੨੦੩
ਸੋਰਠ ਰਵਿ:	ਦੁਲਭ ਜਨਮੁ ਪੁੰਨ:	੮	੬੫੮
ਭੈਰਉ ੫	ਦੁਲਭ ਦੇਹ ਆਈ ਪ:	੫	੧੧੪੮
ਰਾਮ: ੫	ਦੁਲਭ ਦੇਹ ਸਵਾਰਿ:	੧੪	੮੯੫
ਗਉੜੀ ੫	ਦੁਲਭ ਦੇਹ ਹੋਈ ਪ:	੧੪	੧੯੩
ਮਾਝ ੫	ਦੁਲਭ ਦੇਹ ਖੋਈ ਅ:	੧੦	੧੦੫
ਆਸਾ ੫	ਦੁਲਭ ਦੇਹ ਜੀਤੀ ਨ:	੪	੩੮੭
ਸਾਰੰਗ ੫	ਦੁਲਭ ਦੇਹ ਜਬ ਹੋ:	੧੮	੧੨੦੮
ਗਉੜੀ ੫	ਦੁਲਭ ਦੇਹ ਤਤਕਾ:	੭	੨੯੬
ਗਉ: ੫	ਦੁਲਭ ਦੇਹ ਨਾਨਕ:	੩	੧੯੦
ਗਉ: ੫	ਦੁਲਭ ਦੇਹ ਪਾਈ ਵ:	੫	੧੮੮
	(ਦੂ)		
ਸਵਯੇ ੫	ਦੂਸਰ ਆਨ ਨ ਅਵਰੁ:	੧੧	੧੩੮੬
ਸੂਹੀ ੫	ਦੂਸਰ ਹੋਆ ਨਾ ਕੋ:	੯	੭੪੦
ਗਉੜੀ ੫	ਦੂਸਰ ਹੋਇ ਤ ਸੋਝੀ:	੧੬	੨੯੪
ਗਉੜੀ ੫	ਦੂਸਰੁ ਕਉਨੁ ਕਹੈ:	੧੮	੨੮੦
ਗਉੜੀ ੫	ਦੂਸਰ ਨਾਹੀ ਅਵਰ ਕੋ:	੧੧	੨੫੨
ਜੈਤ: ੫	ਦੂਸਰ ਨਾਹੀ ਠਾਉ ਕਾ:	੧੨	੭੦੪
ਮਾਰੂ ੧	ਦੂਖੀ ਉਪਜੈ ਦੂਖੀ ਬਿ:	੨	੧੦੩੩
ਗਉ: ਰਵਿ:	ਦੂਖੀ ਅੰਦੋਹੁ ਨਹੀ ਤਿ:	੧੧	੩੪੫
ਗੋਂਡ ੫	ਦੂਖ ਅੰਧੇਰਾ ਸਗਲਾ:	੩	੮੬੭
ਗਉੜੀ ੫	ਦੂਖੁ ਅੰਧੇਰਾ ਘਰ ਤੇ:	੧੧	੨੪੧
ਰਾਮ: ੫	ਦੂਖ ਅੰਧੇਰਾ ਮਨ ਤੇ:	੧੨	੮੯੩
ਬਸੰਤ ੧	ਦੂਖ ਸੂਖ ਸਭ ਤਿਸੁ:	੮	੧੧੮੮
ਗਉੜੀ ੫	ਦੂਖ ਸੂਖ ਪ੍ਰਭ ਦੇਵ:	੧	੨੮੩
ਬਸੰਤ ੫	ਦੂਖ ਸੂਖ ਬਾਧੋ ਸੰਸਾ:	੧੬	੧੧੯੨
ਗਉੜੀ ੫	ਦੂਖ ਸੂਖ ਮਾਨ ਅਪ:	੨	੨੯੨
ਸੋਰਠ ੫	ਦੂਖ ਸੋਗ ਕਾ ਢਾਹਿਉ:	੧੫	੬੧੪
ਆਸਾ ੫	ਦੂਖਾਂ ਸਜਾਈ ਗਣਤ:	੬	੪੬੦
ਸਿਰੀ: ੫	ਦੂਖੁ ਸੰਤਾਪੁ ਨ ਲਗ:	੮	੪੪
ਗਉੜੀ ੫	ਦੂਖ ਹਰੈ ਭਵਜਲ ਤ:	੭	੨੯੮
ਵਡ: ੧	ਦੂਖੁ ਗਇਆ ਸੁਖੁ ਆ:	੧੩	੫੬੬
ਰਾਮ: ੫	ਦੂਖ ਗਇਆ ਸਭੁ ਰੋ:	੧੧	੮੯੦
ਸਿਰੀ: ੧	ਦੂਖੁ ਘਣੋ ਦੋਹਾਗਣੀ:	੧੮	੫੭
ਸਿਰੀ: ੧	ਦੂਖੁ ਘਣੋ ਦੋਹਾਗਣੀ:	੧੨	੫੮
ਬਸੰਤ ੧	ਦੂਖੁ ਘਣੋ ਮਰੀਐ ਕ:	੩	੧੧੮੯
ਆਸਾ ੫	ਦੂਖੁ ਘਨੋ ਜਬ ਹੋਤੇ:	੧੧	੩੮੪
ਪ੍ਰਭਾ: ੫	ਦੂਖਾ ਤੇ ਸੁਖ ਉਪਜਹਿ:	੧	੧੩੨੮
ਸਿਰੀ ਰਾਗੁ ੧	ਦੂਖ ਤਿਸੈ ਪਹਿ ਆਖੀ:	੩	੧੬
ਬਿਲਾ: ੫	ਦੂਖੁ ਤਦੇ ਜਦਿ ਵੀਸ:	੯	੮੧੩
ਮਾਰੂ ੫	ਦੂਖ ਦੀਨ ਨ ਭਉ ਬਿ:	੧੦	੧੦੦੬
ਸੂਹੀ ੫	ਦੂਖ ਦਰਦੁ ਇਸੁ ਤਨ:	੧੨	੭੪੧
ਪ੍ਰਭਾਤੀ ੫	ਦੂਖੁ ਦਰਦੁ ਸਭੁ ਤਾ:	੧	੧੩੪੦
ਮਾਰੂ ੫	ਦੂਖੁ ਦਰਦ ਕਲੇਸ:	੧੧	੧੦੧੭
ਗਉੜੀ ੫	ਦੂਖ ਦਰਦੁ ਜਮੁ ਨੇ:	੪	੧੯੧
ਗਉੜੀ ੫	ਦੂਖੁ ਦਰਦੁ ਤਿਹ ਨਾ:	੪	੧੭੯
ਗਉੜੀ ੫	ਦੂਖ ਦਰਦ ਤਿਹ ਮਿ:	੧੪	੨੫੯
ਭੈਰਉ ੫	ਦੂਖ ਦਰਦੁ ਨਹ ਬਿ::	੧੬	੧੧੪੯
ਆਸਾ ੫	ਦੂਖ ਦਰਦ ਨ ਭਉ:	੯	੪੫੬
ਗਉੜੀ ੫	ਦੂਖ ਨਰਦ ਬਿਨਸੇ ਭੈ ਭ:	੧੧	੧੮੩
ਮਲਾਰ ੫	ਦੂਖ ਦਰਦ ਬਿਨਸੇ ਭਵ:	੪	੧੨੬੮
ਗੋਂਡ: ੫	ਦੂਖ ਦਰਦ ਭ੍ਰਮੁ ਤਾ:	੧੧	੮੬੪
ਗਉ: ੫	ਦੂਖ ਦਰਦੁ ਭ੍ਰਮਿ ਤਾ:	੮	੧੮੬
ਮਾਰੂ ੫	ਦੂਖ ਦਰਦੁ ਭ੍ਰਮੁ ਤਾ:	੧੧	੧੦੭੯
ਗਉ: ੫	ਦੂਖ ਦਰਦੁ ਭ੍ਰਮੁ ਤਾ:	੧੨	੧੯੪
ਪ੍ਰਭਾ: ੫	ਦੂਖ ਦਰਦ ਭ੍ਰਮ ਬਿ:	੭	੧੩੪੦
ਗਉ: ੫	ਦੂਖ ਦਰਦੁ ਭ੍ਰਮੁ ਭ:	੧੭	੧੮੯
ਗਉੜੀ ੫	ਦੂਖ ਦਰਦੁ ਮਨ ਤੇ:	੫	੨੯੩
ਗਉੜੀ ੫	ਦੂਖ ਦਰਦ ਰੋਗ ਸ:	੧੪	੧੯੫
ਆਸਾ ੫	ਦੂਖ ਦਰਦੁ ਰੋਗੁ ਸਾ:	੪	੩੯੭
ਗੂਜ: ਵਾਰ ੫	ਦੂਖ ਦਰਦੁ ਵਡ ਵਡ ਰੋ:	੧	੫੨੨
ਗਉੜੀ ੫	ਦੂਖ ਦਰਦ ਤ੍ਰਿਸਨਾ:	੧੮	੨੫੨
ਆਸਾ ੫	ਦੂਖਨਿ ਗਾਵਉ ਸੁਖਿ:	੧੪	੪੦੧

ਗਉ: ਵਾਰ੫	ਦੂ ਖ ਨ ਦੇਈ ਕਿਸੇ ਜੀ:	੯	੩੨੨
ਸੂਹੀ ੫	ਦੂਖ ਨ ਭੂਖ ਨ ਰੋਗੁਨ:	੮	੭੮੨
ਮਾਰੂ ੧	ਦੂਖ ਨ ਮਿਟੈ ਬਿਨੁ ਗੁ:	੨	੧੦੩੩
ਬਿਲਾ: ੫	ਦੂਖ ਨ ਲਾਗੈ ਕਦੇ ਤੁ:	੪	੮੧੮
ਮਾਰੂ ੧	ਦੂਖ ਨਿਵਾਰਣੁ ਗੁਰ:	੬	੧੦੪੪
ਸੂਹੀ: ੫	ਦੂਖ ਪਾਪ ਕਾ ਡੇਰਾ ਢਾ:	੧੭	੭੮੧
ਆਸਾ ੧	ਦੂਖ ਬਿਸਾਰਣ ਹਾਰੁ:	੩	੪੩੮
ਮਾਰੂ ੫	ਦੂਖ ਬਿਨਾਸ ਕੀਆ ਸ:	੧੭	੧੦੭੧
ਆਸਾ ੫	ਦੂਖ ਬਿਨਾਸਨੀ ਹਾ:	੧੮	੪੦੯
ਬਿਲਾ: ੫	ਦੂਖ ਭੂਖ ਸੰਸਾ ਮਿਟਿ:	੪	੮੧੯
ਵਡ: ੧	ਦੂਖ ਭੂਖ ਸੰਸਾਰਿ ਕੀ:	੭	੫੬੭
ਆਸਾ ੫	ਦੂਖ ਭੂਖ ਦਾਰਿਦ੍ ਨ:	੧	੪੫੯
ਆਗਾ ੫	ਦੂਖ ਭੂਖ ਮਿਟੈ ਤੇਰੋ:	੧੫	੩੭੭
ਸੂਹੀ ੧	ਦੂਖੀ ਭਰ ਆਇਆ ਜ:	੫	੭੬੭
ਵਡ: ੫	ਦੂਪ ਭ੍ਰਮੁ ਹਮਤਾ ਸ:	੧੩	੫੬੨
ਆਸਾ ੧	ਦੂਖ ਮਿਟੈ ਸਚੁ ਸਬ:	੧੩	੪੧੬
ਸੂਹੀ ੫	ਦੂਖ ਰੋਗ ਸੋਦ ਸਵਿ:	੨	੭੪੪
ਗਉੜੀ ੫	ਦੂਖੁ ਰੋਗੁ ਸੋਗੁ ਬਿਸ:	੫	੧੮੬
ਰਾਮ: ੩	ਦੂਖ ਰੋਗ ਸੰਤਾਪ ਉ:	੧੬	੯੨੨
ਮਲਾ: ੧	ਦੂਖ ਰੋਗ ਸਭ ਗਿਆ:	੧੮	੧੨੫੬
ਗਉ: ੫	ਦੂਖ ਰੋਗ ਕਛੁ ਭਉ:	੪	੧੮੪
ਖਿਹਾ: ੫	ਦੂਖ ਰੋਗੁ ਨ ਭਉ ਬਿ:	੨	੫੪੪
ਗਉੜੀ ੫	ਦੂਖੁ ਰੋਗ ਬਿਨਸੈ ਭੈ:	੮	੨੯੬
ਆਸਾ ੫	ਦੂਖ ਰੋਗ ਭਏ ਗਤੁ:	੧	੩੭੩
ਸਾਰੰ: ੫	ਦੂਖ ਰੋਗ ਭੈ ਸਗਲ:	੮	੧੨੦੬
ਸਲੋਕ ੩	ਦੂਖ ਵਿਸਾਰਣ ਸਬ:	੧੬	੧੪੧੩
ਧਨਾ: ੫	ਦੂਖ ਵਿਸਾਰਣੁ ਸੇਵਿ:	੪	੬੬੦
ਮਾਰੂ ੧	ਦੂਜੀ ਅਵਰ ਨ ਜਾਪ:	੧੧	੧੦੭੬
ਮਾਰੂ ਵਾਰ ੧	ਦੂਜੈ ਸਭਕੋ ਲਗਿ ਵਿ:	੯	੧੨੮੭
ਬਸੰਤ ੫	ਦੂਜੀ ਸੇਵਾ ਜੀਵਨੁ ਬਿ:	੬	੧੧੮੨
ਗਉ: ਵਾਰ ੫	ਦੂਜਾ ਸੇਵਨਿ ਨਾਨਕਾ:	੫	੩੧੫
ਬਿਲਾ: ੩	ਦੂਜਾ ਹੋਇ ਤ ਸੋਝੀ ਪਾ:	੩	੭੯੭
ਗਉੜੀ ੧	ਦੂਜਾ ਕਉਣ ਕਹਾ ਨ:	੩	੨੨੩
ਗਉ: ੩	ਦੂਜੈ ਕਿਨੈ ਸੁਖੁ ਨ ਪਾ:	੧੬	੨੪੬
ਸੂਹੀ ਵਾਰ ੩	ਦੂਜੈ ਕਾਰੈ ਲਗਿਆ ਫਿ:	੧੬	੭੯੧
ਮਾਝ ਵਾਰ ੧	ਦੂਜੀ ਕਾਰੈ ਲਗਿ ਜਨ:	੧੫	੧੪੪
ਸਿਰੀ: ੧	ਦੂਜਾ ਖੇਲੁ ਕਰਿ ਦਿਖ:	੧	੭੩
ਸਲੋਕ ੫	ਦੂਜੀ ਛੋਡਿ ਕੁਵਾਟੜੀ:	੧੬	੧੪੨੫
ਰਾਮ: ੧	ਦੂਜਾ ਜਾਇ ਇਕਤੁ ਘ:	੧੩	੯੪੩
ਮਾਝ ੫	ਦੂਜੀ ਜਾਇ ਨ ਸੁਝਈ:	੧੦	੧੩੭
ਰਾਮ: ਵਾਰ ੫	ਦੂਜਾ ਤਿਸੁ ਨ ਬੁਝਾਇ:	੩	੯੬੨
ਬਿਲਾ: ੩	ਦੂਜੇ ਤੇ ਜੋ ਏਕੋ ਜਾਣੈ:	੭	੮੪੨
ਸਿਰ ੀ: ੫	ਦੂਜਾ ਥਾਉ ਨ ਕੋ:	੧੫	੪੯
ਮਲਾ: ਵਾਰ੧	ਦੂਜੈ ਦੂਜੀ ਤਰਫ ਹੈ:	੯	੧੨੮੧
ਗਉ: ੧	ਦੂਜੀ ਦੁਰਮਤਿ ਆਖੈ:	੩	੨੨੩
ਮਾਰੂ ੧	ਦੂਜੀ ਦਰਮਤਿ ਅੰਨੀ:	੧੦	੧੦੨੨
ਮਾਰੂ ੩	ਦੂਜੀ ਦੁਰਮਤਿ ਸਬ:	੧੨	੧੦੫੧
ਮਾਰੂ ੩	ਦੂਜੀ ਦੁਰਮਤਿ ਕਾਰ:	੧	੧੦੫੮
ਬਿਲਾ: ੧	ਦੂਜੀ ਦੁਰਮਤਿ ਦਰ:	੫	੮੩੨
ਆਸਾ ੫	ਦੂਜਾ ਨਾਹੀ ਅਉਰੁ ਕੋ:	੧੮	੩੯੯
ਧਨਾ: ੧	ਦੂਜਾ ਨਾਹੀ ਕੋਇ ਜਿ:	੮	੬੬੦
ਗਉ: ਵਾਰ੫	ਦੂਜਾ ਨਾਹੀ ਜਾਇ ਕਿਨਿ:	੧	੩੨੨
ਰਾਮ: ੫	ਦੂਜਾ ਨਹੀ ਜਾਨੈ ਕੋਇ:	੫	੮੯੫
ਤੁਖਾਰੀ ੧	ਦੂਜਾ ਪਹਰੁ ਭਇਆ:	੪	੧੧੧੦
ਸਿਰੀ: ੫	ਦੂਜੈ ਪਹਰੈ ਰੈਣਿ ਕੈ:	੧੦	੭੭
ਸਿਰੀ: ੧	ਦੂਜੇ ਪਹਿਰੈ ਰੈਣਿਕੈ ਵ:	੧੪	੭੫
ਸਿਰੀ: ੪	ਦੂਜੈ ਪਹਰੈ ਰੈਣਿ ਕੈ ਵ:	੧੩	੭੬
ਸਿਰੀ: ੧	ਦੂਜੈ ਪਹਿਰੇ ਰੈਣਿ ਕੈ ਵ:	੧	੭੫
ਗੂਜਰੀ ਨਾਮ:	ਦੂਜੈ ਪਾਥਰ ਧਰੀਐ:	੫	੫੨੫
ਮਾਝ ਵਾਰ ੧	ਦੂਜੈ ਬਹੁਤੇ ਰਾਹ ਮਨ:	੧੮	੧੪੫
ਗਉੜੀ ਕਬੀ:	ਦੂਜੀ ਬਾਤ ਨ ਧਰਈ:	੧੨	੩੪੦
ਮਾਰੂ ੩	ਦੂਜਾ ਭਾਉ ਆਪਿ ਵਰ:	੧੨	੧੦੫੪
ਪ੍ਰਭਾਤੀ ੩	ਦੂਜਾ ਭਾਉ ਕਰਿ ਪੂਜਦੇ:	੭	੧੩੪੬
ਮਾਝ ੩	ਦੂਜਾ ਭਾਉ ਗੁਰ ਸਬਦਿ:	੧੨	੧੨੯
ਬਿਲਾ: ੩	ਦੂਜਾ ਭਾਉ ਨ ਦੇਈ ਲਿ:	੧੫	੭੯੬
ਰਾਮ: ਵਾਰ ੩	ਦੂਜਾ ਭਾਉ ਰਚਾਇਓਨੁ:	੧੨	੯੪੮
ਆਸਾ ੫	ਦੂਜਾ ਭਾਉ ਵਿਸਾਰੀਐ:	੧੦	੪੦੦
ਗਉੜੀ ੧	ਦੂਜੈ ਭਾਇ ਅਗਿਆਨੁ:	੯	੨੨੬
ਸਿਰੀ:ਵਾਰ ੩	ਦੂਜੇ ਭਾਇ ਅਗਿਆਨੀ:	੩	੮੮
ਵਡ: ਵਾਰ ੩	ਦੂਜੈ ਭਾਇ ਅਤਿ ਦੂਖੁ:	੧੬	੫੯੧
ਆਸਾ ੩	ਦੂਜੈ ਭਾਇ ਆਤਮ ਸੰ:	੧੨	੩੬੨
ਮਾਝ ੩	ਦੂਜੈ ਭਾਇ ਸੁਖੁ ਪਾਏ:	੬	੧੨੩
ਗੂਜਰੀ ੩	ਦੂਜੈ ਭਾਇ ਸੁਤੇ ਕਬਹਿ:	੧੮	੫੦੮
ਬਿਲਾ: ਵਾ:੩	ਦੂਜੈ ਭਾਇ ਸੁਤੇ ਕਬਹੁ:	੩	੮੫੨
ਮਾਰੂ ੩	ਦੂਜੈ ਭਾਇ ਸਦਾ ਦੂਖ:	੪	੧੦੬੬
ਧਨਾ: ੩	ਦੂਜੈ ਭਾਇ ਸਭ ਪਰਜ:	੧੫	੬੬੪
ਸਿਰੀ:ਵਾਰ ੩	ਦੂਜੈ ਭਾਇ ਹਰਿ ਨਾਮੁ:	੧੫	੮੫
ਸਿਰੀ: ੩	ਦੂਜੈ ਭਾਇ ਕੋ ਨ ਮਿਲੈ:	੫	੨੭
ਮਾਰੂ ੩	ਦੂਜੈ ਭਾਇ ਕਾਰ ਕਮਾ:	੭	੧੦੦੯
ਵਡ: ੩	ਦੂਜੈ ਭਾਇ ਕਰੂਪੀ ਦੂ:	੧੯	੫੫੯
ਮਾਰੂ ੩	ਦੂਜੈ ਭਾਇ ਘਣਾ ਦੁਖੁ:	੧੪	੧੦੫੨
ਗੂਜਰੀਵਾਰ੩	ਦੂਜੈ ਭਾਇ ਜਾਇ ਜਗੁ ਪਰ:	੯	੫੧੨
ਸਿਰੀ: ਵਾਰ੩	ਦੂਜੈ ਭਾਇ ਜਗਤੁ ਪ:	੮	੮੬
ਵਡ: ਵਾਰ ੨	ਦੂਜੈ ਭਾਇ ਜੇਤੇ ਕਰੀ:	੭	੫੯੩
ਗੂਜਰੀ ੩	ਦੂਜੈ ਭਾਇ ਜੇਤਾ ਪੜ:	੧	੪੯੨
ਮਾਰੂ ੩	ਦੂਜੈ ਭਾਇ ਦੁਸਟਾ ਕਾ:	੧੩	੧੦੬੮
ਸਿਰੀ: ੩	ਦੂਜੈ ਭਾਇ ਦੁਸਟ ਆਤ:	੧੮	੩੮
ਧਨਾ: ੪	ਦੂਜੈ ਭਾਇ ਦੁਖੁ ਹੋਇ	੧੫	੬੯੦
ਧਨਾ: ੪	ਦੂਜੈ ਭਾਇ ਦੁਖੁ ਹੋਇ:	੧੨	੬੯੦
ਸਿਰੀ:ਵਾਰ ੩	ਦੂਜੈ ਭਾਇ ਦੁਖੁ ਪਾਇ:	੧੮	੮੪

ਭੈਰ: ਕਬੀ	ਧਰ ਮ ਕੋਟਿ ਜਾਕੈ ਪ੍ਰ:	੧	੧੧੬੩
ਮਲਾ: ਵਾਰ੧	ਧਰਮ ਕਰਾਏ ਕਰਮ:	੧	੧੨੮੦
ਸਵਯੇ ੪	ਧਰਮ ਕਰਮ ਪੂਰੈ ਸ:	੧੪	੧੩੯੮
ਆਸਾ ੫	ਧਰਮ ਕਲਾ ਹਰਿ ਬੰ:	੫	੩੯੬
ਜਪੁ	ਧਰਮ ਖੰਡ ਕਾ ਏਹੋ:	੧੪	੭
ਸੂਹੀ ੪	ਧਰਮ ਦ੍ਰਿੜਹੁ ਹਰਿ:	੧੫	੭੭੩
ਸੂਹੀ ਵਾਰ ੧	ਧਰਮੁ ਦਲਾਲੁ ਪਾਏ:	੧੪	੭੮੯
ਮਾਰੂ ਵਾਰ ੫	ਧਰਮੁ ਧੀਰਾ ਕਲਿ ਅੰ:	੫	੧੦੯੮
ਸਵਯੇ ੫	ਧ੍ਰੰਮ ਧੀਰੁ ਗੁਰਮਤਿ ਗ:	੧੫	੧੪੦੭
ਸਵਯੇ ੩	ਧ੍ਰੰਮ ਧਨਖ ਕਰ ਗਹਿਓ:	੩	੧੩੯੬
ਆਸਾ ੫	ਧਰਮ ਧੀਰਜ ਸਹਜ:	੧੭	੪੬੦
ਆਸਾ ਵਾਰ੧	ਧਰਮੀ ਧਰਮੁ ਕਰਹਿ:	੩	੪੬੯
ਸਵਯੇ ੪	ਧ੍ਰਮ ਪੰਥ ਧਰਿਓ ਧ:	੭	੧੪੦੪
ਕਲਿ: ੪	ਧਰਮੁ ਫੁਲੁ ਫਲ ਗੁਰਿ:	੧੨	੧੩੨੫
ਆਸਾ ੧	ਧਰਮੁ ਭੂਮਿ ਸਤੁ ਬੀਜੁ:	੧੪	੪੧੮
ਸੋਰਠ ੫	ਧਰਮਰਾਇ ਅਬ ਕ:	੬	੬੧੪
ਸੂਹੀ ੪	ਧਰਮਰਾਇ ਸਿਰਿ ਡੰਡੁ:	੧੪	੭੩੧
ਬਿਹਾ: ਵਾ:੩	ਧਰਮਰਾਇ ਹੈ ਹਰਿ:	੮	੫੫੫
ਤਾਮ: ਵਾ;ਰਾ:	ਧਰਮਰਾਇ ਹੈ ਦੇਵ:	੫	੯੬੭
ਪ੍ਰਭਾਤੀ ੫	ਧਰਮਰਾਇ ਕੇ ਕਾਗਰ:	੧੨	੧੩੪੮
ਬਿਲਾ: ੪	ਧਰਮਰਾਇ ਕੀ ਕਾਣਿ:	੧੧	੮੦੦
ਕਲਿ: ੪	ਧਰਮਰਾਇ ਕੀ ਕਾਨਿ:	੧੧	੧੩੨੬
ਗਉੜੀ ੫	ਧਰਮਰਾਇ ਕੇ ਦੂਤ ਨ:	੬	੧੮੫
ਸੂਹੀ ਕਬੀਰ	ਧਰਮਰਾਇ ਕਾ ਦਫ:	੧੦	੭੯੩
ਮਾਰੂ ੧	ਧਰਮਰਾਇ ਕੀ ਬਾਕੀ:	੬	੧੦੨੯
ਸਾਰੰਗ ੫	ਧਰਮ ਰਾਇ ਜਬ ਪ:	੧੦	੧੨੦੭
ਸਿਰੀ: ੫	ਧਰਮਰਾਇ ਜਬ ਪ:	੧੨	੭੭
ਮਾਰੂ ਕਬੀਰ	ਧਰਮਰਾਇ ਜਬ ਲੈ:	੯	੧੧੦੬
ਮਾਰੂ ਕਬੀਰ	ਧਰਮਰਾਇ ਜਬ ਲੇ:	੧੦	੧੧੦੪
ਗਉ: ਵਾ: ੪	ਧਰਮਰਾਇ ਜਮ ਕੰ:	੧	੩੧੬
ਨਟ ੪	ਧਰਮਰਾਇ ਜਮ ਨੇ:	੧੭	੯੮੦
ਗਉ: ੫	ਧਰਮਰਾਇ ਤਿਸ ਕਰੈ:	੧੧	੨੭੮
ਮਾਰੂ ਵਾਰ ੧	ਧਰਮਰਾਇ ਤਿਨਕਾ:	੫	੧੦੯੧
ਜੈਤ: ੪	ਧਰਮਰਾਇ ਦਰ ਕਾ:	੨	੬੯੮
ਸਿਰੀ: ੩	ਧਰਮਰਾਇ ਨੋ ਹੁਕ:	੧੭	੩੮
ਮਲਾ: ਨਾਮ:	ਧਰਮ ਰਾਇ ਪੁਰਲੀ:	੭	੧੨੯੨
ਆਸਾ ੫	ਧਰਮ ਰਾਜਾ ਬਿਸਮਾ:	੭	੪੦੬
ਸਹਸ ੫	ਧਰਮ ਲਖਣ ਪ੍ਰਭ ਮਇਆ:	੨	੧੩੫੮
ਜਪੁ	ਧਵਲੈ ਉਪਚ ਕੇਤਾ ਭਾ:	੧੩	੩
	(ਧਾ)		
ਟੋਡੀ ੫	ਧਾਇਓ ਰੇ ਮਨ ਦਹ:	੫	੭੧੨
ਟੋਡੀ ੫	ਧਾਇ ਧਾਇ ਕ੍ਰਿਪਨ ਸ੍ਰ:	੧੩	੭੧੨
ਟੋਡੀ ੫	ਧਾਇ ਧਾਇ ਬਹੁ ਬਿਧਿ:	੭	੭੧੩
ਸਿਰੀ: ੧	ਧਾਣਕ ਰੂਪਿ ਰਹਾ ਕਟ:	੧੭	੨੪
ਸਿਰੀ: ੧	ਧਾਣਕ ਰੂਪਿ ਰਹਾ ਕ:	੧੬	੨੪
ਸਿਰੀ: ੧	ਧਾਣਕ ਰੂਪਿ ਰਹਾ ਕ:	੧੫	੨੪
ਸਿਰੀ: ੧	ਧਾਣਕ ਰੂਪਿ ਰਹਾ ਕ:	੧੨	੨੪
ਸਲੋਕ ੧	ਧਾਤੂ ਪੰਜ ਰਲਾਇ ਕੂ:	੧੧	੧੪੧੧
ਸਿਰੀ: ੧	ਧਾਤੁ ਮਿਲੈ ਫੁਨਿ ਧਾਤੁ:	੧੦	੧੮
ਤਿਲੰਗ ੧	ਧਾਤ ਮਿਲੈ ਫੁਨਿ ਧਾਤੁ ਕ:	੭	੭੨੫
ਮਲਾਰ ੩	ਧਾਤੁਰ ਬਾਜੀ ਸੰਸਾਰ:	੧੦	੧੨੭੬
ਰਾਮ: ੩	ਧਾਤੁਰ ਬਾਜੀ ਸਬਦਿ:	੧੩	੯੦੯
ਸਿਰੀ: ੩	ਧਾਤੁਰ ਬਾਜੀ ਪਲਚ:	੭	੨੯
ਸਾਰੰਗ ੫	ਧਾਰਿ ਅਨਗ੍ਰਹੁ ਅਪ:	੧੪	੧੨੨੮
ਬਿਹਾ: ੫	ਧਾਰਿ ਅਨਗ੍ਰਹੋ ਅਪ:	੭	੫੪੮
ਸੂਹੀ ੫	ਧਾਰਿ ਅਨੁਗ੍ਰਹੁ ਅਪ:	੬	੭੬੦
ਸੋਰਠ ੫	ਧਾਰਿ ਅਨਗ੍ਰਹੁ ਆਪ:	੮	੬੨੫
ਮਲਾਰ ੫	ਧਾਰਿ ਅਨੁਗ੍ਰਹੁ ਸੁਆਮੀ:	੧	੧੨੭੦
ਮਾਰੂ ੫	ਧਾਰਿ ਅਨੁਗ੍ਰਹੁ ਸੁਆ:	੭	੧੦੮੬
ਧਨਾ: ੫	ਧਾਰਿ ਅਨਗ੍ਰਹੁ ਸੁਆ:	੭	੬੭੫
ਮਲਾਰ ੫	ਧਾਰਿ ਅਨੁਗ੍ਰਹੁ ਪਾਰ:	੮	੧੨੬੯
ਟੋਡੀ ੫	ਧਾਰਿ ਅਨੁਗ੍ਰਹੁ ਪਾਰ:	੧੪	੭੧੪
ਗਉੜੀ ੫	ਧਾਰਹੁ ਕਿਰਪਾ ਜਿਸ:	੧੦	੨੫੧
ਸੋਰਠ ੫	ਧਾਰਿ ਕ੍ਰਿਪਾ ਪ੍ਰਭ ਹਾਥ:	੧੭	੬੨੦
ਮਾਰੂ ੫	ਧਾਰਿ ਖੇਲੁ ਚਤੁਰ ਭੁਜ:	੧੬	੧੦੮੨
ਗਉੜੀ ੫	ਧਾਰਣਿ ਧਾਰਿ ਰਹਿਓ:	੧	੨੮੨
ਗਉੜੀ ੫	ਧਾਰਿ ਰਹਿਓ ਸੁਆਮੀ:	੪	੨੯੪
ਫੁਨ: ੫	ਧਾਵਉ ਦਸਾ ਅਨੇਕ:	੩	੧੩੬੩
ਮਲਾਰ ੫	ਧਾਵਤੋ ਅਸਥਿਰੁ ਥੀ:	੧	੧੨੭੨
ਟੋਡੀ ੫	ਧਾਵਤ ਕਉ ਧਾਵਹਿ:	੮	੭੧੨
ਸਹਸ: ੫	ਧਾਵੰਤ ਜੀਆ ਬਹੁ ਪ੍ਰ:	੯	੧੩੫੯
ਗਉ: ਕਬੀਰ	ਧਾਵਤ ਜੋਨਿ ਜਨਮ:	੧੬	੩੩੫
ਆਸਾ ੩	ਧਾਵਤੁ ਥੰਮਿਆ ਸਤਿ:	੧੮	੪੪੧
ਬਿਲਾ: ੪	ਧਾਵਤੁ ਧਾਇ ਤਦੇ ਘਰਿ:	੯	੮੩੫
ਕਲਿ: ੪	ਧਾਵਤ ਧਾਇ ਧਾਵਹਿ:	੧	੧੩੨੪
ਗੂਜ: ੫	ਧਾਵਤ ਧਾਵਤ ਸਭੁ:	੧੩	੪੯੫
ਸੋਰਠ ੫	ਧਾਵਤ ਧਾਵਤ ਨਹ:	੪	੬੧੫
ਗਉੜੀ ੪	ਧਾਵਤ ਪੰਚ ਰਹੇ ਹਰਿ:	੩	੧੬੫
ਤੁਖਾਰੀ ੧	ਧਾਵਤ ਪੰਚ ਰਹੇ ਘਰੁ:	੧੭	੧੧੧੦
ਸਵਯੇ ੫	ਧਾਵਤ ਭ੍ਰਮਤ ਰਹਨੁ:	੬	੧੩੮੭
ਗਉ: ੫	ਧਾਵਤ ਮਨੂਆ ਆਵੈ:	੪	੨੩੬
ਗਉੜੀ ੫	ਧਾਵਤ ਮਨੁ ਰਾਖੈ ਇਕ:	੪	੨੯੯
ਆਸਾ ੫	ਧਾਵਤ ਰਹੇ ਏਕੁ ਇਕੁ:	੩	੩੭੩
ਸਿਰੀ: ਵਾਰ੩	ਧਾਵਤੁ ਰਾਖੈ ਇਕਤ:	੧੩	੮੮
ਮਾਰੂ ੩	ਧਾਵਤ ਰਾਖੈ ਇਕਤੁ:	੨	੧੦੫੪
ਮਾਝ ੩	ਧਾਵਤੁ ਰਾਖੈ ਠਾਕਿ ਰ:	੧੬	੧੨੩
ਮਾਰੂ ੧	ਧਾਵਤ ਰਾਖੈ ਠਾਕਿ ਰਹਾ:	੧੬	੧੦੨੨
ਆਸਾ ੧	ਧਾਵਤ ਰਾਖੈ ਠਾਕਿ ਰ:	੮	੪੧੨
ਮਾਝ ੩	ਧਾਵਤੁ ਰਾਖੈ ਠਾਕਿ ਰ:	੩	੧੧੦
ਪ੍ਰਭਾਤੀ ੧	ਧਾਵਤ ਰਾਖੈ ਠਾਕਿ ਰ:	੧੮	੧੨੩੪

ਗਉੜੀ ੩	ਧੁਰਿ ਮਸਤਕਿ ਜਿਨ ਕ:	੮	੧੬੩
ਆਸਾ ੪	ਧੁਰਿ ਮਸਤਕਿ ਭਾਗੁ:	੮	੪੪੬
ਸੂਹੀ: ੪	ਧੁਰਿ ਮਸਤਿਕ ਲੇਖ:	੧੪	੭੩੨
ਆਸਾ ੪	ਧੁਰਿ ਮਰਣੁ ਲਿਖਾਇ:	੧੨	੪੪੭
ਆਸਾ ੪	ਧੁਰਿ ਮਰਣੁ ਲਿਖਾਇਆ:	੧੫	੪੪੭
ਗਉ: ਵਾਰ੪	ਧੁਰਿ ਮਾਰੇ ਪੂਰੈ ਸਤਿਗੁ:	੧੨	੩੦੭
ਰਾਮ: ਸੁੰਦ:	ਧੁਰਿ ਲਿਖਿਆ ਪਰਵਾਣਾ	੧੧	੯੨੩
ਸੂਹੀ ਵਾਰ ੩	ਧੁਰਿ ਲਿਖਿਆ ਮੇਟਿ ਨ:	੧੨	੭੮੯
ਪ੍ਰਭਾਤੀ ੩	ਧੁਰਿ ਲੇਖੁ ਲਿਖਿਆ ਸੁ:	੫	੧੩੪੬
	(ਧੂ)		
ਰਾਮ: ਵਾਰ੧	ਧੂਪ ਛਾਵ ਜੇ ਸਮ ਕਰਿ:	੪	੯੩੨
ਰਾਮ: ੧	ਧੂਪਿ ਛਾਵ ਜੇ ਸਮ ਕਰਿ:	੧੭	੮੬੬
ਗੋਂਡ ੫	ਧੂਪ ਦੀਪ ਸੇਵਾ ਗੋਪਾਲ:	੮	੧੨੨੯
ਸਾਰੰ: ੫	ਧੂਪ ਦੀਪ ਕਰਤੇ ਹਰਿ:	੧੭	੬੯੫
ਧਨਾ: ਸੈਣ	ਧੂਪ ਦੀਪ ਘ੍ਰਿਤ ਸਾਜਿ:	੯	੫੨੫
ਗੂਜਰੀ ਰਵਿ:	ਧੂਪ ਦੀਪ ਨਈ ਬੇਦਹਿ:	੧੪	੧੩
ਧਨਾ ੧	ਧੂਪ ਮਲਿਆਨ ਲੋ ਪ:	੨	੬੬੩
ਧਨਾ: ੧	ਧੂਪੁ ਧਲਿਆਨ ਲੋ ਪ:	੫	੧੧੯੨
ਬਸੰਤ ੫	ਧੂੰਮ ਬਾਦਰ ਸਭਿ ਮ:	੧੪	੧੮੧
ਗਉੜੀ ੫	ਧੂਰਿ ਸੰਤਨ ਕੀ ਨਾਨਕ:	੧੨	੮੯੭
ਰਾਮ: ੫	ਧੂਰਿ ਸੰਤਨ ਕੀ ਮਸ:	੧੩	੧੨੨੧
ਸਾਰੰ: ੫	ਧੂਰਤੁ ਸੋਈ ਜਿ ਧੁਰ:	੧੬	੧੧੩੮
ਭੈਰਉ ੫	ਧੂਰਿ ਬਾਛਹਿ ਸਭਿ ਸੁ:	੧੦	੫੪੩
ਬਿਹਾ: ੫	ਧੂਰਿ ਭਗਤਨ ਕੀ ਮਨਿ:	੧੩	੧੧੭੭
ਬਸੰ: ੩	ਧੂੜਿ ਤਿਨਾ ਕੀ ਅਘੁਲੀ:	੧੧	੭੨੨
ਤਿਲੰਗ ੧	ਧੂੜਿ ਤਿਨਾ ਕੀ ਜੇ ਮਿਲੈ:	੪	੮੦
ਸਿਰੀ: ੫	ਧੂੜੀ ਮਜਨੁ ਸਾਧ ਖੇ:	੧੭	੧੪੨੪
ਸਲੋਕ ੫	ਧੂੜੀ ਵਿਚਿ ਲੁਡੇਦੜੀ:	੧੮	੧੪੨੪
	(ਧੇ)		
ਮਾਝ ੫	ਧੰਨ ਦੁਧੈ ਤੇ ਬਾਹਰੀ:	੮	੧੩੩
	(ਧੋ)		
ਗਉੜੀਮਾਰ੫	ਧੋਹੁ ਨ ਚਲੀ ਖਸਮ:	੧	੩੨੧
ਬਿਲਾ: ੧	ਧੋਤੀ ਊਜਲ ਤਿਲਕ:	੬	੮੩੨
ਸੂਹੀ ੧	ਧੋਤਿਆ ਜੂਠਿ ਨ ਉਤਰੈ:	੨	੭੨੯
ਗਉੜੀ ੫	ਧੋਤੀ ਖੋਲਿ ਵਿਛਾਏ ਹੇਠਿ:	੨	੨੦੧
ਆਸਾਵਾਰ ੧	ਧੋਤੀ ਟਿਕਾ ਤੇ ਜਪਮਾਲੀ:	੧੫	੪੭੧
ਆਸਾ ੧	ਧੋਤੀ ਟਿਕਾ ਨਾਮੁ ਸ:	੪	੩੫੫
ਗਉੜੀ	ਧੋਤੀ ਡੰਡਉਤਿ ਪਰਸਾ:	੧੧	੨੩੭
ਮਾਧ ਵਾਰ ੧	ਧੋਤੇ ਮੂਲਿ ਨ ਉਤਰ:	੩	੧੪੯
ਸਿਰੀ: ਵਾਰ੩	ਧੋਤੀ ਮੂਲਿ ਨ ਉਤਰੈ:	੯	੮੭
ਬਸੰਤ ਨਾਮ	ਧੰਬੀ ਧੋਵੈ ਬਿਰਹ ਬਿ:	੫	੧੧੯੮
	(ਧੌ)		
ਜਪੁ	ਧੌਲੁ ਧਰਮੁ ਦਇਆ ਕਾ:	•੧੨	੩
	(ਧੰ)		
ਸਿਰੀ: ੫	ਧੰਧਾ ਸਭੁ ਜਲਾਇਕੈ:	੧੪	੪੩
ਸਲੋਕ ਕਬੀਰ	ਧੰਧੇ ਹੀ ਮਹਿ ਮਰਿ ਗ:	੧੪	੧੩੭੬
ਗਉ: ੫	ਧੰਧੇ ਕਹਾ ਬਿਆਪਹਿ:	੨	੨੫੧
ਗਉ: ੩	ਧੰਧਾ ਕਰਤਿਆ ਅਨ:	੧੧	੧੫੯
ਸਾਰ: ਵਾਰ੩	ਧੰਧਾ ਕਰਤਿਆ ਜਨਮ:	੪	੧੨੪੮
ਸੋਰਠ ਵਾਰ੩	ਧੰਧਾ ਕਰਤਿਆ ਨਿਹ:	੧	੬੪੪
ਭੈਰ: ੧	ਧੰਧਾ ਕਰਤ ਸਗਲੀ ਪ:	੮	੧੧੨੭
ਗੂਜਰੀ ੫	ਧੰਧਾ ਕਰਤ ਬਿਹਾਨੀ:	੧	੫੦੧
ਸਲੋਕ ਕਬੀਰ	ਧੰਧਾ ਕਰਤਾ ਰਹਿ ਗ:	੩	੧੩੭੦
ਸਾਰੂ ੩	ਧੰਧੈ ਕੂੜਿ ਵਿਆਪਿ:	੭	੯੯੪
ਪ੍ਰਭਾਤੀ ੧	ਧੰਧਾ ਛੂਟਕਿ ਗਇਆ:	੧੦	੧੩੪੪
ਸਿਰੀ: ੧	ਧੰਧਾ ਥਕਾ ਹਉ ਮੁਈ:	੧੦	੧੯
ਮਾਰੂ ੧	ਧੰਧੈ ਧਾਵਤ ਜਗੁ ਬਾ:	੨	੧੦੧੦
ਮਾਰੂ ੩	ਧੰਧੈ ਧਾਵਤੁ ਜਨਮੁ:	੭	੧੦੬੭
ਰਾਮ: ਵਾਰ੩	ਧੰਧਾ ਧਾਵਤ ਦਿਨੁ ਗ:	੨	੯੪੮
ਮਾਰੂ ੩	ਧੰਧਾ ਧਾਵਤ ਮਨੁ ਭ:	੫	੧੦੪੭
ਰਾਮ: ੧	ਧੰਧਾ ਧਾਵਤ ਰਹਿ ਗ:	੧੬	੯੩੪
ਸਿਰੀ: ੩	ਧੰਧਾ ਧਾਵਤ ਰਹਿ ਗ:	੧੦	੩੪
ਆਸਾ ੧	ਧੰਧਾ ਪਿਟੇ ਸੰਸਾਰੁ ਸ:	੧੫	੪੧੯
ਆਸਾ ੧	ਧੰਧਾ ਪਿਟਹੁ ਭਾਈ ਹੋ:	੧੧	੪੧੮
ਬਿਲਾ: ੫	ਧੰਧੁ ਬੰਧੁ ਅਰੁ ਸਗਲ:	੧੮	੮੨੨
ਟੋਡੀ ੫	ਧੰਧ ਬੈਧ ਬਿਨਸੇ ਮਾ:	੧੪	੭੧੬
ਰਾਮ: ੧	ਧੰਧਾ ਮੁਆ ਵਿਗੂਤੀ ਮਾ:	੪	੯੩੬
ਸਲੋਕ ੩	ਧੰਧਾ ਮਾਇਆ ਮੋਹਣੀ:	੭	੧੪੧੩
ਵਡ: ੧	ਧੰਧਾ ਰੋਵੈ ਮੈਲ ਨ ਧੋ:	੧੪	੫੮੧
ਗਉ: ਵਾਰ੫	ਧੰਧੜੇ ਕੁਲਾਹ ਚਿਤਿ:	੧	੩੨੩
ਗੋਂਡ ਕਬੀਰ	ਧੰਨੁ ਅਨਾਦਿ ਠਾਕੁਰੁ:	੮	੮੭੩
ਗੋਂਡ ਕਬੀਰ	ਧੰਨੁ ਅਨਾਦਿ ਭੂਖੇ ਕ:	੩	੮੭੩
ਗਉੜੀ ੫	ਧੰਨੁ ਇਹੁ ਥਾਨੁ ਗੋਵਿੰਦ:	੧੩	੧੯੭
ਗਉੜੀਵਾਰ੫	ਧੰਨੁ ਸਿ ਸੇਈ ਨਾਨਕਾ:	੧੮	੩੧੯
ਆਸਾ ਕਬੀਰ	ਧੰਨਿ ਸੋਹਾਗਨਿ ਜੋ ਪੀ:	੧੦	੪੮੩
ਆਸਾ ੫	ਧੰਨੁ ਸਾਹ ਪੂਰੈ ਬਖ:	੬	੩੭੨
ਆਸਾ ੫	ਧੰਨੁ ਸਹਾਵਾ ਮੁਖੁ ਜਿ:	੫	੩੯੯
ਮਲਾ:ਵਾਰ ੧	ਧੰਨੁ ਸੁ ਕਾਗਦੁ ਕਲਮ:	੧੨	੧੨੯੧
ਆਸਾ ੫	ਧੰਨਿ ਸ ਕਲਿਜੁਗ ਸਾ:	੧੮	੩੮੨
ਬਿਲਾ: ਰਵਿ:	ਧੰਨਿ ਸੁ ਗਾਉ ਧੰਨਿ ਸੋ:	੧੦	੮੫੮
ਆਸਾ ੫	ਧੰਨ ਸੁ ਗ੍ਰਿਹੁ ਜਿਤੁ ਪ੍ਰ:	੫	੩੭੧
ਰਾਮ: ਵਾਰ੫	ਧੰਨੁ ਸੁ ਜੰਤੁ ਸੁਹਾਵੜੇ:	੫	੯੫੮
ਗਉੜੀ ੫	ਧੰਨੁ ਸਤੀ ਦਰਗਹ ਪ:	੧੭	੧੮੫
ਸਿਰੀ: ੫	ਧੰਨੁ ਸੁ ਤੇਰਾ ਥਾਮੁ:	੧੭	੫੦
ਰਾਮ:ਵਾ:ਰਾ:	ਧੰਨੁ ਸੁ ਤੇਰਾ ਥਾਨੁ ਹੈ:	੧੧	੯੬੮
ਰਾਮ: ਵਾਰ੫	ਧੰਨੁ ਸੁ ਤੇਰਾ ਥਾਨੁ ਜਿ:	੧੭	੯੬੫
ਰਾਮ: ਵਾਰ੫	ਧੰਨੁ ਸੁ ਤੇਰੇ ਭਗਤ:	੧੮	੯੬੫
ਧਨਾ: ੫	ਧੰਨਿ ਸੁ ਥਾਨੁ ਧੰਨਿ ਓ:	੧	੬੮੧
ਬਿਲਾ: ੫	ਧੰਨ ਸੁ ਥਾਨੁ ਬਸੰਤੁ:	੧	੮੧੬
ਮਾਝ ੫	ਧੰਨੁ ਸੁ ਦੇਸ ਜਹਾ ਤੂੰ:	੧੬	੯੬

ਸਲੋਕ ਫਰੀਦ	ਨਉਬਤਿ ਵਜੀ ਸੁਬਹ:	੨	੧੩੮੨
ਸਾਰੰ: ਵਾਰ੩	ਨਉਮੀ ਨੇਮੁ ਸਚੁ ਜੇ:	੧੧	੧੨੪੫
ਗਉੜੀ ੫	ਨਉਮੀ ਨਛੇ ਛਿਦ੍ਰ:	੧੪	੨੯੮
ਗਉ: ਕਬੀ:	ਨਉਮੀ ਨਵੈ ਦੁਆਰ:	੧੭	੩੪੩
ਮਾਰੂ ੩	ਨ ਅੰਤਰਿ ਭੀਜੈ ਨ ਸ:	੨	੧੦੫੦
ਧਨਾ ਨਾਮ:	ਨਈਆ ਤੇ ਬੈਰੇ ਕੰਨ:	੧੭	੬੯੩
ਮਲਾਰ ੧	ਨ ਇਹੁ ਤਨ ਜਾਇਗਾ:	੯	੧੨੫੭
ਮਾਰੂ ੧	ਨ ਇਹੁ ਧਨੁ ਜਲੈ ਨ:	੧੧	੯੯੧
ਮਾਰੂ ੧	ਨ ਇਹ ਧਨੁ ਡੂਬੈ ਨ:	੧੨	੯੯੧
ਸਹਸ: ੫	ਨ ਸੰਖੰ ਨ ਚਕ੍ਰੰ ਨ ਗਦਾ:	੭	੧੩੫੯
ਮਾਝ ਵਾਰ ੧	ਨ ਸਿਧ ਸਾਧਿਕਾ ਧਰਾ:	੧੮	੧੪੩
ਮਾਝ ਵਾਰ ੧	ਨ ਸਪਤ ਜੇਰ ਜਿਮੀ:	੧	੧੪੪
ਮਾਝ ਵਾਰ ੧	ਨ ਸਪਤ ਦੀਪ ਨਹ:	੨	੧੪੪
ਧਨਾ: ੧	ਨ ਸਬਦੁ ਬੂਝੈ ਨ ਜਾ:	੫	੬੬੫
ਮਾਝ ਵਾਰ ੧	ਨ ਸੂਰ ਸਸਿ ਮੰਡਲੋ:	੨	੧੪੪
ਆਸਾ ੫	ਨਸਿ ਵੰਞਹੁ ਕਿਲ ਵਿ:	੧੫	੪੬੦
ਭੈਰਉ ਨਾਮ:	ਨ ਹਉ ਤੇਰਾ ਪੂੰਗੜਾ:	੧੬	੧੧੬੫
ਬਸੰਤ ੧	ਨਹ ਅਸਥਿਰੁ ਦੀਸੈ:	੧੮	੧੧੮੭
ਮਾਰੂ ੫	ਨਹ ਆਪਹੁ ਮੂਰਖ:	੩	੧੦੦੪
ਧਨਾ: ੫	ਨਹ ਸੁਣੀਐ ਨਹ ਮੁ:	੧੪	੬੭੩
ਸਹਸ: ੫	ਨਹ ਸੀਤਲੰ ਸੀਤ ਰੁ:	੯	੧੩੫੭
ਸਹਸ: ੫	ਨਹ ਸੀਤਲੰ ਚੰਦ੍ਰ ਦੇ:	੯	੧੩੫੭
ਸਹਸ: ੫	ਨਹ ਸਮਰਥੰ ਨਹ:	੩	੧੩੫੬
ਰਾਮ: ੫	ਨਹ ਸਿਵ ਸਕਤੀ:	੧੩	੮੮੩
ਗਉ: ੫	ਨਹ ਹੋਆ ਨਹ ਹੋਵ:	੭	੨੫੪
ਗਉੜੀ ੫	ਨਹੀ ਹੋਤ ਉਹਾ ਉਸ:	੧੬	੨੬੭
ਗਉੜੀ ੫	ਨਹੀ ਹੋਤ ਕਛੁ ਦੋਊ:	੧੨	੨੫੩
ਗਉੜੀ ੫	ਨਹ ਕਿਛੁ ਜਨਮੈ ਨ:	੧੭	੨੮੧
ਰਾਮ: ੫	ਨਹ ਕੋ ਮੂਆ ਨ ਮਰ:	੧੬	੮੮੫
ਰਾਮ: ੫	ਨਹ ਗਿਰਹ ਨਿਰੰਹਾ:	੧੧	੯੦੧
ਸਹਸ: ੫	ਨਹ ਘਟੰਤ ਕੇਵਲ:	੧੫	੧੩੫੪
ਸਹਸ: ੫	ਨਹ ਚਿੰਤਾ ਬਨਿਤਾ ਸੁ:	੭	੧੩੫੫
ਸਹਸ: ੫	ਨਹ ਚਿੰਤਾ ਮਾਤ ਪਿਤ:	੬	੧੩੫੫
ਬਿਲਾ: ੫	ਨਹ ਚਤਰਿ ਸੁਘਰਿ:	੯	੮੪੭
ਮਾਰੂ ੧	ਨਹ ਚੀਨਿਆ ਪਰਮਾ:	੧੬	੯੯੧
ਬਸੰਤ ਕਬੀਰ	ਨਹੀ ਛੋਡਉ ਰੇ ਬਾਬਾ:	੭	੧੧੪੯
ਰਾਮ: ੩	ਨਹ ਜਾਇ ਸਹਸਾ ਕਿ:	੯	੯੧੯
ਗਉੜੀ ੫	ਨਹ ਜਾਪੈ ਨਹ ਬੂਝੀਐ:	੧੫	੨੯੭
ਬਿਲਾ: ੫	ਨਹ ਡੋਲੀਐ ਇਤ ਊਤ:	੧੨	੮੩੭
ਸਾਰੰ: ੫	ਨਹੀ ਤੁਲਿ ਗੋਬਿੰਦ ਨਾ:	੧੫	੧੨੨੯
ਗਉ: ੫	ਨਹੀ ਤੁਲਿ ਰਾਮ ਨਾਮ:	੧੨	੨੬੫
ਆਸਾ ੫	ਨਹ ਦੇਖਿਓ ਰੂਪ ਰੰਗ:	੮	੩੭੨
ਬਿਹਾ: ੫	ਨਹ ਦੂਖ ਪਾਵੈ ਪ੍ਰਭ:	੧੩	੫੪੪
ਕੇਦਾਰਾ ੫	ਨਹੀ ਦੋਖ ਬੀਚਾਰੇ ਪੂ:	੧੮	੧੧੨੨
ਰਾਮ: ੫	ਨਹ ਦ੍ਰਿਸਟਿ ਆਵੈ ਮ:	੬	੯੨੮

ਆਸਾ ੫	ਨਹ ਦੂਰਿ ਸਦਾ ਹਜੂਰਿ:	੪	੪੫੭
ਸਾਰੰਗ ੫	ਨਹ ਦੂਰਿ ਪੂਰਿ ਹਜੂਰਿ:	੨	੧੨੩੧
ਗੂਜ: ਤ੍ਰਿਲੋ:	ਨਹੀ ਨਹੀ ਚੀਨਿਆ ਪ:	੧	੫੨੬
ਜੈਤ: ੫	ਨਹ ਨੈਣ ਦੀਸੈ ਬਿਨ:	੧੧	੭੦੫
ਸੋਰਠ ੯	ਨਹ ਨਿੰਦਿਆ ਨਹ ਉ:	੧੭	੬੩੩
ਗਉੜੀ ੧	ਨਹ ਨੀਦ ਆਵੈ ਪਰੇਮ:	੨	੨੪੩
ਵਡ: ੧	ਨਹ ਪਾਇ ਝਗੜਾ ਸੁ:	੬	੫੬੬
ਸਲੋਕ ਕਬੀਰ	ਨਹੀ ਪਟਣੁ ਨਹੀ ਧਾ:	੧੩	੧੩੬੫
ਗਉੜੀ ੧	ਨਹ ਪੰਡਿਤੁ ਨਹ ਜ:	੯	੨੨੧
ਜੈਤ: ਵਾਰ ੫	ਨਹ ਬਿਸਰੰਤਿ ਨਾਮ:	੧੫	੭੦੮
ਰਾਮ: ੫	ਨਹ ਬਿਨਸੈ ਅਬਿਨਾ:	੧੬	੮੮੫
ਬਿਲਾ: ੫	ਨਹ ਬਿਨਸੈ ਨਹ ਛੋ:	੨	੮੧੩
ਗਉੜੀ ੫	ਨਹ ਬਾਰਿਕ ਨਹ ਜੋ:	੨	੨੫੪
ਸਾਰੰਗ ੫	ਨਹ ਬਰਨ ਬਰਨ:	੩	੧੨੩੧
ਸਹਸ: ੫	ਨਹ ਬਿਲੰਬ ਧਰਮੰ:	੧੬	੧੩੫੪
ਭੈਰਉ ੫	ਨਹ ਭੀਗੈ ਅਧਿਕ ਸੂ:	੨	੧੧੩੭
ਰਾਮਕਲੀ ੫	ਨਹੀ ਭੇਟਤ ਧਰਮ:	੮	੮੯੮
ਗਉੜੀ ੧	ਨਹ ਭੂਲੋ ਨਗ ਭਰਮਿ:	੯	੨੨੧
ਸੂਹੀ ੫	ਨਹ ਮਰੀਆ ਨਹ ਜ:	੫	੭੪੬
ਰਾਮ ਕਬੀਰ	ਨਹੀ ਮਿਰਤ ਨ ਜਨਮ:	੧	੯੭੨
ਬਿਲਾ ੫	ਨਹ ਰੂਪ ਧੂਪ ਨ ਨੈਣ:	੯	੮੪੭
ਸੋਰਠ ਰਵਿ:	ਨਹੀ ਰਾਬੀ ਠਾਉ ਰੋਪ:	੮	੬੫੯
ਰਾਮ: ੫	ਨਹੀ ਲੇਪ ਤਿਸੁ ਪੁਨਿ:	੮	੮੯੪
ਬਸੰਤ ੫	ਨਹੀ ਲੇਪੁ ਪ੍ਰਭ ਪੁਨਿ:	੧	੧੧੯੩
ਗੂਜਰੀ ਵਾਰ੫	ਨ ਹੋਵੀ ਪਛੋਤਾਉ ਤੁ:	੧੬	੫੧੯
ਕਾਨ: ੫	ਨਹ ਤ੍ਰਿਪਤਾਨੋ ਰਾਜ:	੩	੧੩੦੦
ਗਉੜੀ ੫	ਨਹ ਤ੍ਰਿਪਤਾਵੈ ਖਪਿ:	੧	੨੭੯
ਗਉ: ੫	ਨਹ ਤ੍ਰਿਪਤਾਵੈ ਨਹ:	੧੬	੨੩੫
ਰਾਮ: ੫	ਨਾ ਕੋਈ ਸੁਰੁ ਨਾ ਕੋਈ:	੧੬	੯੧੬
ਰਾਮ ੧	ਨ ਕਿਸੀ ਕਾ ਮੀਤ ਨ ਕਿ:	੯	੮੭੬
ਆਸਾ ਕਬੀਰ	ਨਕਟੀ ਕਉ ਠਨੁ ਗੁਨ:	੧੨	੪੭੬
ਸੋਰਠ ਵਾਰ ੨	ਨਕਿ ਨਥ ਖਸਮ ਹਥ:	੧੧	੬੫੩
ਮਲਾ: ਵਾਰ੧	ਨਕੀ ਵਢੀ ਲਾ ਇਤਬਾ:	੮	੧੨੮੮
ਆਸਾ ੫	ਨਖਿਅਤ੍ਰ ਸਸੀਅਰ:	੨	੪੫੬
ਮਲਾ: ਨਾਮ:	ਨਖ ਪ੍ਰਸੇਵ ਜਾਚੈ ਸੋ:	੧੧	੧੨੯੨
ਭੈਰਉ ੫	ਨਗਜ ਤੇਰੇ ਬੰਦੇ ਦੀ:	੨	੧੧੩੮
ਗਉ: ਕਬੀਰ	ਨਗਨ ਫਿਰਤ ਜੋ ਪਾ:	੫	੩੨੪
ਸੂਹੀ ੫	ਨਗਨ ਫਿਰਤ ਰੰਗਿ:	੯	੭੪੫
ਕੇਦਾਰਾ ਕਬੀ:	ਨਗਰੀ ਏਕੇ ਨਉ ਦ:	੧੭	੧੧੨੩
ਮਾਰੂ ੧	ਨਗਰੀ ਨ ਇਕੁ ਨਵ:	੧੪	੧੦੧੦
ਭੈਰ: ਕਬੀਰ	ਨਗਰੀ ਨਗਰੀ ਖਿਅ:	੪	੧੧੬੩
ਬਿਲਾ: ੫	ਨਗਰ ਮਹਿ ਆਪਿ ਬਾ:	੧੭	੮੨੭
ਗਉੜੀ ੩	ਨਚਿਐ ਟਪਿਐ ਭਗ:	੨	੧੫੯
ਆਸਾ ਵਾਰ੧	ਨਚਣੁ ਕੁਦਣੁ ਮਨ:	੧੩	੪੬੫
ਸਹਸ: ੫	ਨਚ ਦੁਰਲਭੰ ਸੁਤ:	੩	੧੩੫੭

ਮਲਾਰ ੫	ਨਵ ਨਿਧਿ ਨਾਮ੍ ਨਿਧਾ:	੧੫	੧੨੬੬
ਸਵਯੇ ੪	ਨਵ ਨਿਧਿ ਨਾਮੁ ਨਿਧਾ:	੧੧	੧੩੯੭
ਧਨਾ: ੫	ਨਵ ਨਿਧਿ ਰਿਧਿ ਸਿਧਿ:	੧੨	੬੭੯
ਸੂਹੀ ੫	ਨਵ ਰੰਗ ਲਾਲੁ ਸੇਜ:	੧੨	੭੩੭
ਮਾਰੂ ੫	ਨਵਲ ਨਵਤਨ ਚ:	੧੭	੧੦੦੬
ਬਿਲਾ: ੫	ਨਵਲ ਨਵਤਨ ਨਾਹੁ:	੧੫	੮੪੭
	(ਨਾ)		
ਮਾਝ ਵਾਰ ੧	ਨਾ ਓਇ ਜੋਗੀ ਨਾ ਓਇ:	੧੮	੧੪੯
ਸੂਹੀ ੩	ਨਾ ਓਇ ਜਨਮਹਿ ਨਾ:	੧੪	੭੫੬
ਆਸਾ ੫	ਨਾ ਉਸੁ ਸੋਚ ਨ ਹਮ:	੪	੩੯੧
ਆਸਾ ਵਾਰ੧	ਨਾਉ ਸੁਣਿ ਮਨੁ:	੯	੪੬੮
ਸਿਰੀ: ੧	ਨਾਉ ਸਦਾਏ ਆਪਣਾ:	੫	੧੭
ਆਸਾ ੫	ਨਾ ਉਸੁ ਦੂਖ ਨ ਹਮ:	੧	੩੯੧
ਆਮਾ ੫	ਨਾ ਉਸ ਧੰਧਾ ਨਾ ਹਮ:	੩	੩੯੧
ਆਸਾ ੫	ਨਾ ਉਸੁ ਬੰਧਨ ਨਾ ਹਮ:	੩	੩੯੧
ਆਸਾ ੫	ਨਾ ਉਸੁ ਭੂਖ ਨ ਹਮ:	੪	੩੯੧
ਆਸਾ ੫	ਨਾ ਉਸੁ ਮੈਲੁ ਨ ਹਮ:	੩	੩੯੧
ਆਸਾ ੫	ਨਾ ਉਸੁ ਲੇਪੁ ਨ ਹਮ:	੪	੩੯੧
ਬਿਲਾ: ੧	ਨਾ ਓਹੁ ਆਵੈ ਨ ਓਹੁ.	੧੨	੮੩੨
ਗਉ:ਕਬੀਰ	ਨਾ ਓਹੁ ਕੂਆਟਾ ਨਾ ਪ:	੧੮	੩੨੫
ਆਸਾ ੫	ਨਾ ਓਹੁ ਨਿਰਧਨੁ ਨਾ:	੧	੩੯੧
ਗਉ:ਕਬੀਰ	ਨਾ ਓਹੁ ਬਢੈ ਨ ਘਟ:	੯	੩੪੩
ਆਸਾ ੫	ਨਾ ਓਹੁ ਬਿਨਸੈ ਨਾ ਹ:	੧	੩੯੧
ਜਪੁ	ਨਾ ਓਹਿ ਮਰਹਿ ਨ ਠਾ:	੪	੮
ਆਸਾ ੫	ਨਾ ਓਹੁ ਮਰਤਾ ਨਾ ਹ:	੧	੩੯੧
ਬਸੰਤ ੩	ਨਾ ਓਹੁ ਮਰੈ ਨ ਆਵੈ:	੧੪	੧੧੭੪
ਆਸਾ ੧	ਨਾ ਓਹੁ ਮਰੈ ਨ ਹੋਵੈ:	੯	੩੪੯
ਆਸਾ ੧	ਨਾ ਓਹੁ ਮਰੈ ਨ ਹੋਵੈ:	੧੭	੯
ਰਾਮ:ਵਾ: ਰਾ:	ਨਾਉ ਕਰਤਾ ਕਾਦਰ:	੧੩	੯੬੬
ਮਾਰੂ ੩	ਨਾਉ ਤਿਨਾ ਮਿਲੈ ਧੁਰਿ:	੧੨	੧੦੬੪
ਪ੍ਰਭਾਤੀ ੧	ਨਾਉ ਤੇਰਾ ਅੰਮ੍ਰਿਤ ਬਿ:	੮	੧੩੨੭
ਪ੍ਰਭਾਤੀ ੧	ਨਾਉ ਤੇਰਾ ਗਹਣਾ ਮ:	੪	੧੩੨੭
ਪ੍ਰਭਾਤੀ ੧	ਨਾਉ ਤੇਰਾ ਤਾਣੁ ਨਾਉ:	੬	੧੩੨੭
ਆਸਾ ਵਾਰ੧	ਨਾਉ ਤੇਰਾ ਨਿਰੰਕਾਰੁ:	੧੪	੪੬੫
ਪ੍ਰਭਾਤੀ ੧	ਨਾਉ ਤੇਰਾ ਲਸਕਰੁ:	੬	੧੩੨੭
ਸਿਰੀ: ੧	ਨਾਉ ਧਿਆਈਐ ਨਾਉ:	੬	੨੬
ਬਿਲਾ: ੧	ਨਾਉ ਨਉਮੀ ਨਵੇ ਨਾ:	੧੮	੮੩੯
ਆਸਾ ੩	ਨਾ ਓਨੁ ਸਿਧਿ ਨ ਬੁਧਿ:	੧੪	੪੨੭
ਸੂਹੀ ੧	ਨਾਉ ਨਾਨਕ ਬਖਸੀਸ:	੧੭	੭੨੯
ਗੂਜਰੀ ਵਾਰ੫	ਨਾਉ ਨਾਨਕ ਬਖਸੀਸੁ:	੬	੫੨੩
ਸਿਰੀ: ੧	ਨਾਉ ਨੀਰੁ ਚੰਗਿਆਈ:	੨	੧੬
ਸਿਰੀ ੧	ਨਾਉ ਪੂਜੀਐ ਨਾਉ ਮੰ:	੭	੧੭
ਸਿਰੀ: ਵਾਰ੪	ਨਾਉ ਪੂਜੀਐ ਨਾਉ ਮੰ:	੪	੮੭
ਪ੍ਰਭਾਤੀ ੧	ਨਾਉ ਪ੍ਰਭਾਤੈ ਸਬਦਿ:	੧	੧੩੩੦
ਮਾਝ ਵਾਰ ੧	ਨਾਉ ਪੜੀਐ ਨਾਉ ਬ:	੧੫	੧੪੦

ਮਲਾ:ਵਾਰ ੧	ਨਾਉ ਫਕੀਰੈ ਪਾਤਿਸਾ:	੩	੧੨੮੮
ਸਿਰੀ: ੫	ਨਾਉ ਬੀਜਣ ਲਗਾ ਆ:	੯	੭੩
ਰਾਮ: ਵਾਰ੩	ਨਾਉ ਬੀਜੇ ਨਾਉ ਉਗ:	੨	੯੪੭
ਰਾਮ: ਵਾਰ੧	ਨਾਉ ਬੀਜੁ ਬਖਸੀਸ:	੫	੫੫੯
ਸਾਰੰ:.ਵਾਰ ੫	ਨਾਉ ਮੰਨਿਐ ਹਉਮੈ:	੩	੧੨੪੨
ਭੈਰ: ਕਬੀਰ	ਨਾਉ ਮੇਰੇ ਸੰਗਿ ਅੰਤਿ	੧੬	੧੧੫੭
ਭੈਰ: ਕਬੀਰ	ਨਾਉ ਮੇਰੇ ਖੇਤੀ ਨਾਉ:	੧੫	੧੧੫੭
ਭੈਰ: ਕਬੀਰ	ਨਾਉ ਮੇਰੇ ਬੰਧਿਪ ਨਾ:	੧੬	੧੧੫੭
ਭੈਰ: ਕਬੀਰ	ਨਾਉ ਮੇਰੇ ਮਾਇਆ ਨਾ:	੧੫	੧੧੫੭
ਸੋਰਠ ੧	ਨਾਉ ਮਿਲੈ ਸੰਤੋਖੀਆ:	੧੫	੬੩੬
ਸਲੋਕ ੩	ਨਾਉ ਮਿਲ ਧੁਰਿ ਲਿਖਿ:	੩	੧੪੧੪
ਸਲੋਕ ੩	ਨਾਉ ਲਈਐ ਪਰਮੇ:	੧੩	੧੪੨੦
ਸਲੋਕ ੧	ਨਾਉ ਲੈਨਿ ਅਰੁ ਕਰ:	੧੨	੧੪੧੦
ਮਾਰੂ ੧	ਨਾਉ ਵਿਸਾਰਹਿ ਬੇਦੁ:	੧	੧੦੧੬
ਰਾਮ: ੧	ਨਾ ਅਉਧੂਤੀ ਨ ਸੰਸਾ:	੭	੯੦੩
ਬਸੰਤ ੫	ਨਾਈ ਉਧਰਿਓ ਸੈਨ:	੯	੧੧੯੨
ਗੋਂਡ ੫	ਨਾ ਇਹੁ ਉਸਨੁ ਨਹੀ:	੧੫	੮੬੮
ਗੋਂਡ ੫	ਨਾ ਇਸੁ ਹਰਖੁ ਨਹੀ	੧੬	੮੬੮
ਸਾਰੰਗ ਵਾਰ੪	ਨਾਇ ਸੁਣਿਐ ਆਪੁ ਬੁ:	੧੫	੧੨੪੦
ਸਾਰੰਗਵਾਰ੪	ਨਾਇ ਸੁਣਿਐ ਸਹਜ:	੯	੧੨੪੦
ਸਾਰੰਗਵਾਰ੪	ਨਾਇ ਸੁਣਿਐ ਸੁਚਿ ਸੰ:	੧੪	੧੨੪੦
ਸਾਰੰਗਵਾਰ੪	ਨਾਇ ਸੁਣਿਐ ਸੰਤੋਖੁ:	੮	੧੨੪੦
ਸਾਰੰਗਵਾਰ੪	ਨਾਇ ਸੁਣਿਐ ਸਭ ਸਿ:	੭	੧੨੪੦
ਸਾਰੰਗਵਾਰ੪	ਨਾਇ ਸੁਣਿਐ ਘਟਿ ਚਾ:	੧੫	੧੨੪੦
ਸਾਰੰਗਵਾਰ੪	ਨਾਇ ਸੁਣਿਐ ਨਉ ਉ:	੧	੧੨੪੦
ਸਾਰੰਗਵਾਰ੪	ਨਾਇ ਸੁਣਿਐ ਨਉ ਨਿ:	੮	੧੨੪੦
ਸਾਰੰਗਵਾਰ੪	ਨਾਇ ਸੁਣਿਐ ਪਾਪ ਕ:	੧੬	੧੨੪੦
ਸਾਰੰਗਬਾਰ੪	ਨਾਇ ਸੁਣਿਐ ਮਨੁ ਰ:	੧੮	੧੨੩੯
ਸਾਰੰਗਵਾਰ੪	ਨਾਇ ਸੁਣਿਐ ਮਨਤ੍ਰਿ:	੧੮	੧੨੩੯
ਗੋਂਡ ੫	ਨਾ ਇਸੁ ਦੁਸਮਨੁ ਨਾ:	੧੬	੮੬੮
ਗੋਂਡ ੫	ਨਾ ਇਸੁ ਦੂਖੁ ਨਹੀ ਜ:	੧੪	੮੬੮
ਗੋਂਡ ਕਬੀਰ	ਨਾ ਇਸੁ ਪਿੰਡੁ ਨਾ ਰਕਤੁ:	੭	੮੭੧
ਗੋਂਡ ੫	ਨਾ ਇਸੁ ਬਾਪ ਨਹੀ ਇ:	੧੭	੮੬੮
ਗੋਂਡ ਕਬੀਰ	ਨਾ ਇਸੁ ਮਾਇ ਨ ਕਾਹੂ:	੫	੮੭੧
ਗੋਂਡ ਕਬੀਰ	ਨਾ ਇਹੁ ਗਿਰਹੀ ਨਾਓ:	੬	੮੭੧
ਗੋਂਡ ਕਬੀਰ	ਨਾ ਇਹ ਜੋਗੀ ਨਾ ਅਵ:	੫	੮੭੧
ਗੋਂਡ ਕਬੀਰ	ਨਾ ਇਹੁ ਜਤੀ ਕਹਾਵੈ:	੫	੮੭੧
ਗੋਂਡ ਕਬੀਰ	ਨਾ ਇਹੁ ਜੀਵੈ ਨ ਮਰ:	੮	੮੭੧
ਆਸਾ ਵਾਰ ੧	ਨਾ ਇਹੁ ਤੁਟੈ ਨ ਮਲੁ:	੩	੪੭੧
ਗੋਂਡ ਕਬੀਰ	ਨਾ ਇਹੁ ਤਪਾ ਕਹਾਵੈ:	੭	੮੭੧
ਗੋਂਡ ੫	ਨਾ ਇਹੁ ਬੂਢਾ ਨਾ ਇਹੁ:	੧੪	੮੬੮
ਗੋਂਡ ੫	ਨਾ ਇਹੁ ਬਿਨਸੈ ਨਾਇ:	੧੫	੮੬੮
ਗੋਂਡ ਕਬੀਰ	ਨਾ ਇਹੁ ਬ੍ਰਹਮਨੁ ਨ:	੭	੮੭੧
ਗੋਂਡ ਕਬੀਰ	ਨਾ ਇਹੁ ਨਾਮੁਸ ਨ ਇ:	੪	੭੭੧
ਬਿਲਾ: ਵਾ:੩	ਨਾ ਇਹ ਮਾਰੀ ਨ ਮਰ:	੧੨	੮੫੩

ਗੋਂਡ ਕਬੀਰ	ਨਾ ਇਹ ਰਾਜ ਨ ਭੀਖ:	੬	੮੭੧
ਬਸੰ: ਕਬੀਰ	ਨਾਇਕੁ ਏਕੁ ਬਨਜਾ:	੧੭	੧੧੯੪
ਪ੍ਰਭਾ: ੧	ਨਾਇ ਤੇਰੈ ਸਹਜ ਨਾ:	੭	੧੩੨੭
ਪ੍ਰਭਾਤੀ ੧	ਨਾਇ ਤੇਰੈ ਸਭਿ ਸੁਖ:	੮	੧੩੨੭
ਪ੍ਰਭਾਤੀ ੧	ਨਾਇ ਤੇਰੈ ਤਰਣਾ ਨਾ:	੪	੧੩੨੭
ਪ੍ਰਭਾਤੀ ੧	ਨਾਇ ਤੇਰੈ ਨਾਉ ਮੰਨੇ:	੪	੧੩੨੭
ਪ੍ਰਭਾਤੀ ੧	ਨਾਇ ਤੇਰੈ ਮਾਣੁ ਮਹ:	੭	੧੩੨੭
ਮਾਝ ਵਾਰ ੧	ਨਾਇ ਨਿਵਾਜਾ ਨਾਤੈ ਪੂ:	੩	੧੪੦
ਸਾਰੰਗਵਾਰ੪	ਨਾਇ ਮੰਨਿਐ ਸੁਖ ਊ:	੫	੧੨੪੧
ਸਾਰੰਗਵਾਰ੪	ਨਾਇ ਮੰਨਿਐ ਸੰਗਤਿ:	੧੨	੧੨੪੧
ਸਾਰੰਗਵਾਰ੪	ਨਾਇ ਮੰਨਿਐ ਸੁਣਿ ਊ:	੧੨	੧੨੪੧
ਸਾਰੰਗਵਾਰ੪	ਨਾਇ ਮੰਨਿਐ ਸਤਿ ਊ:	੪	੧੨੪੨
ਸਾਰੰਗਵਾਰ੪	ਨਾਇ ਮੰਨਿਐ ਸੁਰਤਿ:	੯	੧੨੪੨
ਸਾਰੰਗਵਾਰ੪	ਨਾਇ ਮੰਨਿਐ ਸਾਲਾਹੀ:	੧੦	੧੨੪੨
ਸਾਰੰਗਵਾਰ੪	ਨਾਇ ਮੰਨਿਐ ਕੁਲ ਉ:	੧੧	੧੨੪੧
ਸਾਰੰਗਵਾਰ੪	ਨਾਇ ਮੰਨਿਐ ਗੁਣ ਊ:	੯	੧੨੪੨
ਸਾਰੰਗਵਾਰ੪	ਨਾਇ ਮੰਨਿਐ ਦੂਖੁ ਭੁ:	੧੩	੧੨੪੧
ਸਾਰੰਗਵਾਰ੪	ਨਾਇ ਮੰਨਿਐ ਦੁਰਮ:	੨	੧੨੪੨
ਸਾਰੰਗਵਾਰ੪	ਨਾਇ ਮੰਨਿਐ ਨਾਮੁ ਊ:	੩	੧੨੪੨
ਆਸਾ ਵਾਰ੧	ਨਾਇ ਮੰਨਿਐ ਪਤਿ ਊ:	੮	੪੭੧
ਸਾਰੰਗਵਾਰ੪	ਨਾਇ ਮੰਨਿਐ ਪਤਿ ਪਾ:	੫	੧੨੪੧
ਸਾਰੰਗਵਾਰ੪	ਨਾਇ ਮੰਨਿਐ ਪੰਥੁ ਪ:	੬	੧੨੪੧
ਸਾਰੰਗਵਾਰ੪	ਨਾਇ ਮੰਨਿਐ ਭ੍ਰਮੁ ਕ:	੧੦	੧੨੪੨
ਸਾਰੰਗਵਾਰ੪	ਨਾਇ ਮੰਨਿਐ ਭਵਜ:	੫	੧੨੪੧
ਆਸਾ ਵਾਰ੧	ਨਾਇ ਲਇਐ ਪਰਾਛ:	੫	੪੭੦
ਗਉੜੀਵਾਰ੫	ਨਾਇ ਵਿਸਰਿਐ ਧ੍ਰਿਗੁ:	੫	੩੨੨
ਰਾਮ: ਵਾਰ੧	ਨਾ ਸੰਸਾਰੀ ਨਾ ਅਉਧੂ	੪	੯੫੩
ਗੋਂਡ ਕਬੀਰ	ਨਾ ਸੋਹਾਗਨਿ ਨਾ ਓਹਿ:	੬	੮੭੩
ਭੈਰਉ ਨਾਮ:	ਨਾ ਸੁਹੈ ਬਤੀਸ ਲਖ:	੧੬	੧੧੬੩
ਸਿਰੀ ੧	ਨਾ ਸੁਖੁ ਪਾਈਐ ਸਾਹੁ:	੫	੫੬
ਮਾਰੂ ੧	ਨਾ ਸੁਚਿ ਸੰਜਮੁ ਤੁਲ:	੧੫	੧੦੩੫
ਰਾਮ: ੧	ਨਾ ਸਾਜਨ ਸੇ ਰੰਗੁਲੇ:	੨	੯੩੫
ਰਾਮ: ਵਾਰ੧	ਨਾ ਸਤਿ ਹਸਤੀ ਬਧੇ:	੮	੯੫੨
ਰਾਮ: ਵਾਰ੧	ਨਾ ਸਤਿ ਦੁਖੀਆ ਨਾ ਸ:	੭	੯੫੨
ਰਾਮ: ਵਾਰ੧	ਨਾ ਸਤਿ ਮੁੰਡਿ ਮੁਡਾਈ:	੭	੯੫੨
ਰਾਮ: ਵਾਰ੧	ਨਾ ਸਤਿ ਰੁਖੀ ਬਿਰਖੀ:	੮	੯੫੨
ਧਨਾ: ੩	ਨਾ ਸਾਥਿ ਜਾਇ ਨ ਪਰਾ:	੧੫	੬੬੫
ਬਸੰਤ ੧	ਨਾ ਸਾਬੁਰੁ ਹੋਵੈ ਫਿਰਿ:	੧	੧੧੯੧
ਸੂਹੀ ੧	ਨਾ ਸਰਵਰੁ ਉਛਲੇ:	੮	੭੨੯
ਮਾਰੂ ੧	ਨਾ ਹਉ ਕਰਤਾ ਨਾਮੈ:	੮	੯੯੩
ਆਸਾ ੫	ਨਾ ਹਉ ਜਤੀ ਸਤੀ ਨ:	੪	੧੨
ਆਸਾ ੫	ਨਾ ਹਉ ਸਤੀ ਸਤੀ ਨਹੀ:	੧੪	੩੫੭
ਸਾਰੰ: ਵਾਰ੧	ਨਾ ਹਉ ਥਕਾ ਨ ਠਾਕੀ:	੧੦	੧੨੪੧
ਮਲਾ: ਵਾਰ੧	ਨਾ ਹਉ ਨਾ ਮੈ ਜੂਨੀ ਪਾ;	੭	੧੨੮੯
ਮਲਾ: ਵਾਰ੧	ਨਾ ਹਉ ਨਾ ਮੈ ਨ ਹਉ:	੧੨	੧੩੯

ਰਾਮ:ਵਾਰ ੫	ਨਾ ਹਉ ਭੂਲੀ ਨਾ ਹਉ:	੧੨	੯੫੯
ਬਿਲਾ: ੧	ਨਾਹ ਆਪਨੇ ਸੰਗਿ ਦਾ:	੮	੮੪੩
ਭੈਰਉ ਨਾਮ:	ਨਾਹੀ ਤ ਘਰ ਕੌ ਬਾਪੁ:	੧੭	੧੧੬੩
ਗੋਂਡ ਕਬੀਰ	ਨਾਹਿ ਤ ਚਲੀ ਬੇਗਿ ਉ:	੭	੮੭੨
ਗਉ: ਕਬੀਰ	ਨਾਹੀ ਦੇਖਿ ਨ ਭਾਜੀਐ:	੧੪	੩੪੦
ਜੈਤ: ੯	ਨਾਹਿਨ ਗੁਨੁ ਨਾਹਿਨ:	੪	੭੦੩
ਰਾਮ: ੯	ਨਾਹਨ ਗੁਨੁ ਨਾਹਿਨ:	੨	੯੦੨
ਗਉੜੀ ੫	ਨਾਹਿਨ ਦਰਬ ਨ ਜੋਬ:	੩	੨੦੪
ਪ੍ਰਭਾਤੀ ੫	ਨਾਹੀ ਬਿਨੁ ਹਰਿ ਨਾਉ:	੭	੧੩੪੧
ਗਉ: ੧	ਨਾਹ ਬਿਨ ਘਰ ਵਾਸੁ:	੧੧	੨੪੨
ਭੈਰਉ ੫	ਨਾ ਹਮ ਹਿੰਦੂ ਨਾ ਮੁਸ:	੧੩	੧੧੩੬
ਗਉੜੀ ੫	ਨਾ ਹਮ ਕਰਮ ਨ ਧ:	੧੬	੨੪੧
ਮਾਰੂ ੧	ਨਾ ਹਮ ਚੰਗੇ ਆ:	੧੩	੧੦੧੫
ਸਾਰੰਗ ੫	ਨਾਹੀ ਹੋ ਨਾਮੁ ਤੁਲਿ ਮ:	੧੪	੧੨੨੯
ਸਲੋਕ ਕਬੀਰ	ਨਾ ਹਰਿ ਭਜਿਓ ਨ ਖ:	੧੪	੧੩੭੫
ਸੋਰਠ ੯	ਨਾ ਹਹਿ ਭਜਿਓ ਨ ਗੁ:	੩	੬੩੨
ਸੋਰਠ ੯	ਨਾ ਹਰਿ ਭਜਿਓ ਤੀ:	੧੬	੬੩੧
ਸੋਰਠ ਵਾਰ੩	ਨਾ ਹਹਿ ਮਰੈ ਨ ਕਦੇ:	੧੨	੬੫੧
ਸਾਰੰਗ ੧	ਨਾ ਕੋਊ ਲੈ ਆਇਓ ਇ:	੧੭	੧੨੫੧
ਮਾਰੂ ੧	ਨਾਕੋ ਆਬਿ ਵਖਾਣੈ ਦੂ:	੧੪	੧੦੩੫
ਰਾਮ: ੧	ਨਾ ਕੋ ਆਵੈ ਨਾ ਕੋ ਜਾ:	੧੬	੮੭੮
ਸੂਹੀ ੫	ਨਾਕੋ ਆਵੈ ਨਾਕੋ ਜਾਹੀ:	੧੩	੭੩੬
ਮਾਰੂ ੫	ਨਾ ਕੋ ਆਵੈ ਨਾ ਜੋ ਜਾਵੈ:	੧੧	੧੦੭੪
ਮਾਰੂ ੩	ਨਾ ਕੋਈ ਕਰੇ ਨ ਕਰਣੇ:	੧੩	੧੦੪੮
ਤੁਖਾਰੀ ੧	ਨਾ ਕੋਈ ਮੇਰਾ ਹਉ ਕਿ:	੧੦	੧੧੦੭
ਰਾਮ: ੫	ਨਾ ਕੋਈ ਮਰੈ ਨ ਆਵੈ:	੧੮	੮੮੫
ਆਸਾ ੧	ਨਾ ਕਿਸਕਾ ਪੂਤੁ ਨ ਕਿ:	੯	੩੫੭
ਰਾਮ: ੧	ਨਾ ਕਿਸੀ ਕਾ ਮੀਤੁ ਨ ਕਿ:	੯	੮੭੬
ਮਾਰੂ ੧	ਨਾ ਕੋ ਸੇਖੁ ਮਸਾਇਕੁ:	੨	੧੦੩੬
ਮਾਝ ੩	ਨਾ ਕੋ ਸੁਣੇ ਨ ਮੰਨਿ ਵ:	੩	੧੨੨
ਸੂਹੀ ਫਰੀਦ	ਨਾ ਕੋ ਸਾਥੀ ਨਾ ਕੋ ਬੇਲੀ:	੧੩	੭੯੪
ਗੂਜਰੀ ੩	ਨਾ ਕਾਸੀ ਮਤਿ ਉਪਜੈ:	੧੨	੪੯੧
ਮਾਰੂ ੩	ਨਾ ਕੋ ਹੋਆ ਤੋਲ:	੧੧	੧੦੬੭
ਆਸਾ ੧	ਨਾ ਹੋ ਹੋਆ ਨਾ ਕੋ ਹੋਇ:	੧੮	੯
ਆਸਾ ੧	ਨਾ ਕੋ ਹੋਆ ਨਾ ਕੋ ਹੋਇ:	੧੦	੩੪੯
ਆਸਾ ਕਬੀਰ	ਨਾਕਾਹੁ ਕਾਟੀ ਕਾਨਹੁ:	੧੫	੪੭੬
ਗਉੜੀ ੫	ਨਾ ਕੋ ਹੀਣੁ ਨਾਹੀ ਕੋ ਸੂ:	੧੮	੨੩੮
ਧਨਾ: ੧	ਨਾ ਕੋ ਚਾਖੈ ਨਾ ਕੋ ਖਾਇ:	੬	੬੬੧
ਗਉੜੀ ੫	ਨਾ ਕੋ ਚਤਰੁ ਨਾਹੀ ਕੋ:	੧੮	੨੩੮
ਧਨਾ: ਪੀਪਾ	ਨਾ ਕਛੁ ਆਇਬੋ ਨਾ ਕ:	੧੪	੬੯੫
ਰਾਮ: ਵਾਰ	ਨਾ ਕਿਛੁ ਆਸਾ ਹਥਿ ਹੈ:	੮	੯੫੬
ਗਉੜੀ ੫	ਨਾ ਕਿਛੁ ਅਵਾਤੁ ਨ ਕਿਛੁ:	੧੧	੨੦੯
ਰਾਮ: ੫	ਨਾ ਕਿਛੁ ਸੇਵਾ ਨਾ ਕਿਛੁ:	੧੩	੮੯੨
ਰਾਮ: ੫	ਨਾ ਕਿਛੁ ਸੇਵਾ ਨ ਕਰ:	੧੭	੯੧੩
ਪ੍ਰਭਾਤੀਕਬੀ:	ਨਾ ਕਿਛੁ ਪੰਚ ਮਾਟੀ ਕੇ:	੨	੧੩੫੦

ਸੋਰਠ ਕਬੀਰ	ਨਾਦੀ ਬੇਦੀ ਸਬਦੀ ਮੋ:	੧੬	੬੫੪
ਆਸਾ ੧	ਨਾਦ ਬਿੰਦ ਕੀ ਸੁਰਤਿ:	੮	੩੫੨
ਬਸੰਤ ੩	ਨਾਦੀ ਬੇਦੀ ਪੜਹਿ ਪੁ:	੮	੧੧੬੯
ਰਾਮ: ੫	ਨਾਦ ਬਿਨੋਦ ਅਨੰਦ:	੭	੯੨੯
ਸਾਰੰਗ ੫	ਨਾਦ ਬਿਨੋਦ ਕੋਡ ਆ:	੨	੧੨੧੫
ਗੋਂਡ ਨਾਮ:	ਨਾਦ ਭ੍ਰਮੇ ਜੈਸੇ ਮ੍ਰਿਗਾ:	੧੪	੮੭੩
ਭੈਰ: ੫	ਨਾਦ ਰੋਗਿ ਖਪਿ ਗਏ:	੧੭	੧੧੪੦
ਮਾਰੂ ੧	ਨਾ ਧਨ ਪੁਛੀ ਨ ਮਤਾ:	੫	੧੦੭੩
ਮਲਾਰ ੧	ਨਾਨੀ ਸੀ ਬੂੰਦ ਪਵਨ:	੫	੧੨੭੪
ਗਉ: ੫	ਨਾਨਕ ਉਆ ਕਾ ਮਨੁ:	੪	੨੫੬
ਗਉੜੀ ੫	ਨਾਨਕ ਓਇ ਪ੍ਰਮੇਸੁ:	੧੭	੨੭੬
ਗਉੜੀ ੫	ਨਾਨਕ ਉਸੁ ਪੰਡਿਤ:	੧੫	੨੭੪
ਗਉੜੀ ੫	ਨਾਨਕ ਓਹੁ ਅਪਰਸੁ:	੩	੨੭੪
ਭੈਰਉ ੫	ਨਾਨਕ ਓਹੁ ਪੁਰਖੁ:	੬	੨੭੫
ਗਉੜੀ ੩	ਨਾਨਕ ਓਹੁ ਬੈਸਨੋ:	੯	੨੭੪
ਦੇਵ: ੫	ਨਾਨਕ ਓਟ ਗਹੀ ਜ:	੯	੫੩੪
ਗਉੜੀ ੫	ਨਾਨਕ ਓਟ ਪਕਰੀ:	੯	੨੦੧
ਸਿਰੀ: ੧	ਨਾਨਕ ਉਠੀ ਚਲਿਆ:	੧੧	੧੬
ਭੈਰ: ੫	ਨਾਨਕ ਓਤਿ ਪੋਤ ਭ:	੧੩	੧੧੪੬
ਜਪੁ	ਨਾਨਕ ਉਤਮੁ ਨੀਚ:	੧੦	੭
ਮਲਾਰਵਾ: ੧	ਨਾਨਕ ਓਥੈ ਜਾਣੀਐ:	੧੭	੧੨੮੭
ਪ੍ਰਭਾਤੀ ੫	ਨਾਨਕ ਉਧਰਸਿ ਤਿ:	੧੬	੧੩੪੦
ਗਉ: ੫	ਨਾਨਕ ਉਧਰੈ ਸਾਧ:	੬	੨੧੨
ਗਉੜੀ ੫	ਨਾਨਕ ਉਧਰੈ ਸਾਧ:	੩	੧੭੨
ਸੂਹੀ ੫	ਨਾਨਕ ਉਧਰੇ ਹਰਿ:	੧੩	੭੪੪
ਗਉੜੀ ੫	ਨਾਨਕ ਉਧਰੁ ਕ੍ਰਿਪਾ:	੧੧	੧੯੫
ਪ੍ਰਭਾ: ੫	ਨਾਨਕ ਉਧਰੈ ਜਨ:	੭	੧੩੩੮
ਬਿਲਾ: ੫	ਨਾਨਕ ਉਧਰੇ ਜਪਿ:	੧੬	੮੪੮
ਗਉ: ੫	ਨਾਨਕ ਉਧਰੇ ਤਿਨ:	੧੨	੨੯੫
ਭੈਰਉ ੫	ਨਾਨਕ ਉਧਰੇ ਨਾਮ:	੧੪	੧੧੪੨
ਧਨਾ: ੫	ਨਾਨਕ ਉਧਰੇ ਪ੍ਰਭ:	੩	੬੮੪
ਗਉੜੀ ੫	ਨਾਨਕ ਉਨ ਸੰਗਿ ਮੈ:	੧੨	੨੬੨
ਗਉੜੀ ੫	ਨਾਨਕ ਉਨ ਜਨ ਚ:	੯	੨੬੯
ਗਉੜੀ ੫	ਨਾਨਕ ਊਨ ਨ ਦੇਖੀ:	੧੪	੨੯੯
ਗਉ: ੫	ਨਾਨਕ ਉਬਰੇ ਜਪਿ:	੮	੨੫੬
ਗਉੜੀ ੫	ਨਾਨਕ ਉਬਰੇ ਨਾਮ:	੧੩	੨੧੮
ਸੋਰਠ ੧	ਨਾਨਕ ਅਉਗੁਣ ਜੇ:	੮	੫੯੫
ਸਿਰੀ: ੧	ਨਾਨਕ ਅਉਗਣ ਵੀ:	੧	੨੦
ਬਿਹਾ:ਵਾਰ੩	ਨਾਨਕ ਆਇਆ ਸੋ ਪ:	੧੭	੫੪੯
ਭੈਰ: ੫	ਨਾਨਕ ਆਇਆ ਸੋ ਪ:,	੭	੧੧੪੫
ਸਿਰੀ: ੩	ਨਾਨਕ ਆਏ ਸੇ ਪਰ:	੧੨	੨੮
ਗਉ: ਵਾ: ੫	ਨਾਨਕ ਆਏ ਸੇ ਪਰ	੧੭	੩੨੦
ਰਾਮ: ਵਾਰ੩	ਨਾਨਕ ਆਏ ਸੇ ਪਰ:	੬	੯੫੧
ਗਉ: ੫	ਨਾਨਕ ਆਏ ਸਫਲ:	੫	੨੫੪
ਆਸਾ ੫	ਨਾਨਕ ਆਇ ਪਏ ਸ:	੫	੩੯੩
ਮਾਝ ਵਾਰ ੧	ਨਾਨਕ ਐਸਾ ਆਗੂ ਜਾ:	੨	੧੪੦
ਗੂਜ: ੩	ਨਾਨਕ ਐਸੇ ਸਤਗੁ:	੬	੪੯੦
ਆਸਾਵਾਰ ੨	ਨਾਨਕ ਆਸਕੁ ਕਾਢੀ:	੩	੪੭੪
ਗਉੜੀ ੫	ਨਾਨਕ ਐਸਾ ਗੁਰ ਬ:	੪	੨੮੭
ਆਸਾ ੧	ਨਾਨਕ ਅਸਥਿਰੁ ਨਾ:	੫	੩੫੨
ਤੁਖਾਰੀ ੧	ਨਾਨਕ ਅਸੁਨਿ ਮਿਲ:	੨	੧੧੦੯
ਗੂਜਰੀਵਾਰ੩	ਨਾਨਕ ਆਸਾ ਪੂਰੀਆ:	੮	੫੧੭
ਗਉ: ੫	ਨਾਨਕ ਐਸਾ ਭਗਉਤੀ:	੧੨	੨੭੪
ਬਿਹਾ:ਵਾਰ੩	ਨਾਨਕ ਐਸੀ ਮਰਨੀ:	੬	੫੫੫
ਬਿਹਾ:ਵਾਰ੫	ਨਾਨਕ ਐਸਾ ਵਿਰਲਾ:	੧੫	੫੫੬
ਜੈਤ: ਵਾਰ੫	ਨਾਨਕ ਆਸੜੈ ਨਿ:	੧੬	੭੦੮
ਮਾਰੂ ਵਾਰ ੫	ਨਾਨਕ ਆਸੜੀ ਨਿਬਾ:	੨	੧੧੦੧
ਆਸਾ ੫	ਨਾਨਕ ਆਹਿ ਸਰਣੁ:	੧੬	੪੦੨
ਮਾਰੂ ਵਾਰ ੧	ਨਾਨਕ ਅਹਿਨਿ ਸਿ ਸ:	੮	੧੦੮੮
ਤੁਖਾਰੀ ੧	ਨਾਨਕ ਅਹਿਨਿ ਸਿ ਰਾਵੈ:	੧	੧੧੧੦
ਮਾਝ ਵਾਰ ੧	ਨਾਨਕ ਆਖੈ ਏਹੁ ਬੀ:	੧੨	੧੪੩
ਰਾਮ: ੧	ਨਾਨਕ ਆਖੈ ਸਚੁ ਸੁ:	੧੩	੯੪੫
ਬਿਲਾ: ੩	ਨਾਨਕ ਆਖਿ ਸੁਣਾਏ:	੮	੭੯੭
ਸਾਰੰਗਵਾਰ੧	ਨਾਨਕ ਆਖੈ ਕੂਕ ਨ:	੧੨	੧੨੪੨
ਸਿਰੀ: ੧	ਨਾਨਕ ਆਖੈ ਗੋਰ ਸ:	੧੧	੨੪
ਆਸਾ ੩	ਨਾਨਕ ਆਖਣੁ ਆਖੀ:	੧੭	੪੨੮
ਜਪੁ	ਨਾਨਕ ਆਖਣਿ ਸਭੁ:	੧	੫
ਗਉੜੀ ੧	ਨਾਨਕ ਆਖਣੁ ਬਿਖ:	੧੩	੧੫੧
ਆਸਾ ੧	ਨਾਨਕ ਆਖਣੁ ਵੇਰਾ:	੧੩	੩੫੦
ਆਸਾ ੪	ਨਾਨਕ ਅਖ ਨ ਰਾਜੈ:	੧੮	੩੬੮
ਸਾਰੰਗਵਾਰ੪	ਨਾਨਕ ਆਖੈ ਰਾਹੁ ਇ:	੪	੧੨੪੫
ਸਿਰੀ: ੧	ਨਾਨਕ ਆਖੈ ਰਾਹਿ ਪੈ ਚ:	੬	੨੪
ਰਾਮ: ਵਾਰ੧	ਨਾਨਕ ਆਖੈ ਰੇ ਮਨਾ:	੧੨	੯੫੩
ਸਿਰੀ:ਵਾਰ੧	ਨਾਨਕ ਅਗੈ ਉਤਮ:	੩	੯੧
ਆਸਾ ਵਾਰ੧	ਨਾਨਕ ਅਗੈ ਸੋ ਮਿਲੈ:	੮	੪੭੨
ਸਾਰੰਗਵਾਰ੨	ਨਾਨਕ ਅਗਹੁ ਹਉ:	੧੫	੧੨੪੩
ਰਾਮ: ੧	ਨਾਨਕ ਅਗਨਿ ਮਰੈ:	੬	੯੪੩
ਰਾਮ: ਵਾਰ੧	ਨਾਨਕ ਅਗੈ ਪੁਛ ਨ:	੪	੯੫੨
ਬਿਲਾ: ੫	ਨਾਨਕ ਅਚਰਜੁ ਆ:	੮	੮੦੩
ਗੂਜ: ਵਾਰ੫	ਨਾਨਕ ਅਜੁ ਕਲਿ ਆ:	੧੦	੫੧੮
ਸਿਰੀ: ੧	ਨਾਨਕ ਆਣੇ ਆਵੈ ਰਾ:	੧੪	੨੫
ਮਾਰੂ ੫	ਨਾਨਕ ਆਤਸੜੀ ਮੰ:	੧੮	੧੦੯੫
ਆਸਾ ਵਾਰ੧	ਨਾਨਕ ਅੰਤ ਨ ਜਾਪਨੀ:	੧	੪੭੫
ਬਿਲਾ: ੫	ਨਾਨਕ ਅੰਤੁ ਨ ਪਾਈ:	੧੭	੮੧੬
ਗਉੜੀ ੫	ਨਾਨਕ ਅੰਤੁ ਨ ਪਾਰਾ:	੧੪	੨੫੦
ਮਾਰੂ ੧	ਨਾਨਕ ਆਤਮ ਰਾਮੁ:	੧੫	੧੦੪੩
ਵਡ: ੩	ਨਾਨਕ ਅੰਤਰਿ ਤੇਰੈ:	੧੦	੫੬੯
ਸੋਰਠ ੪	ਨਾਨਕ ਅਤੁਲੁ ਸਹ:	੮	੬੦੭
ਸਾਰੰਗਵਾਰ੧	ਨਾਨਕ ਅੰਤ ਵਿਗੁਤੇ:	੬	੧੨੪੩
ਬਿਹਾ:ਵਾਰ੩	ਨਾਨਕ ਐਥੈ ਸੁਖੈ ਐ:	੯	੫੫੪

ਸਲੋਕ ੫	ਨਾਨਕ ਸੁਖ ਅਨੰਦ:	੮	੧੪੨੫
ਰਾਮ: ੫	ਨਾਨਕ ਸੁਖਿ ਸਹਜਿ:	੧	੮੯੬
ਸਿਰੀ ੫	ਨਾਨਕ ਸਿਖ ਸੰਤ ਸ:	੬	੮੦
ਸਲੋਕ ੩	ਨਾਨਕ ਸੁਖਿ ਸਵਨ:	੨	੧੪੨੫
ਮਲਾ:ਵਾਰ ੨	ਨਾਨਕ ਸੁਖਿ ਸਵਨ:	੩	੧੨੮੦
ਸਿਰੀ: ੫	ਨਾਨਕ ਸਿਖ ਦੇਇ ਮ:	੧੪	੭੯
ਸਿਰੀ: ੫	ਨਾਨਕ ਸਿਖ ਦੇਇ ਮ:	੧੨	੭੯
ਸਿਰੀ: ੫	ਨਾਨਕ ਸਿਖ ਦੇਇ ਮ:	੧੮	੭੯
ਸਿਰੀ: ੫	ਨਾਨਕ ਸਿਖ ਦੇਇ ਮ:	੩	੮੦
ਸਾਰੰਗਵਾਰ ੩	ਨਾਨਕ ਸੁਖ ਦਾਤਾ ਸ:	੧੭	੧੨੪੬
ਬਿਹਾ:ਵਾਰ ੩	ਨਾਨਕ ਸੁਖ ਦਾਤਾ ਸੇ:	੫	੫੪੯
ਗਉੜੀ ੫	ਨਾਨਕ ਸੁਖੁ ਪਾਇਆ:	੮	੨੧੩
ਗੋਂਡ ੫	ਨਾਨਕ ਸੁਖੁ ਪਾਵੈ ਜ:	੭	੮੬੯
ਗੂਜ: ਵਾਰ੩	ਨਾਨਕ ਸੁਖਿ ਵਸਨਿ:	੧੫	੫੧੦
ਸਾਰੰਗਵਾਰ੪	ਨਾਨਕ ਸੰਗਤ ਮੇਲਿ:	੨	੧੨੪੪
ਗਉ: ੫	ਨਾਨਕ ਸਗਲ ਸ੍ਰਿਸਟਿ:	੧੦	੨੯੨
ਸਿਰੀ: ੪	ਨਾਨਕ ਸਗਲੇ ਦੋਖ:	੧੬	੪੬
ਗਉ ਵਾਰ ੩	ਨਾਨਕ ਸਚਾ ਆਪਿ ਹੈ:	੧੪	੩੧੧
ਸਾਰੰਗਵਾਰ੧	ਨਾਨਕ ਸਚਾ ਏਕੁ ਹੈ ਅ:	੧	੧੨੪੩
ਰਾਮ: ਵਾਰ੩	ਨਾਨਕ ਸਚਾ ਏਕੁ ਹੈ ਦੂ:	੫	੯੫੦
ਸਲੋਕ ੩	ਨਾਨਕ ਸਚਾ ਏਕੁ ਦਰੁ:	੧੦	੧੪੧੩
ਸੂਹੀ ੩	ਨਾਨਕ ਸਚਾ ਸਾਹਿਬੁ:	੭	੭੬੯
ਸੂਹੀ ੩	ਨਾਨਕ ਸਚਾ ਸੋਹਿਲਾ:	੭	੭੭੧
ਗਉੜੀ ੩	ਨਾਨਕ ਸਾਚੇ ਸਾਚਿ ਸ:	੯	੧੫੮
ਰਾਮ: ੧	ਨਾਨਕ ਸਾਚੇ ਸਾਚਿ ਸ:	੩	੯੦੫
ਸਾਰੰਗਵਾਰ੧	ਨਾਨਕ ਸਚਾ ਸਚਿ ਨਾ:	੪	੧੨੪੧
ਧਨਾਸਰੀ ੩	ਨਾਨਕ ਸਾਚੇ ਸਾਚਾ ਭਾ:	੮	੬੬੫
ਬਿਲਾ: ੧	ਨਾਨਕ ਸਾਚੇ ਸਾਚਿ ਸ:	੧੨	੮੩੨
ਆਸਾ ੪	ਨਾਨਕ ਸਚੇ ਸਚਿ ਸ:	੬	੩੬੯
ਮਲਾਰ ੩	ਨਾਨਕ ਸਾਚੇ ਸਾਚ ਸ:	੪	੧੨੭੮
ਸਾਰੰਗ ੩	ਨਾਨਕ ਸਾਚੇ ਸਚ ਸ:	੧੭	੧੨੩੩
ਰਾਮ: ੫	ਨਾਨਕ ਸਾਚੈ ਸਾਚਿ ਸ:	੧੩	੮੯੯
ਗਉ: ਵਾਰ੪	ਨਾਨਕ ਸਚਾ ਸਚੁ ਹੈ:	੮	੩੦੨
ਸਾਰੰ: ਵਾਰ੧	ਨਾਨਕ ਸਚਾ ਸਚੀ ਨਾ:	੧੩	੧੨੪੨
ਗਉ: ੫	ਨਾਨਕ ਸਚੁ ਸੁਚਿ ਪਾ:	੧੬	੨੫੦
ਤੁਖਾਰੀ ੧	ਨਾਨਕ ਸਾਚਾ ਸਾਚੈ ਰਾ:	੧੪	੧੧੧੨
ਸਿਰੀ ਵਾਰ ੩	ਨਾਨਕ ਸਚੈ ਸਤਿਗੁ:	੩	੮੩
ਮਾਝ ਵਾਰ ੧	ਨਾਨਕ ਸਚੁ ਸਦਾ ਸ:	੯	੧੪੫
ਸੂਹੀ ੧	ਨਾਨਕ ਸਾਚ ਸਬਦਿ:	੧੮	੭੬੩
ਮਲਾਰਵਾਰ੧	ਨਾਨਕ ਸਚਾ ਸਬਦ:	੭	੧੨੮੦
ਆਸਾ ੩	ਨਾਨਕ ਸਚਿ ਸਮਾਵੈ:	੫	੩੬੪
ਸਿਰੀ:ਵਾਰ੩	ਨਾਨਕ ਸਚਿ ਸਮਾਵੈ:	੧੪	੮੮
ਆਸਾ ੩	ਨਾਨਕ ਸਚਿ ਸਮਾਵੈ:	੧੧	੩੬੩
ਧਨਾਸਰੀ ੧	ਨਾਨਕ ਸਾਚਾ ਸਰਬ:	੩	੬੬੨
ਸੋਰਠ ਵਾਰ੩	ਨਾਨਕ ਸਚੁ ਸਾਲਾਹੀ:	੧੦	੬੪੬

ਮਾਝ ਵਾਰ ੧	ਨਾਨਕ ਸਚੁ ਸਾਲਾਹਿ:	੧੮	੧੫੦
ਮਲਾ: ਵਾਰ੧	ਨਾਨਕ ਸਚੁ ਸਾਲਾਹਿ:	੫	੧੨੮੬
ਆਸਾ ੧	ਨਾਨਕ ਸਚੁ ਸਵਾਰਣ:	੧੪	੯
ਆਸਾ ੧	ਬਾਨਕ ਸਚੁ ਸਵਾਰ:	੬	੩੪੯
ਮਾਰੂ ਵਾਰ ੩	ਨਾਨਕ ਸਚੈ ਹੁਕਮਿ:	੧੧	੧੦੮੯
ਸਿਰੀ: ੩	ਨਾਨਕ ਸਾਚੇ ਕਉ ਸ:	੧੭	੧੫
ਜਪੁ	ਨਾਨਕ ਸਚੇ ਕੀ ਸਾਚੀ:	੫	੭
ਬਸੰਤ ੧	ਨਾਨਕ ਸਾਚੇ ਕੇ ਸਿਫ:	੫	੧੧੬੯
ਮਾਰੂ ੧	ਨਾਨਕ ਸਾਚੁ ਕਹੈ ਪ੍ਰ:	੧੦	੧੦੨੪
ਮਾਰੂ ੧	ਨਾਨਕ ਸਾਚੁ ਕਹੈ ਬੇ:	੮	੧੦੩੪
ਮਾਰੂ ੧	ਨਾਨਕ ਸਾਚੁ ਕਹੈ ਬੇ:	੮	੧੦੩੫
ਮਾਝ ੧	ਨਾਨਕ ਸਾਚੁ ਕਹੈ ਬੇ:	੧੮	੧੦੯
ਮਾਰੂ ੩	ਨਾਨਕ ਸਾਚੁ ਕਹੈ ਬੇ:	੬	੧੦੫੪
ਧਨਾ: ੧	ਨਾਨਕ ਸਾਚੁ ਕਹੈ ਬੇ:	੮	੬੮੮
ਆਸਾ ੩	ਨਾਨਕ ਸਾਚੁ ਕਹੈ:	੧੭	੪੨੩
ਰਾਮ: ੧	ਨਾਨਕ ਸਾਚਾ ਕਰਹੁ	੨	੯੪੦
ਮਾਝ ਵਾਰ ੧	ਨਾਨਕ ਸਚੁ ਖਰਾ ਸਾ:	੧੭	੧੪੪
ਗਉ: ੧	ਨਾਨਕ ਸਚ ਘਰ ਸ:	੮	੨੪੩
ਸੂਹੀ ੩	ਨਾਨਕ ਸਚੁ ਨਾਮਿ ਜਿ:	੧੦	੭੧੯
ਪ੍ਰਭਾਤੀ ੧	ਨਾਨਕ ਸਚਿ ਨਾਮਿ ਨਿ:	੯	੧੩੪੪
ਮਾਝ ਵਾਰ ੧	ਨਾਨਕ ਸਾਚੁ ਦਾਤਾਰੁ:	੧੭	੧੪੧
ਮਾਝ ੫	ਨਾਨਕ ਸਚੁ ਧਿਆਈ:	੧੦	੧੦੭
ਗਉ: ਵਾਰ੪	ਨਾਨਕ ਸਚੁ ਧਿਆਇ ਤੂ:	੧੨	੩੦੫
ਆਸਾ ਵਾਰ੧	ਨਾਨਕ ਸਚੁ ਧਿਆਇਨਿ:	੯	੪੬੩
ਮਾਝ ਵਾਰ ੧	ਨਾਨਕ ਸਚੇ ਨਾਮ ਕੀ:	੧੫	੧੪੮
ਮਾਰੂ ਵਾਰ੩	ਨਾਨਕ ਸਚੇ ਨਾਮ ਬਿ_ ਸਿ:	੩	੧੦੮੮
ਮਲਾ: ਵਾਰ੧	ਨਾਨਕ ਸਚੇ ਨਾਮ ਬਿ:	੫	੧੨੮੭
ਆਸਾ ਵਾਰ੧	ਨਾਨਕ ਸਚੇ ਨਾਮ ਬਿਨ ਕਿ:	੬	੪੬੭
ਮਲਾ:ਵਾਰ ੧	ਨਾਨਕ ਸਚੇ ਨਾਮ ਬਿ:	੧੨	੧੨੮੭
ਗਉ: ਵਾਰ੫	ਨਾਨਕ ਸਚੇ ਨਾਮ ਬਿ:	੫	੩੧੯
ਮਾਰੂ ਵਾਰ ੧	ਨਾਨਕ ਸਚੇ ਨਾਮ ਬਿ:	੩	੧੦੯੧
ਬਿਹਾ: ਵਾਰ੩	ਨਾਨਕ ਸਚੇ ਨਾਮ ਬਿਨ:	੪	੫੫੧
ਗਉੜੀ ੩	ਨਾਨਕ ਸਚਿ ਨਾਮਿ ਮਲੁ:	੩	੨੨੮
ਗਉ: ੩	ਨਾਨਕ ਸਚਿ ਨਾਮਿ ਵਡਿ:	੧੨	੨੪੬
ਤੁਖਾਰੀ ੧	ਨਾਨਕ ਸਚੇ ਨਾਮ ਵਿਹੂਣੀ	੧੨	੧੧੧੧
ਮਾਝ ਵਾਰ:	ਨਾਨਕ ਸਚੇ ਨਾਮ ਵਿ:	੧੩	੧੪੨
ਸੂਹੀ ਵਾਰ ੫	ਨਾਨਕ ਸਚੇ ਨਾਮ ਵਿ:	੧੭	੭੯੦
ਗੂਜਰੀਵਾਰ੧	ਨਾਨਕ ਸਚੇ ਨਾਮ ਵਿਣ ਕਿ:	੬	੫੧੮
ਮਲਾਰਵਾਰ੧	ਨਾਨਕ ਸਚੇ ਨਾਮ ਵਿ:	੧੫	੧੨੮੭
ਰਾਮ: ੧	ਨਾਨਕ ਸਚੇ ਨਾਮ ਵਿਣ ਝੂ:	੨	੯੩੬
ਸਿਰੀ ੧	ਨਾਨਕ ਸਾਚੁ ਨ ਵੀਸ:	੭	੬੧
ਸਿਰੀ ੧	ਨਾਨਕ ਸਚਾ ਪਾਤਿਸਾ:	੩	੧੮
ਸਿਰੀ ੫	ਨਾਨਕ ਸਚੇ ਪਾਤਿਸਾ:	੭	੪੩
ਸਿਰੀ ੧	ਨਾਨਕ ਸਚਾ ਪਾਤਿਸਾ:	੧	੧੭
ਰਾਮ: ੧	ਨਾਨਕਸਚੀਪਤਿਸਚਾਪਾਤਿਸਾ:	੧੦	੯੩੧

ਗੋਂਡ ੫	ਨਾਨਕ ਕਾ ਅੰਗ ਕੀਆ:	੧੩	੮੬੬
ਆਸਾ ੧	ਨਾਨਕ ਕੀ ਅਰਦਾਸਿ:	੧੪	੩੮੯
ਸੂਹੀ ੫	ਨਾਨਕ ਕੀ ਅਰਦਾਸਿ ਸੁ:	੬	੭੪੧
ਆਸਾ ੧	ਨਾਨਕ ਕੀ ਅਰਦਾਸਿ ਹੈ:	੧੭	੪੨੧
ਬਿਲਾ: ੫	ਨਾਨਕ ਕੀ ਅਰਦਾਸਿ ਪ੍ਰ:	੮	੮੧੧
ਰਾਮ:ਵਾ: ਰਾ:	ਨਾਨਕ ਕਾਇਆ ਪਲ:	੬	੯੬੭
ਸਿਰੀ: ੫	ਨਾਨਕ ਕੇ ਸੁਆਮੀ ਧਾ:	੧੨	੮੦
ਆਸਾ ੫	ਨਾਨਕ ਕੈ ਸੁਖ ਸੈਇ:	੬	੩੯੯
ਆਸਾ ੫	ਨਾਨਕ ਕੇ ਸੁਖ ਦਾਤੇ:	੭	੩੭੮
ਮਲਾਰਵਾਰ੧	ਨਾਨਕ ਕਿਸਨੋ ਆਖੀ:	੧	੧੨੮੩
ਸਾਰੰਗਵਾਰ ੩	ਨਾਨਕ ਕਿਸਨੋ ਆਖੀ:	੧੪	੧੨੪੮
ਵਡ: ਵਾਰ ੩	ਨਾਨਕ ਕਿਸਨੋ ਆਖੀ:	੬	੫੮੯
ਸਲੋਕ ੧	ਨਾਨਕ ਕਿਸਨੋ ਆਖੀ:	੧੫	੧੪੧੨
ਵਡ: ੧	ਨਾਨਕ ਕਿਸਨੋ ਬਾਬਾ ਰੋ:	੪	੫੮੦
ਵਡ: ੧	ਨਾਨਕ ਕਿਸਨੋ ਬਾਬਾ ਰੋ:	੬	੫੮੦
ਮਾਝ ਵਾਰ ੧	ਨਾਨਕ ਕਹੀਐ ਕਿਸੁ:	੧੮	੧੪੭
ਬਿਲਾ: ੫	ਨਾਨਕ ਕਹੈ ਅਵਰ ਨਹੀ ਕੋ:	੧	੮੩੨
ਪ੍ਰਭਾਤੀ ੧	ਨਾਨਕ ਕਹੈ ਅਵਰ ਨਹੀਦੂ:	੧੬	੧੩੩੨
ਸੂਹੀ ਵਾਰ ੨	ਨਾਨਕ ਕਹੈ ਸਿਆਣੀਏ:	੨	੭੯੨
ਮਾਝ ਵਾਰ ੨	ਨਾਨਕ ਕਹੈ ਸਿਆਨੀਏ:	੫	੧੩੯
ਸੂਹੀ ੧	ਨਾਨਕ ਕਹੈ ਸਹੇਲੀਹੋ:	੧੨	੭੨੯
ਆਸਾ ਵਾਰ੧	ਨਾਨਕ ਕਹੈ ਸੁਣਹੁ ਜਨ:	੧੮	੪੬੬
ਸੂਹੀ ੩	ਨਾਨਕ ਕਹੈ ਸੁਣਹੁ:	੧੬	੭੬੭
ਜੈਤ: ੫	ਨਾਨਕ ਕਹੈ ਸੁਣਿ ਬਿ:	੧੭	੭੦੩
ਗਉ: ੫	ਨਾਨਕ ਕਹੈ ਸੁਨਿ ਰੇ:	੧੦	੨੧੪
ਪ੍ਰਭਾ: ੧	ਨਾਨਕ ਕਹੈ ਕਹਾਵੈ:	੩	੧੩੩੧
ਗਉੜੀ ੫	ਨਾਨਕ ਕਹਤੋ ਇਹੁ:	੮	੨੧੬
ਜੈਤ: ੫	ਨਾਨਕ ਕਹਤ ਸੁਨਹੁ:	੧੧	੭੦੦
ਗਉੜੀ ੯	ਨਾਨਕ ਕਹਤ ਗਾਇ:	੧੫	੨੨੦
ਸੋਰਠ ੯	ਨਾਨਕ ਕਹਤ ਚੇਤਿ ਚਿ:	੯	੬੩੨
ਗਉ: ੯	ਨਾਨਕ ਕਹਤ ਚੇਤਿ:	੧੨	੯੦੨
ਸਾਰੰ: ੯	ਨਾਨਕ ਕਹਤ ਜਗਤ:	੯	੧੨੩੧
ਤਿਲੰਗ ੯	ਨਾਨਕ ਕਹਤ ਪੁਕਾਰ:	੫	੭੨੭
ਬਿਲਾ: ੯	ਨਾਨਕ ਕਹਤ ਭਗਤ:	੧੭	੮੩੦
ਗਉ: ੯	ਨਾਨਕ ਕਹਤ ਮੁਕਤਿ ਪੰ:	੧੯	੨੧੯
ਸੋਰਠ ੯	ਨਾਨਕ ਕਹਤ ਮਿਲਨ:	੧੮	੬੩੧
ਗਉ: ੫	ਨਾਨਕ ਕਹੂ ਨ ਸੀਝਈ:	੫	੨੬੮
ਪ੍ਰਭਾਤੀ ੧	ਨਾਨਕ ਕਹੈ ਮਹਾਰ:	੫	੧੩੪੩
ਗਉ: ੫	ਨਾਨਕ ਕੀ ਹਰਿ ਲੋਚਾ:	੧੮	੨੮੨
ਸਿਰੀ: ੧	ਨਾਨਕ ਕਾਗਦ ਲਖ:	੧	੧੫
ਭੈਰਉ ੫	ਨਾਨਕ ਕੈ ਘਰਿ ਕੇਵਲ:	੧੭	੧੧੩੬
ਮਾਰੂ ਵਾਰ ੫	ਨਾਨਕ ਕਚੜਿਆ ਸਿ:	੨	੧੧੦੨
ਸੂਹੀ ੪	ਨਾਨਕ ਕਾ ਜੀਉ ਪਿੰਡੁ:]	੯	੭੫੮
ਗਉ: ੫	ਨਾਨਕ ਕੋਟਿ ਮਧੇ ਕੋ:	੬	੨੭੪
ਗਉੜੀ ੫	ਨਾਨਕ ਕਾਢਿ ਲੇਹੁ ਪ੍ਰਭ ਆ:	੫	੨੬੭
ਗਉ: ੫	ਨਾਨਕ ਕਾਢਿ ਲੇਹੁ ਪ੍ਰਭ ਦ:	੧੦	੨੬੭
ਬਿਲਾ: ੫	ਨਾਨਕ ਕੀ ਤੂ ਟੇਕ ਪ੍ਰ:	੭	੮੧੩
ਸੂਹੀ ਵਾਰ ੩	ਨਾਨਕ ਕੰਤ ਨ ਜਾਣ:	੧੧	੭੮੭
ਸੂਹੀ ਵਾਰ ੧	ਨਾਨਕ ਕੰਤੈ ਰਤੀਆ:	੧੦	੭੯੦
ਜਪੁ	ਨਾਨਕ ਕਥਨਾ ਕਰ:	੭	੮
ਮਾਝ: ੫	ਨਾਨਕ ਕੀ ਧਰ ਤੂੰ ਹੈ:	੯	੯੯
ਸੂਹੀ: ੫	ਨਾਨਕ ਕੀ ਧਰ ਤੂਹੈ ਠਾ:	੧੬	੭੭੯
ਆਸਾ ੫	ਨਾਨਕ ਕਾ ਪਤਿਸਾਹਾ:	੭	੩੯੭
ਮਾਰੂ ੫	ਨਾਨਕ ਕੇ ਪੂਰਨ ਸੁ:	੧੬	੧੦੧੯
ਰਾਮ: ੫	ਨਾਨਕ ਕਾ ਪ੍ਰਭੁ ਆਪੇ:	੮	੮੯੪
ਮਾਰੂ ੫	ਨਾਨਕ ਕਾ ਪ੍ਰਭੁ ਆਪੇ:	੫	੧੦੮੨
ਗਉ: ੫	ਨਾਨਕ ਕਾ ਪ੍ਰਭ ਅਪਰ:	੨	੧੮੪
ਆਸਾ ੫	ਨਾਨਕ ਕਾ ਪ੍ਰਭ ਸੋਇ:	੧੬	੩੯੮
ਮਲਾਰ ੫	ਨਾਨਕ ਕੀ ਪ੍ਰਭ ਸਚੁ:	੧੬	੧੨੭੧
ਆਸਾ ੫	ਨਾਨਕ ਕੇ ਪ੍ਰਭ ਸਦਾ:	੧੩	੩੮੨
ਭੈਰ: ੫	ਨਾਨਕ ਕੇ ਪ੍ਰਭ ਸਦਹੀ:	੩	੧੧੪੪
ਬਿਲਾ: ੫	ਨਾਨਕ ਕੇ ਪ੍ਰਭ ਸਦਹੀ ਮੁ:	੧੩	੮੦੩
ਰਾਮ: ੫	ਨਾਨਕ ਕੀ ਪ੍ਰਭ ਸਰ:	੯	੮੯੩
ਬਿਲਾ: ੫	ਨਾਨਕ ਕੇ ਪ੍ਰਭ ਤੁਮ:	੭	੮੨੮
ਸੂਹੀ ੫	ਨਾਨਕ ਕੀ ਪ੍ਰਭ ਪਾਸਿ:	੪	੭੪੯
ਆਸਾ ੫	ਨਾਨਕ ਕੀ ਪ੍ਰਭ ਪਾਹ ਅ:	੪	੩੮੯
ਸੋਰਠ ੫	ਨਾਨਕ ਕੀ ਪ੍ਰਭ ਪਾਹਿ ਬੇ:	੫	੬੧੫
ਕੇਦਾਰਾ ੫	ਨਾਨਕ ਕੇ ਪ੍ਰਭ ਪੁਰਖ:	੩	੧੧੨੦
ਗੋਂਡ ੫	ਨਾਨਕ ਕੇ ਪ੍ਰਭ ਪ੍ਰਾਣ:	੧੩	੮੬੮
ਗਉ. ੫	ਨਾਨਕ ਕੇ ਪ੍ਰਭ ਪ੍ਰਾਨ ਅ:	੧੩	੧੯੮
ਸੂਹੀ ੪	ਨ.ਨਕ ਕਾ ਪ੍ਰਭ ਪੂਰਿ:	੧੦	੭੫੮
ਸੂਹੀ ੫	ਨਾਨਕ ਕੀ ਪ੍ਰਭ ਬੇਨ:	੧੮	੭੪੫
ਗਉ: ੫	ਨਾਨਕ ਕੀ ਪ੍ਰਭ ਬੇਨਤੀ ਅ:	੯	੨੮੯
ਬਿਲਾ: ੫	ਨਾਨਕ ਕੀ ਪ੍ਰਭ ਬੇਨਤੀ ਹ:	੧੭	੮੧੩
ਸਲੋਕ ੩	ਨਾਨਕ ਕੀ ਪ੍ਰਭ ਬੇਨਤੀ:	੧੭	੧੪੧੭
ਮਾਝ: ੩	ਨਾਨਕ ਕੀ ਪ੍ਰਭ ਬੇਨਤੀ ਪ੍ਰ:	੧	੧੩੪
ਬਿਹਾ: ੪	ਨਾਨਕ ਕੀ ਪ੍ਰਭ ਬੇਨ ਮੈ:	੧੦	੫੪੧
ਭੈਰ: ੫	ਨਾਨਕ ਕਾ ਪ੍ਰਭੁ ਰਹਿਓ:	੭	੧੧੩੬
ਗਉ ਵਾਰ ੫	ਨਾਨਕ ਕਾ ਪ੍ਰਭੁ ਵਡਾ:	੩	੩੨੩
ਬਿਲਾ: ੫	ਨਾਨਕ ਕਬਹੂ ਨ ਵੀ:	੧੫	੮੧੪
ਮਾਝ ੫	ਨਾਨਕ ਕੀ ਬੇਨੰਤੀਆ ਹ:	੧੭	੧੩੬
ਮਾਝ ੫	ਨਾਨਕ ਕੀ ਬੇਨੰਤੀਆ ਕ:	੧੧	੧੩੩
ਬਿਲਾ: ੫	ਨਾਨਕ ਕੀ ਬੇਨੰਤੀਆ ਮੈ:	੧੭	੮੧੮
ਜੈਤ: ੫	ਨਾਨਕ ਕੀ ਬੇਨੰਤੀਆ ਮਿ:	੧੧	੭੦੪
ਧਨਾ: ੫	ਨਾਨਕ ਕੀ ਬੇਨੰਤੀ ਏਹੁ:	੧੩	੬੮੪
ਬਿਲਾ: ੫	ਨਾਨਕ ਕੀ ਬੇਨੰਤੀ ਸੁ:	੧੧	੮੦੪
ਬਿਲਾ: ੫	ਨਾਨਕ ਕੀ ਬੇਨੰਤੀ ਸੁ:	੧੪	੮੦੨
ਗਉੜੀ ੫	ਨਾਨਕ ਕੀ ਬੇਨੰਤੀ ਹਰਿ:	੧੨	੨੧੬
ਸੂਹੀ ੪	ਨਾਨਕ ਕੀ ਬੇਨੰਤੀ ਹ:	੧	੭੫੮
ਸਾਰੰਗ ੫	ਨਾਨਕ ਕੀ ਬੇਨੰਤੀ ਪ੍ਰ:	੪	੧੨੧੯

ਸਰਠ ੫	ਨਾਨਕ ਕੀ ਬੇਨੰਤੀ ਪ੍ਰ:	੧੦	੬੩੦
ਸਿਰੀ ੫	ਨਾਨਕ ਕੀ ਬੇਨਤੀ ਪ੍ਰ:	੧੬	੮੦
ਬਿਲਾਵਲ ੫	ਨਾਨਕ ਕੀ ਬੇਨਤੀ ਪ੍ਰ:	੧੬	੮੨੦
ਬਿਹਾ: ਵਾਰ੩	ਨਾਨਕ ਕਾਮਿ ਕ੍ਰੋਧਿ ਕਿ:	੧੮	੫੫੧
ਗਉ: ੩	ਨਾਨਕ ਕਾਮਣਿ ਸਹਜੇ ਸ:	੧੬	੨੪੪
ਵਡ: ੩	ਨਾਨਕ ਕਾਮਣਿ ਸਹਜੇ ਰਾ:	੭	੫੬੮
ਆਸਾ ੫	ਨਾਨਕ ਕਮਾਣਾ ਸੰਗਿ ਜੁ:	੨	੪੬੦
ਗਉੜੀ ੩	ਨਾਨਕ ਕਾਮਣਿ ਸਦਾ ਸੋ:	੧	੨੪੫
ਗਉ: ੩	ਨਾਨਕ ਕਾਮਣਿ ਸਦਾ ਰੰ:	੪	੨੪੪
ਵਡ: ੩	ਨਾਨਕ ਕਾਮਣਿ ਸਾ ਪਿ:	੩	੫੬੮
ਵਡ: ੩	ਨਾਨਕ ਕਾਮਣਿ ਹਰਿ ਰੰ:	੧੦	੫੬੮
ਗਉੜੀ ੩	ਨਾਨਕ ਕਾਮਣਿ ਹਰਿ ਵ:	੭	੨੪੪
ਗਉੜੀ ੩	ਨਾਨਕ ਕਾਮਣਿ ਹਰਿ:	੧੩	੨੪੪
ਤਿਲੰਗ ੧	ਨਾਨਕ ਕਾਮਣਿ ਕੰਤੈ:	੫	੭੨੨
ਸੂਹੀ ੩	ਨਾਨਕ ਕਾਮਣਿ ਕੰਤੈ:	੨	੭੭੦
ਗਉ: ੩	ਨਾਨਕ ਕਾਮਣਿ ਨਾਹ:	੧੦	੨੪੪
ਗਉ: ੩	ਨਾਨਕ ਕਾਮਣਿ ਨਾਹ:	੧	੨੪੪
ਗਉੜੀ ੩	ਨਾਨਕ ਕਾਮਣਿ ਪਿਰਹਿ ਪਿ:	੫	੨੪੫
ਸੂਹੀ ੩	ਨਾਨਕ ਕਾਮਣਿ ਪਿਰੁ ਰਾ:	੫	੭੭੦
ਮਾਰੂ ੧	ਨਾਨਕ ਕੀਮਤਿ ਸੋ ਕਰੇ:	੧੫	੧੦੧੨
ਆਸਾ ੩	ਨਾਨਕ ਕੀਮਤਿ ਕਹ:	੧੧	੩੬੧
ਗਉੜੀ ੫	ਨਾਨਕ ਕੀਮਤਿ ਕਹ:	੮	੨੭੯
ਸੂਹੀ ੫	ਨਾਨਕ ਕੰਮਿ ਨ ਆਵ:	੮	੭੩੦
ਗਉੜੀ ੫	ਨਾਨਕ ਕੈ ਮਨਿ ਇਹੁ ਅ:	੧	੨੮੪
ਭੈਰ: ੫	ਨਾਨਕ ਕੈ ਮਨਿ ਇਹੁ ਪੁਰ:	੬	੧੧੫੧
ਬਿਲਾ: ੫	ਨਾਨਕ ਕਾ ਰਾਖਾ ਅਪਿ:	੯	੮੨੩
ਸਿਰੀ: ਵਾਰ੩	ਨਾਨਕ ਕਾਰਣੁ ਕਰ:	੬	੯੦
ਆਸਾ ਵਾਰ੧	ਨਾਨਕ ਕਰਣਾ ਜਿਨਿ:	੩	੪੭੫
ਗਉ: ੧	ਨਾਨਕ ਕਰਣਾ ਜਿਨਿ ਕੀ:	੧	੧੫੭
ਗਉ: ਵਾਰ੪	ਨਾਨਕ ਕਰਤਾ ਸਭੁ::	੬	੩੦੨
ਸਲੋਕ ੩	ਨਾਨਕ ਕਰਤਾ ਸਭ:	੬	੧੪੧੭
ਗਉੜੀ ੫	ਨਾਨਕ ਕਰਤੇ ਕਾ ਅੰ:	੧੩	੨੭੫
ਆਸਾ ੧	ਨਾਨਕ ਕਰਤੇ ਕਾ ਇ:	੧੨	੩੫੧
ਆਸਾ ੧	ਨਾਨਕ ਕਰਤੇ ਕੇ ਕੇ:	੧੮	੩੫੭
ਆਸਾ ੧	ਨਾਨਕ ਕਰਤੇ ਕੇ ਕੇ:	੧੮	੧੨
ਗਉ: ੫	ਨਾਨਕ ਕਰਤੇ ਕੀ ਜਾ:	੧੬	੨੭੫
ਗਉੜੀ ੫	ਨਾਨਕ ਕਰਤੇ ਕਾ ਨਾ:	੧੧	੨੯੧
ਸਲੋਕ ੩	ਨਾਨਕ ਕਰਤਾ ਕਰੇ:	੪	੧੪੧੮
ਸਲੋਕ ੧	ਨਾਨਕ ਕਰਤਾ ਕਰ:	੭	੧੪੧੨
ਮਾਰੂ ੫	ਨਾਨਕ ਕਿਰਤੁ ਨ ਜਾ:	੧	੧੦੦੫
ਭੈਰਉ ੫	ਨਾਨਕ ਕਿਰਤ ਨ ਜਾ:	੧੩	੧੧੪੫
ਵਡ: ਵਾਰ੩	ਨਾਨਕ ਕਿਰਤਿ ਪਇ:	੧	੫੯੪
ਗੂਜਰੀਵਾਰ੩	ਨਾਨਕ ਕਰਤੈ ਬਣ:	੧੩	੫੧੧
ਗਉੜੀ ੫	ਨਾਨਕ ਕਰਨੈ ਹਾਰੁ:	੧	੨੯੧
ਆਸਾ ਵਾਰ੧	ਨਾਨਕ ਕਾਰ ਨ ਕਥਨੀ:	੧੧	੪੬੩

ਨਟ ੪	ਨਾਨਕ ਕਿਰਪਾ ਕਰਹੁ:	੭	੯੮੩
ਬੈਰਾੜੀ ੪	ਨਾਨਕ ਕਿਰਪਾ ਕਰੀ:	੬	੭੧੯
ਸੂਹੀ ੪	ਨਾਨਕ ਕਿਰਪਾ ਕਰਿਕੈ:	੧੩	੭੭੩
ਆਸਾ ੧	ਨਾਨਕ ਕਿਰਪਾ ਕਰੇ ਜ:	੧੭	੩੫੩
ਸਲੋਕ ੪	ਨਾਨਕ ਕ੍ਰਿਪਾ ਕਰੇ ਜਿ:	੨	੧੪੨੩
ਕਾਨ: ੪	ਨਾਨਕ ਕ੍ਰਿਪਾ ਕ੍ਰਿਪਾ ਕ:	੧੩	੧੩੦੯
ਕਲਿ: ੪	ਨਾਨਕ ਕ੍ਰਿਪਾ ਕ੍ਰਿਪਾ ਕ:	੧੫	੧੩੨੫
ਗਉੜੀ ਵਾ:੪	ਨਾਨਕ ਕ੍ਰਿਪਾ ਤੇ ਹਰਿ:	੧੭	੩੦੦
ਸਿਰੀ: ਵਾਰ੩	ਨਾਨਕ ਕਰਮੀ ਇਹ:	੮	੮੫
ਮਲਾਰ ੧	ਨਾਨਕ ਕਰਮ ਹੋਵੈ ਜ:	੧੦	੧੨੫੭
ਮਾਝ ਵਾਰ ੧	ਨਾਨਕ ਕਰਮੁ ਹੋਵੈ ਮੁ:	੧੨	੧੪੭
ਸਲੋਕ ੪	ਨਾਨਕ ਕਰਮ ਪਾਇਆ:	੮	੧੪੨੩
ਰਾਮ: ੫	ਨਾਨਕ ਕਰਮਿ ਪਰਾ:	੧੩	੮੯੫
ਤਿਲੰ ੫	ਨਾਨਕ ਕਰਮਿ ਪਰਾ:	੩	੭੨੪
ਮਲਾਰਵਾਰ ੧	ਨਾਨਕ ਕਰਮਾ ਬਾਹਰੇ ਹੋ:	੧੫	੧੨੮੮
ਆਸਾਵਾਰ ੧	ਨਾਨਕ ਕਰਮਾ ਬਾਹਰੇ ਦ:	੨	੪੬੮
ਸਾਰੰਗਵਾਰ ੧	ਨਾਨਕ ਕਰਮੀ ਬੰਦ:	੨	੧੨੪੨
ਸੂਹੀ ਵਾਰ ੩	ਨਾਨਕ ਕਰਮੀ ਮਹਲੁ:	੩	੭੮੭
ਸੋਰਠਵਾਰ ੩	ਨਾਨਕ ਕੁਲ ਉਧਾਰਹਿ:	੩	੬੪੮
ਰਾਮ: ਵਾਰ ੧	ਨਾਨਕ ਕਲਿ ਕਾ ਏਹੁ:	੧੬	੯੫੧
ਆਸਾ ੫	ਨਾਨਕ ਕੀ ਲੋਚਾ ਪੂਰਿ:	੨	੩੯੮
ਸਵਯੇ ੩	ਨਾਠਕ ਕੁਲਿ ਨਿੰਮਲੁ:	੭	੧੩੯੫
ਸਵਯੇ ੩	ਨਾਨਕ ਕੁਲਿ ਨਿੰਮਲੁ:	੧੦	੧੩੯੫
ਸੂਹੀ ਵਾਰ ੧	ਨਾਨਕ ਕੂੜੈ ਕਤਿਐ:	੩	੭੯੦
ਪ੍ਰਭਾਤੀ ੧	ਨਾਨਕ ਕੂੜੁ ਕੂੜੋ ਹੇ:	੧੦	੧੩੨੭
ਜੈਤ: ਵਾਰ ੫	ਨਾਨਕ ਕੋੜੀ ਨਰਕ:	੧੮	੭੦੭
ਆਸਾਵਾਰ ੧	ਨਾਨਕ ਕੂੜਿ ਰਹਿਆ:	੧੮	੪੭੧
ਮਲਾ: ਵਾਰ੧	ਨਾਨਕ ਖਸਮੈ ਏਵੈ:	੩	੧੨੮੭
ਗੂਜਰੀਵਾਰ੩	ਨਾਨਕ ਖਸਮੈ ਭਾਵੈ:	੧੨	੫੧੬
ਮਾਰੂ ੧	ਨਾਨਕ ਖੋਜਿ ਲਹਹੁ:	੧੮	੧੦੩੯
ਪ੍ਰਭਾਤੀ ੧	ਨਾਨਕ ਖੋਜਿ ਲਹੈ ਜ:	੧੨	੧੩੪੨
ਗਉੜੀ ੫	ਨਾਨਕ ਗਿਆਨ ਅੰਜ:	੧੬	੨੫੪
ਬਿਹਾ: ਵਾਰ੩	ਨਾਨਕ ਗਿਆਨੀ ਜਗਿ:	੧੭	੫੪੮
ਸੋਰਠ ੧	ਨਾਨਕ ਗਿਆਨ ਰਤਨੁ:	੩	੫੯੮
ਜਪੁ	ਨਾਨਕ ਗਇਆ ਜਾਪੈ:	੧੪	੭
ਮਾਰੂ ੫	ਨਾਨਕ ਗਹਿਓ ਸਾਚਾ:	੫	੧੦੦੧
ਰਾਮ. ਵਾਰ ੧	ਨਾਨਕ ਗਾਹਕੁ ਕਿਉ:	੧੭	੯੫੪
ਮਾਝ ਵਾਰ ੧	ਨਾਨਕ ਗੁਣ ਗਹਿ ਰਾ:	੨	੧੪੯
ਸੂਹੀ ੫	ਨਾਨਕ ਗੁਣ ਗਾਵਹਿ:	੨	੭੮੪
ਗਉ: ੩	ਨਾਨਕੁ ਗੁਣ ਗਾਵੈ ਹ:	੯	੨੩੩
ਸੋਰਠਵਾਰ ੩	ਨਾਨਕ ਗਣਤੈ ਸੇਵ:	੮	੬੪੯
ਆਸਾ ੫	ਨਾਨਕ ਗੀਧਾ ਹਰਿ ਰ:	੧੩	੩੭੭
ਸੋਰਠ ੩	ਨਾਨਕ ਗੁਪਤੁ ਵਰ:	੭	੬੦੫
ਗਾਥਾ ੫	ਨਾਨਕ ਗੋਬਿੰਦ ਰਮ:	੧੬	੧੩੬੦
ਮਾਝ ਵਾਰ ੧	ਨਾਨਕ ਗੁਰੁ ਸੰਤੋਖੁ:	੯	੧੪੭

ਗਉ: ੫	ਨਾਨਕ ਗੁਰ ਸਬਦਿ:	੪	੨੧੪
ਆਸਾ ੧	ਨਾਨਕ ਗੁਰ ਸਮਾਨਿ:	੩	੪੩੭
ਸਾਰੰ:ਵਾਰ ੪	ਨਾਨਕ ਗੁਰ ਸਰਨਾ:	੧੮	੧੨੪੮
ਸੋਰਠਵਾਰ ੩	ਨਾਨਕ ਗੁਰ ਸੁਣਾਈ:	੧੦	੬੫੧
ਸਿਰੀ: ੫	ਨਾਨਚ ਗੁਰ ਸਰਣਾ:	੬	੫੩
ਸਿਰੀ: ੩	ਨਾਨਕ ਗੁਰ ਸਾਲਾਹੀ:	੧੬	੩੭
ਸਹਸ: ੫	ਨਾਨਕ ਗੁਰ ਸੇਵਾ ਕਿੰ:	੧੭	੧੩੫੫
ਸੂਹੀ ੫	ਨਾਨਕ ਗੁਰ ਕਉ ਸ:	੧੪	੭੪੧
ਆਸਾ ੧	ਨਾਨਕ ਗੁਰ ਕੀ ਚਰਣੀ:	੧੩	੪੧੪
ਮਾਰੂ ੧	ਨਾਨਕ ਗੁਰ ਕੇ ਚਰ:	੨	੧੦੪੩
ਸਾਰੰਗਵਾਰ੩	ਨਾਨਕ ਗੁਰ ਕੈ ਭਾਣੈ:	੪	੧੨੪੯
ਆਸਾ ੫	ਨਾਨਕ ਗੁਰਿ ਖੋਇ ਭ੍ਰ:	੫	੩੯੧
ਕਾਨੜਾ ੪	ਨਾਨਕ ਗੁਰੂ ਗੁਰੂ ਹੈ:	੧੬	੧੩੧੦
ਰਾਮ: ੪	ਨਾਨਕ ਗੁਰੂ ਗੁਰੂ ਹੈ:	੭	੮੮੨
ਕਾਨ:ਵਾਰ ੪	ਨਾਨਕ ਗੁਰ ਗੋਵਿੰਦ ਹਰਿ:	੪	੧੩੧੩
ਰਾਮ: ੫	ਨਾਨਕ ਗੁਰੁ ਗੋਵਿੰਦ:	੧੫	੮੮੮
ਸਿਰੀ: ੫	ਨਾਨਕ ਗੁਰ ਚਰਣਿ::	੧੨	੭੧
ਬਸੰਤ ੫	ਨਾਨਕ ਗੁਰੁ ਜਿਸੁ ਕ:	੧੨	੧੧੮੦
ਆਸਾ ੫	ਨਾਨਕ ਗੁਰ ਤੇ ਆਇ:	੧੩	੩੭੭
ਗੂਜ: ੩	ਨਾਨਕ ਗੁਰਤੇ ਗੁਰੁ:	੧੮	੪੯੦
ਗਉੜੀ ੫	ਨਾਨਕ ਗੁਰਤੇ ਥਿਤ:	੫	੨੫੮
ਮਾਰੂ ੫	ਨਾਨਕ ਗੁਰਤੇ ਪਾ:	੬	੧੦੦੬
ਆਸਾ ੫	ਨਾਨਕ ਗੁਰਤੇ ਪਾਈ ਬੁ:	੭	੩੮੭
ਆਸਾਵਾਰ ੧	ਨਾਨਕ ਗੁਰ ਨ ਚੇਤਨੀ:	੧	੪੬੩
ਸੋਰਠ ੫	ਨਾਨਕ ਗੁਰੁ ਪਾਇਓ:	੨	੬੧੯
ਵਡ:ਵਾਰ ੩	ਨਾਨਕ ਗੁਰ ਪਰਸਾਦੀ ਉ:	੧੨	੫੯੨
ਸੋਰਠਵਾਰ ੩	ਨਾਨਕ ਗੁਰ ਪ੍ਰਸਾਦੀ ਅਨ:	੫	੬੫੧
ਬਿਲਾ:ਵਾਰ੩	ਨਾਨਕ ਗੁਰ ਪ੍ਰਸਾਦੀ ਏਹੁ:	੪	੮੫੧
ਸਾਰੰਗਵਾਰ੩	ਨਾਨਕ ਗੁਰ ਪਰਸਾਦੀ ਸੋ:	੧੬	੧੨੪੭
ਮਾਰੂ ਵਾਰ ੩	ਨਾਨਕ ਗੁਰ ਪਰਸਾਦੀ ਛੁ:	੧੮	੧੦੮੮
ਬਿਲਾ: ੫	ਨਾਨਕ ਗੁਰ ਪੂਰੇ ਸਰ:	੯	੮੦੭
ਸਲੋਕ ੪	ਨਾਨਕ ਗੁਰ ਪੂਰੇ ਤੇ:	੧੧	੧੪੨੩
ਗਉੜੀ ੫	ਨਾਨਕ ਗੁਰ ਪੂਰੇ ਨ:	੬	੨੯੫
ਮਲਾਰ ੫	ਨਾਨਕ ਗੁਰ ਪਾਰਬ੍ਰ:	੧੪	੧੨੭੦
ਬਿਲਾ: ੫	ਨਾਨਕ ਗੁਰ ਪਾਰ ਬ:	੧੧	੮੦੨
ਸੂਹੀ ੫	ਨਾਨਕ ਗੁਰ ਪਰਮੇ:	੧੩	੭੮੩
ਦੇਵ: ੪	ਨਾਨਕੁ ਗਰੀਬੁ ਕਿਆ:	੧੦	੫੨੭
ਸੂਹੀ ੪	ਨਾਨਕੁ ਗਰੀਬੁ ਢਹਿ:	੧੩	੭੫੭
ਮਾਰੂ ੩	ਨਾਨਕ ਗੁਰਬਾਣੀ ਹ:	੧੦	੧੦੫੮
ਰਾਮ: ੧	ਨਾਨਕ ਗੁਰ ਬਿਨੁ ਘਾ:	੯	੯੪੨
ਮਾਝ ਵਾਰ ੧	ਨਾਨਕ ਗੁਰ ਬਿਨੁ ਨਾ:	੧੧	੧੩੮
ਸਾਰੰਗਵਾਰ੨	ਨਾਨਕ ਗੁਰ ਬਿਨ ਮ:	੯	੧੨੩੭
ਧਨਾ: ੫	ਨਾਨਕੁ ਗਰੀਬੁ ਬੰਦਾ:	੧੨	੬੭੬
ਵਡ: ੪	ਨਾਨਕ ਗਰੀਬ ਰਾਖਹੁ:	੩	੫੬੧
ਗੜ੍ਹੀ ੫	ਨਾਨਕ ਗੁਰ ਭੇਟਿਆ:	੧੪	੨੩੯
ਗਉੜੀ ੫	ਨਾਨਕ ਗੁਰ ਭੇਟਤ	੧੮	੧੯੩
ਰਾਮ: ੧	ਨਾਨਕ ਗੁਰਮੁਖਿ ਉਤ:	੧੮	੯੩੯
ਸੂਹੀ ਵਾਰ ੧	ਨਾਨਕ ਗੁਰਮੁਖਿ ਉ:	੪	੭੯੧
ਪ੍ਰਭਾਤੀ ੫	ਨਾਨਕ ਗੁਰਮੁਖ ਉਤ:	੧੭	੧੩੩੯
ਗੂਜਰੀਵਾਰ੩	ਨਾਨਕ ਗੁਰਮੁਖਿ ਉਬਰੇ ਸ:	੪	੫੧੬
ਰਾਮ:ਵਾਰ ੩	ਨਾਨਕ ਗੁਰਮੁਖਿ ਉ:	੯	੯੫੦
ਸਿਰੀ:ਵਾਰ੩	ਨਾਨਕ ਗੁਰਮੁਖਿ ਉ:	੧	੮੫
ਸਲੋਕ ੧	ਨਾਨਕ ਗੁਰਮੁਖਿ ਉਬਰੈ ਗ:	੧	੧੪੧੧
ਗੂਜਰੀਵਾਰ੩	ਨਾਨਕ ਗੁਰਮੁਖਿ ਉਬਰੇ ਜਿ:	੧	੫੧੩
ਸਲੋਕ ੧	ਨਾਨਕ ਗੁਰਮੁਖਿ ਐ:	੧੮	੧੪੧੨
ਸੂਹੀ ੧	ਨਾਨਕ ਗੁਰਮੁਖਿ ਆਪਿ ਪ:	੧੦	੭੬੫
ਬਿਲਾ:ਵਾਰ੪	ਨਾਨਕ ਗੁਰਮੁਖਿ ਆਪਿ ਬੀ:	੧੨	੮੪੯
ਸੂਹੀ ੪	ਨਾਨਕ ਗੁਰਮੁਖਿ ਏ:	੮	੭੭੫
ਸਾਰੰ:ਵਾਰ ੩	ਨਾਨਕ ਗੁਰਮੁਖਿ ਸੇ ਸੁ:	੧੭	੧੨੫੯
ਬਸੰ: ੪	ਨਾਨਕ ਗੁਰਮੁਖਿ ਸਹਜਿ:	੧੮	੧੧੯੧
ਵਡ:ਵਾਰ ੩	ਨਾਨਕ ਗੁਰਮੁਖਿ ਸ:	੮	੫੯੧
ਸਲੋਕ ੩	ਨਾਨਕ ਗੁਰਮੁਖਿ ਸੋ:	੧੩	੧੪੧੮
ਰਾਮ: ੧	ਨਾਨਕ ਗੁਰਮੁਖਿ ਸਗਲ:	੧੭	੯੪੨
ਵਡ:ਵਾਰ ੩	ਨਾਨਕ ਗੁਰਮੁਖਿ ਸੁਖੁ:	੧੬	੫੯੦
ਆਸਾ ੩	ਨਾਨਕ ਗੁਰਮੁਖਿ ਸਾਚਿ:	੫	੩੬੧
ਰਾਮ: ੧	ਨਾਨਕ ਗੁਰਮੁਖਿ ਸਾ:	੧੨	੯੩੯
ਰਾਮ: ੧	ਨਾਨਕ ਗੁਰਮੁਖਿ ਸਾ:	੬	੯੪੧
ਸਿਰੀ:ਵਾਰ ੩	ਨਾਨਕ ਗੁਰਮੁਖਿ ਸਚਿ ਸ:	੧੩	੮੯
ਸਿਰੀ:ਵਾਰ੩	ਨਾਨਕ ਗੁਰਮੁਖਿ ਸਚ ਕ:	੧੫	੮੭
ਸਲੋਕ ੩	ਨਾਨਕ ਗੁਰਮੁਖਿ ਸਾਤਿ:	੧੫	੧੪੧੯
ਸੂਹੀ ਵਾਰ ੩	ਨਾਨਕ ਗੁਰਮੁਖਿ ਸਦਾ:	੧੪	੭੮੬
ਗਉ: ੫	ਨਾਨਕ ਗੁਰਮੁਖਿ ਸੋ ਬੁਝ:	੮	੨੫੧
ਗਉ: ੧	ਨਾਨਕ ਗੁਰਮੁਖਿ ਸਬਦਿ:	੧੧	੨੨੭
ਗਉੜੀ ੩	ਨਾਨਕ ਗੁਰਮੁਖਿ ਸ:	੬	੨੪੬
ਭੈਰ: ੩	ਨਾਨਕ ਗੁਰਮੁਖਿ ਸ:	੧੫	੧੧੩੨
ਰਾਮ: ੧	ਨਾਨਕ ਗੁਰਮੁਖਿ ਸ:	੧੩	੯੪੧
ਆਸਾ ੧	ਨਾਨਕ ਗੁਰਮੁਖਿ ਸ:	੯	੪੩੭
ਰਾਮ: ੧	ਨਾਨਕ ਗਰਮੁਖਿ ਸ:	੧੧	੯੪੬
ਸਿਰੀ:ਵਾ: ੩	ਨਾਨਕ ਗੁਰਮੁਖਿ ਸੇਵੀ:	੮	੯੧
ਮਾਝ ਵਾਰ ੧	ਨਾਨਕ ਗੁਰਮੁਖਿ ਹਉ:	੧੫	੧੩੯
ਗਉੜੀ ੪	ਨਾਨਕ ਗੁਰਮੁਖਿ ਹ:	੬	੧੬੫
ਗਉੜੀ ੫	ਨਾਨਕ ਗੁਰਮੁਖਿ ਹਰਿ:	੧੮	੨੬੩
ਕਾਨ:ਵਾ: ੪	ਨਾਨਕ ਗੁਰਮੁਖਿ ਹ:	੧੦	੧੩੧੩
ਗਉ: ੫	ਨਾਨਕ ਗੁਰਮੁਖਿ ਹ:	੧੪	੨੫੨
ਗਉ: ੧	ਨਾਨਕ ਗੁਰਮੁਖਿ ਹ:	੯	੨੨੨
ਸੋਰਠਵਾਰ ੩	ਨਾਨਕ ਗੁਰਮੁਖਿ ਹਰਿ ਗ:	੧੬	੬੪੬
ਭੈਰ: ੩	ਨਾਨਕ ਗੁਰਮੁਖਿ ਹਿਰਦੈ:	੪	੧੧੩੦
ਵਡ:ਵਾਰ ੩	ਨਾਨਕ ਗੁਰਮੁਖਿ ਹਰਿ ਨਾਮੁ:	੪	੫੯੧
ਸੋਰਠਵਾਰ ੩	ਨਾਨਕ ਗੁਰਮੁਖਿ ਗੁਰਿ ਨਾ:	੭	੬੫੦
ਸਿਰੀ: ੩	ਨਾਨਕ ਗੁਰਮੁਖਿ ਹ:	੨	੨੯

ਸੂਹੀ ੫	ਨਾਨਕ ਗੁਰ ਮਿਰੀਆ:	੬	੭੪੬
ਬਸੰ: ੫	ਨਾਨਕ ਗੁਰ ਮਿਲਿ ਗਾ:	੧੦	੧੧੮੨
ਆਸਾ ੫	ਨਾਨਕ ਗੁਰ ਮਿਲਿ ਭ:	੧੩	੩੭੪
ਸਾਰੰਗਵਾਰ੪	ਨਾਨਕ ਗੁਰ ਰਾਖੇ ਸੇ:	੧	੧੨੪੮
ਵਡ:ਵਾਰ ੪	ਨਾਨਕ ਗੁਰ ਵਿਟਹੁ:	੩	੫੮੮
ਸੋਰਠ ੧	ਨਾਨਕ ਗੁਰ ਵਿਣੁ ਭ:	੧੧	੫੮੬
ਵਡ: ਵਾਰ ੩	ਨਾਨਕ ਗਾਲੀ ਕੂੜੀਆ:	੭	੫੯੪
ਮਾਝ ਵਾਰ ੧	ਨਾਨਕ ਗਲੀ ਕੂੜਈ:	੩	੧੪੧
ਮਾਰੂ ਵਾਰ ੩	ਨਾਨਕ ਗਲਾ ਝੂਠੀਆ:	੯	੧੪੮੯
ਜਪੁ	ਨਾਨਕ ਗਾਵੀਐ ਗੁਣੀ:	੮	੨
ਮਲਾਰ ੫	ਨਾਨਕ ਗਾਵੈ ਗੋਬਿੰਦ:	੧	੧੨੭੩
ਗਉੜੀ ੫	ਨਾਨਕ ਗਾਵੈ ਗੁਰ ਮਿ:	੧੫	੧੮੭
ਸਲੋਕ ੩	ਨਾਨਕ ਘਟਿ ਘਟਿ ਏ:	੯	੧੪੨੦
ਰਾਮ:ਵਾਰ ੩	ਨਾਨਕ ਘਰਿ ਬੈਠਿਆ ਸਹੁ:	੧	੯੪੮
ਸਲੋਕ ਫਰੀਦ	ਨਾਨਕ ਘਰ ਹੀ ਬੈਠਿ:	੧੧	੧੩੮੩
ਸਲੋਕ ੩	ਨਾਨਕ ਘਰਿ ਬੈਠਿਆ ਜੋ:	੧੮	੧੪੨੦
ਗਉ: ੫	ਨਾਨਕ ਚਉਥੁ ਪਦ ਮਹਿ:	੧੩	੨੮੪
ਸਾਰੰਗਵਾਰ ੧	ਨਾਨਕ ਚਸਿਅਹੁ ਚ:	੧੧	੧੨੪੧
ਆਸਾ ੫	ਨਾਨਕ ਚਾਖਿ ਭਏ ਬਿ:	੧੩	੩੭੭
ਰਾਮ:ਵਾ: ੧	ਨਾਨਕ ਚਿਤੁ ਅਚੇਤੁ ਹੈ:	੧੨	੯੫੫
ਤੁਖਾਰੀ ੧	ਨਾਨਕ ਚੇਤਿ ਸਹਜਿ:	੧੩	੧੧੦੮
ਰਾਮ: ਵਾ: ੨	ਨਾਨਕ ਚਿੰਤਾ ਮਤਿ ਕਰਹੁ:	੯	੯੫੫
ਰਾਮ:ਵਾਰ ੨	ਨਾਨਕ ਚਿੰਤਾ ਮਤ ਕ:	੧੧	੯੫੫
ਗਉ: ੧	ਨਾਨਕ ਚੀਨੈ ਆਪ ਕਉ:	੮	੨੨੯
ਮਾਰੂ ਵਾਰ ੩	ਨਾਨਕ ਚਾਨਣੁ ਗੁਰ ਮਿਲ:	੧੭	੧੦੮੭
ਗਉ: ਵਾਰ੫	ਨਾਨਕ ਚਰਣੀ ਲਗਿਆ:	੬	੩੨੩
ਧਨਾ: ੫	ਨਾਨਕ ਚਰਨ ਗਹੇ:	੫	੬੮੧
ਬਿਲਾ ੫	ਨਾਨਕ ਚਰਨ ਪਿਆ:	੯	੮੩੮
ਸਾਰੰ:ਵਾਰ ੧	ਨਾਨਕ ਚੁਲੀਆ ਸੁਚੀ:	੫	੧੨੪੦
ਗਉ:ਵਾਰ ੫	ਨਾਨਕ ਚਲਤ ਨ ਜਾ:	੧੩	੩੧੮
ਗੂਜਰੀ ੧	ਨਾਨਕੁ ਚਾਤ੍ਰਿਕੁ ਅੰਮ੍ਰਿਤ:	੬	੫੦੪
ਬਿਹਾ: ੫	ਨਾਨਕ ਚਾਤ੍ਰਿਕ ਹਰਿ:	੧	੫੪੬
ਮਲਾਰ ੧	ਨਾਨਕ ਛੂਟਸਿ ਸਾਚੈ:	੧੮	੧੨੫੬
ਮਾਝ ਵਾਰ ੧	ਨਾਨਕ ਜਿਉ ਜਿਉ ਸ:	੧੨	੧੪੪
ਗਉੜੀ ੫	ਨਾਨਕ ਜਿਉ ਪਾਵਕ:	੧੩	੨੭੨
ਸਲੋਕ ੫	ਨਾਨਕ ਜਿਉ ਮਥਨਿ:	੧੦	੧੪੨੫
ਆਸਾਵਾਰ ੧	ਨਾਨਕ ਜੀਅ ਉਪਾਇ:	੧੫	੪੬੩
ਗਉ: ੫	ਨਾਨਕ ਜੀਅ ਕਾ ਇਹੈ:	੯	੨੯੫
ਮਾਰੂ ਵਾਰ ੩	ਨਾਨਕ ਜੋ ਇਹੁ ਮਾਰੀ:	੧੭	੧੦੮੯
ਗੂਜਰੀਵਾਰ੩	ਨਾਨਕ ਜਿਸੁ ਆਪਿ ਵ:	੧੩	੫੦੯
ਆਸਾ ੫	ਨਾਨਕ ਜਿਸੁ ਸਿਮਰਤ:	੮	੪੫੬
ਗੂਜਰੀਵਾਰ੫	ਨਾਨਕ ਜਿਸਹਿ ਦਇ:	੧੭	੫੨੩
ਗਉ: ੫	ਨਾਨਕ ਜਿਸਹਿ ਪਰਾਪਤਿ ਹ:	੧੮	੨੯੫
ਰਾਮ: ੫	ਨਾਨਕ ਜਿਸਹਿ ਪਰਾਪਤਿ ਕ:	੬	੮੯੬
ਸੂਹੀ ੩	ਨਾਨਕ ਜਿਸ ਕਉ ਮ:	੧੬	੭੬੯
ਬੈਰਾੜੀ ੪	ਨਾਨਕ ਜਿਸੁ ਕ੍ਰਿਪਾ ਕ:	੭	੭੨੦
ਆਸਾ ੩	ਨਾਨਕ ਜੇ ਸੁਖੁ ਲੋੜ:	੮	੪੨੮
ਮਾਰੂ ੫	ਨਾਨਕ ਜਸੁ ਗਾਵੈ ਠਾ:	੧੧	੧੦੦੦
ਗਉ: ੫	ਨਾਨਕ ਜਿਸੁ ਜਿਸੁ ਭਾ:	੧	੨੭੬
ਰਾਮ:ਵਾਰ ੫	ਨਾਨਕ ਜਿਸੁ ਧੁਰਿ ਮ:	੧੮	੯੬੦
ਤੁਖਾਰੀ ੧	ਨਾਨਕ ਜਿਸਨੋ ਇਹੁ:	੧੧	੧੧੦੮
ਬਿਹਾ: ੫	ਨਾਨਕ ਜਿਸਨੋ ਹਰਿ:	੯	੫੪੮
ਰਾਮ ਵਾਰ ੫	ਨਾਨਕ ਜਿਸਨੋ ਹੋਵੈ:	੧੩	੯੬੨
ਮਾਝ ੩	ਨਾਨਕ ਜਿਸੁ ਨਦਰਿ ਕਰੇ ਸੋ	੧੧	੧੨੬
ਸਿਰੀਵਾਰ ੩	ਨਾਨਕ ਜਿਸੁ ਨਦਰਿ ਕਰੇ ਤਿ	੧੫	੯੦
ਵਡ: ੪	ਨਾਨਕ ਜਿਸੁ ਨਦਰਿ ਕਰੇ ਮੇ:	੧੨	੫੬੧
ਬਸੰਤ ੩	ਨਾਨਕ ਜਿਸਨੋ ਨਦਰਿ ਕਰੇ:	੧੦	੧੧੭੨
ਵਡ:ਵਾਰ ੩	ਨਾਨਕ ਜਿਸਨੋ ਨਦਰਿ ਕਰੇ:	੧੨	੫੯੩
ਰਾਮ:ਵਾਰ ੩	ਨਾਨਕ ਜਿਸਨੋ ਬਖਸੇ:	੯	੯੪੮
ਮਾਝ ੩	ਨਾਨਕ ਜਿਸੁ ਨਾਮੁ ਦੇ:	੩	੧੨੪
ਸਿਰੀ·ਵਾਰ ੩	ਨਾਨਕ ਜਿਸਨੋ ਮੇਲੈ:	੧੨	੮੮
ਆਸਾ ਵਾ: ੨	ਨਾਨਕ ਜਿਸਨੋ ਲਗ :	੯	੪੭੪
ਸਿਰੀ:ਵਾਰ ੨	ਨਾਨਕ ਜਿਸੁ ਪਿੰਜਰ:	੨	੮੯
ਗਉੜੀ ੫	ਨਾਨਕ ਜਿਸੁ ਪ੍ਰਸਾਦਿ:	੧੦	੨੮੭
ਗੂਜ:ਵਾਰ ੩	ਨਾਨਕ ਜਿਸੁ ਪੂਰਬਿ:	੧੦	੫੧੧
ਸੋਰਠਵਾਰ ੩	ਨਾਨਕ ਜਿਸੁ ਬੁਝਾਏ:	੧੪	੬੪੫
ਸਾਰੰਗਵਾਰ੪	ਨਾਨਕ ਜਿਸੁ ਬਿਨੁ ਘ:	੧੦	੧੨੫੦
ਨਾਰੂ ਵਾਰ ੫	ਨਾਨਕ ਜਿਸੁ ਬਿਨੁ ਘ:	੧੪	੧੦੯੭
ਮਲਾਰ ਵਾ:੩	ਨਾਨਕ ਜਿਸੁ ਬਿਨੁ ਚ:	੧੩	੧੨੮੩
ਮਲਾਰ ੩	ਨਾਨਕ ਜਿਸੁ ਭਾਵੈ ਤਿ:	੧੬	੧੨੫੯
ਗਉ: ੫	ਨਾਨਕ ਜਿਸੁ ਭਾਵੈ ਤਿ:	੭	੨੮੭
ਰਾਮ: ਵਾ: ੫	ਨਾਨਕ ਜਿਸੁ ਮਨਿ ਵ:	੧੨	੯੬੨
ਮਾਝ ਵਾਰ ੧	ਨਾਨਕ ਜੇ ਸਿਰ ਖੁਥੋ:	੭	੧੫੦
ਸਹਸ: ੫	ਨਾਨਕ ਜਿਹ ਸੁ ਪ੍ਰਸੰ:	੧੭	੧੩੫੪
ਗਉੜੀ ੫	ਨਾਨਕ ਜਿਹ ਘਟਿ ਵ:	੧੫	੨੬੬
ਸਲੋਕ ੩	ਨਾਨਕ ਜਹ ਜਹ ਮੈ:	੧੦	੧੪੧੩
ਗਉੜੀ ੫	ਨਾਨਕ ਜਿਹ ਮਨਿ ਬ:	੧੦	੨੫੩
ਗੂਜ ਵਾਰ ੩	ਨਾਨਕ ਜੇ ਕੋ ਆਪੁ:	੧੭	੫੧੬
ਗਉ: ੫	ਨਾਨਕ ਜਾਕਉ ਸੰਤ:	੨	੨੫੫
ਗਉੜੀ ੫	ਨਾਨਕ ਜਾਕਉ ਕ੍ਰਿਪਾ ਗੁ:	੯	੨੫੫
ਗਉੜੀ ੫	ਨਾਨਕ ਜਾਕਉ ਕਿਰਪਾ ਧਾ:	੭	੨੫੧
ਗਉੜੀ ੫	ਨਾਨਕ ਜਾਕਉ ਨਦ:	੧੧	੧੯੩
ਰਾਮ:ਵਾਰ ੫	ਨਾਨਕ ਜਾਕਉ ਭਗ:	੧੪	੯੬੨
ਜਪੁ	ਨਾਨਕ ਜੇਕੋ ਆਪੌ ਜਾ:	੨	੫
ਭੈਰ: ੫	ਨਾਨਕ ਜਾਕੈ ਨਾਮੁ ਨਿ:	੮	੧੧੪੪
ਮਾਝ ਵਾਰ ੬	ਨਾਨਕ ਜੁਗੁ ਜੁਗੁ ਏ:	੪	੧੪੮
ਰਾਮ: ੧	ਨਾਨਕ ਜੁਗਿ ਜੁਗਿ ਗੁ:	੨	੯੪੩
ਵਡ: ੧	ਨਾਨਕ ਜਗਿ ਜੁਗਿ ਜਾ:	੧੦	੫੮੨
ਰਾਮ: ੩	ਨਾਨਕ ਜੁਗਿ ਜੁਗਿ ਨ :	੯	੮੮੦
ਗਉੜੀ ੫	ਨਾਨਕ ਜਾਗੈ ਪਾਰ ਬ:	੧੩	੧੮੨

ਸੋਰਠਵਾਰ ੩	ਨਾਨਕ ਜੋ ਗੁਰੁ ਸੇਵ:	੧੬	੬੪੪
ਸੋਰਠਵਾਰ ੩	ਨਾਨਕ ਜਿ ਗੁਰਮੁਖਿ:	੧	੬੫੦
ਰਾਮ: ੧	ਨਾਨਕ ਜੋਗੀ ਤ੍ਰਿਭਵ:	੧੬	੯੦੩
ਬਸੰਤ ੫	ਨਾਨਕ ਜਾਚੈ ਏਕ ਦਾ:	੧੧	੧੧੮੧
ਗਉ:ਵਾਰ ੫	ਨਾਨਕ ਜਾਚੈ ਏਕੁ ਨ:	੮	੩੧੯
ਧਨਾਸਰੀ: ੧	ਨਾਨਕ ਜਾਚੈ ਸਾਚੁ ਸ:	੪	੬੮੬
ਧਨਾ: ੫	ਨਾਨਕ ਜਾਚੈ ਸੰਤ ਰੇਣਾ:	੭	੬੭੭
ਸੂਹੀ ੫	ਨਾਨਕ ਜਾਚੈ ਸੰਤ ਰਵਾ:	੧੬	੭੪੪
ਸੂਹੀ ੫	ਨਾਨਕ ਜਾਚੈ ਸੰਤ ਰ:	੪	੭੪੪
ਗਉ: ੫	ਨਾਨਕ ਜਾਚੈ ਸਾਧ ਰ:	੯	੧੯੮
ਬਿਲਾ: ੫	ਨਾਨਕ ਜਾਚੈ ਸਾਧ ਰਵਾ:	੫	੮੦੭
ਕਾਨੜਾ ੫	ਨਾਨਕ ਜਾਚਕ ਹਰਿ:	੧੩	੧੩੦੧
ਬਿਲਾ: ੫	ਨਾਨਕ ਜਾਚਿਕ ਚਰਸੁ:	੧੫	੮੨੪
ਗਉੜੀ ੫	ਨਾਨਕ ਜਾਚਕੁ ਦਰਿ:	੧੮	੨੧੮
ਤੁਖਾਰੀ ੧	ਨਾਨਕ ਜੇਠਿ ਜਾਣੈ ਤਿ:	੯	੧੧੦੮
ਜਪੁ	ਨਾਨਕ ਜਾਣੈ ਸਾਚਾ ਸੋ:	੩	੬
ਵਡ: ੫	ਨਾਨਕ ਜਾਣੈ ਸਤਿ ਸਾ:	੨	੫੭੮
ਬਸੰਤ ੩	ਨਾਨਕ ਜਾਣੈ ਸਭ ਉ:	੪	੧੧੭੬
ਆਸਾ ੧	ਨਾਨਕ ਜਾਣੇ ਚੋਜ ਨ:	੧੬	੩੫੬
ਧਨਾਸਰੀ ੧	ਨਾਨਕ ਜਾਣੈ ਜਾਣੂ ਸੁ:	੯	੬੬੨
ਰਾਮ: ਵਾਰ੩	ਨਾਨਕ ਜਿਤੁ ਓਇ ਲਾ:	੮	੯੫੧
ਆਸਾ ਵਾਰ੧	ਨਾਨਕ ਜੰਤ ਉਪਾਇ:	੪	੪੬੭
ਰਾਮ: ਵਾ: ੫	ਨਾਨਕ ਜਿਤ ਆਹਰਿ:	੫	੯੬੫
ਵਡ: ਵਾਰ ੩	ਨਾਨਕ ਜਿਤੁ ਆਪੇ ਲਾ:	੮	੫੯੩
ਗਉ: ੫	ਨਾਨਕ ਜੋਤਿਸੁ ਭਾਵੈ ਸੋਈ:	੧੩	੨੮੦
ਸਿਰੀ: ਵਾਰ੩	ਨਾਨਕ ਜੋਤਿਸੁ ਭਾਵੈ ਸੋ ਕ:	੨	੮੮
ਗੂਜਰੀ ੩	ਨਾਨਕ ਜੋਤਿਸੁ ਭਾਵੈ:	੬	੪੯੨
ਰਾਮ: ਵਾਰ੩	ਨਾਨਕ ਜੋਤਿਸੁ ਭਾਵੈ:	੧੧	੯੫੩
ਸਿਰੀ: ੧	ਨਾਨਕ ਜੋਤਿਸੁ ਭਾਵੈ ਸੋ ਥੀ:	੧੭	੫੫
ਗਉੜੀ ੫	ਨਾਨਕ ਜੋਤਿਸੁ ਭਾਵੈ ਸੋ ਵ:	੧	੨੮੫
ਵਡ: ਵਾਰ੩	ਨਾਨਕ ਜੋਤਿਸੁ ਭਾਵਹਿ ਸੇ:	੩	੫੮੭
ਮਾਝ ਵਾਰ ੧	ਨਾਨਕ ਜੇਤੇ ਕੂੜਿਆਰ:	੫	੧੪੧
ਤੁਖਾਰੀ ੧	ਨਾਨਕ ਜੋਤਿ ਜੋਤਿ ਸ:	੧੧	੧੧੧੨
ਗਉੜੀ ੫	ਨਾਨਕ ਜਾਤੇ ਪਰਹਿ:	੧੮	੨੫੮
ਬਿਲਾ: ੫	ਨਾਨਕ ਜੰਤ ਵਜਾਏ:	੧੧	੮੩੪
ਵਡ: ੪	ਨਾਨਕ ਜਿਤੁ ਵੇਲਾ ਵਿ:	੩	੫੬੨
ਸਾਰੰਗਵਾਰ੪	ਨਾਨਕ ਜੋ ਦੇਵੈ ਤਿਸ:	੧੨	੧੨੪੬
ਸਲੋਕ: ੩	ਨਾਨਕ ਜੋ ਧੁਰਿ ਕਰ:	੬	੧੪੧੪
ਸਾਰੰ: ਵਾਰ੩	ਨਾਨਕ ਜੋ ਧੁਰਿ ਮਿਲੇ ਸੇ:	੪	੧੨੪੭
ਗਉ: ਵਾ: ੪	ਨਾਨਕ ਜੋ ਧੁਰਿ ਮਿਲੇ:	੧	੩੦੧
ਸਿਰੀ: ਵਾਰ੩	ਨਾਨਕ ਜਿਨਿ ਅਖੀ ਲੀ:	੫	੮੩
ਬਿਲਾ: ਵਾਰ੩	ਨਾਨਕ ਜਿਨ ਅੰਦਰਿ:	੧੧	੮੫੦
ਜੈਜਾ ਵੈਤੀ੯	ਨਾਨਕ ਜਨ ਇਹ ਬਖਾਨ ਜਗ	੩	੧੩੫੩
ਸਲੋਕ ੧	ਨਾਨਕ ਜਿਨੀ ਇਵ ਕ:	੮	੧੪੧੦
ਗਉੜੀ ੫	ਨਾਨਕ ਜਨ ਸੰਗਿ ਕੇ:	੫	੨੬੫
ਗਉ: ੫	ਨਾਨਕ ਜਾਨੈ ਸਚਾ ਸੋ:	੧੬	੨੮੦
ਸੂਹੀ ਵਾਰ ੧	ਨਾਨਕ ਜਿਨੀ ਸੁਣਿ ਕੈ:	੫	੭੯੦
ਤਿਲੰ: ੧	ਨਾਨਕ ਜਿਨ ਸਤਿਗੁ:	੫	੭੨੬
ਧਨਾਸਰੀ੫	ਨਾਨਕ ਜਾਨੁ ਸਦਾ ਹ:	੧੩	੬੭੫
ਸੋਰਠ ੫	ਨਾਨਕ ਜਨ ਸਰਣਾਈ:	੪	੬੩੧
ਬਸੰਤ ੫	ਨਾਨਕ ਜਨ ਹਰਿ ਹ:	੧੬	੧੧੮੨
ਗੂਜ: ੪	ਨਾਨਕ ਜਨ ਹਰਿ ਕੀ	੯	੪੯੩
ਨਟ: ੪	ਨਾਨਕ ਜਨ ਹਰਿ ਕ:	੧੭	੯੭੭
ਮਲਾਰ ੪	ਨਾਨਕ ਜਨ ਹਰਿ ਕੀ:	੧੬	੧੨੬੫
ਵਡ: ੪	ਨਾਨਕ ਜਨ ਹਰਿ ਦਾ:	੯	੫੭੬
ਆਸਾ ੩	ਨਾਨਕ ਜਿਨ ਕਉ ਸ:	੧੬	੪੩੫
ਵਡ:ਵਾਰ ੩	ਨਾਨਕ ਜਿਨ ਕਉ ਨਦਰਿ:	੧੭	੫੯੨
ਬਿਲਾ:ਵਾਰ੩	ਨਾਨਕ ਜਿਨ ਕਉ ਨ:	੨	੮੫੦
ਮਲਾਰ:ਵਾ:੪	ਨਾਨਕ ਜਿਨ ਕਉ ਨ:	੧੬	੧੨੮੨
ਸਾਰੰਗ ੪	ਨਾਨਕ ਜਿਨ ਕਉ ਨਦਰਿ:	੧	੧੧੯੯
ਜੈਜਾ: ੯	ਨਾਨਕ ਜਿਨ ਕਹਤ:	੬	੧੩੫੨
ਜੈਜਾ: ੯	ਨਾਨਕ ਜਨ ਕਹਿ ਧੁ:	੧੦	੧੩੫੨
ਵਡ: ੩	ਨਾਨਕ ਜਿਨ ਕੈ ਹਿਰਦੈ:	੧੬	੫੬੫
ਗਉੜੀ ੫	ਨਾਨਕ ਜਨ ਕਾ ਦਾਸ:	੪	੨੬੩
ਗਉੜੀ ੫	ਨਾਨਕ ਜਨਕੈ ਬਿਰਤਿ:	੧੬	੨੬੪
ਗਉ: ੫	ਨਾਨਕ ਜਨ ਕੀ ਮੰਗੈ:	੭	੨੬੩
ਆਸਾਵਾਰ ੧	ਨਾਨਕ ਜਿਨ ਕਰਤੈ:	੬	੪੬੬
ਸੂਹੀ ੧	ਨਾਨਕ ਜਿਨਿ ਕਰਿ ਦੇ:	੧੨	੭੬੭
ਮਾਰੂ ੩	ਨਾਨਕ ਜਨੁ ਗੁਣੁ ਗਾ:	੮	੧੦੫੭
ਆਸਾ ੫	ਨਾਨਕ ਜਨਿ ਗੁਰੁ ਪੂ:	੧੮	੩੮੪
ਆਸਾਵਾਰ ੧	ਨਾਨਕ ਜਿਨੀ ਗੁਰਮੁ:	੧੮	੪੭੨
ਗਉ: ੫	ਨਾਨਕ ਜਿਨਿ ਜਪਿਆ:	੧੩	੨੦੦
ਧਨਾ: ੪	ਨਾਨਕੁ ਜਨੁ ਤੁਮਰੀ ਸਰ:	੭	੬੬੮
ਨਟ ੪	ਨਾਨਕੁ ਜਨ ਤੁਮਰੀ:	੮	੯੭੫
ਮਲਾ: ੧	ਨਾਨਕ ਜਨਨੀ ਧਨੀ:	੫	੧੨੫੭
ਮਾਰੂ ੩	ਨਾਨਕ ਜਨੁ ਨਾਮੁ ਸਾ:	੭	੧੦੫੫
ਵਡ: ੧	ਨਾਨਕਾ ਜਿਨ ਨਾਮੁ ਮਿ:	੯	੫੬੬
ਭੈਰਉ ੪	ਨਾਨਕ ਜਨਿ ਪਾਇਆ:	੧	੧੧੩੬
ਗਉ: ੫	ਨਾਨਕ ਜਿਨ ਪ੍ਰਭੁ ਆਪਿ:	੧੬	੨੭੨
ਸੂਹੀ ੫	ਨਾਨਕ ਜਨ ਪ੍ਰਭੁ ਕ:	੧੬	੭੮੧
ਬਿਲਾ: ੫	ਨਾਨਕ ਜਿਨਿ ਪ੍ਰਭੁ ਪ:	੯	੮੪੮
ਸਿਰੀ:ਵਾਰ ੩	ਨਾਨਕ ਜਨਮ ਸਕਾ:	੪	੮੫
ਸੂਹੀ ਵਾਰ ੧	ਨਾਨਕ ਜਨਮ ਸਵਾਰਹਿ:	੧੧	੭੮੫
ਬਿਹਾ:ਵਾਰ੩	ਨਾਨਕ ਜਨਮ ਸਵਾਰਨਿ:	੧੬	੫੫੨
ਸੋਰਠਵਾਰ ੩	ਨਾਨਕ ਜਿ ਨਾਮੁ ਨ ਚੇ:	੧੫	੬੪੬
ਆਸਾਵਾਰ ੧	ਨਾਨਕ ਜਿਨ ਮਨ ਭ:	੧੩	੪੬੫
ਧਨਾ: ੫	ਨਾਨਕ ਜਨਮ ਮਰਣ:	੧੭	੬੭੨
ਵਡ: ੩	ਨਾਨਕ ਜੋ ਨਾਮਿ ਰਤੇ ਸੇ:	੧	੫੭੨
ਗਉੜੀ ੩	ਨਾਨਕ ਜੋ ਨਾਮਿ ਰਤੇ ਤਿ:	੪	੧੬੦
ਗਉ:ਵਾਰ ੫	ਨਾਨਕ ਜਨਿ ਵੀਚਾਰਿਆ:	੧੪	੩੨੦

ਗਉੜੀ ੫	ਨਾਨਕ ਤਾਕਉ ਸਦਾ:	੧੦	੧੮੬
ਗਉੜੀ ੫	ਨਾਨਕ ਤਾਕਉ ਦੁਖੁ:	੧੫	੨੬੦
ਗਉ: ੫	ਨਾਨਕ ਤਾਕਉ ਮਿਲੇ ਮੁਰਾਰੀ:	੫	੨੫੫
ਆਸਾ ੧	ਨਾਨਕ ਤਾਕਉ ਮਿਲੈ:	੧੪	੩੫੯
ਰਾਮ ਵਾਰ ੧	ਨਾਨਕ ਤਾਕਉ ਮਿਲ:	੯	੯੫੨
ਰਾਮ: ੧	ਨਾਨਕ ਤਾਕਉ ਮਿਲੈ:	੧੭	੯੪੦
ਗਉ: ੫	ਨਾਨਕ ਤਕੀਆ ਤੁਹੀ:	੭	੨੧੧
ਗਉ: ੫	ਨਾਨਕ ਤਾਰੇ ਸਦ ਬਲਿ:	੬	੨੮੩
ਗਉ: ੫	ਨਾਨਕ ਤਾਕੈ ਸਦ ਬ:	੧੮	੨੫੦
ਗਉ: ੫	ਨਾਨਕ ਤਾਕੈ ਕਾਰਜ:	੧੦	੨੯੩
ਸਹਸ: ੧	ਨਾਨਕ ਤਾਕੋ ਦਾਸ ਹੈ ਸੋ:	੧੨	੧੩੫੩
ਆਸਾ ਵਾਰ ੨	ਨਾਨਕ ਤਾਕਾ ਦਾਸੁ ਹੈ:	੧੫	੪੬੯
ਸਹਸ: ੧	ਨਾਨਕ ਤਾਕੋ ਦਾਸੁ ਹੈ:	੧੩	੧੩੫੩
ਆਸਾ ਵਾਰ ੨	ਨਾਨਕ ਤਾਕਾ ਦਾਸੁ ਹੈ:	੧੪	੪੬੯
ਸਲੋਕ ੪	ਨਾਨਕ ਤਾਕਾ ਦਾਸੁ ਹੈ ਜਿ:	੩	੧੪੨੨
ਧਨਾਸਰੀ: ੧	ਨਾਨਕ ਤਾਕਾ ਦਾਸ ਹੈ ਬਿੰ:	੯	੬੬੦
ਗਉ: ੫	ਨਾਨਕ ਤਾਕੈ ਨਿਕਟਿ:	੧੪	੨੫੧
ਰਾਮ: ੫	ਨਾਨਕ ਤਾਕੀ ਪਰਮ:	੭	੯੦੦
ਆਸਾ ੫	ਨਾਨਕ ਤਾਕੀ ਪਰਮ:	੧	੩੯੪
ਗਉ: ੫	ਨਾਠਕ ਤਾਕੈ ਬਲਿ ਬਲਿ:	੬	੨੬੬
ਗਉ: ੫	ਨਾਨਕ ਤਾਕੈ ਬਲਿ ਬ:	੬	੨੬੯
ਮਾਰੂ ੫	ਨਾਨਕ ਤਾਕੈ ਬਲਿ ਬ:	੧੪	੧੦੦੪
ਗੋਂਡ ੫	ਨਾਨਕ ਤਾਕੈਂ ਬਲਿ ਬ:	੧	੮੬੯
ਰਾਮ: ੫	ਨਾਠਕ ਤਾਕੈ ਬਲਿ ਬ:	੧੦	੯੧੪
ਗਉ: ੫	ਨਾਨਕ ਤਾਕਾ ਭਉ ਗ:	੧੮	੨੧੧
ਗਉ: ੫	ਨਾਨਕ ਤਾਕੀ ਭਗਤਿ:	੫	੨੭੦
ਗਉੜੀ ੫	ਨਾਨਕ ਤਾਕੈ ਲਾਗਉ:	੫	੨੬੩
ਆਸਾਵਾਰ ੧	ਨਾਨਕ ਤਗੁ ਨ ਤੁਟ:	੭	੪੭੧
ਗਉੜੀ ੫	ਨਾਨਕ ਤਜੀਅਲੋ ਅ:	੭	੧੯੦
ਰਾਮ: ੫	ਨਾਨਕ ਤੇ ਜਨ ਊਤ:	੧੬	੮੯੧
ਗਉੜੀ ੫	ਨਾਨਕ ਤੇ ਜਨ ਸਹ:	੧੩	੨੬੭
ਰਾਮ:ਵਾਰ ੩	ਨਾਨਕ ਤੇ ਜਨ ਸੋਹਣੇ:	੧	੯੫੦
ਸਲੋਕ ਫਰੀਦ	ਨਾਨਕ ਤੇ ਜਨ ਸੋਹ:	੧੩	੧੩੮੦
ਗਉੜੀ ੫	ਨਾਨਕ ਤੇ ਜਨ ਸਦਾ:	੧੧	੨੭੬
ਗਉੜੀ ੫	ਨਾਨਕ ਤੇ ਜਨ ਸੁਫਲ:	੧੧	੧੯੧
ਗਉੜੀ ੫	ਨਾਨਕ ਤੇ ਜਨ ਨਹੀ:	੭	੨੫੬
ਗਉੜੀ ੫	ਨਾਨਕੇ ਤੇ ਜਨ ਨਾਮਿ:	੮	੨੭੭
ਤੁਖਾਰੀ ੧	ਨਾਨਕ ਤੀਜੈ ਤ੍ਰਿਬਿਧਿ:	੯	੧੧੧੦
ਸਿਰੀ: ੧	ਨਾਨਕ ਤੋਟਿ ਨ ਆਵਈ ਤੇ:	੧੮	੫੩
ਸਿਰੀ: ੩	ਨਾਨਕ ਤੋਟਿ ਨ ਆਵਈ:	੧੮	੬੮
ਗਉੜੀ ੫	ਨਾਨਕ ਤੇ ਤੇ ਗੁਰਮ:	੧੧	੨੫੭
ਗਉੜੀ ੩	ਨਾਨਕ ਤਤੁ ਤਤ ਸਿ:	੧੦	੧੬੨
ਕਲਿ: ੫	ਨਾਨਕ ਤਤ ਤਤ ਸਿ:	੧	੧੩੨੨
ਗਉੜੀ ੫	ਨਾਨਕ ਤੇ ਤੇ ਬਹੁਰਿ:	੭	੨੫੩
ਵਡ: ਵਾਰ ੩	ਨਾਨਕ ਤਿਨ ਸਿਉ ਕਿ:	੧੫	੫੮੭

ਸੂਹੀ ਵਾਰ ੩	ਨਾਨਕ ਤਿਨੀ ਸਹੁ ਪਾ:	੧੮	੭੮੫
ਗਉੜੀ ਵਾਰ੪	ਨਾਨਕ ਤਿਨ ਸਚ ਵ:	੮	੩੧੧
ਬਿਲਾ: ੫	ਨਾਨਕ ਤਿਨ ਸੰਤਨ:	੧੫	੮੧੫
ਜੈਤ: ਵਾਰ ੫	ਨਾਨਕ ਤਿਨ ਸਦ ਬਲਿ:	੧	੭੦੯
ਗਉੜੀ ੫	ਨਾਨਕ ਤਿਨਹਿ ਨਿਰੰ:	੧੧	੨੮੧
ਬਿਲਾ:ਵਾਰ੩	ਨਾਨਕ ਤਿਨਕਾ ਆਖਿ:	੨	੮੫੩
ਮਲਾ:ਵਾਰ ੩	ਨਾਨਕ ਤਿਨਕਾ ਆਖਿ:	੧੫	੧੨੮੧
ਸਿਰੀ: ੧	ਨਾਨਕ ਤਿਨਕੈ ਸੰਗਿ ਸਾਥਿ:	੮	੧੫
ਪ੍ਰਭਾਤੀ ੫	ਨਾਨਕ ਤਿਨਕੈ ਸੰਗ ਤ:	੧੦	੧੩੪੫
ਰਾਮ:ਵਾਰ ੧	ਨਾਨਕ ਤਿਨਕੋ ਸਤਿ:	੧੩	੯੫੬
ਮਲਾਰ ੫	ਨਾਨਕ ਤਿਨਕੈ ਸਦ ਕੁਰ:	੩	੧੨੭੧
ਰਾਮ: ੧	ਨਾਨਕ ਤਿਨਕੈ ਸਦ ਬਲਿਹਾ:	੪	੮੭੯
ਸੋਰਠ ੩	ਨਾਨਕ ਤਿਨਕੈ ਸਦ:	੮	੬੩੮
ਭੈਰ: ੫	ਨਾਨਕ ਤਿਨਕੈ ਸਦ:	੧੩	੧੧੫੫
ਪ੍ਰਭਾਤੀ ੧	ਨਾਨਤ੍ਰ ਤਿਨਕੇ ਚਰ:	੧੮	੧੩੪੫
ਮਾਰੂ ੪	ਨਾਨਕ ਤਿਨਕੀ ਫਿਰਿ:	੮	੧੦੬੯
ਸਿਰੀ: ੩	ਨਾਨਕ ਤਿਨਕੀ ਬਾਣੀ:	੫	੨੮
ਭੈਰਉ ੩	ਨਾਨਕ ਤਿਨ ਕੀ ਰੇਣੁ:	੫	੧੧੩੧
ਗਉੜੀ ੧	ਨਾਨਕ ਤਿਨ ਕੈ ਲਾਗਉ:	੩	੧੫੩
ਆਸਾ ੧	ਨਾਨਕ ਤਿਨ ਕੇ ਲਾਗੈ ਪਾ:	੧੧	੩੫੨
ਮਾਰੂ ਵਾਰ ੫	ਨਾਨਕ ਤਿਨਾ ਖਾਕ ਜਿ:	੧੦	੧੦੯੯
ਸੂਹੀ ੩	ਨਾਨਧ ਤਿਨ ਘਰਿ ਸ:	੧੫	੭੭੦
ਸੂਹੀ ੩	ਨਾਨਕ ਤਿਨ ਘਰਿ ਸਦਹੀ ਸੋ:	੪	੭੭੧
ਗਉੜੀ ੫	ਨਾਨਕ ਤਿਨ ਜਨ ਸ:	੧੪	੨੬੩
ਗੋਂਡ ੫	ਨਾਨਕ ਤਿਨ ਜਨ ਲਾ:	੧੪	੮੬੩
ਰਾਮ: ੫	ਨਾਨਕ ਤਿਨ ਜਮ ਨੇ:	੯	੮੯੨
ਤਿਲੰਗ ੧	ਨਾਨਕ ਤਿਨ ਦਰਿ ਭੀ:	੧੪	੭੨੧
ਸਾਰੰ:ਵਾਰ ੪	ਨਾਨਕ ਤਿਨਾ ਨਾਮ ਨ:	੧੦	੧੨੪੬
ਗਉ: ੫	ਨਾਨਕ ਤਿਨ ਪੁਰਖੁ:	੫	੨੮੨
ਸਲੋ: ੩	ਨਾਨਕ ਤਿਨਾ ਬਸੰਤੁ:	੧੧	੧੪੨੦
ਸੂਹੀ ਵਾਰ ੨	ਨਾਨਕ ਤਿਨਾ ਬਸੰਤੁ:	੯	੭੯੧
ਸਲੋਕ ੧	ਨਾਨਕ ਤਿਨ ਬਲਿਹਾਰੈ ਜਾ:	੧੨	੧੪੧੦
ਰਾਮ: ੫	ਨਾਨਕ ਤਿਨ ਬਲਿ ਹਾਰਣੈ	੧੨	੯੨੯
ਗੂਜ: ਵਾਰ ੩	ਨਾਨਕ ਤਿਨ ਬਲਿਹਾ:	੪	੫੧੭
ਗਉ: ੫	ਨਾਨਕ ਤਿਨ ਮਹਿ ਏ:	੫	੨੯੪
ਗਉੜੀ ੫	ਨਾਨਕ ਤਿਨ ਮੁਖ ਉ:	੧੮	੨੧੦
ਸਲੋਕ ੩	ਨਾਨਕ ਤਿਨ ਮੁਖ ਉ:	੧੩	੧੪੧੬
ਗਉੜੀ ੫	ਨਾਨਕ ਤਿਨ ਮਿਲਿਆ:	੧੫	੨੪੯
ਸਲੋਕ ੧	ਨਾਨਕ ਤੇ ਨਰ ਅਸਲਿ:	੧੪	੧੪੧੧
ਵਡ: ਵਾਰ ੫	ਨਾਨਕ ਤਿਨ ਵਿਟਹੁ:	੧੫	੫੯੦
ਬਿਹਾ: ੪	ਨਾਨਕ ਤਿਨ ਵਿਟਹੁ:	੭	੫੪੦
ਆਸਾ ੫	ਨਾਨਕ ਤਪਤਿ ਹਰੀ:	੧	੪੦੬
ਮਾਝ ਵਾਰ ੨	ਨਾਨਕ ਤਾ ਪਤਿ ਜਾਣੀ:	੮	੧੫੦
ਸਿਰੀ ਵਾਰ ੧	ਨਾਨਕ ਤਾ ਪਰੁ ਜਾਪੈ:	੧੪	੮੩
ਮਾਝ ਵਾਰ ੨	ਨਾਨਕ ਤੇ ਮੁਖ ਉਜਲੇ ਹੋ:	੧੫	੧੪੬

ਜਪੁ	ਨਾਨਕ ਤੇ ਮੁਖ ਉਜਲੇ ਕੇਤੀ:	੧੨	੯
ਗਉ:ਵਾਰ ੪	ਨਾਨਕ ਤੇ ਮੁਖ ਉਜਲੇ ਜਿ:	੩	੩੧੩
ਆਸਾ ਵਾਰ੧	ਨਾਨਕ ਤੇ ਮੁਖ ਉਜਲੇ ਤਿ:	੧੦	੪੭੩
ਸਿਰੀ: ੧	ਨਾਨਕ ਤੇ ਮੁਖ ਉਜਲੇ ਧੁ:	੧੫	੨੨
ਗਉੜੀ ੫	ਨਾਨਕ ਤੁਮਾਰੀ ਸਰ:	੧੨	੨੯੦
ਗਉੜੀ ੫	ਨਾਨਕ ਤੁਮਰੀ ਕਿਰਪਾ:	੧੬	੨੬੭
ਗਉੜੀ ੫	ਨਾਨਕ ਤੁਮਰੇ ਬਾਲ:	੮	੨੬੦
ਸਿਰੀ: ੧	ਨਾਨਕ ਤਰੀਐ ਸਚਿ:	੨	੬੪
ਬਿਲਾ: ੫	ਨਾਨਕ ਤਰੀਐ ਸਾਧ:	੧੦	੮੧੫
ਰਾਮ: ੫	ਨਾਨਕ ਤਰੀਐ ਤੇਰੀ:	੩	੮੯੩
ਰਾਮ: ੧	ਨਾਨਕ ਤਾਰੇ ਤਾਰਣ:	੨	੯੪੧
ਰਾਮ: ੧	ਨਾਨਕ ਤਾਰੇ ਤਾਰਣ:	੪	੯੪੦
ਵਡ: ੧	ਨਾਨਕੁ ਤੇਰਾ ਬਾਣੀਆ:	੭	੫੫੭
ਮਾਰੂ ਵਾਰ ੩	ਨਾਨਕ ਤਰਵਰੁ ਏਕੁ ਹੈਏ:	੪	੧੦੮੯
ਤਿਹਾ: ਵਾਰ੩	ਨਾਨਕ ਤਰਵਰੁ ਏਕੁ ਛ:	੧੬	੫੫੦
ਸਾਰੰਗ ਵਾਰ੧	ਨਾਨਕ ਤੁਲੀਅਹਿ ਤੌ:	੧੨	੧੨੩੯
ਰਾਮ:ਵਾ: ਰਾ:	ਨਾਨਕੁ ਤੂ ਲਹਣਾ ਤੂ:	੧੨	੯੬੮
ਸਲੋਕ ੯	ਨਾਨਕ ਥਿਰੁ ਹਰਿ ਭ:	੧੬	੧੪੨੮
ਬਿਲਾ: ੫	ਨਾਨਕ ਦੁਆਰੇ ਆਇ:	੭	੮੩੦
ਸੂਹੀ ੫	ਨਾਨਕ ਦਇਆ ਕਰੀ:	੧੧	੭੪੮
ਕਾਨ: ੪	ਨਾਨਕ ਦਇਆ ਦਇਆ ਕ:	੫	੧੩੧੦
ਕਾਨੜਾ ੪	ਨਾਨਕ ਦਇਆ ਦਇਆ:	੮	੧੩੧੧
ਤੁਖਾਰੀ ੪	ਨਾਨਕ ਦਇਆਲੁ ਹੋ:	੬	੧੧੧੫
ਗੂਜਰੀ ੫	ਨਾਨਕ ਦਾਸੁ ਊਨ ਸੰ:	੭	੪੯੬
ਗਉੜੀ ੫	ਨਾਨਕ ਦਾਸੁ ਇਹੈ ਸੁ:	੧੮	੧੩
ਭੈਰਉ ੫	ਨਾਨਕ ਦਾਸ ਇਹ ਕੀ:	੧੪	੧੧੩੭
ਭੈਰ: ੫	ਨਾਨਕ ਦਾਸ ਸੇਈ ਜ:	੧	੧੧੫੧
ਗਉੜੀ ੫	ਨਾਨਕ ਦਾਸ ਇਹ ਸੁ:	੧੭	੨੦੫
ਰਾਮ: ੫	ਨਾਨਕ ਦਾਸ ਸੰਗਿ ਪਾ:	੧੮	੯੧੩
ਕਾਨੜਾ ੫	ਨਾਨਕ ਦਾਸ ਸਚ ਕ:	੭	੧੨੯੯
ਸੋਰਠ ੫	ਨਾਨਕ ਦਾਸ ਸਚੇ ਗੁ:	੬	੬੨੭
ਟੋਡੀ ੫	ਨਾਨਕ ਦਾਸ ਸੰਤ ਪਾ:	੧੮	੭੧੩
ਵਡ: ੫	ਨਾਨਕ ਦਾਸੁ ਸਦ ਸੰ:	੪	੫੭੭
ਮਾਰੂ ੫	ਨਾਨਕ ਦਾਸ ਸਦਾ ਸਰਣਾ:	੯	੧੦੮੬
ਸੂਹੀ ੫	ਨਾਨਕ ਦਾਸ ਸਦਾ ਸ:	੧੩	੭੮੪
ਗਉੜੀ ੪	ਨਾਨਕ ਦਾਸ ਸਦਾ ਸਰਨਾ:	੧੬	੨੦੨
ਗਉੜੀ ੫	ਨਾਨਕ ਦਾਸ ਸਦਾ ਕੁ:	੪	੨੬੮
ਮਾਰੂ ੧	ਨਾਨਕ ਦਾਸ ਸਦਾ ਕੁ:	੧੪	੧੦੭੪
ਮਾਝ ੫	ਨਾਨਕ ਦਾਸ ਸਦਾ ਗੁ:	੧੮	੧੦੨
ਸੂਹੀ ੫	ਨਾਨਕ ਦਾਸ ਸਦਾ ਬ:	੬	੭੪੨
ਗਉੜੀ ੫	ਨਾਨਕ ਦਾਸ ਸਦਾ ਬ:	੧੩	੨੯੨
ਆਸਾ ੫	ਨਾਨਕ ਦਾਸ ਸਾਧ ਸ:	੧੫	੩੭੮
ਬਿਲਾਵਲ ੫	ਨਾਨਕ ਦਾਸ ਸਭਿ ਦੂ:	੭	੮੦੫
ਕਲਿ: ੫	ਨਾਨਕ ਦਾਸ ਸਰਨਾ:	੨	੧੩੨੩
ਕੇਦਾਰਾ ੫	ਨਾਨਕ ਦਾਸ ਸਰਨਾਗਤੀ:	੧੩	੧੧੨੧

ਸੂਹੀ ੫	ਨਾਨਕ ਦਾਸ ਹਰਿ ਸ:	੧੦	੭੪੨
ਸੂਹੀ ੫	ਨਾਨਕ ਦਾਸ ਹਰਿ ਸ:	੮	੭੪੪
ਗਉੜੀ ੫	ਨਾਨਕ ਦਾਸ ਹਰਿ ਹ:	੧੭	੧੮੧
ਗਉੜੀ ੫	ਨਾਨਕ ਦਾਸ ਹਰਿ ਕੀ ਸ:	੧੫	੧੯੩
ਭੈਰ: ੫	ਨਾਨਕ ਦਾਸ ਹਰਿ ਕੀ:	੧੪	੧੧੩੮
ਸਾਰੰ: ੫	ਨਾਨਕ ਦਾਸ ਹਰਿ ਕਰਿ:	੧੭	੧੨੨੭
ਮਾਝ ੫	ਨਾਨਕ ਦਾਸ ਕੀਏ ਪ੍ਰ:	੧੮	੧੦੬
ਆਸਾ ੫	ਨਾਨਕ ਦਾਮ ਕਹਹੁ ਗੁ:	੮	੩੭੬
ਮਾਝ ੧	ਨਾਨਕ ਦਾਸ ਕਹੈ ਬੇਨੰਤੀਆ:	੧੩	੧੦੬
ਮਾਰੂ ੩	ਨਾਨਕ ਦਾਸ ਕਹੈ ਬੇਨੰਤੀ:	੧੨	੧੦੬੦
ਸੋਇਠ ੩	ਨਾਨਕ ਦਾਸੁ ਕਹੈ ਬੇਨੰਤੀ ਹ:	੧੭	੬੦੧
ਕੇਦਾਰਾ ੫	ਨਾਨਕ ਦਾਸੁ ਕਹੈ ਬੇਨੰਤੀ ਕ:	੧੩	੧੧੨੨
ਮਾਰੂ ੩	ਨਾਨਕ ਦਾਸੁ ਕਹੈ ਬੇ:	੧੬	੧੦੪੪
ਰਾਮ: ੫	ਨਾਨਕ ਦਾਸ ਕੰਠਿ ਲਾ:	੧੨	੯੦੦
ਬਿਲਾ: ੫	ਨਾਨਕ ਦਾਸ ਖਸਮਿ:	੧	੮੦੨
ਸੂਹੀ ੫	ਨਾਨਕ ਦਾਸ ਗੋਬਿੰਦ:	੧	੭੮੫
ਆਸਾ ੫	ਨਾਨਕ ਦਾਸ ਜਿਸ:	੬	੩੯੨
ਗਉੜੀ ੫	ਨਾਨਕ ਦਾਸ ਤਿਸਹਿ:	੨	੧੯੯
ਬਸੰ: ੫	ਨਾਨਕ ਦਾਸ ਤਿਸੁ ਜ:	੧੮	੧੧੮੦
ਰਾਮ: ੧	ਨਾਨਕ ਦਾਸ ਤਿਸ ਪੂ:	੧੮	੮੯੭
ਬਿਲਾ: ੫	ਨਾਨਕ ਦਾਸ ਤਾਕੀ ਸ:	੧੧	੮੦੭
ਗਉੜੀ ੫	ਨਾਨਕ ਦਾਸ ਤਾਕੀ ਸ:	੧੮	੨੦੯
ਗਉੜੀ ੫:	ਨਾਨਕ ਦਾਸ ਤਾਕੈ ਕੁ:	੫	੨੩੭
ਰਾਮ: ੫	ਨਾਨਕ ਦਾਸ ਤਾਕੈ ਕੁ:	੧੫	੮੮੯
ਸੋਰਠ ੫	ਨਾਨਕ ਦਾਸ ਤਾਕੈ ਬਲਿਹਾਰੈ:	੪	੬੧੬
ਤੁਖਾਰੀ ੪	ਨਾਨਕ ਦਾਸ ਤਾਕੈ ਬ:	੧੮	੧੧੧੭
ਗਉੜੀ ੫	ਨਾਨਕ ਤਾਸ ਤੇਰੀ ਸਰਣਾ:	੯	੨੦੦
ਆਸਾ ੫	ਨਾਨਕੁ ਦਾਸ ਤੇਰੀ ਸ:	੧	੩੭੨
ਬਿਲਾ: ੫	ਨਾਨਕ ਦਾਸ ਤੇਰੀ ਸ:	੧੮	੮੦੨
ਸੋਰਠ ੫	ਨਾਨਕ ਦਾਸ ਤੇਰੀ ਸ:	੨	੬੨੭
ਭੈਰ: ੫	ਨਾਨਕ ਦਾਸ ਤੇਰੀ ਸ:	੧੮	੧੧੪੮
ਸਾਰੰਗ ੫	ਨਾਨਕ ਦਾਸ ਤੇਰੀ ਸ:	੯	੧੨੨੩
ਕੇਦਾਰਾ ੫	ਨਾਨਕ ਦਾਸ ਤੇਰੀ ਸ:	੧੦	੧੧੨੨
ਸਾਰੰਗ ੫	ਨਾਨਕ ਦਾਸ ਤੇਰੀ ਸ:	੧੪	੧੨੨੨
ਸਾਰੰਗ ੫	ਨਾਨਕ ਦਾਸ ਡੇਰੀ ਸ:	੪	੧੨੨੪
ਰਾਮ: ੫	ਨਾਨਕ ਦਾਸ ਤੇਰੀ ਕੁ:	੧੪	੮੯੪
ਆਸਾ ੫	ਨਾਨਕ ਦਾਸ ਤੇਰੀ ਤਿ:	੯	੩੮੫
ਮਾਝ ੫	ਨਾਨਕ ਦਾਸ ਤੇਰੈ ਬ:	੮	੯੭
ਆਸਾ ੫	ਨਾਨਕ ਦਾਸ ਤੇਰਾ ਭ:	੮	੩੯੦
ਮਾਰੂ ੫	ਨਾਨਕ ਦਾਸ ਦਾਸਨ:	੧੩	੧੦੮੩
ਭੈਰਉ ੫	ਨਾਨਕ ਦਾਸ ਦੇਖਿ ਭ:	੨	੧੧੪੨
ਸਾਰੰਗ ੫	ਨਾਨਕ ਦਾਸ ਦਰਸੁ:	੧	੧੨੨੪
ਸਾਰੰਗ ੫	ਨਾਨਕ ਦਾਸ ਧੂਰ ਜ:	੧੦	੧੨੨੭
ਨਟ ੪	ਨਾਨਕ ਦਾਸਨਿ ਦਾਸ ਕਹਤ:	੨	੯੮੧
ਸਾਰੰ: ੪	ਨਾਨਕ ਦਾਸ਼ਨਿ ਦਾਸ:	੮	੧੧੯੯

ਰਾਮ: ੧	ਨਾਨਕ ਨਾਉ ਭਇਆ:	੪	੯੦੩
ਸਾਰੰਗਵਾਰ੪	ਨਾਨਕ ਨਾਇ ਸੁਣਿਐ:	੧੬	੧੨੪੦
ਗਉ: ਤਾ: ੫	ਨਾਨਕ ਨਾਇ ਵਿਸਾਰਿ:	੧੩	੩੨੦
ਗਉ: ਵਾ: ੫	ਨਾਨਕ ਨਾਇ ਵਿਸਾਰਿਐ ਸ:	੩	੩੨੧
ਭੈਰਉ ੩	ਨਾਨਕ ਨਿਹਚਲੁ ਸਾ:	੧੨	੧੧੩੦
ਗੂਜ:ਵਾਰ:੩	ਨਾਨਕ ਨਿਹਚਲੁ ਕੋ:	੯	੫੧੭
ਰਾਮ: ੧	ਨਾਨਕ ਨਿਹਚਲ ਮਿ:	੧੪	੯੪੩
ਸਹਸ ੫	ਨਾਨਕ ਨਹਛਿ ਜੰਤਿ ਤਰੰਗ ਤੋਣਹ ੩੧		੩੫੯
ਮਾਰੂ ੧	ਨਾਨਕ ਨਾਹੁ ਨ ਵੀਛ:	੫	੧੦੧੫
ਸਲੋਕ ੯	ਨਾਨਕ ਨਿਹਫਲ ਜਾ:	੧੪	੧੪੨੮
ਸਾਰੰਗਵਾਰ੧	ਨਾਨਕ ਨਿਗੁਰਿਆਂ ਗੁ:	੪	੧੨੪੦
ਆਸਾ ੧	ਨਾਨਕ ਨੀਚੁ ਕਹੈ ਬੀ:	੪	੪੧੩
ਸਿਰੀ: ੧	ਨਾਨਕ ਨੀਚ ਕਹੈ ਬੀ:	੧੭	੨੪
ਮਾਰੂ ੧	ਨਾਨਕ ਨੀਚੁ ਕਹੈ ਬੇ:	੯	੧੦੨੨
ਗਉੜੀ ੧	ਨਾਨਕ ਨੀਚੁ ਕਹੈ ਲਿ:	੧	੨੨੩
ਜਪੁ	ਨਾਨਕ ਨੀਚੁ ਕਹੈ ਵੀ:	੫	੪
ਮਾਰੂ ੧	ਨਾਨਕ ਨੀਚੁ ਭਿਖਿਆ:	੯	੧੦੨੧
ਗਉੜੀ ੧	ਨਾਨਕ ਨਦਰੀ ਸਹ:	੧੫	੨੪੨
ਮਲ:ਵਾਰ ੩	ਨਾਨਕ ਨਦਰੀ ਸੁਖ:	੧੩	੧੨੮੨
ਬਿਹਾ:ਵਾਰ੩	ਨਾਨਕ ਨਦਰੀ ਸਚੁ:	੧੪	੫੫੪
ਆਸਾ ਵਾਰ੧	ਨਾਨਕ ਨਦਰਿ ਕਰੇ ਸੋ ਪਾ:	੧	੪੬੮
ਸੂਹੀ ੪	ਨਾਨਕ ਨਦਰਿ ਕਰੇ ਸੋ ਬੁ:	੯	੭੩੨
ਆਸਾ ੧	ਨਾਨਕ ਨਦਰਿ ਕਰੇਹੁ:	੭	੪੨੨
ਬਿਹਾ:ਵਾਰ੩	ਨਾਨਕ ਨਦਰਿ ਕਰੇ ਜੇ:	੧੭	੫੫੪
ਸੋਰਠ ਵਾਰ੩	ਨਾਨਕ ਨਦਰਿ ਕਰੇ:	੧੧	੬੪੮
ਮਾਝ ਵਾਰ ੧	ਨਾਨਕ ਨਦਰਿ ਕਰੇ ਜਿਸ:	੪	੧੪੭
ਬਿਲਾ:ਵਾਰ੩	ਨਾਨਕ ਨਦਰੀ ਨਦ:	੫	੮੫੦
ਸਾਰੰ:ਵਾਰ ੪	ਨਾਨਕ ਨਦਰੀ ਕਰਮ ਹੋ:	੧੬	੧੨੪੨
ਰਾਮ ਵਾਰ ੧	ਨਾਨਕ ਨਦਰੀ ਕਰ:	੬	੯੫੫
ਜਪੁ	ਨਾਨਕ ਨਦਰੀ ਕਰਮੀ:	੧੦	੫
ਆਸਾ ੧	ਨਾਨਕ ਨਦਰੀ ਧਨ:	੮	੪੩੬
ਜਪੁ	ਨਾਨਕ ਨਦਰੀ ਨਦ:	੯	੮
ਰਾਮ: ੧	ਨਾਨਕ ਨਦਰੀ ਨਦਰਿ ਪਿ:	੮	੯੪੩
ਪ੍ਰਭਾਤੀ ੧	ਨਾਨਕ ਨਦਰੀ ਨਦਰਿ ਪ:	੧੭	੧੩੪੩
ਬਿਹਾ:ਵਾਰ ੩	ਨਾਨਕ ਨਦਰੀ ਪਾਈਐ ਆ	੧੩	੫੫੧
ਬਿਲਾ:ਵਾਰ੩	ਨਾਨਕ ਨਦਰੀ ਪਾਈਐ ਅੰ	੧੦	੮੫੧
ਸਿਰੀ: ੩	ਨਾਨਕ ਨਦਰੀ ਪਾਈਐ ਸ:	੧੩	੨੬
ਸਾਰੰ:ਵਾਰ ੩	ਨਾਨਕ ਨਦਰੀ ਪਾਈਐ ਕ:	੫	੧੨੫੦
ਜਪੁ	ਨਾਨਕ ਨਦਰੀ ਪਾਈਐ ਕੁ:	੮	੭
ਸਿਰੀ: ੩	ਨਾਨਕ ਨਦਰੀ ਪਾਈਐ ਗੁ:	੭	੩੧
ਗੂਜਰੀਵਾਰ੩	ਨਾਨਕ ਨਦਰੀ ਪਾਈਐ ਤਾ:	੧	੫੧੨
ਮਾਰੂ ਵਾਰ ੪	ਨਾਨਕ ਨਦਰੀ ਪਾਈਐ ਦ:	੧੧	੧੦੮੭
ਮਲਾਰਵਾ: ੩	ਨਾਨਕ ਨਦਰੀ ਬਾਹਰੀ ਸ:	੧੭	੧੨੮੦
ਸੂਹੀ ਵਾਰ ੧	ਨਾਨਕ ਨਦਰੀ ਬਾਹਰੇ ਕ:	੧੬	੭੮੯
ਸਲੋ: ੩	ਨਾਨਕ ਨਦਰੀ ਬਾਹਰੀ ਕਰ:	੪	੧੪੨੧
ਸਿਰੀ: ੧	ਨਾਨਕ ਨਦਰੀ ਬਾਹਰੇ ਰਾ:	੧੫	੧੫
ਸੋਰਠ ਵਾਰ੩	ਨਾਨਕ ਨਦਰੀ ਬ:	੭	੬੪੫
ਗੂਜ: ਵਾਰ੩	ਨਾਨਕ ਨਦਰੀ ਮਨਿ:	੧੭	੫੦੮
ਗਉ: ੫	ਨਾਨਕ ਨਿਬਹੀ ਖੇਪ:	੧੪	-੨੯੫
ਗਉੜੀ ੫	ਨਾਨਕ ਨਾਮਿ ਉਧਰੇ:	੧੮	੨੬੫
ਗਉੜੀਵਾਰ੫	ਨਾਨਕ ਨਾਮਿ ਅਰਾਧਿਐਕਾ:	੯	੩੨੦
ਗੂਜਰੀਵਾਰ੫	ਨਾਨਕ ਨਾਮਿ ਅਰਾਧਿਆਗੁ:	੪	੫੧੯
ਗੂਜਰੀਵਾਰ੫	ਨਾਨਕ ਨਾਮਿ ਅਰਾਧਿਐਬਿ:	੧੮	੫੨੧
ਸਿਰੀਵਾਰ ੪	ਨਾਨਕ ਨਾਮੁ ਅਰਾਧਿ ਸ:	੬	੮੯
ਸਲੋਕ ੫	ਨਾਨਕ ਨਾਮਿ ਅਰਾਧਣਾ:	੯	੧੪੨੫
ਸਿਰੀ :ਵਾਰ੩	ਨਾਨਕ ਨਾਮਿ ਸੋਹਾਗ:	੧	੯੦
ਬਸੰਤ ੩	ਨਾਨਕ ਨਾਮੇ ਸਾਚਿ ਸ:	੪	੧੧੭੫
ਧਨਾਸਰੀ ੩	ਨਾਨਕ ਨਾਮਿ ਸਾਤਿ ਸੁ:	੮	੬੬੪
ਸਿਰੀ: ੧	ਨਾਨਕ ਨਾਮਿ ਸੰਤੋਖੀਆ ਜੀ	੯	੨੦
ਆਸਾ ੧	ਨਾਨਕ ਨਾਮਿ ਸਤੋਖੀਆਰਾ:	੧੦	੪੨੧
ਧਨਾ: ੩	ਨਾਨਕ ਨਾਮਿ ਸਦਾ ਸੁ:	੭	੬੬੬
ਸੂਹੀ ੫	ਨਾਨਕ ਨਾਮੁ ਸਦਾ ਜ:	੪	੭੬੧
ਮਲਾ:ਵਾਰ ੩	ਨਾਨਕ ਨਾਮੇ ਸਭ ਹ:	੪	੧੨੮੫
ਆਸਾ ੩	ਨਾਨਕ ਨਾਮਿ ਸਮਾਣੇ:	੧੧	੪੩੦
ਮਾਝ ੩	ਨਾਨਕ ਨਾਮੁ ਸਮ੍ਾਲਿ ਸ:	੧੫	੧੧੯
ਮਾਰੂ ੩	ਨਾਨਕ ਨਾਮੁ ਸਮ੍ਾਲਿ:	੧੩	੧੦੬੨
ਸੋਰਠ ੩	ਨਾਨਕ ਨਾਮੁ ਸਮ੍ਾਲਿ ਹਿ	੧੬	੬੦੨
ਸਿਰੀ: ੫	ਨਾਨਕ ਨਾਮੁ ਸਮ੍ਾਲਿ ਤੂ ਸੋ:	੧੪	੫੦
ਸਿਰੀ: ੩	ਨਾਨਕ ਨਾਮੁ ਸਮ੍ਾਲਿ ਤੂੰ ਗੁ:	੧੨	੩੪
ਸਿਰੀ: ੩	ਨਾਨਕ ਨਾਮੁ ਸਮਾਲਿ ਤੂ ਜਿ	੫	੩੯
ਸੂਹੀ ੧	ਨਾਨਕ ਨਾਮੁ ਸਮਾਲਿ ਤੂ ਬ:	੭	੭੨੯
ਮਾਰੂ ਵਾਰ ੧	ਨਾਨਕ ਨਾਮੁ ਸਮਾਲਿ ਤੂ ਬੀ:	੧	੧੦੯੧
ਸੋਰਠ ੩	ਨਾਨਕ ਨਾਮੁ ਸਮਾਲਿ ਤੂੰ ਭਾ:	੧੦	੬੩੯
ਗਉੜੀ ੩	ਨਾਨਕ ਨਾਮਿ ਸਮਾਵੈ:	੧੩	੧੬੧
ਮਾਰੂ ੩	ਨਾਨਕ ਨਾਮਿ ਸਮਾਵ:	੧੭	੧੦੪੫
ਬਿਲਾਵਲ ੫	ਨਾਨਕ ਨਾਮੁ ਸਲਾਹੀ:	੧੭	੮੧੭
ਗਉ: ਵਾਰ੫	ਨਾਨਕ ਨਾਮਿ ਸਲਾਹਿਐ ਮ:	੪	੩੨੧
ਮਾਰੂ ੩	ਨਾਨਕ ਨਾਮੁ ਸਲਾਹੇ ਸਾ:	੧੭	੧੦੬੫
ਮਾਝ ੫	ਨਾਨਕ ਨਾਮੁ ਸਲਾਹਿ ਸਦਾ:	੧੫	੧੨੪
ਪ੍ਰਭਾਤੀ ੩	ਨਾਨਕ ਨਾਮੁ ਸਲਾਹਿ:	੩	੧੩੩੪
ਸਿਰੀ: ੩	ਨਾਨਕ ਨਾਮੁ ਸਲਾਹਿ ਤੂੰ ਅੰ:	੮	੩੬
ਮਲਾਰਵਾਰ੩	ਨਾਨਕ ਨਾਮਿ ਸਲਾਹਿ ਤੂੰ ਸ:	੮	੧੨੮੧
ਸਲੋਕ ੧	ਨਾਨਕ ਨਾਮੁ ਸਲਾਹਿ ਤੂੰ ਹੋ:	੮	੧੪੧੧
ਸੂਹੀ ਵਾਰ ੧	ਨਾਨਕ ਨਾਮੁ ਸਲਾਹਿ:	੩	੭੮੯
ਮਲਾਰ ੩	ਨਾਨਕ ਨਾਮੁ ਸਲਾਹਿ:	੮	੧੨੫੮
ਆਸਾ ੩	ਨਾਨਕ ਨਾਮੁ ਸਲਾਹਿ ਤੂੰ:	੯	੩੬੫
ਆਸਾ ੩	ਨਾਨਕ ਨਾਮਿ ਸਵਾਰਣ ਹਾ:	੫	੩੬੨
ਗਉ: ੧	ਨਾਨਕ ਨਾਮਿ ਸਵਾਰ:	੧੩	੧੫੨
ਧਨਾ: ੩	ਨਾਨਕ ਨਾਮਿ ਸਵਾਰ:	੨	੬੬੫
ਮਲਾ: ੩	ਨਾਨਕ ਨਾਮੇ ਹੀ ਪਤਿ:	੯	੧੨੭੭

ਆਸਾ ੩	ਨਾਨਕ ਨਾਮੁ ਹਿਰਦੈ:	੧	੪੩੦
ਸੋਰਠ ੩	ਨਾਨਕ ਨਾਮੁ ਹਰਿ ਪਾ:	੪	੬੦੩
ਸੋਰਠ ੩	ਨਾਨਕ ਨਾਮੁ ਹਰਿ ਮ:	੧੮	੬੩੮
ਮਾਝ ੩	ਨਾਨਕ ਨਾਮੁ ਗੁਰ ਭ:	੫	੧੨੨
ਆਸਾ ੩	ਨਾਨਕ ਨਾਮੁ ਗੁਰ ਮਤਿ ਉ:	੯	੪੨੪
ਗਉ: ੩	ਨਾਨਕ ਨਾਮੁ ਗੁਰ ਮਤੀ ਪਾ:	੧੫	੨੪੬
ਭੈਰ: ੩	ਨਾਨਕ ਨਾਮੁ ਜਿਨਾ ਮ:	੧੧	੧੧੩੧
ਗਉ: ੫	ਨਾਨਕ ਨਾਮੁ ਜਪੈ ਸੋ:	੧੧	੨੦੦
ਆਸਾ ੪	ਨਾਨਕ ਨਾਮੁ ਜਪਹੁ:	੧੪	੩੬੭
ਗਉ: ੫	ਨਾਨਕ ਨਾਮੁ ਜਪਹੁ:	੬	੨੯੦
ਮਾਰੂ ੧	ਨਾਨਕ ਨਾਮੁ ਜਪਹੁ ਤਰ:	੧੩	੧੦੨੭
ਗਉ: ੫	ਨਾਨਕ ਨਾਮ ਜਪੈ ਦਿ:	੧੮	੧੯੨
ਰਾਮ: ਵਾਰ੫	ਨਾਨਕ ਨਾਮੁ ਜਪਤ ਸੁਖ:	੩	੯੬੩
ਵਡ: ੫	ਨਾਨਕ ਨਾਮੁ ਜਪਤ:	੧੦	੫੬੩
ਗਉ: ੩	ਨਾਨਕ ਨਾਮੁ ਜਪੇ ਨਾ:	੬	੧੬੧
ਸਾਰੰਗਵਾਰ੪	ਨਾਨਕ ਨਾਮੁ ਤਿਨੀ ਸ:	੧੩	੧੨੪੧
ਸੋਰਠ ਵਾਰ੩	ਨਾਨਕ ਨਾਮੁ ਤਿਨਾ ਕ ਉ:	੧	੬੪੪
ਬਿਹਾ:ਵਾਰ੩	ਨਾਨਕ ਨਾਮੁ ਤਿਨਾ ਕ:	੧੨	੫੪੮
ਆਸਾ ੩	ਨਾਨਕ ਨਾਮੁ ਤਿਨਾ ਕਦੇ:	੯	੪੨੯
ਬਿਲਾ: ੩	ਨਾਨਕ ਨਾਮੁ ਦ੍ਰਿੜਾਏ:	੮	੭੯੮
ਆਸਾ ੪	ਨਾਨਕ ਨਾਮੁ ਦੇਵੈ ਹ:	੯	੩੬੭
ਬਿਲਾ: ੫	ਨਾਨਕ ਨਾਮੁ ਧਿਆਇ:	੧	੮੩੮
ਸੋਰਠ ੫	ਨਾਨਕ ਨਾਮੁ ਧਿਆਇਆ:	੨	੬੨੯
ਵਡ:ਵਾਰ ੩	ਨਾਨਕ ਨਾਮੁ ਧਿਆਇ:	੧੫	੫੮੮
ਰਾਮ: ਵਾ:੩	ਨਾਨਕ ਨਾਮੁ ਧਿਆਈਐ ਸ	੧੮	੯੫੬
ਰਾਮ: ਵਾਰ ੩	ਨਾਨਕ ਨਾਮੁ ਧਿਆਈ:	੧੦	੯੫੧
ਸਿਰੀ ੩	ਨਾਨਕ ਨਾਮੁ ਧਿਆਈ:	੯	੨੯
ਸੋਰਠ ੫	ਨਾਨਕ ਨਾਮੁ ਧਿਆਇ:	੧੮	੬੨੫
ਗਉੜੀ ੫	ਨਾਨਕ ਨਾਮੁ ਧਿਆਈਐ ਕਾ	੧੨	੨੫੭
ਰਾਮ: ਵਾਰ੫	ਨਾਨਕ ਨਾਮੁ ਧਿਆਈਐ ਗੁ:	੩	੯੬੩
ਗੂਜਰੀਵਾਰ੩	ਨਾਨਕ ਨਾਮਿ ਧਿਆਇਐ ਬਿ	੨	੫੨੪
ਜੈਤ: ੫	ਨਾਨਕ ਨਾਮੁ ਧਿਆਇ ਸੁ:	੧	੭੦੫
ਮਾਝ ੩	ਨਾਨਕ ਨਾਮੁ ਧਿਆਇ ਸਚ:	੮	੧੧੨
ਪ੍ਰਭਾਤੀ ੩	ਨਾਨਕ ਨਾਮੁ ਧਿਆਇ ਸਦਾ:	੫	੧੩੩੩
ਮਾਝ ੩	ਨਾਨਕ ਨਾਮੁ ਧਿਆਇ:	੧੦	੧੧੦
ਮਲਾਰ ੫	ਨਾਨਕ ਨਾਮ ਧਿਆਇ:	੩	੧੨੬੦
ਆਸਾ ੩	ਨਾਨਕ ਨਾਮੁ ਧਿਆਇ ਤੂੰ:	੧੮	੪੨੫
ਮਾਝ ੫	ਨਾਨਕ ਨਾਮੁ ਧਿਆਇਧਿ:	੧੮	੧੫੮
ਸੋਰਠ ਵਾਰ੩	ਨਾਨਕ ਨਾਮੁ ਧਿਆਇਨ:	੧੭	੬੫੩
ਆਸਾ ੫	ਨਾਨਕ ਨਾਮੁ ਧਿਆਇ ਪ੍ਰ:	੧੫	੪੫੮
ਸਾਰੰ:ਵਾਰ ੫	ਨਾਨਕ ਨਾਮੁ ਧਿਆਇ ਪ੍ਰ:	੮	੧੨੫੧
ਸਾਰੰਗਵਾਰ੩	ਨਾਨਕ ਨਾਮੁ ਨ ਚੇਤਿ:	੨	੧੨੪੭
ਸਾਰੰਗਵਾਰ੪	ਨਾਨਕ ਨਾਮੁ ਨ ਚੇਤਈ:	੩	੧੨੪੩
ਮਾਰੂ ਵਾਰ ੩	ਨਾਨਕ ਨਾਮੁ ਨ ਚੇਤਈ:	੧੫	੧੦੯੧
ਸੋਰਠ ਵਾਰ੩	ਨਾਨਕ ਨਾਮੁ ਨ ਚੇਤ:	੬	੬੪੮

ਗਉੜੀ ੧	ਨਾਨਕ ਨਾਮ ਨ ਛੋਡੈ:	੧੨	੨੪੨
ਵਡ: ਵਾਰ੩	ਨਾਨਕ ਨਾਮੁ ਨਿਧਾਨੁ ਹੈ ਗੁ:	੧੪	੫੯੦
ਮਲਾਰ ੩	ਨਾਨਕ ਨਾਮ ਨਿਧਾਨੁ ਹੈ ਨਾ:	੧੫	੧੨੫੮
ਮਲਾ: ਵਾਰ੧	ਨਾਨਕ ਨਾਮ ਨਿਧਾਨ ਹੈ ਪ੍ਰ:	੧੨	੧੨੮੪
ਮਾਰੂ ਵਾਰ ੩	ਨਾਨਕ ਨਾਮੁ ਨਿਧਾਨੁ ਮਨ:	੧੧	੧੦੯੩
ਆਸਾ ੩	ਨਾਨਕ ਨਾਮੁ ਨਿਧਾਨੁ:	੧	੪੨੫
ਸਲੋਕ ੪	ਨਾਨਕ ਨਾਮੁ ਨਿਧਾਨੁ ਰਿਦੈ:	੬	੧੪੨੫
ਗਉੜੀ ੫	ਨਾਨਕ ਨਾਮੁ ਨਾਮੁ ਜ:	੧੬	੨੫੭
ਧਨਾ: ੫	ਨਾਨਕ ਨਾਮੁ ਨਿਰੰਜਨ ਗਾ:	੪	੬੭੬
ਸਵਯੇ ੪	ਨਾਨਕ ਨਾਮੁ ਨਿਰੰਜਨ ਜ:	੩	੧੪੦੬
ਸੂਹੀ ੫	ਨਾਨਕ ਨਾਮ ਨਿਰੰਜਨ ਜ:	੧੧	੭੮੦
ਗੂਜ: ੧	ਨਾਨਕ ਨਾਮੁ ਨਿਰੰਜਨ ਦੀ:	੯	੫੦੫
ਸਾਰੰਗ ੪	ਨਾਨਕ ਨਾਮ ਨਿਰੰਜਨ ਪਾ:	੧੪	੧੧੯੯
ਆਸਾ ੫	ਨਾਨਕ ਨਾਮੁ ਨ ਵਿਸ:	੫	੪੫੯
ਗੂਜ: ਵਾਰ੫	ਨਾਨਕ ਨਾਮੁ ਨ ਵਿਸਰਉਇ	੧੫	੫੨੨
ਸਿਰੀ: ੫	ਨਾਨਕ ਨਾਮੁ ਨ ਵੀਸਰਉਕ	੧੩	੪੭
ਮਾਰੂ ੧	ਨਾਨਕ ਨਾਮੁ ਨ ਵੀਸ:	੧੬	੧੦੧੦
ਸਿਰੀ ੩	ਨਾਨਕ ਨਾਮੁ ਨ ਵੀਸਰੈ ਸ:	੧੩	੩੯
ਆਸਾ ੧	ਨਾਨਕ ਨਾਮ ਨ ਵੀਸਰੈ ਸਾ:	੬	੪੧੯
ਸਿਰੀ: ੧	ਨਾਨਕ ਨਾਮੁ ਨ ਵੀਸਰੈ ਕ:	੧੨	੨੧
ਸਿਰੀ: ੧	ਨਾਨਕ ਨਾਮੁ ਨ ਵੀਸਰੈ ਛੂ:	੧੪	੬੨
ਸਿਰੀ: ੧	ਨਾਨਕ ਨਾਮੁ ਨ ਵੀਸਰੈ ਜਿ:	੩	੬੨
ਸਲੋਕ ੩	ਨਾਨਕ ਨਾਮੁ ਨ ਵੀਸ	੧੧	੧੪੨੦
ਪ੍ਰਭਾ: ੩	ਨਾਨਕ ਨਾਮੁ ਨ ਵੀਸਰੈ ਜੋ:	੫	੧੩੪੭
ਸਾਰੰਗਵਾਰ੩	ਨਾਨਕ ਨਾਮੁ ਨ ਵੀਸਰੈ ਝੂ:	੫	੧੨੪੭
ਸੂਹੀ ੧	ਨਾਨਕ ਨਾਮੁ ਨ ਵੀਸਰੈਨਿ:	੧੪	੭੫੧
ਆਸਾ ੩	ਨਾਨਕ ਨਾਮ ਨ ਵੀਸਰੈ ਪ੍ਰ:	੧੫	੪੨੨
ਆਸਾ ੧	ਨਾਨਕ ਨਾਮੁ ਨ ਵੀਸਰੈ ਮਥਿ:	੧੪	੪੧੯
ਸਿਰੀ: ੧	ਨਾਨਕ ਨਾਮੁ ਨ ਵੀਸਰੈ ਮੋ:	੫	੫੯
ਵਡ: ੫	ਨਾਨਕ ਨਾਮੁ ਪਾਇਆ:	੧੩	੫੬੩
ਗੂਜਰੀ ੧	ਨਾਨਕ ਨਾਮੁ ਪਦਾਰ:	੧੬	੫੦੪
ਭੈਰਉ ੩	ਨਾਨਕ ਨਾਮੁ ਪਰਾਪ:	੧੧	੧੧੨੯
ਮਲਾਰ ੩	ਨਾਨਕ ਨਾਮੁ ਪ੍ਰਭੂ:	੬	੧੨੫੯
ਗਉ: ਵਾਰ੪	ਨਾਨਕ ਨਾਮੁ ਪਵਿਤੁ:	੭	੩੦੧
ਗਉੜੀ ੫	ਨਾਨਕ ਨਾਮਿ ਬਿਸਾਰਿ:	੧੩	੨੯੮
ਵਡ: ੩	ਨਾਨਕ ਨਾਮੁ ਬੀਜਿ ਮ:	੧੬	੫੬੮
ਮਲਾਰ ੩	ਨਾਨਕ ਨਾਮ ਬਿਨਾ ਕੋਈ:	੧੪	੧੨੬੦
ਮਾਰੂ ਵਾਰ ੩	ਨਾਨਕ ਨਾਮ ਬਿਨਾ ਕੋ ਥਿ:	੨	੧੦੯੦
ਗਉੜੀ ੩	ਨਾਨਕ ਨਾਮ ਬਿਨਾ ਕੋ:	੧	੧੬੧
ਧਨਾ: ੧	ਨਾਨਕ ਨਾਮ ਬਿਨਾ ਦੋ:	੮	੬੮੯
ਵਡ: ਵਾਰ੩	ਨਾਨਕ ਨਾਮ ਬਿਨਾ ਨ:	੮	੫੮੮
ਸੂਹੀ ੫	ਨਾਨਕ ਨਾਮ ਮਹਾ ਰ:	੧	੭੭੮
ਗਉੜੀ ੧	ਨਾਨਕ ਨਾਮੁ ਮਹਾ ਰਸ ਮੀ:	੧੧	੨੪੩
ਧਨਾ: ੧	ਨਾਨਕ ਨਾਮੁ ਮਹਾ ਰ:	੫	੬੮੯
ਸਲੋਕ ੩	ਨਾਨਕ ਨਾਮੋ ਮਨਿ ਵ:	੬	੧੪੨੦

ਤੁਖਾਰੀ ੧	ਨਾਨਕ ਪੰਥੁ ਨਿਹਾਲੇ:	੫	੧੧੦੭
ਗਉ: ੧	ਨਾਨਕ ਪਾਪ ਕਰੇ ਤਿ:	੧੪	੧੫੫
ਗਉ: ੫	ਨਾਨਕ ਪਾਪ ਪੁੰਨ ਨ:	੯	੨੬੬
ਗਉ: ੫	ਨਾਨਕ ਪਾਪ ਬਿਨਾਸੇ:	੧੮	੨੫੫
ਆਸਾ ੧	ਨਾਨਕ ਪ੍ਰਿਉ ਪ੍ਰਿਉ ਕ:	੫	੪੩੬
ਤਖਾਰੀ ੧	ਨਾਨਕ ਪ੍ਰਿਉ ਪ੍ਰਿਉ ਚ	੮	੧੧੦੭
ਰਾਮ: ੧	ਨਾਨਕ ਪ੍ਰਿਉ ਪ੍ਰਿਉ: ਜੇ:	੩	੯੩੫
ਸਵਜੇ ੪	ਨਾਨਕ ਪ੍ਰਸਾਦਿ ਅੰਗਦ:	੬	੧੩੯੭
ਮਲਾਰਵਾਰ੩	ਨਾਨਕ ਪਿਰਕੀ ਸਾਰ:	੧੧	੧੨੮੫
ਜੈਤ: ਵਾਰ ੫	ਨਾਨਕ ਪੂਰ ਕਰੰਮ:	੫	੭੧੦
ਵਡ: ਵਾਰ ੩	ਨਾਨਕ ਪੂਰੈ ਕਰਮਿ:	੧੧	੫੯੧
ਮਾਝ ਵਾਰ ੨	ਨਾਨਕ ਪਰਖੇ ਆਪ:	੮	੧੪੮
ਮਾਝ ਵਾਰ ੧	ਨਾਨਕ ਪਾਰਖੁ ਆਪਿ:	੯	੧੪੪
ਆਸਾ ੧	ਨਾਨਕ ਪਰਖੈ ਨਦਰਿ:	੫	੪੧੪
ਰਾਮ: ੧	ਨਾਨਕ ਪਤਖਿ ਲਏ:	੧	੯੪੪
ਸਾਰੰਗਵਾ : ੪	ਨਾਨਕ ਪੂਰੇ ਗੁਰ ਤੇ:	੧੦	੧੨੪੨
ਮਾਝ ਵਾਰ ੨	ਨਾਨਕ ਪੂਰਾ ਜੇ ਕਰੇ:	੫	੧੪੬
ਸਿਰੀ: ੧	ਨਾਨਕ ਪੂਰਾ ਜੇ ਮਿਲੈ:	੧੫	੧੭
ਬਿਲਾਵਲ ੫	ਨਾਨਕ ਪ੍ਰੀਤਿ ਚਰਨ:	੧੩	੮੩੦
ਮਲਾਰ ੫	ਨਾਨਕ ਪ੍ਰੀਤਮ ਕ੍ਰਿਪਾ:	੮	੧੨੭੮
ਗਉ: ਵਾਰ੫	ਨਾਨਕ ਪ੍ਰੀਤਮ ਮਿਲ:	੧੬	੩੨੦
ਰਾਮ: ੧	ਨਾਨਕ ਪ੍ਰੀਤਮ ਰਸਿ:	੧੫	੯੩੬
ਸੋਰਠ ਵਾ:੪	ਨਾਨਕ ਪ੍ਰੀਤਿ ਲਾਈ ਤਿ:	੮	੬੫੨
ਕਾਨੜਾਵਾ:੪	ਨਾਨਕ ਪ੍ਰੀਤਿ ਲਾਈ ਤਿ:	੧੧	੧੩੧੮
ਇਲਾ: ੫	ਨਾਨਕ ਪ੍ਰੀਤਿ ਲਾਈ ਪ੍ਰ:	੫	੮੨੬
ਮਾਰੂ ਵਾਰ ੩	ਨਾਨਕ ਪੂਰਾ ਤੋਲ ਹੈ:	੨	੧੦੮੭
ਗੂਜ: ਵਾਰ੫	ਨਾਨਕ ਪ੍ਰੀਤਿ ਲਗੀ ਤਿ:	੧੬	੫੨੧
ਆਸਾ ੫	ਨਾਨਕ ਪ੍ਰੀਤਿ ਲਗੀ ਤਿ:	੧੪	੪੫੪
ਸੂਹੀ ਵਾਰ ੧	ਨਾਨਕ ਪੁਰ ਦਰ ਵੇ ਪਰ:	੧੭	੭੮੮
ਗਉ: ੧	ਨਾਨਕ ਪਿਰੁ ਧਨ ਕ:	੧੮	੨੪੨
ਸੂਹੀ ਵਾਰ ੩	ਨਾਨਕ ਪਿਰੁ ਪਾਇਆਹਰਿ:	੧੦	੭੮੫
ਗਉੜੀ ੫	ਨਾਨਕ ਪੂਰਾ ਪਾਇਆ ਪੂਰੈ:	੩	੩੯੫
ਸਲੋਕ ੪	ਨਾਨਕ ਪਰਪੰਚ ਕੀ:	੫	੧੪੨੩
ਰਾਮ: ੧	ਨਾਨਕ ਪਾਰਿ ਪਰੇ ਸ:	੯	੯੪੪
ਬਿਹਾ:ਵਾਰ ੩	ਨਾਨਕ ਪੂਰਬਿ ਜਿਨ:	੮	੫੫੨
ਗਉੜੀ ੫	ਨਾਨਕ ਪਾਰ ਬ੍ਰਹਮ ਸਾ:	੧੪	੧੮੪
ਗਉੜੀ ੫	ਨਾਨਕ ਪਾਰ ਬ੍ਰਹਮ ਨਿ:	੧੪	੨੬੧
ਗਉ: ਵਾਰ੩	ਨਾਨਕ ਪੂਰਬਿ ਲਿਖਿ:	੧੬	੩੧੪
ਸੋਰਠ ਵਾਰ੩	ਨਾਨਕ ਪੂਰਬਿ ਲਿਖਿ:	੧੫	੬੪੩
ਵਡ: ਵਾਰ੩	ਨਾਨਕ ਪੂਰਬਿ ਲਿਖਿ:	੧੪	੫੮੬
ਰਾਮ: ਵਾਰ੩	ਨਾਨਕ ਪੂਰਬਿ ਲਿਖਿ:	੭	੯੪੭
ਸਿਰੀ: ਵਾਰ੩	ਨਾਨਕ ਪੂਰਬਿ ਲਿਖਿ:	੧੩	੮੪
ਗਉੜੀ ੫	ਨਾਨਕ ਪ੍ਰਭੁ ਆਗੈ ਅ:	੧੧	੧੭੯
ਸੋਰਠ ੫	ਨਾਨਕ ਪ੍ਰਭੁ ਅਬਿਨਾ:	੯	੬੨੬
ਰਾਮ: ੫	ਨਾਨਕ ਪ੍ਰਭੁ ਆਰਾਧੀ:	੮	੯੨੬

ਗਉੜੀ ੫	ਨਾਨਕ ਪ੍ਰਭੁ ਸਿਉ ਮਿ:	੬	੨੯੯
ਸੋਰਠ ੫	ਨਾਨਕ ਪ੍ਰਭੁ ਸੁਖ ਦਾ:	੧੨	੬੨੯
ਬਿਲਾ: ੫	ਨਾਨਕ ਪ੍ਰਭੁ ਸੁ ਪ੍ਰਸਿੰ:	੮	੮੧੮
ਬਿਲਾ: ੫	ਨਾਨਕ ਪ੍ਰਭੁ ਸੁ ਪ੍ਰਸਿੰ:	੧੪	੮੦੭
ਸੋਰਠ ੫	ਨਾਨਕ ਪ੍ਰਭੁ ਸਰਣਾਏ:	੭	੬੩੦
ਸੋਰਠ ੫	ਨਾਨਕ ਪ੍ਰਭੁ ਸਰਣਾਈ:	੧੮	੬੨੯
ਭੈਰਉ ੫	ਨਾਨਕ ਪ੍ਰਭੁ ਸਰਣਾਗਤਿਆ:	੧੧	੧੧੩੭
ਬਿਲਾ: ੫	ਨਾਨਕ ਪ੍ਰਭੁ ਸਰਣਾਗਤੀ ਸਾ:	੫	੮੧੮
ਗਉ: ਵਾਰ੫	ਨਾਨਕ ਪ੍ਰਭੁ ਸਰਣਾਗਤੀ ਸਾ:	੯	੩੧੮
ਸਿਰੀ: ੫	ਨਾਨਕ ਪ੍ਰਭੁ ਸਰਣਾਗਤੀਸਰ:	੨	੪੮
ਬਿਲਾ: ੫	ਨਾਨਕ ਪ੍ਰਭੁ ਸਰਣਾਗਤੀ ਕ:	੭	੮੧੭
ਗਉੜੀ ੫	ਨਾਨਕ ਪ੍ਰਭੁ ਸਰਣਾਗਤੀ:	੧੩	੨੬੯
ਮਾਝ ੫	ਨਾਨਕ ਪ੍ਰਭੁ ਸਰਣਾਗਤੀ ਚ:	੧੦	੧੩੪
ਰਾਮਕਲੀ ੫	ਨਾਨਕ ਪ੍ਰਭੁ ਗਰਣਾਗ.ਤੀਜਾ:	੪	੯੨੮
ਬਿਲਾ: ੫	ਨਾਨਕ ਪ੍ਰਭੁ ਸਰਣਾਗਤੀ:	੨	੮੧੬
ਬਿਲਾ: ੫	ਨਾਨਕ ਪ੍ਰਭੁ ਸਰਣ ਗਤੀ:	੧੧	੮੧੮
ਬਿਲਾ: ੫	ਨਾਨਕ ਪ੍ਰਭੁ ਸਰਣਾਗਤੀ ਜਾ:	੫	੮੧੯
ਬਿਲਾ: ੫	ਨਾਨਕ ਪ੍ਰਭ ਸਰਣਾਗਤੀ ਜਤ:	੨	੮੧੯
ਬਿਲਾ: ੫	ਨਾਨਕ ਪ੍ਰਭ ਸਰਣਾਗਤੀਜਪਿ:	੧੨	੮੪੮
ਜੈਤ: ੫	ਨਾਨਕ ਪ੍ਰਭੁ ਸਰਣਾਗਤੀ ਰਾ:	੮	੭੦੪
ਗਉੜੀ ੫	ਨਾਨਕ ਪ੍ਰਭਕੈ ਸਦ:	੫	੨੭੮
ਬਸੰ: ੫	ਨਾਨਕ ਪ੍ਰਭ ਕਿਰਪਾ ਭ:	੧੩	੧੧੮੪
ਸਾਰੰ: ੫	ਨਾਨਕ ਪ੍ਰਭ ਕਿਰਪਾਲ:	੩	੧੨੩੧
ਨਟ ੪	ਨਾਨਕ ਪ੍ਰਭ ਖਿੰਚੈ ਤਿ:	੧੨	੯੮੧
ਸੋਰਠ ਵਾਰ੩	ਨਾਨਕ ਪੂਰੇ ਭਾਗਿ ਭ:	੧੭	੬੪੯
ਬਸੰ: ੩	ਨਾਨਕ ਪੂਰੈ ਭਾਗਿ ਭ:	੫	੧੧੭੭
ਗਉੜੀ ੫	ਨਾਨਕ ਪ੍ਰਭ ਜਨੁ ਏ:	੮	੨੮੨
ਸਾਰੰਗ ੧	ਨਾਨਕ ਪ੍ਰਭਤੇ ਸਹਜ:	੧੪	੧੧੯੭
ਸੋਰਠ ੫	ਨਾਨਕ ਪ੍ਰਭ ਧਿਆਈ:	੧੩	੬੨੦
ਸੂਹੀ ੪	ਨਾਨਕ ਪ੍ਰਭੁ ਪਾਇਆ ਸ:	੧੮	੭੭੫
ਸੂਹੀ ੪	ਨਾਨਕ ਪ੍ਰਭੁ ਪਾਇਆ ਮੈ:	੪	੭੭੫
ਰਾਮ ੫	ਨਾਨਕ ਪ੍ਰਭੁ ਪੂਰਨ:	੧	੯੨੯
ਗਉੜੀ ੫	ਨਾਨਕ ਪ੍ਰਭੁ ਬਿਸਰ:	੧੬	੨੯੮
ਆਸਾ ੫	ਨਾਨਕ ਪ੍ਰਭ ਭਾਇਆ:	੬	੪੧੦
ਸੋਰਠ ੫	ਨਾਨਕ ਪ੍ਰਭੁ ਮੇਰੈ ਸਾ:	੧੭	੬੨੧
ਦੇਵ: ੫	ਨਾਨਕ ਪ੍ਰਭ ਮੇਰੇ ਕ:	੯	੫੩੩
ਗਉ: ੫	ਨਾਨਕ ਪ੍ਰਭਿ ਰਾਖੇ ਦੋ:	੨	੧੯੭
ਗਉ: ਵਾਰ੫	ਨਾਨਕ ਪ੍ਰਮੇਸਰੁ ਜ:	੮	੩੨੩
ਸੂਹੀ ਵਾਰ ੧	ਨਾਨਕ ਪ੍ਰੇਮ ਮਹਾਰ:	੧੫	੭੮੬
ਸਾਰੰਗ ੫	ਨਾਨਕ ਪੂਰਿ ਰਹਿਓ:	੧੫	੧੨੦੪
ਗਉੜੀ ੫	ਨਾਨਕ ਪਾਵਹੁ ਸੂਖ:	੪	੨੬੪
ਸਾਰੰਗਵਾਰ੩	ਨਾਨਕ ਪੜਨਾ ਗੁਣ:	੧੫	੧੨੪੬
ਆਸਾ ਵਾਰ੧	ਨਾਨਕ ਫਿਕੈ ਬੋਲਿਐ:	੧੨	੪੭੩
ਮਾਰੂ ਵਾਰ੫	ਨਾਨਕ ਫੁਲਾ ਸੰਦੀ ਵਾ:	੧੨	੧੦੯੫
ਸਾਰੰਗਵਾਰ੧	ਨਾਨਕ ਬਹੁਤਾ ਏਹੋ:	੬	੧੨੪੨

ਖਿਲਾ: ੫	ਨਾਨਕ ਬਾਹਿ ਪਕਰਿ:	੩	੮੦੪
ਗਉੜੀ ੫	ਨਾਨਕ ਬਹੁਰਿ ਨ ਆ:	੭	੨੯੩
ਗਉੜੀ ੩	ਨਾਨਕ ਬਖਸੇ ਨਾਮੁ:	੪	੧੫੯
ਮਾਝ ੧	ਨਾਨਕ ਬਖਸੇ ਪੂਛ:	੫	੩੫੩
ਸਾਝ ਵਾਰ ੧	ਨਾਨਕ ਖਸੇ ਬਖਸੀ ਅ:	੩	੧੪੯
ਆਸਾ ੩	ਨਾਨਕ ਬਖਸੇ ਬਖਸਣ:	੧੭	੩੬੩
ਸਾਰੰਗਵਾਰ੪	ਜਾਨਕ ਬਖਸਿ ਮਿਲਾ:	੮	੧੨੪੫
ਬਿਲਾ:ਵਾਰ੩	ਨਾਨਕ ਬਖਸਿ ਮਿਲਾ:	੧੫	੮੫੪
ਸਾਰੰਗਵਾਰ੪	ਨਾਨਕ ਬਖਸਿ ਮਿਲਾ:	੭	੧੨੫੦
ਰਾਮ: ਵਾਰ੫	ਨਾਨਕ ਬਖਸਿ ਮਿਲਾ:	੬	੯੬੬
ਗੋਂਡ ੫	ਨਾਨਕ ਬਖਸਿ ਲੀਏ:	੧	੮੬੭
ਸੋਰਠ ਵਾਰ੪	ਨਾਨਕ ਬਖਸਿ ਲਏ:	੧੬	੬੫੨
ਆਸਾ ੪	ਨਾਨਕ ਬਿਸਮੁ ਸੂਹੇ:	੧੨	੪੪੨
ਤਿਲੰਗ ੧	ਨਾਨਕ ਬੋਗੋਜਦ ਜਨ:	੮	੭੨੧
ਗਉੜੀ ੫	ਨਾਨਕ ਬਿਘਨੁ ਨ ਲਾ:	੫	੩੮੧
ਸੋਰਠ ੫	ਨਾਨਕ ਬਿਘਨ ਨ ਲਾ:	੬	੬੧੯
ਮਾਝ ੫	ਨਾਨਕ ਬਾਛੈ ਧੂੜਿ ਤਿ:	੧੨	੧੩੫
ਮਾਰੂ ਵਾਰ ੫	ਨਾਨਕ ਬਿਜੁਲੀਆ:	੩	੧੧੦੨
ਮਾਰੂ ੧	ਨਾਨਕ ਬੂਝਹ ਇਹੁ:	੬	੧੦੩੯
ਰਾਮ: ੧	ਨਾਨਕ ਬੂਝੇ ਕੋ ਵੀਚਾ:	੬	੯੪੫
ਆਸਾ ਵਾਰ੧	ਨਾਨਕ ਬੂਝਣ ਪੂਰੈ:	੪	੪੬੪
ਮਾਰੂ ਵਾਰ ੫	ਨਾਨਕ ਬੈਠਾ ਭਖੇ ਵ:	੧੦	੧੦੯੫
ਆਸਾ ੫	ਨਾਨਕ ਬਡ ਭਾਗਿਆ:	੮	੪੧੦
ਸੂਹੀ ਵਾਰ ੧	ਨਾਨਕ ਬਦਰਾ ਮਾਲ:	੮	੭੮੯
ਸਿਰੀ: ੫	ਨਾਨਕ ਬਧਾ ਘਰੁ ਤ:	੧੦	੪੪
ਆਸਾ ੫	ਨਾਨਕ ਬੰਧਨ ਕਾਟਿ:	੧੧	੩੯੭
ਵਡ: ਵਾਰ੩	ਨਾਨਕ ਬਿਨ ਸਤਿਗੁਰ ਸੇਵੇਜ:	੧	੫੯੦
ਬਿਹਾ:ਵਾਰ੪	ਨਾਨਕ ਬਿਨ ਸਤਿਗੁ:	੧੫	੫੫੨
ਸਿਰੀ:ਵਾਰ੩	ਨਾਨਕ ਬਿਨੁ ਸਤਿਗੁਰ ਸੇਵੇ:	੧੭	੮੮
ਸਲੋਕ ੩	ਨਾਨਕ ਬਿਨ ਸਤਿਗੁਰ ਨਾ:	੧੭	੧੪੧੬
ਬਿਹਾ: ਵਾਰ੩	ਨਾਨਕ ਬਿਨੁ ਸਤਿਗੁਰ ਭੇ:	੫	੫੫੪
ਆਸਾ ੧	ਨਾਨਕ ਬਿਨੁ ਸਤਿਗੁਰ ਵ:	੯	੪੨੫
ਬਿਲਾ: ੫	ਨਾਨਕ ਬਿਨੁ ਹਰਿ ਅ.	੭	੮੪੮
ਰਾਮ: ੧	ਨਾਨਕ ਬਿਨੁ ਗੁਰ ਮੂ:	੯	੯੪੬
ਸਲੋਕ ੩	ਨਾਨਕ ਬਿਨੁ ਨਾਵੈ ਸੁ:	੧੩	੧੪੧੫
ਵਡ: ੩	ਨਾਨਕ ਬਿਨੁ ਨਾਵੈ ਸਭ:	੧੩	੫੭੧
ਸਿਰੀ:ਵਾਰ੩	ਨਾਨਕ ਬਿਨੁ ਨਾਵੈ ਸਭ ਦੁ:	੧੬	੮੬
ਰਾਮ: ੧	ਨਾਨਕ ਬਿਨੁ ਨਾਵੈ ਕਿ:	੧੨	੯੪੧
ਸਿਰੀ:ਵਾਰ੩	ਨਾਨਕ ਬਿਨੁ ਨਾਵੈ ਕ:	੧੭	੮੯
ਰਾਮ: ੧	ਨਾਨਕ ਬਿਨੁ ਨਾਵੈ ਜੋ:	੪	੯੪੬
ਵਡ:ਵਾਰ੩	ਨਾਨਕ ਬਿਨੁ ਨਾਵੈ ਜ:	੧੭	੫੯੧
ਗਉ: ੩	ਨਾਨਕ ਬਿਨੁ ਨਾਵੈ ਝੂ:	੭	੨੩੦
ਸਲੋਕ ੩	ਨਾਨਕ ਬਿਨੁ ਨਾਵੈ ਮੈ:	੧	੧੪੧੫
ਸਾਰੰ: ਵਾਰ੩	ਨਾਨਕ ਬਿਨ ਬੁਝੇ ਕਿ:	੧੨	੧੨੪੯
ਆਸਾ ੩	ਨਾਨਕ ਬਿਨੁ ਭਗਤੀ:	੪	੪੪੦

ਧਨਾ: ੧	ਨਾਨਕ ਬਿਨਵੈ ਸੋ ਕਿ:	੧੩	੬੬੦
ਧਨਾ: ੧	ਨਾਨਕ ਬਿਨਵੈ ਤਿਸੈ:	੧੧	੬੬੦
ਚਉਬੋਲੇ ੫	ਨਾਨਕ ਬਿਰਹੀ ਬ੍ਰਹ:	੬	੧੩੬੪
ਗਉੜੀ ੫	ਨਾਨਕ ਬ੍ਰਹਮ ਗਿਆਨੀਆ:	੧੨	੨੭੩
ਗਉੜੀ ੫	ਨਾਨਕ ਬ੍ਰਹਮ ਗਿਆਨੀ ਸ:	੨	੨੭੪
ਗਉੜੀ ੫	ਨਾਨਕ ਬ੍ਰਹਮ ਗਿਆਨੀਕ:	੧੬	੨੭੩
ਗਉੜੀ ੫	ਨਾਨਕ ਬ੍ਰਹਮ ਗਿਆਨੀ ਕਾ:	੯	੨੭੩
ਗਉੜੀ .੫	ਨਾਨਕ ਬ੍ਰਹਮ ਗਿਆ:	੨	੨੭੩
ਗਉੜੀ ੫	ਨਾਨਕ ਬ੍ਰਹਮ ਗਿਆਨੀ ਜ:	੫	੨੭੩
ਪ੍ਰਭਾ: ੫	ਨਾਨਕ ਬਾਰਿਕੁ ਕਛੂ:	੧੫	੧੩੪੧
ਟੋਡੀ ੫	ਨਾਨਕ ਬਾਰਿਕ ਤੁਮ:	੪	੭੧੩
ਮਲਾਰ ੫	ਨਾਨਕ ਬਾਰਿਕੁ ਦਰ:	੧੬	੧੨੬੬
ਗਉੜੀ ੫	ਨਾਨਕ ਬਿਰਥਾ ਕੋਇ ਨ:	੨	੧੮੫
ਰਾਮ: ੧	ਨਾਨਕ ਤਿਰਥਾ ਕੋਇ:	੧੩	੮੭੮
ਰਾਮ: ੯	ਨਾਨਕ ਬਿਰਦ ਰਾਮੁ:	੩	੯੦੨
ਗਉੜੀ ੫	ਨਾਨਕ ਬਿਰਲੇ ਪਾਈ:	੧੭	੨੯੭
ਗਉੜੀ ੧	ਨਾਨਕ ਬਿਰਲੇ ਮਿਲ:	੪	੨੨੪
ਭੈਰ: ੫	ਨਾਨਕ ਬੋਲੈ ਅੰਮ੍ਰਿਤ:	੭	੧੧੩੭
ਰਾਮ: ੧	ਨਾਨਕ ਬੋਲੈ ਅੰਮ੍ਰਿਤ:	੧੭	੮੭੭
ਸੂਹੀ ੫	ਨਾਨਕ ਬੋਲੈ ਸਹਜਿ:	੩	੨੬੬
ਸੂਹੀ ਵਾਰ ੩	ਨਾਨਕ ਬੋਲੈ ਸੁਣਿ ਬੈ:	੧੦	੯੩੮
ਰਾਮ: ੧	ਨਾਨਕ ਬੋਲੈ ਹਰਿ ਹ:	੧੩	੭੩੯
ਮਾਝ ਵਾਰ ੧	ਨਾਨਕ ਬਲਿਹਾਰੀ ਗੁ:	੫	੭੮੧
ਮਲਾਰ: ੫	ਨਾਨਕ ਬੋਲੈ ਗੁਰਮੁ:	੬	੯੩੯
ਗਉੜੀ ੫	ਨਾਨਕ ਬੋਲਣੁ ਝਖ:	੪	੧੪੯
ਰਾਮ: ੧	ਨਾਨਕ ਬੋਲੈ ਤਿਸ ਕਾ:	੯	੧੨੭੧
ਸੂਹੀ ੧	ਨਾਨਕ ਬਾਲਤਣਿ ਰ:	੧੨	੭੬੩
ਭੈਰ: ੫	ਨਾਨਕ ਬੋਲੈ ਬ੍ਰਹਮ:	੭	੧੧੩੮
ਸੂਹੀ ੫	ਨਾਨਕ ਬੋਲੇ ਬੋਲਾਇ:	੩	੭੪੩
ਬਿਲਾ: ੫	ਨਾਨਕ ਬਲਿ ਬਲਿ ਜਾ:	੩	੮੩੮
ਸਿਰੀ: ੫	ਨਾਨਕ ਬੇੜੀ ਸਚ ਕੀ:	੧	੨੦
ਦੇਵਗੰਧਰੀ ੯	ਨਾਨਕ ਭਉਜਲ ਪਾ:	੧੮	੫੩੬
ਆਸਾ ਵਾਰ੧	ਨਾਨਕ ਭਉਦਿਆ ਗ:	੧੨	੪੬੫
ਗੂਜਰੀਵਾਰ੩	ਨਾਨਕ ਭਏ ਅਚਿੰਤੁ:	੨	੫੧੭
ਸੋਰਠ ਵਾਰ੪	ਨਾਨਕ ਭਏ ਪੁਨੀਤਿ:	੧੮	੬੫੨
ਸਿਰੀ: ੧	ਨਾਨਕ ਭਾਇ ਭਗਤਿ:	੧੭	੭੫
ਮਾਰੂ ਵਾਰ ੫	ਨਾਨਕ ਭੁਸਰੀਅ ਪ:	੭	੧੦੯੬
ਮਾਝ ਵਾਰ ੨	ਨਾਨਕ ਭੁਖਾ ਤਾਂ ਰਜੈ:	੬	੧੪੭
ਬਿਲਾ: ੩	ਨਾਨਕ ਭਾਗੁ ਹੋਵੈ ਜਿ	੨	੭੯੭
ਬਿਲਾ: ੫	ਨਾਨਕ ਭਗਤ ਆਨੰਦ:	੧੫	੮੧੮
ਆਸਾ ੫	ਨਾਨਕ ਭਗਤ ਸੋਇ:	੩	੪੧੧
ਰਾਮ: ੫	ਨਾਨਕ ਭਗਤਿ ਸੋਹਹਿ:	੧੫	੮੯੩
ਸੂਹੀ ੩	ਨਾਨਕ ਭਗਤ ਸੋਹਹਿ ਦ:	੧੧	੭੬੮
ਧਨਾ: ੧	ਨਾਨਕ ਭਗਤ ਸੋਹਨਿ:	੨	੬੮੯
ਸਿਰੀ: ੩	ਨਾਨਕ ਭਗਤ ਸੁਖੀ:	੫	੭੦

ਸੋਰਠਵਾਰ ੪	ਨਾਨਕ ਭਗਤਾ ਸਦਾ ਅ:	੧੩	੬੫੩
ਜਪੁ	ਨਾਨਕ ਭਗਤਾ ਸਦਾ ਵਿਗਾ:	੨	੩
ਜਪੁ	ਨਾਨਕ ਭਗਤਾ ਸਦਾ ਵਿਗਾ:	੧੭	੨
ਜਪੁ	ਨਾਨਕ ਭਗਤਾ ਸਦਾ ਵਿ:	੧੮	੨
ਜਪੁ	ਨਾਨਕ ਭਗਤਾ ਸਦਾ ਵਿਗਾ:	੪	੩
ਸਾਰੰ:ਵਾਰ ੪	ਨਾਨਕ ਭਗਤਾ ਹਰ:	੫	੧੨੪੬
ਆਸਾ ਵਾਰ੧	ਨਾਨਕ ਭਗਤੀ ਜੇ ਰ:	੧੭	੪੬੮
ਬਿਲਾ: ੫	ਨਾਨਕ ਭਗਤਨ ਕੈ:	੭	੮੦੨
ਗਉੜੀ ੫	ਨਾਨਕ ਭਗਤੀ ਨਾਮਿ:	੧੮	੨੮੯
ਗਉੜੀ ੫	ਨਾਨਕਾ ਭਗਤਿ ਪਿਆ:	੧੬	੨੧੩
ਬਿਲਾ: ੫	ਨਾਨਕ ਭਗਤਿ ਭਾਉ:	੫	੮੪੮
ਸੋਰਠ ੫	ਨਾਨਕ ਭਗਤ ਭਏ:	੧੦	੬੧੯
ਆਸਾ ਵਾਰ੧	ਨਾਨਕ ਭਗਤਾ ਭੁਖ:	੪	੪੬੬
ਬਸੰਤ ੫	ਨਾਨਕ ਭਗਤਾ ਭਲੀ:	੧੬	੧੧੮੪
ਆਸਾ ੫	ਨਾਨਕ ਭਗਤ ਮਿਲੀ:	੧	੩੭੭
ਸਲੋਕ ੩	ਨਾਨਕ ਭਗਤਿ ਰਤਿ:	੧੩	੧੪੧੪
ਟੋਡੀ: ੫	ਨਾਨਕ ਭਾਗਿ ਪਰਿਉ:	੧੧	੭੧੨
ਸਾਰੰਗ ੫	ਨਾਨਕ ਭਾਗਿ ਪਰਿਓ:	੧੦	੧੨੦੯
ਮਲਾਰ ੪	ਨਾਨਕ ਭਾਗ ਭਲੇ ਤਿ:	੬	੧੨੬੪
ਸਿਰੀ: ੫	ਨਾਨਕ ਭਾਗ ਵਡੇ ਤਿ:	੫	੪੨
ਸਾਰੰਗਵਾਰ੧	ਨਾਨਕ ਭੀਜੈ ਸਾਚੈ ਨਾ:	੧੩	੧੨੩੭
ਬਿਹਾ: ੪	ਨਾਨਕ ਭਜੁ ਹਰਿ ਸ:	੮	੫੩੮
ਸਹਸ: ੫	ਨਾਨਕ ਭੋਜਨ ਅਨਿ:	੯	੧੩੫੬
ਆਸਾ ੫	ਨਾਨਕ ਭੇਟੇ ਸਾਧ ਜ:	੧੨	੪੫੫
ਆਸਾ ਵਾਰ੧	ਨਾਨਕ ਭੰਡੈ ਬਾਹਰ:	੧੦	੪੭੩
ਕਾਨੜਾ ੪	ਨਾਨਕ ਭਾਣੈ ਆਪਣੈ:	੧	੧੩੦੯
ਮਲਾ.ਵਾਰ ੩	ਨਾਨਕ ਭਾਣੈ ਚਲੈ ਕੰ:	੧੫	੧੨੮੦
ਮਲਾ:ਵਾਰ ੩	ਨਾਨਕ ਭੈ ਭਾਇ ਬਾਹ:	੯	੧੨੮੦
ਤੁਖਾਰੀ ੧	ਨਾਨਕ ਭੋਰ ਭਇਆ:	੩	੧੧੧੧
ਗਉ: ੫	ਨਾਨਕ ਭ੍ਰਮੁ ਭਉ ਕਾ:	੧੭	੨੫੬
ਵਡ: ੫	ਨਾਨਕ ਭ੍ਰਮਿ ਭੈ ਗੁਣ:	੫	੫੭੮
ਰਾਮ: ੫	ਨਾਨਕ ਭ੍ਰਮਿ ਭੈ ਮਿਟਿ:	੨	੯੨੯
ਗਉ: ੫	ਨਾਨਕ ਭਰਮ ਮੋਹ:	੧੪	੨੮੭
ਬਸੰਤ ੧	ਨਾਨਕ ਭੂਲੇ ਗੁਰੁ ਸ:	੮	੧੧੯੦
ਮਾਝ ਵਾਰ ੩	ਨਾਨਕ ਭੈ ਵਿਚਿ ਜੇ ਮ:	੯	੧੪੯
ਰਾਮ: ੫	ਨਾਨਕ ਭਵਜਲੁ ਉ:	੫	੯੦੧
ਮਾਝ ਵਾਰ ੩	ਨਾਨਕ ਭੈ ਵਿਣੁ ਜੇ ਮ:	੧੦	੧੪੯
ਗਉੜੀ ੫	ਨਾਨਕ ਭਾਵੈ ਪਾਰ ਬ੍ਰ:	੫	੨੬੧
ਮਾਰੂ ਵਾਰ ੩	ਨਾਨਕ ਮੁਇਆ ਕਾ ਕਿ:	੧੬	੧੦੯੩
ਗਉ: ੩	ਨਾਨਕ ਮਾਇਆ ਕਾ ਦੁ:	੧੮	੨੪੬
ਬਿਲਾ:ਵਾਰ੩	ਨਾਨਕ ਮਾਇਆ ਕਾ ਮਾ:	੧੪	੮੫੩
ਗੂਜ:ਵਾਰ ੩	ਨਾਨਕ ਮਾਇਆ ਕਾ ਮਾ:	੧੭	੫੧੩
ਮਲਾ:ਵਾਰ ੧	ਨਾਨਕ ਮਾਇਆ ਕਰ:	੧੩	੧੨੯੦
ਬਸੰ: ੩	ਨਾਨਕ ਮਾਇਆ ਮੋਹੁ ਸ:	੧	੧੧੭੭
ਸੂਹੀ ੪	ਨਾਨਕ ਮਾਇਆ ਮੋਹੁ ਪ:	੧੪	੭੭੫

ਸੋਰਠਵਾਰ ੩	ਮਾਨਕ ਮੁਏ ਨ ਆਖੀ:	੫	੬੪੩
ਆਸਾਵਾਰ ੧	ਨਾਨਕ ਮੁਸੈ ਗਿਆਨ:	੬	੪੬੫
ਵਡ: ੩	ਨਾਨਕ ਮਸਤਕਿ ਜਿ:	੭	੫੬੦
ਰਾਮ: ਵਾ: ੩	ਨਾਨਕ ਮਹਿਦੀ ਕਰਿ:	੧੪	੯੪੭
ਆਸਾ ੫	ਨਾਨਕ ਮਹਲੁ ਸਬ:	੧੦	੩੬੨
ਸੂਹੀ ੩	ਨਾਨਕ ਮਹਲੀ ਮਹ:	੮	੭੭੦
ਗਉੜੀ ੯	ਨਾਨਕ ਮੁਕਤਿ ਤਾਹਿ:	੩	੨੨੦
ਗਉੜੀ ੯	ਨਾਨਕ ਮੁਕਤਿ ਤਾਂਹਿ:	੭	੨੨੦
ਗੂਜ:ਵਾਰ ੩	ਨਾਨਕ ਮੁਕਤਿ ਦੁਆ:	੧੮	੫੦੯
ਮਲਾਰ ੧	ਨਾਨਕ ਮੁਕਤਿ ਨਹੀ:	੩	੧੨੭੬
ਆਸਾ ੧	ਨਾਨਕ ਮੁਕਤਿ ਭਏ:	੧੨	੪੧੬
ਆਸਾ ੧	ਨਾਨਕ ਮੰਗੈ ਸਚੁ ਗੁ:	੪	੪੨੦
ਸੂਹੀ ੫	ਨਾਨਕ ਮਾਗੈ ਸੰਤਰ:	੧੭	੭੪੧
ਆਸਾ ੫	ਨਾਨਕ ਮੰਗੈ ਹਰਿ ਧ:	੧੩	੩੯੫
ਗਉੜੀ ੫	ਨਾਨਕ ਮਾਗਤੁ ਨਾਮੁ:	੧੮	੨੦੩
ਗੂਜ:ਵਾਰ ੫	ਨਾਨਕ ਮੰਗੈ ਦਾਨੁ ਸੰ:	੧੪	੫੨੩
ਬਿਹਾ:ਵਾਰ ੩	ਨਾਨਕ ਮੰਗੈ ਦਾਨੁ ਹ:	੧੭	੫੫੬
ਜੈਤ:ਵਾਰ ੫	ਨਾਨਕ ਮੰਗੈ ਦਾਨੁ ਕ:	੧੨	੭੧੦
ਮਾਝ ਵਾਰ ੧	ਨਾਨਕ ਮੰਗੈ ਦਾਨੁ ਜੋ:	੧੨	੧੫੦
ਸੂਹੀ ੫	ਨਾਨਕ ਮੰਗੈ ਦਾਨੁ ਪਿ:	੧੧	੭੪੩
ਧਨਾਸਰੀ ੫	ਨਾਨਕ ਮੰਗੈ ਦਾਨੁ ਪ੍ਰ:	੧	੬੭੮
ਮਾਝ ੫	ਨਾਨਕ ਮੰਗੈ ਦਰਸ:	੧੧	੧੩੬
ਗਉ:ਵਾਰ ੫	ਨਾਨਕ ਮਾਗੈ ਨਾਮੁ ਹ:	੫	੩੧੭
ਕਾਨ: ੫	ਨਾਨਕ ਮਾਗੈ ਨਾਮੁ ਦਾ:	੧੮	੧੩੦੫
ਗਉੜੀ ੫	ਨਾਨਕ ਮਾਗੈ ਨਾਮੁ ਪ੍ਰ:	੧੨	੨੮੯
ਤੁਖਾਰੀ ੧	ਨਾਨਕ ਮਾਘਿ ਮਹਾਰ:	੧੩	੧੧੦੯
ਮਾਝ ਵਾਰ ੧	ਨਾਨਕ ਮੁਠੇ ਜਾਹਿ ਨਾ:	੧੪	੧੪੪
ਮਾਝ ਵਾਰ ੫	ਨਾਨਕ ਮਿਠੈ ਪਤਰੀ:	੨	੧੪੩
ਵਡ: ੩	ਨਾਨਕ ਮਾਣਸ ਜਨ:	੧੪	੫੬੯
ਆਸਾ ਵਾਰ੧	ਨਾਨਕ ਮਤੀ ਮਿਥਿਆ:	੯	੪੬੭
ਮਾਲੀ: ੫	ਨਾਨਕ ਮਾਥਾ ਸੰਤ ਚ:	੧੭	੯੮੬
ਬਿਲਾ: ੧	ਨਾਨਕ ਮੁੰਧ ਨਵੇਲੁ:	੭	੮੪੩
ਨਟ ੪	ਨਾਨਕ ਮੈ ਧਰ ਅਵ:	੧੮	੯੮੩
ਸਾਰੰ: ੫	ਨਾਨਕ ਮਨਿ ਅਨੰਦ:	੧੩	੧੨੩੦
ਰਾਮ:ਵਾਰ ੨	ਨਾਨਕ ਮੰਨਿਆ ਮੰਨੀ	੫	੯੫੪
ਗਉ: ੫	ਨਾਨਕ ਮਨੁ ਸੰਤੋਖੀ:	੫	੨੯੮
ਬਿਲਾ: ੫	ਨਾਨਕ ਮਨਸਾ ਪੂਰਿ:	੧੭	੮੩੭
ਸਿਰੀ: ੧	ਨਾਨਕ ਮਨੁ ਸਮਝਾ:	੩	੨੩
ਮਾਰੂ ਵਾਰ ੩	ਨਾਨਕ ਮਨ ਹੀ ਕ:	੧੮	੧੦੮੯
ਗੂਜ: ਵਾਰ ੩	ਨਾਨਕ ਮਨਹੀ ਤੇ ਮ:	੧	੫੧੪
ਗਉੜੀ ੫	ਨਾਨਕ ਮਨਹੁ ਨ ਬੀ:	੧੪	੨੫੫
ਮਾਰੂ ਵਾਰ ੫	ਨਾਨਕ ਮਨਹੀ ਮੰਝਿ:	੨	੧੦੯੮
ਸੂਹੀ ਵਾਰ ੧	ਨਾਨਕ ਮਨ ਕੇ ਕੰਮਿ:	੪	੭੮੯
ਆਸਾ ੧	ਨਾਨਕ ਤਨੁ ਮਨੁ ਅ:	੧੫	੪੪੨
ਬਸੰ: ੩	ਨਾਨਕ ਮਨਿ ਤਨਿ ਸੁਖ ਸ:	੧੨	੧੧੭੭

ਸੋਰਠ ੩	ਨਾਨਕ ਰਾਮ ਨਾਮਿ ਨਿਸ:	੧੨	੬੦੦
ਸੋਰਠ ੩	ਨਾਨਕ ਰਾਮ ਨਾਮਿ ਨਿ:	੯	੬੦੪
ਗਉੜੀ ੩	ਨਾਨਕ ਰਾਮ ਨਾਮਿ ਨਿ:	੧੮	੨੪੫
ਸੂਹੀ ੧	ਨਾਨਕ ਰਾਮ ਨਾਮਿ ਨਿ:	੪	੭੬੫
ਮਾਰੂ ੧	ਨਾਨਕ ਰਾਮ ਨਾਮਿ ਮਤਿ ਊ:	੧੩	੧੦੩੧
ਆਸਾ ੧	ਨਾਨਕ ਰਾਮ ਨਾਮੁ ਮਨਿ ਭਾ:	੪	੩੫੬
ਆਸਾ ੧	ਨਾਨਕ ਰਾਮ ਨਾਮਿ ਮਨੁ ਰਾ:	੪	੩੫੬
ਆਸਾ ੧	ਨਾਨਕ ਰਾਮ ਨਾਮਿ ਮ:	੫	੪੧੫
ਮਲਾ: ੧	ਨਾਨਕ ਰਾਮ ਨਾਮ ਰਿ:	੧੭	੧੨੫੫
ਗਉੜੀ ੩	ਨਾਨਕ ਰਾਮ ਨਾਮਿ ਵ:	੧੬	੨੩੧
ਗਉ: ੧	ਨਾਨਕ ਰਾਮ ਭਗਤਿ ਸੁਖਿ:	੧	੨੨੭
ਰਾਮ: ੧	ਨਾਨਕ ਰਾਮ ਭਗਤਿ ਜਨ:	੧੭	੮੭੯
ਗਉੜੀ ੧	ਨਾਨਕ ਰਾਮ ਮਿਲੇ ਭ:	੯	੧੫੪
ਗਉ: ੫	ਨਾਨਕ ਰਾਮ ਰਮਤ:	੯	੨੯੯
ਕਲਿ: ੪	ਨਾਨਕ ਰਾਮ ਰਮ ਰਮੁ:	੧੭	੧੩੨੬
ਬਸੰਤ ੧	ਨਾਨਕ ਰਾਮੁ ਰਵੈਹਿਤ:	੧੩	੧੧੮੯
ਰਾਮ ਵਾਰ ੫	ਨਾਨਕ ਰਵਿਆ ਹਭ ਥਾ:	੮	੯੬੬
ਮਲਾਰ ੫	ਨਾਨਕ ਰਵਿ ਰਹਿਓ:	੩	੧੨੬੯
ਆਸਾ ੫	ਨਾਨਕ ਲਾਇਆ ਲਾਗਾ:	੫	੩੭੬
ਮਲਾਰ ਵਾ:੧	ਨਾਨਕ ਲਏ ਮਿਲਾਇ ਖ:	੧੨	੧੨੯੧
ਸਲੋਕ ੪	ਨਾਨਕ ਲੇਹ ਮਿਲਾਇ ਮੈ:	੯	੧੪੨੨
ਗੂਜ: ਵਾਰ ੫	ਨਾਨਕ ਲਹਰੀ ਲਖ:	੧੪	੫੧੯
ਤੁਖਾਰੀ ੧	ਨਾਨਕ ਲਾਹਾ ਲੈ ਘਰਿ:	੧੫	੧੧੧੧
ਆਸਾ ਵਾਰ੧	ਨਾਨਕ ਲੇਖੈ ਇਕ ਗਲ:	੧੪	੪੬੭
ਰਾਮ:ਵਾਰ ੧	ਨਾਨਕ ਲੇਖਾ ਮੰਗਿਐ:	੪	੯੫੫
ਮਾਰੂ ੫	ਨਾਨਕ ਲਾਗੈ ਸੇਵਾ:	੧੫	੧੦੦੫
ਮਲਾਰਵਾਰ੩	ਨਾਨਕ ਲਗੀ ਤਤ ਲੈ:	੪	੧੨੭੯
ਸਲੋਕ ੧	ਨਾਨਕ ਲਗੀ ਤੁਰਿਮਰੈ:	੯	੧੪੧੧
ਸੋਰਠ ੯	ਨਾਨਕ ਲਾਜ ਬਿਰਦ:	੧੧	੬੩੩
ਗਉ: ਵਾਰ੫	ਨਾਨਕ ਲਧਾ ਤਿਨ ਸੁ:	੧੮	੩੧੮
ਆਸਾ ੫	ਨਾਨਕ ਲਧਾ ਮਨਤਨ:	੧੮	੩੭੩
ਮਾਰੂ ਵਾਰ ੫	ਨਾਨਕ ਲਧੜੀਆ ਤਿ:	੧੪	੧੧੦੧
ਸੋਰਠ ੯	ਨਾਨਕ ਲੀਨ ਭਇਓ:	੨	੬੩੪
ਗਉ: ੫	ਨਾਨਕ ਲਿਪਤ ਨਹੀ:	੪	੨੫੯
ਗਾਥਾ ੫	ਨਾਨਕ ਲਬਧ ਕਰ:	੫	੧੩੯੧
ਗਾਥਾ ੫	ਨਾਨਕ ਲਬਧੰਬਡ:	੧੮	੧੩੬੦
ਸਲੋਕ ੩	ਨਾਨਕ ਲਾਲ ਅਮੋਲਕਾ:	੯	੧੪੧੬
ਮਲਾਰ ੪	ਨਾਨਕ ਲਿਲਾਟਿ ਹੋਵੈ:	੧੦	੧੨੬੩
ਮਾਝ ਵਾਰ ੧	ਨਾਠਕ ਲਿਲਾਰਿ ਲਿਖਿ:	੫	੧੪੪
ਮਾਰੂ ਵਾਰ ੧	ਨਾਨਕ ਲਾਲੋ ਲਾਲੁ ਹੈ:	੩	੧੦੮੯
ਗਉ:ਵਾਰ ੫	ਨਾਨਕ ਲੜਿ ਲਾਇਉ:	੧੮	੩੨੨
ਤੁਖਾਰੀ ੧	ਨਾਨਕ ਵੈਸਾਖੀ ਪ੍ਰਭੁ:	੬	੧੧੦੮
ਸਿਰੀ: ੧	ਨਾਨਕ ਵਸਤੁ ਪਛਾ:	੯	੧੮
ਗੂਜਰੀਵਾਰ੩	ਨਾਨਕ ਵਾਹੁ ਵਾਹੁ ਇ:	੨	੫੧੫
ਗੂਜਰੀਵਾਰ੩	ਨਾਨਕ ਵਾਹੁ ਵਾਹੁ ਸ:	੧੩	੫੧੪

ਸਾਰੰਗ ੫	ਨਾਨਕ ਵਾਹੁ ਵਾਹੁ ਕਹੁ ਤਾ:	੫	੧੨੨੧
ਗੂਜ: ਵਾਰ੩	ਨਾਨਕ ਵਾਹੁ ਵਾਹੁ ਕਰਹਿ:	੪	੫੧੫
ਗੂਜਰੀਵਾਰ੩	ਨਾਨਕ ਵਾਹੁ ਵਾਹੁ ਕਰਤਿ:	੫	੫੧੪
ਗੂਜਰੀਵਾਰ੩	ਨਾਨਕ ਵਾਹੁ ਵਾਹੁ ਗੁ:	੧	੫੧੬
ਗੂਜਰੀ ਵਾ:੩	ਨਾਨਕ ਵਾਹ ਵਾਹ ਜੋ:	੧੦	੫੧੫
ਗੂਜਰੀਵਾਰ੩	ਨਾਨਕ ਵਾਹੁ ਵਾਹੁ ਜੋ ਮ:	੧੩	੫੧੫
ਸਾਰੰ:ਵਾਰ ੧	ਨਾਨਕ ਵੇਖੈ ਆਪਿ ਫੂ:	੧੬	੧੨੪੪
ਬਸੰਤ ੩	ਨਾਨਕ ਵਖਾਣੈ ਸਾਚੁ:	੮	੧੧੭੬
ਆਸਾ ੫	ਨਾਨਕ ਵਖਾਣੈ ਗੁਰ:	੧੧	੪੫੭
ਆਸਾ ੫	ਨਾਨਕ ਵਖਾਣੈ ਗੁਰ:	੧੪	੪੫੭
ਆਸਾ ੫	ਨਾਨਕ ਵਖਾਣੈ ਗੁਰ:	੮	੪੫੭
ਆਸਾ ੫	ਨਾਨਕ ਵਖਾਣੈ ਗੁਰ:	੫	੪੫੭
ਵਡ: ੫	ਨਾਨਕ ਵਖਾਣੈ ਨਾਮੁ:	੬	੫੭੬
ਆਸਾਵਾਰ ੧	ਨਾਨਕ ਵਖਾਣੈ ਬੇਨਤੀ ਜਿ:	੧੨	੪੬੮
ਸਿਰੀ: ੧	ਨਾਨਕ ਵਖਾਣੈ ਬੇਨਤੀ ਜ:	੯	੬੪
ਆਸਾਵਾਰ ੧	ਨਾਨਕ ਵਖਾਣੈ ਬੇਨਤੀ ਤ:	੭	੪੬੮
ਸੋਰਠ ੧	ਨਾਨਕ ਵੇਖੈ ਨਦਰਿ:	੧	੫੯੬
ਮਾਰੂ ਵਾਰ ੧	ਨਾਨਕ ਵਖਰ ਨਿਰ:	੧੪	੧੦੯੦
ਵਡ: ਵਾਰ ੩	ਨਾਨਕ ਵੇਖਿ ਵਿਗਸਿ:	੩	੫੯੨
ਜਪੁ	ਨਾਨਕ ਵਿਗਸੈ ਵੇ ਪ:	੨	੨
ਆਸਾ ੧	ਨਾਨਕ ਵਿਚਹੁ ਆਪੁ:	੧੬	੩੫੨
ਗੂਜਰੀ ੩	ਨਾਨਕ ਵਿਚਹੁ ਹਉ:	੬	੪੯੧
ਗਉ: ਵਾਰ੪	ਨਾਨਕ ਵੀਚਾਰਹਿ ਸੰ:	੧੫	੩੦੬
ਗਉ:ਵਾਰ ੫	ਨਾਨਕ ਵੀਚਾਤਹਿ ਸੰ:	੧੭	੩੧੬
ਬਸੰਤ ੧	ਨਾਨਕ ਵੇਚਾਰਾ ਕਿਆ:	੧੩	੧੧੬੮
ਸੂਹੀ ੪	ਨਾਨਕ ਵਿਚਾਰਾ ਭਇਆ:	੧੬	੭੫੭
ਸੂਹੀ ੧	ਨਾਨਕ ਵਿਛੁੜਿ ਨਾ ਦੁ:	੩	੭੬੪
ਗਉ:ਵਾਰ ੩	ਨਾਨਕ ਵਜਦਾ ਜੰਤੁ:	੧	੩੧੪
ਜਪੁ	ਨਾਨਕ ਵਡਾ ਆਖੀਐ:	੪	੫
ਰਾਮ: ੧	ਨਾਨਕ ਵਡੇ ਸੇ ਵਡ:	੧	੯੪੨
ਸਲੋਕ ੩	ਨਾਨਕ ਵਿਣੁ ਸਤਿਗੁਰ ਸ:	੧੩	੧੪੧੯
ਮਾਰੂ ਮਾਰ ੩	ਨਾਨਕ ਵਿਣੁ ਸਤਿਗੁਰ ਮ:	੬	੧੦੯੨
ਸੋਰਠ ਵਾਰ੩	ਨਾਨਕ ਵਿਣੁ ਕਰ:	੧੫	੬੪੫
ਗੂਜਰੀ ੩	ਨਾਨਕ ਵਿਣੁ ਨਦਰੀ:	੧੧	੪੯੧
ਮਾਰੂ ਵਾਰ ੫	ਨਾਨਕ ਵਿਣੁ ਨਾਵੈ ਅ:	੧੫	੧੦੯੭
ਸਿਰੀ:ਵਾਰ ੩	ਨਾਨਕ ਵਿਣੁ ਨਾਵੈ ਕੋ:	੧੫	੮੪
ਆਸਾ ੩	ਨਾਨਕ ਵਿਣੁ ਨਾਵੈ ਕਾ:	੧੮	੪੩੯
ਸਾਰੰਗਵਾਰ ੧	ਨਾਨਕ ਵਿਣੁ ਨਾਵੈ ਧ੍ਰਿ:	੧੮	੧੨੪੯
ਵਡ: ਵਾਰ ੩	ਨਾਨਕ ਵਿਣੁ ਨਾਵੈ ਨਕੀ:	੮	੫੯੦
ਵਡ: ਵਾਰ ੩	ਨਾਨਕ ਵਿਣੁ ਨਾਵੈ ਨਿ:	੪	੫੮੮
ਵਡ: ੩	ਨਾਨਕ ਵਿਣੁ ਨਾਵੈ ਭ:	੬	੫੭੧
ਸਲੋਕ ੧	ਨਾਨਕ ਵੇ ਪਰਵਾਹੁ ਸੋ:	੯	੧੪੧੨
ਸੂਹੀ ਵਾਰ ੩	ਨਾਨਕ ਵੇ ਪਰਵਾਹੁ ਹੈ:	੪	੭੯੨
ਤੁਖਾਰੀ ੧	ਨਾਨਕ ਵਰਸੈ ਅੰਮਿ:	੧	੧੧੦੮
ਰਾਮ:ਵਾਰ ੫	ਨਾਨਕ ਵਰਤੈ ਇਕੁ:	੧੧	੯੬੬

ਗਉੜੀਕਬੀਰ	ਨਾਮੁ ਤੇਰਾ ਆਧਾਰ ਮੇ:	੧੫	੩੩੮
ਧਨਾ: ਰਵਿ:	ਨਾਮੁ ਤੇਰਾ ਅੰਭੁਲਾ ਨਾ:	੧੩	੬੯੪
ਧਨਾ: ਰਵਿ:	ਨਾਮੁ ਤੇਰੋ ਆਰਤੀ ਮ:	੧੨	੬੯੪
ਸੂਹੀ ੫	ਨਾਮੁ ਤੇਰਾ ਸੁਖੁ ਨਾਨ:	੭	੭੪੭
ਵਡ: ੧	ਨਾਮੁ ਤੇਰਾ ਸਦਾ ਸਾਚਾ:	੧੬	੫੬੬
ਆਸਾ ੩	ਨਾਮੁ ਤੇਰਾ ਸਭ ਕੋਈ:	੪	੪੨੩
ਵਡ: ੧	ਨਾਮੁ ਤੇਰਾ ਸਾਚਾ ਸ:	੧੩	੫੬੬
ਆਸਾ ੫	ਨਾਮੁ ਤੇਰੇ ਕੀ ਆਸ ਮ:	੨	੩੮੮
ਧਨਾ: ਰਵਿ:	ਨਾਮੁ ਤੇਰੇ ਕੀ ਜੋਤਿ ਲ:	੧੬	੬੯੪
ਬਸੰਤ ੫	ਨਾਮੁ ਤੇਰੇ ਕੀ ਤਰਉ:	੨	੧੧੮੨
ਆਸਾ ੫	ਨਾਮੁ ਤੇਰੇ ਕੀ ਮੁਕਤੇ:	੧੩	੩੯੩
ਰਾਮ: ੫	ਨਾਮ ਤੇਰੇ ਕੀ ਮਨ ਮ:	੧੨	੮੯੪
ਗੂਜ: ਵਾਰ੫	ਨਾਮ ਤੇਰੈ ਕੈ ਰਗਿ ਦੁ:	੪	੫੨੩
ਵਡ: ੧	ਨਾਮਿ ਤੇਰੈ ਜੋਇ ਰਾਤੇ:	੧੭	੫੬੬
ਪ੍ਰਭਾ: ੫	ਨਾਮੁ ਤੇਰਾ ਜਨਕੈ ਭੰ:	੨	੧੩੩੮
ਆਸਾ ੫	ਨਾਮੁ ਤੇਰਾ ਜਪਿ ਜੀਵੈ:	੬	੩੭੩
ਸੂਹੀ ੫	ਨਾਮੁ ਤੇਰਾ ਜਪੀ ਦਿਨ:	੩	੭੪੦
ਧਨਾ: ਰਵਿ:	ਨਾਮੁ ਤੇਰੋ ਤਾਗਾ ਨਾਮੁ:	੧੫	੬੯੪
ਧਨਾ: ਰਵਿ:	ਨਾਮੁ ਤੇਰਾ ਦੀਵਾ ਨਾਮ:	੧੪	੬੯੪
ਵਡ: ੫	ਨਾਮੁ ਤੇਰਾ ਮਨ ਤਨ:	੧	੫੬੪
ਗਉੜੀ ੫	ਨਾਮਿ ਤੇਰੈ ਰਹੈ ਮਨੁ:	੧੧	੧੮੦
ਗਉੜੀ ੫	ਨਾਮੁ ਤੁਲਿ ਕਛੁ ਅਵ:	੭	੨੬੫
ਭੈਰਉ ਨਾਮ:	ਨਾਮਦੇਉ ਸਭ ਰਹਿ:	੧੦	੧੧੬੬
ਭੈਰ: ਨਾਮ:	ਨਾਮਦੇਉ ਗੁਰਕੀ ਸ:	੬	੧੧੬੭
ਗੋਂਡ ਨਾਮ:	ਨਾਮਦੇਉ ਨਾਰਾਇਨ:	੫	੮੭੪
ਗੂਜਰੀ ੫	ਨਾਮਦੇਉ ਤ੍ਰਿਲੋਚਨੁ:	੬	੪੯੮
ਸੂਹੀ ੪	ਨਾਮਦੇਅ ਪ੍ਰੀਤਿ ਲਗੀ:	੯	੭੩੩
ਬਿਲਾ: ਨਾਮ:	ਨਾਮ ਦੇਇ ਸਿਮਰਨੁ:	੧	੮੫੮
ਮਾਰੂ ੫	ਨਾਮੁ ਦੇਹਿ ਮਾਗੈ ਆਸੁ:	੮	੧੦੦੫
ਭੈਰਉ ਨਾਮ:	ਨਾਮੇ ਦੇਖਿ ਨਰਾਇਨੁ:	੧੮	੧੧੬੩
ਸੂਹੀ ੫	ਨਾਮੁ ਦੀਜੈ ਦਾਨੁ ਕੀਜੈ:	੭	੭੮੪
ਸਿਰੀ: ੫	ਨਾਮੁ ਦਾਨੁ ਇਸਨਾਨੁ ਦਿ:	੧੮	੭੩
ਮਾਰੂ ਵਾਰ ੫	ਨਾਮੁ ਦਾਨੁ ਇਸਨਾਨੁ ਦਿ:	੧੨	੧੧੦੧
ਆਸਾ ੧	ਨਾਮੁ ਦਾਨੁ ਇਸਨਾਨੁ ਦ੍ਰਿੜੁ	੫	੪੧੯
ਟੋਡੀ: ੫	ਨਾਮ ਦਾਨੁ ਇਸਨਾਨੁ ਨ ਕੀ:	੮	੭੧੨
ਸੋਰਠ ੧	ਨਾਮੁ ਦਾਨੁ ਇਸਨਾਨੁ ਨ ਮ:	੪	੫੯੬
ਆਸਾ ੫	ਨਾਮੁ ਦਾਨੁ ਗੁਰਿ ਪੂਰੈ:	੧੩	੪੦੧
ਜੈਤ:ਵਾਰ ੫	ਨਾਮ ਦਾਨੁ ਜਾਚੰਤਿ ਨਾ:	੮	੭੧੦
ਸਹਸ: ੫	ਨਾਮ ਦਾਨੁ ਜਾਚੰਤ ਨਾ:	੬	੧੩੫੫
ਸੋਰਠ ੫	ਨਾਮ ਦਾਨ ਦੇਇ ਜਨ:	੧੫	੬੩੯
ਮਾਝ ੫	ਨਾਮੁ ਦਾਨੁ ਦੀਜੈ ਨਾਨਕ:	੧੩	੧੦੨
ਰਾਮ: ੫	ਨਾਮ ਦਾਨੁ ਨਾਨਕ ਵ:	੧੮	੯੧੬
ਬਸੰ: ੧	ਨਾਮੁ ਦੁਰਾਇ ਚਲੈ ਸੇ:	੧੦	੧੧੮੭
ਗੋਂਡ ੫	ਨਾਮੇ ਦਰਗਹ ਮੁਖ:	੭	੮੬੩
ਆਸਾ ੫	ਨਾਮੁ ਦ੍ਰਿੜਾਇਆ ਸਾਧ:	੧੭	੩੮੯
ਆਸਾ ੫	ਨਾਮੁ ਦ੍ਰਿੜਾਇ ਮੂੰਹਾ:	੧੧	੪੧੦
ਆਸਾ ੫	ਨਾਮੁ ਦ੍ਰਿੜੁ ਕਰਿ ਭਗ:	੯	੪੦੫
ਆਸਾ ੫	ਨਾਮ ਦ੍ਰਿੜੁ ਗੁਰਿ ਮਨ:	੧੪	੪੦੧
ਧਨਾ: ੫	ਨਾਮੁ ਦ੍ਰਿੜਾਵੈ ਨਾਮੁ ਜ:	੮	੬੮੦
ਬਸੰਤ ੫	ਨਾਮਦੇਵ ਹਰਿ ਜੀਉ:	੧੧	੧੧੯੨
ਮਾਰੂ ਰਵਿ:	ਨਾਮਦੇਵ ਕਬੀਰੁ ਤਿ:	੧੩	੧੧੦੬
ਸਾਰੰਗ ਨਾਮ	ਨਾਮਦੇਵ ਜਾਕੇ ਜੀਅ:	੧	੧੨੫੩
ਸਿਰੀ: ੫	ਨਾਮੁ ਧਿਆਏ ਸੋ ਸੁਖੀ:	੧੭	੪੪
ਆਸਾ ੫	ਨਾਮੁ ਧਿਆਈ ਸਦਾ ਸ:	੧੮	੪੫੨
ਗਉੜੀ ੩	ਨਾਮੁ ਧਿਆਏ ਸਦਾ ਸੁ:	੧੪	੨੪੬
ਭੈਰਉ ੫	ਨਾਮੁ ਧਿਆਏ ਹਰਿ:	੯	੧੧੪੭
ਵਡ: ੧	ਨਾਮ ਧਿਆਏ ਤਾ ਸੁਖੁ	੬	੫੮੧
ਸੂਹੀ ੩	ਨਾਮੁ ਧਿਆਏ ਤਾ ਸਤਿ:	੩	੭੫੪
ਸੂਹੀ ੫	ਨਾਮੁ ਧਿਆਇਨਿ ਸੁਖ:	੨	੭੫੦
ਸਲੋਕ ੫	ਨਾਮੁ ਧਿਆਇਨਿ ਸਾਜ:	੧੦	੧੪੨੫
ਰਾਮ: ਵਾ: ੫	ਨਾਮੁ ਧਿਆਈ ਨਾਮੁ ਉ	੧੨	੯੬੧
ਸੂਹੀ ੩	ਨਾਮੁ ਧਿਆਇਨਿ ਰੰਗਿ	੧	੭੫੭
ਮਾਝ ੫	ਨਾਮੁ ਧਿਆਇ ਮਹਾ ਸੁ:	੧੫	੧੦੩
ਆਸਾ ੫	ਨਾਮੁ ਧਿਆਵਉ ਸ:	੮	੪੦੭
ਆਸਾ ੫	ਨਾਮੁ ਧਿਆਵੈ ਸਰਬ:	੧੫	੪੦੭
ਸੂਹੀ ੫	ਨਾਮੁ ਧਿਆਵਹਿ ਸੇ ਜਿ:	੧੩	-੭੬੦
ਆਸਾ ੫	ਨਾਮੁ ਧਿਆਵਹੁ ਸਦ:	੨	੩੯੭
ਸਵਯੇ ੩	ਨਾਮੁ ਧਿਆਹਿ ਦੇਵ:	੧੨	੧੩੯੩
ਆਸਾ ੫	ਨਾਮੁ ਧਿਆਵਹੁ ਰਿਦੈ:	੧੨	੪੦੭
ਤੁਖਾਰੀ ੧	ਨਾਮੁ ਧਿਆਵੈ ਤਾ ਸੁਖੁ:	੯	੧੧੧੦
ਆਸਾ ੫	ਨਾਮੁ ਧਨੁ ਗੁਣ ਗਾਉ:	੧੫	੩੯੯
ਧਨਾਸਰੀ ੫	ਨਾਮੁ ਧਨੁ ਜਿਸੁ ਜਨ:	੯	੬੮੦
ਗੂਜਰੀ ੫	ਨਾਮੁ ਧਨੁ ਨਾਮੁ ਸੁਖ:	੧੩	੪੯੭
ਗਉੜੀ ੫	ਨਾਮੋ ਧਨੁ ਨਾਮੋ ਥਿਉ:	੧੧	੧੮੯
ਗਉੜੀ ੫	ਨਾਮੋ ਧਨੁ ਨਾਮੁ ਰੂਪੁ:	੪	੨੮੬
ਧਨਾਸਰੀ ੩	ਨਾਮੁ ਧਨ ਖਿਨੁ ਹੋਰ:	੨	੬੬੪
ਸੋਰਠ ੩	ਨਾਮੁ ਧਨਿ ਮੁਖ ਉਜ:	੬	੬੦੦
ਕਲਿ: ੫	ਨਾਮ ਧਾਰੀ ਸਰਨਿ ਤੇਰੀ:	੧੫	੧੩੨੨
ਆਸਾ ੫	ਨਾਮ ਧਾਰੀਕ ਉਧਾਰੇ:	੭	੪੫੮
ਗਉ: ੫	ਨਾਮ ਧਾਰੀਕ ਝੂਠੇ:	੯	੧੮੮
ਵਡ: ੧	ਨਾ ਮਨੀਆਰੁ ਨ ਚੂੜੀ:	੧	੫੫੮
ਮਾਰੂ ੩	ਨਾਮੁ ਨ ਸੇਵਹਿ ਕਿਉ	੩	੧੦੬੨
ਗਉ: ੩	ਨਾਮੁ ਨ ਚੇਤਹਿ ਉਪਾ:	੧	੨੩੨
ਬਿਲਾ:ਵਾਰ੩	ਨਾਮੁ ਨ ਚੇਤਹਿ ਸਬ:	੪	੮੫੨
ਗੂਜ: ਵਾਰ੩	ਨਾਮੁ ਨ ਚੇਤਹਿ ਸਬ:	੧	੫੦੯
ਭੈਰਉ ੩	ਨਾਮੁ ਨ ਚੇਤਹਿ ਮਨ:	੬	੧੧੨੯
ਮਾਰੂ ੩	ਨਾਮ ਨ ਚੇਤੈ ਬਧਾ ਜ:	੪	੧੦੬੬
ਮਾਰੂ ੧	ਨਾਮ ਨ ਚਲੈ ਨ ਪਉ:	੩	੧੦੪੦
ਗਉੜੀ ੧	ਨਾਮੁ ਨ ਜਾਨਿਆ ਰਾਮ:	੧੭	੧੫੬
ਮਾਰੂ ੧	ਨਾਮੁ ਨ ਜਪਈ ਕਿਉ:	੫	੧੦੧੩

ਗਉੜੀ ੫	ਨਾਮ ਬਿਨਾ ਨਾਹੀ ਮੁਖਿ:	੧੭	੧੯੨
ਕਲਿ: ੪	ਨਾਮ ਬਿਨਾ ਨਕਟੇ ਨਰ:	੧੪	੧੩੨੫
ਭੈਰ: ੫	ਨਾਮ ਬਿਨਾ ਨਰੁ ਕਹੀ:	੧੨	੧੧੪੦
ਪ੍ਰਭਾਤੀ ੧	ਨਾਮ ਬਿਨਾ ਫੋਕਟ ਸ:	੭	੧੩੪੩
ਭੈਰਉ: ੫	ਨਾਮ ਬਿਨਾ ਫਿਰਿ ਆਵ:	੭	੧੧੫੬
ਭੈਰਉ ੫	ਨਾਮ ਬਿਨਾ ਬਿਰਥੇ ਸ:	੧੦	੧੧੪੦
ਭੈਰਉ ੫	ਨਾਮ ਬਿਨਾ ਭ੍ਰਮਿ ਆਵੈ:	੨	੧੧੫੬
ਭੈਰ: ੫	ਨਾਮ ਬਿਨਾ ਭ੍ਰਮਿ ਜੋਨੀ:	੫	੧੧੫੬
ਆਸਾ ੪	ਨਾਮ ਬਿਨਾ ਮੈ ਅਵਰੁ:	੧੬	੩੬੬
ਆਸਾ ੫	ਨਾਮ ਬਿਨਾ ਮਾਟੀ ਸੰਗਿ:	੧	੩੮੫
ਆਸਾ ੪	ਨਾਮ ਬਿਨਾ ਮੈ ਧਰ ਨਹੀ:	੭	੩੬੭
ਭੈਰਉ ੫	ਨਾਮ ਬਿਨਾ ਮਨਮੁਖ:	੩	੧੧੫੬
ਗੂਜ: ੪	ਨਾਮ ਬਿਨਾ ਰਸ ਕਸ:	੧੪	੪੯੩
ਗਉੜੀ ੫	ਨਾਮ ਭਗਤ ਕੈ ਸੁਖ:	੧੨	੧੮੯
ਗਉੜੀ ੫	ਨਾਮ ਭਗਤ ਕੈ ਪ੍ਰਾਨ:	੧੧	੧੮੯
ਸਵਯੇ ੧	ਨਾਮਾ ਭਗਤਿ ਕਬੀਰੁ:	੧੦	੧੩੯੦
ਤੁਖਾਰੀ ੧	ਨਾਮੁ ਭਗਤਿ ਦੇ ਨਿਜ:	੪	੧੧੦੯
ਸਾਰੰ: ੫	ਨਾਮ ਭਗਤਿ ਮਾਗੁ ਸੰ:	੭	੧੨੩੦
ਬਸੰਤ ੧	ਨਾਮੁ ਭਣਹੁ ਸਚੁ ਦੋ:	੧੪	੧੧੮੭
ਮਲਾਰ ੧	ਨਾਮ ਭੈ ਭਾਇ ਰਿਦੈ ਵ:	੯	੧੨੭੫
ਸਲੋਕ ਕਬੀਰ	ਨਾਮਾ ਮਾਇਆ ਮੋਹਿਆ	੧੮	੧੩੭੫
ਵਡ: ੧	ਨਾਮੁ ਮੀਠਾ ਮਨਹਿ ਲਾ:	੩	੫੬੬
ਟੋਡੀ ਨਾਮ:	ਨਾਮੇ ਮਧੇ ਰਾਮੁ ਆਛੈ:	੧੮	੭੧੮
ਸੋਰਠ ੧	ਨਾਮ ਮਨਿ ਭਾਵੈ ਕਹੈ:	੬	੬੩੫
ਮਾਰੂ ੩	ਨਾਮੁ ਮੰਨਿ ਵਸੈ ਨਾਮੇ:	੧	੧੦੬੨
ਗਉੜੀ ੧	ਨਾਮਿ ਮਿਲਿਐ ਪਤਿ:	੧੫	੨੩੩
ਬਿਲਾ: ੧	ਨਾਮੁ ਮਿਲੈ ਚਾਨਣੁ ਅ:	੩	੭੯੬
ਗਉੜੀ ੧	ਨਾਮੁ ਮਿਲੈ ਚਲੈ ਮੈ ਨਾ:	੧੦	੧੫੨
ਸਿਰੀ: ੪	ਨਾਮੁ ਮਿਲੈ ਮਨੁ ਤ੍ਰਿਪ:	੪	੪੦
ਗਉ: ੫	ਨਾਮ ਮੰਤ੍ਰੁ ਗੁਰਿ ਦੀਨੋ:	੧੮	੨੫੭
ਕਾਨੜਾ	ਨਾਮ ਮੰਤ੍ਰ ਜਾਕਉ ਗੁ:	੧੩	੧੨੯੮
ਮਾਰੂ ੩	ਨਾਮਿ ਰਸਾਇਣਿ ਇਹੁ:	੧੦	੧੦੪੯
ਰਾਮ: ੫	ਨਾਮੁ ਰਸਾਇਣੁ ਇਹੁ:	੧੫	੯੧੫
ਮਾਰੂ ੧	ਨਾਮੁ ਰਸਾਇਣੁ ਭਾਇ:	੧	੧੦੦੯
ਮਾਝ ੫	ਨਾਮੁ ਰਸਾਇਣੁ ਮਨੁ:	੭	੯੯
ਮਲਾਰ ੫	ਨਾਮੁ ਰਾਸਿ ਸਾਝੀ ਕਰਿ:	੭	੧੨੬੯
ਗਉ: ੫	ਨਾਮ ਰਾਸਿ ਸਾਧ ਸੰਗਿ:	੧੪	੧੯੪
ਗਉੜੀ ੫	ਨਾਮ ਰਾਸਿ ਜੋ ਜਨਿ ਤ੍ਰਿ:	੪	੨੮੬
ਮਾਰੂ ੪	ਨਾਮੁ ਰਸਾਲੁ ਜਿਨਾ ਮ:	੧੬	੯੯੫
ਸਲੋਕ ੯	ਨਾਮ ਰਹਿਉ ਸਾਧੂ ਰ:	੫	੧੪੨੯
ਆਸਾ ੫	ਨਾਮ ਰੰਗ ਇਹੁ ਮਨੁ:	੬	੪੦੪
ਗਉ: ੫	ਨਾਮ ਰੰਗ ਸਹਜ ਰ:	੫	੨੧੫
ਗਉੜੀ ੫	ਨਾਮ ਰੰਗਿ ਸਰਬ ਸੁ:	੨	੨੭੯
ਗੋਂਡ ੫	ਨਾਮ ਰੰਗਿ ਜਨ ਰਹੇ:	੧੪	੮੬੩
ਮਾਝ ੫	ਨਾਮਿ ਰੰਗਿ ਨਾਮਿ ਚੋਜ:	੧੪	੯੯
ਗੋਂਡ ੫	ਨਾਮ ਰੰਗਿ ਭਗਤ ਭਏ:	੧੩	੮੬੩
ਸਿਰੀ: ੧	ਨਾ ਮਰਜਾਦੁ ਆਇਆ:	੧੭	੭੪
ਵਡ: ੧	ਨਾ ਮਰਜਾਦੁ ਆਇਆ:	੭	੫੮੨
ਮਾਰੂ ੩	ਨਾ ਮਰਿ ਜੰਮੈ ਨ ਜੂਨੀ	੩	੧੦੫੫
ਵਡ: ੩	ਨਾਮਿ ਰਾਤਿਆ ਸੇ ਰੰਗਿ:	੬	੫੮੫
ਰਾਮ: ੧	ਨਾਮੇ ਰਾਤੇ ਅਨ ਦਿਨੁ:	੧੨	੯੪੬
ਸੂਹੀ ਵਾਰ ੨	ਨਾਮਿ ਰਤਿਆ ਨਾਮੁ ਪਾ:	੧੭	੭੯੧
ਆਸਾ ੫	ਨਾਮਿ ਰਤਾ ਸੋਈ ਨਿਰ:	੧੨	੩੮੫
ਬਿਲਾ: ੩	ਨਾਮੇ ਰਤੇ ਸਹਜਿ ਸ:	੧੧	੮੪੨
ਰਾਮ: ੧	ਨਾਮਿ ਰਤੇ ਸਚੁ ਕਰ:	੧੬	੯੪੧
ਰਾਮ: ੧	ਨਾਮਿ ਰਤੇ ਸਚਿ ਰਹੇ:	੧੪	੯੪੧
ਬਿਹਾ:ਵਾਰ੩	ਨਾਮਿ ਰਤਾ ਸਤਿਗੁਰੂ:	੮	੫੫੨
ਬਿਲਾ: ੩	ਨਾਮਿ ਰਤੇ ਸਦਾ ਸੁਖੁ ਹੈ:	੩	੮੪੧
ਬਸੰਤ ੩	ਨਾਮਿ ਰਤੇ ਸਦਾ ਸੁਖੁ ਪਾ:	੩	੧੧੭੬
ਬਿਲਾ: ੩	ਨਾਮਿ ਰਤੇ ਸਦਾ ਸੁਖੁ:	੩	੮੩੩
ਪ੍ਰਭਾਤੀ ੩	ਨਾਮਿ ਰਤੇ ਸਦਾ ਸੁਖੁ:	੧੮	੧੩੩੨
ਆਸਾ ੩	ਨਾਮਿ ਰਤੇ ਸਦਾ ਸਚਿ:	੮	੪੨੪
ਰਾਮ: ੧	ਨਾਮਿ ਰਤੇ ਸਦਾ ਤਪ:	੧੬	੯੪੧
ਮਾਰੂ ੩	ਨਾਮਿ ਰਤੇ ਸਦਾ ਬੈਰਾ:	੨	੧੦੫੪
ਗਉ: ੩	ਨਾਮੇ ਰਤੇ ਸਦਾ ਬੈਰਾ:	੧੫	੨੩੦
ਰਾਮ: ੧	ਨਾਮਿ ਰਤੇ ਸਿਧ ਗੋ:	੧੬	੯੪੧
ਸਿਰੀ: ੩	ਨਾਮਿ ਰਤੇ ਸੇ ਨਿਰਮ:	੨	੩੨
ਗਉੜੀ ੫	ਨਾਮਿ ਰਤਾ ਸੋ ਭਗਤੁ:	੧੨	੧੮੯
ਰਾਮ: ੧	ਨਾਮੇ ਰਾਤੇ ਹਉਮੈ ਜਾ:	੧੪	੯੪੧
ਆਸਾ ੧	ਨਾਮੇ ਰਾਤਾ ਹਰਿ ਗੁਣ:	੧	੪੧੫
ਗਉੜੀ ੩	ਨਾਮੇ ਰਾਤੇ ਹਰਿ ਗੁਣ:	੪	੨੩੧
ਬਸੰ: ੩	ਨਾਮਿ ਰਤੇ ਕੁਲਾ ਕਾ:	੧੭	੧੧੭੪
ਗੂਜ: ੧	ਨਾਮਿ ਰਤੇ ਕੇਵਲ ਬੈ:	੧੮	੫੦੪
ਰਾਮ: ੧	ਨਾਮਿ ਰਤੇ ਗੁਣ ਗਿਆ:	੧੬	੯੪੧
ਬਿਲਾ: ੩	ਨਾਮਿ ਰਤੇ ਗੁਰ ਸਬ:	੧੦	੮੪੧
ਵਡ: ੧	ਨਾਮਿ ਰਤੇ ਗੁਰਿ ਪੂਰੇ:	੧੫	੫੮੧
ਗਉ: ੩	ਨਾਮਿ ਰਤੇ ਘਰ ਮਾਹਿ:	੧੭	੧੬੧
ਬਸੰਤ ੧	ਨਾਮਿ ਰਤੇ ਚਾਹਉ ਤੁ:	੧੦	੧੧੮੭
ਬਿਹਾ: ੩	ਨਾਮਿ ਰਾਤੇ ਜੀਆ ਦਾਤੇ:	੧੪	੫੪੩
ਰਾਮ: ੧	ਨਾਮਿ ਰਤੇ ਜੋਗ ਜੁਗ:	੧੪	੯੪੧
ਬਿਲਾ:ਵਾਰ੩	ਨਾਮਿ ਰਤੇ ਜਨ ਸਦਾ:	੨	੮੫੧
ਬਸੰਤ ੩	ਨਾਮਿ ਰਤਾ ਜਨੁ ਪਰ:	੮	੧੧੭੪
ਆਸਾ ੫	ਨਾਮਿ ਰਤੇ ਜਨ ਭਏ:	੬	੩੯੦
ਮਾਰੂ ੩	ਨਾਮਿ ਰਤੇ ਤਿਨ ਨਿਰ:	੮	੧੦੬੪
ਪ੍ਰਭਾ: ੧	ਨਾਮਿ ਰਤੇ ਤੀਰਥ ਸੇ:	੧੭	੧੩੪੫
ਮਾਰੂ ੧	ਨਾਮ ਰਤਨੁ ਸਾਚੀ ਵ:	੧੮	੧੦੨੪
ਟੋਡੀ ੫	ਨਾਮ ਰਤਨੁ ਸੁਨਿ ਜਪਿ:	੩	੭੧੮
ਰਾਮ: ੩	ਨਾਮ ਰਤਨੁ ਸਭੁ ਜ:	੧੪	੨੩੨
ਪ੍ਰਭਾਤੀ ੫	ਨਾਮੁ ਰਤਨੁ ਹਰਿ ਅਗ:	੧੩	੧੩੩੯
ਜੈਤ: ੪	ਨਾਮੁ ਰਤਨੁ ਹਰਿ: ਨਾ:	੬	੬੯੯

ਰਾਮ: ੧	ਨਾਮੁ ਰਤਨੁ ਹੀਰਾ ਨਿ:	੧੬	੯੦੫
ਗਉ: ੫	ਨਾਮ ਰਤਨ ਕੋ ਕੋ ਬਿ:	੧	੧੮੧
ਮਾਰੂ ੧	ਨਾਮੁ ਰਤਨੁ ਗੁਣਾ ਹ:	੧	੧੦੦੦
ਵਡ: ਵਾਰ ੩	ਨਾਮੁ ਰਤਨੁ ਘਰਿ ਪ:	੧੮	੫੯੩
ਗਉੜੀ ੫	ਨਾਮ ਰਤਨ ਜਿਨ ਗੁ:	੨	੨੮੬
ਸੋਰਠ ੫	ਨਾਮੁ ਰਤਨੁ ਜਿਨਿ ਗੁ:	੯	੬੧੫
ਰਾਮ: ੫	ਨਾਮ ਰਤਨੁ ਜਿਨਿ ਪਾ:	੧੩	੮੯੧
ਪ੍ਰਭਾਤੀ ੩	ਨਾਮੁ ਰਤਨੁ ਤਿਨਾਹਿ:	੧੪	੧੩੩੪
ਮਾਰੂ ੫	ਨਾਮ ਰਤਨੁ ਤੇਰਾ ਹੈ:	੯	੧੦੮੫
ਰਾਮ: ੧	ਨਾਮੁ ਰਤਨੁ ਨਿਰਮੋ:	੨	੯੦੪
ਟੋਡੀ ੫	ਨਾਮ ਰਤਨੁ ਪਾਇਓ	੧੧	੭੧੭
ਸਲੋਕ ੩	ਨਾਮ ਰਤਨੁ ਪਰਗਾ:	੫	੧੪੧੪
ਭੈਰਉ ੫	ਨਾਮ ਰਤਨੁ ਮੇਰੈ ਭੰ:	੪	੧੧੪੪
ਮਾਝ ੫	ਨਾਮੁ ਰਤਨੁ ਲੈ ਗੁਝਾ:	੯	੧੩੦
ਗਉ: ੫	ਨਾਮੁ ਰਤਨੁ ਵਸੈ ਮਨਿ:	੫	੧੯੨
ਧਨਾ: ੫	ਨਾਮਿ ਰਤੇ ਪ੍ਰਭ ਰੰਗਿ:	੧੪	੬੭੬
ਮਾਰੂ ੩	ਨਾਮਿ ਰਤੇ ਪਰਮਹੰ:	੩	੧੦੪੬
ਰਾਮ: ੧	ਨਾਮਿ ਰਤੇ ਪਾਵਹਿ ਮੋ:	੧੪	੯੪੧
ਮਾਰੂ ੩	ਨਾਮੇ ਰਾਤਾ ਪਵਿਤੁ ਸ:	੧	੧੦੫੨
ਗਉ: ੩	ਨਾਮਿ ਰਤੇ ਭਉਜਲ:	੧੬	੧੬੧
ਗਉੜੀ ੩	ਨਾਮਿ ਰਤੇ ਮਨੁ ਨਿਰ:	੧੪	੨੨੯
ਬਿਲਾ: ੩	ਨਾਮਿ ਰਤੇ ਮਨੁ ਨਿਰ:	੯	੮੪੧
ਰਾਮ: ੧	ਨਾਮਿ ਰਤੇ ਤ੍ਰਿਭਵਣ:	੧੫	੯੪੧
ਗਉੜੀ ੧	ਨਾਮੁ ਰਿਦੈ ਅੰਮ੍ਰਿਤੁ ਮੁ:	੧੫	੧੫੨
ਸੂਹੀ ੧	ਨਾਮੈ ਰੂਪੁ ਨ ਬੰਕੈ ਨੈਣਾ	੧੩	੭੫੦
ਆਸਾ ਵਾਰ੧	ਨਾਮਿ ਲਇਐ ਜਾਹਿ ਤ:	੧੬	੪੭੧
ਆਸਾ ੪	ਨਾਮੁ ਲਾਹਾ ਲੈ ਗੁਰਮ:	੧੬	੬੬੭
ਸਲੋਕ ੩	ਨਾਮਿ ਲਗੇ ਸੇ ਊਬਰੇ:	੧੨	੧੪੧੫
ਪ੍ਰਭਾਤੀ ੫	ਨਾਮਿ ਲਾਗੈ ਦੂਖ ਭਾਗੈ:	੯	੧੩੪੧
ਭੈਰਉ ੫	ਨਾਮੁ ਲੈਤ ਅਠ ਸਠਿ:	੧੦	੧੧੪੨
ਭੈਰਉ ੫	ਨਾਮੁ ਲੈਤ ਅਤਿ ਮੂੜ:	੧੧	੧੧੪੨
ਭੈਰਉ ੫	ਨਾਮੁ ਲੈਤ ਅਨਹਦ:	੭	੧੧੪੪
ਭੈਰਉ ੫	ਨਾਮੁ ਲੈਤ ਸਗਲ: ਪੁ:	੧੦	੧੧੪੨
ਭੈਰਉ ੫	ਨਾਮੁ ਲੈਤ ਸਭ ਦੂਖ:	੮	੧੧੫੦
ਕਾਨ: ੫	ਨਾਮੁ ਲੈਤ ਸਰਬ ਸੁ:	੧੭	੧੨੯੮
ਭੈਰਉ ੫	ਨਾਮੁ ਲੈਤ ਕਿਛੁ ਬਿਘ:	੭	੧੧੫੦
ਧਨਾ: ੫	ਨਾਮੁ ਲੈਤ ਕੋਟਿ ਅਘ:	੧੬	੬੭੨
ਭੈਰਉ ੫	ਨਾਮੁ ਲੈਤ ਛੂਟੇ ਜੰਜਾ:	੧੨	੧੧੪੨
ਭੈਰਉ ੫	ਨਾਮੁ ਲੈਤ ਜਮ ਨੇੜਿ:	੧੨	੧੧੪੨
ਭੈਰਉ ੫	ਨਾਮੁ ਲੈਤ ਤੇ ਸਗਲ:	੧੬	੧੧੪੫
ਭੈਰਉ ੫	ਨਾਮੁ ਲੈਤ ਦੂਖੁ ਦੂਰਿ:	੧੧	੧੧੪੨
ਭੈਰਉ ੫	ਨਾਮੁ ਲੈਤ ਦਰਗਹ:	੧੨	੧੧੪੨
ਭੈਰਉ ੫	ਨਾਮੁ ਲੈਤ ਪਾਪ ਤਨ:	੯	੧੧੪੨
ਭੈਰ: ੫	ਨਾਮੁ ਲੈਤ ਪਰਗਟਿ:	੧੨	੧੧੪੨
• ਭੈਰਉ ੫	ਨਾਮ ਲੈਤ ਪ੍ਰਭੁ ਕਹੈ:	੧੩	੧੧੪੨
ਭੈਰਉ ੫	ਨਾਮੁ ਲੈਤ ਮਨੁ ਪਰ:	੯	੧੧੪੨
ਆਸਾ ੧	ਨਾਮੁ ਲੈਨਿ ਸਿ ਸੋਹਹਿ:	੧੫	੪੩੮
ਆਸਾ ੧	ਨਾਮੁ ਲੈਨਿ ਸਿ ਸੋਹਹਿ:	੧੨	੪੩੮
ਮਾਰੂ ਵਾਰ ੧	ਨਾ ਮੈਲਾ ਨ ਧੁੰਧਲਾ:	੩	੧੦੮੯
ਮਾਰੂ ੫	ਨਾਮੁ ਵਸੈ ਤਿਸੁ ਅਨ:	੩	੧੦੮੨
ਮਾਝ ੩	ਨਾਮੁ ਵਿਸਾਰਿ ਅੰਤਿ ਵਿ:	੮	੧੧੨
ਸੋਰਠ ੧	ਨਾਮੁ ਵਿਸਾਰਿ ਅਨਰ:	੧੨	੫੯੮
ਮਾਰੂ ੧	ਨਾਮੁ ਵਿਸਾਰਿ ਕਹਾ ਸੁ:	੧੫	੧੦੧੯
ਮਾਰੂ ੧	ਨਾਮੁ ਵਿਸਾਰਿ ਚਲਹਿ:	੩	੧੦੪੧
ਭੈਰਉ ੧	ਨਾਮੁ ਵਿਸਾਰਿ ਚਲਹਿ:	੧੫	੧੧੫੩
ਮਾਰੂ ੧	ਨਾਮੁ ਵਿਸਾਰਿ ਚਲੈ ਕੂ:	੮	੧੦੨੭
ਮਾਰੂ ੧	ਨਾਮੁ ਵਿਸਾਰਿ ਚਲੈ ਮੁ:	੮	੧੦੨੭
ਗਉੜੀ ੧	ਨਾਮੁ ਵਿਸਾਰਿ ਚਲੈ ਮ:	੧੧	੧੫੨
ਮਾਰੂ ੧	ਨਾਮੁ ਵਿਸਾਰਿ ਦੋਖ ਦੁ:	੫	੧੦੨੮
ਰਾਮ: ੧	ਨਾਮੁ ਵਿਸਾਰਿ ਪਚਹਿ:	੧੭	੯੦੫
ਮਲਾਰ ੩	ਨਾਮੁ ਵਿਸਾਰਿ ਬਿਖਿਆ:	੧੦	੧੨੫੯
ਬਿਲਾ: ੧	ਨਾਮੁ ਵਿਸਾਰਿ ਮਾਇਆ:	੭	੮੩੨
ਮਾਰੂ ੩	ਨਾਮੁ ਵਿਸਾਰਿ ਮਨਿ ਤ:	੬	੧੦੬੪
ਸਾਰੰਗ ੫	ਨਾਮੁ ਵਿਸਾਰਿ ਲਗਹਿ:	੧੫	੧੨੧੯
ਆਸਾ ੩	ਨਾਮੁ ਵਿਹਾਝੇ ਨਾਮੁ:	੧	੪੪੧
ਸੂਹੀ ੧	ਨਾਮੁ ਵਿਹੂਣੋ ਊਣੇ ਝੂਣੇ:	੬	੭੬੭
ਗੂਜਰੀ ੧	ਨਾਮ ਵਿਹੂਣੇ ਆਦਮੀ:	੭	੪੮੯
ਸਿਰੀ: ੧	ਨਾਮ ਵਿਹੂਣੇ ਕਿਆ ਗ:	੬	੬੩
ਮਾਰੂ ੩	ਨਾਮ ਵਿਹੂਣਾ ਕਥਿ ਕ:	੧੩	੧੦੪੪
ਆਸਾ ੩	ਨਾਮ ਵਿਹੂਣ ਗਰਭ ਗਲਿ:	੧੪	੩੬੨
ਆਸਾ ੩	ਨਾਮ ਬਿਹੂਣੀ ਦੁਖਿ ਜ:	੧੫	੩੬੨
ਸੋਰਠ ੫	ਨਾਮ ਵਿਹੂਣੇ ਪਤਿ ਮੁ:	੧੫	੬੦੮
ਮਾਰੂ ਵਾਰ ੪	ਨਾਮ ਵਿਹੂਣੇ ਭਰਮ ਸਹਿ:	੨	੧੦੮੭
ਰਾਮ: ੧	ਨਾਮ ਵਿਹੂਣਾ ਮੁਕਤਿ:	੧੫	੯੩੧
ਆਸਾ ੧	ਨਾਮੁ ਵਖਾਣੈ ਜੁਣੈ ਨਾ:	੧੫	੪੧੮
ਜੈਤ: ਵਾਰ੫	ਨਾਮ ਵਖਰੁ ਧਨੁ ਸੰ:	੧੦	੭੧੦
ਮਾਰੂ ੫	ਨਾਮੋ ਵਡਿਆਈ ਸੋਭਾ:	੧੪	੧੦੦੩
ਪ੍ਰਭਾਤੀ ੧	ਨਾਮੁ ਵਡਾਈ ਸਿਰਿ ਕ:	੬	੧੩੪੫
ਗਉੜੀ ੫	ਨਾਮੁ ਵਡਾਈ ਜਨੁ ਸੋ:	੧੧	੧੮੯
ਸਿਰੀ: ੧	ਨਾਮੁ ਵਡਾਈ ਜੇ ਮਿਲੈ:	੧੨	੬੧
ਗਉ: ੫	ਨਾਮੁ ਵਡਾਈ ਤੁਧ ਭਾ:	੧੧	੨੨੬
ਸੋਰਠ ੫	ਨਾਮ ਵਰਤਣਿ ਨਾਮੋ:	੧੩	੬੧੪
ਆਸਾ ੩	ਨਾਮੇ ਤ੍ਰਿਸਨਾ ਅਗਨਿ:	੧੮	੪੨੩
ਸਿਰੀ: ੧	ਨਾਰੀ ਅੰਦਰਿ ਸੋਹਣੀ:	੮	੫੪
ਗੋਂਡ ੫	ਨਾਰਾਇਣ ਓਟ ਨਾਨਕ:	੭	੮੬੮
ਗੋਂਡ ੫	ਨਾਰਾਇਣ ਸੰਤ ਕੋ ਮਾ:	੬	੮੬੮
ਗੋਂਡ ੫	ਨਾਰਾਇਣ ਸਦ ਬਖ:	੫	੮੬੮
ਗੋਂਡ ੫	ਨਾਰਾਇਣ ਸਾਧ ਸੰਗਿ:	੬	੮੬੮
ਬਸੰਤ ਨਾਮ:	ਨਾਰਾਇਨੁ ਸੁ ਪ੍ਰਸੰਨ:	੧੮	੧੧੯੫
ਗੋਂਡ ੫	ਨਾਰਾਇਣ ਸਭ ਮਾਹਿ:	੨	੮੬੮

ਗੋਂਡ ਰਵਿ:	ਨਿੰਦਕੁ ਸੋਧਿ ਸਾਧਿ ਬੀ:	੧੭	੮੭੫
ਗੋਂਡ ਰਵਿ:	ਨਿੰਦਾ ਕਹਾ ਕਰਹੁ ਸੰ:	੧੭	੮੭੫
ਭੈਰਉ ੫	ਨਿੰਦਕ ਕਉ ਅਗਨਿ:	੧੧	੧੧੩੮
ਭੈਰਉ ੫	ਨਿੰਦਕ ਕਉ ਦਈ ਛਾ:	੨	੧੧੫੨
ਭੈਰਉ ੫	ਨਿੰਦਕ ਕਉ ਫਿਟਕੇ:	੧੭	੧੧੫੧
ਭੈਰਉ ੫	ਨਿੰਦਕ ਕਉ ਲਾਗੈ ਦੁ:	੩	੧੧੫੨
ਭੈਰਉ ੫	ਨਿੰਦਕ ਕੀ ਹੋਈ ਬਿਪ੍ਰੀ:	੧੩	੧੧੩੮
ਭੈਰਉ ੫	ਨਿਦਕ ਕਾ ਕਹਿਆ ਕੋਇ:	੨	੧੧੫੨
ਭੈਰਉ ੫	ਨਿਦਕ ਕੀ ਗਤਿ ਕਤ:	੧੧	੧੧੪੫
ਆਸਾ ੫	ਨਿਦਕ ਕੀ ਗਤਿ ਕਤ:	੨	੩੮੧
ਭੈਰਉ ੫	ਨਿਦਕ ਕਾ ਝੂਠਾ ਥਿਓ:	੧੮	੧੧੫੧
ਗੋਂਡ ਰਵਿ:	ਨਿੰਦਕ ਕਾ ਪਰਗਟਿ:	੧੭	੮੭੫
ਗਉੜੀ ੫	ਨਿੰਦਕ ਕੀ ਪ੍ਰਭੁ ਪਤਿ:	੧	੨੦੩
ਗਉ: ਵਾਰ ੪	ਨਿੰਦਕਾ ਕੇ ਮੂੰਹ ਕਾਲੇ:	੨	੩੦੭
ਗੋਂਡ ੫	ਨਿੰਦਕਾ ਕੈ ਮੁਹਿ ਲਾਗਿ:	੯	੮੬੯
ਗੋਂਡ ੫	ਨਿੰਦਕ ਕੇ ਮੁਖਿ ਕੀਨੋ:	੧੩	੮੬੯
ਧਨਾ: ੫	ਨਿੰਦਕ ਕਾ ਮੁਖ ਕਾਲਾ ਹੋ:	੧੬	੬੭੪
ਧਨਾਸਰੀ ੫	ਨਿੰਦਕ ਕੇ ਮੁਖ ਕਾਲੇ ਕੀ:	੪	੬੭੫
ਸੋਰਠ ੫	ਨਿੰਦਕ ਕੈ ਮੁਖਿ ਛਾਇਆ:	੧੦	੬੨੯
ਭੈਰਉ ੫	ਨਿੰਦਕ ਕਾ ਮਾਥਾ ਈਹਾ:	੧੮	੧੧੩੭
ਭੈਰਉ ੫	ਨਿੰਦਕ ਕਾ ਮੈਲਾ ਆਚਾ:	੧੮	੧੧੫੧
ਟੋਡੀ ੫	ਨਿੰਦਕ ਗੁਰ ਕਿਰਪਾ:	੪	੭੧੪
ਸਾਰੰ: ੫	ਨਿੰਦਕ ਜਮਦੂਤੀ ਆ:	੧੪	੧੨੨੪
ਭੈਰਉ ੫	ਨਿੰਦਕ ਝੂਠਿ ਬੋਲਿ ਪ:	੨	੧੧੫੨
ਧਨਾ: ੫	ਨਿੰਦਕ ਇਕਨੁ ਨ ਪਾ:	੪	੬੮੩
ਗਉੜੀ ਕਬੀ:	ਨਿੰਦਕ ਡੂਬਾ ਹਮ ਉ:	੬	੩੩੯
ਬਿਲਾ: ਵਾਰ੪	ਨਿੰਦਕ ਦੁਸਟ ਵਡਿ:	੧੫	੮੫੦
ਬਿਲਾ: ੫	ਨਿੰਦਕ ਨਿੰਦਾ ਕਰਿ ਪ:	੩	੮੧੫
ਗੂਜ: ੪	ਨਿੰਦਕ ਨਿੰਦਾ ਕਰਿ ਮ:	੬	੫੦੭
ਪ੍ਰਭਾ: ੧	ਨਿੰਦਕ ਨਿੰਦੇ ਮੁਝੈ ਪਿ:	੧੬	੧੩੩੦
ਗੂਜਰੀ ੧	ਨਿੰਦਕ ਨਰ ਕਾਲੇ ਮੁ:	੪	੫੦੫
ਗਉ: ਵਾ: ੪	ਨਿੰਦਕ ਪਾਸਹੁ ਹਰਿ:	੬	੩੧੬
ਗਉ: ਵਾ: ੫	ਨਿੰਦਕ ਪਕੜਿ ਪਛਾ:	੩	੩੨੩
ਬਿਲਾ: ੫	ਨਿੰਦਕ ਪ੍ਰਭੂ ਭੁਲਾਇਆ:	੯	੮੨੩
ਗਉੜੀ ੫	ਨਿੰਦਕ ਮੁਆ ਉਪਜਿ:	੧੨	੧੯੯
ਭੈਰ: ੫	ਨਿੰਦਕ ਮੁਆ ਨਿੰਦਕ:	੧੮	੧੧੫੧
ਗਉੜੀਕਬੀਰ	ਨਿੰਦਕ ਮਾਹਿ ਹਮਾਰਾ:	੪	੩੩੯
ਮਲਾਰ ੫	ਨਿੰਦਕ ਮਾਰਿ ਚਰਨ:	੩	੧੨੭੦
ਬਿਲਾਵਲ ੫	ਨਿੰਦਕ ਮਿਰਤਕ ਹੋ:	੧੮	੮੧੮
ਗੂਜ: ਵਾਰ ੫	ਨਿੰਦਕ ਮਾਰੇ ਤਤਕਾ:	੧੮	੫੨੩
ਗੋਂਡ: ੫	ਨਿੰਦਕ ਮਾਰਿ ਪਾਏ ਸ:	੧੫	੮੬੯
ਗਉੜੀ ਕਬੀ:	ਨਿੰਦਾ ਕਰੈ ਸੁ ਹਮਰਾ:	੪	੩੩੯
ਆਸਾ ੪	ਨਿੰਦਾ ਕਰਹਿ ਸਿਰਿ ਭਾ:	੧੬	੩੭੨
ਮਾਰੂ: ੧	ਨਿੰਦਾ ਕਰਿ ਕਰਿ ਨਰ:	੩	੧੦੧੩
ਬਿਲਾ: ੫	ਨਿੰਦਾ ਕਰਿ ਕਰਿ ਪਚ	੪	੮੦੬

ਰਾਮ: ੫	ਨਿੰਦਾ ਕਰਿ ਕਰਿ ਬਹੁਤ:	੯	੯੦੦
ਮਾਝ ੫	ਨਿੰਦਾ ਕਰਿ ਕਰਿ ਬਹੁ ਭਾ:	੬	੧੧੮
ਮਾਰੂ ਕਬੀਰ	ਨਿੰਦਾ ਕਰਤੇ ਜਨਮੁ:	੧੭	੧੧੦੫
ਗਉ: ਵਾਰ ੫	ਨਿੰਦਾ ਕਰਦਾ ਪਚਿ ਮੁ:	੮	੩੧੫
ਮਲਾਰ ਵਾ:੧	ਨਿੰਦਕ ਲਾ ਇਤਬਾਰ:	੨	੧੨੮੮
ਆਸਾ ੧	ਨਿੰਦ ਚਿੰਦ ਕਉ ਬਹੁਤ:	੧੪	੪੦੨
ਗਉੜੀ ੧	ਨਿੰਦਾ ਚਿੰਦਾ ਕਰਹਿ ਪ:	੧	੧੫੫
ਬਿਲਾ: ੫	ਨਿੰਦ ਚਿੰਦ ਪਰ ਦੂਖ:	੧੫	੮੧੦
ਗਉ:ਕਬੀਰ	ਨਿੰਦ ਜਨ ਕਉ ਖਰੀ:	੨	੩੩੯
ਰਾਮ: ਵਾ:ਰਾ:	ਨਿੰਦਾ ਤੇਰੀ ਜੋ ਕਰੇ ਸੋ:	੧੭	੯੬੭
ਸੋਰਠ ੩	ਨਿੰਦਾ ਦੁਸਟੀ ਤੇ ਕਿਨਿ:	੧੩	੬੦੧
ਮਾਰੂ ੧	ਨਿੰਦੁ ਬਿੰਦੁ ਨਹੀਂ ਜੀਉ:	੧੮	੧੦੩੫
ਗਉ:ਕਬੀਰ	ਨਿੰਦਾ ਬਾਪ ਨਿੰਦਾ ਮਹ:	੩	੩੩੯
ਸੂਹੀ ੩	ਨਿੰਦਾ ਭਲੀ ਕਿਸੈ ਕੀ:	੭	੭੫੫
ਬਸੰ: ਕਬੀਰ	ਨਿੰਦ੍ਰਾ ਬਿਨੁ ਨਰੁ ਪ੍ਰੈ ਸੋ:	੪	੧੧੯੪
ਆਸਾ ੫	ਨਿਧਿ ਸਿਧਿ ਚਰਣ ਗ:	੧	੪੬੧
ਗਉੜੀ ੧	ਨਿਧਿ ਸਿਧਿ ਨਿਰਮਲ:	੧੭	੨੨੦
ਮਾਝ ੩	ਨਿਧਿ ਸਿਧਿ ਰਿਧਿ ਹ:	੫	੧੦੧
ਆਸਾ ੧	ਨਿਧਿ ਗੁਣ ਗਾਵਾ ਦੇਖਿ:	੧੮	੪੧੧
ਮਾਰੂ ੧	ਨਿ ਧਨਿਆ ਧਨੁ ਨਿਧ:	੭	੯੯੨
ਬਿਲਾ: ੫	ਨਿਧ ਨਿਧਾਨ ਅੰਮ੍ਰਿਤੁ:	੧੪	੮੧੪
ਗਉੜੀ ੫	ਨਿਧ ਨਿਧਾਨ ਹਰਿ:	੧੮	੨੫੭
ਬਿਲਾ: ੩	ਨਿਧਿ ਨਿਧਾਨੁ ਨਾਨਕ:	੧੮	੮੨੮
ਆਸਾ ੫	ਨਿਧ ਨਾਮੁ ਨਾਨਕ ਮੋ:	੧੮	੪੦੮
ਧਨਾਸਰੀ ੫	ਨਿਧਰਿਆ ਧਰ ਏਕੁ:	੫	੬੯੧
ਸਾਰੰਗ ੫	ਨਿਧਰਿਆ ਧਰ ਨਿਗ:	੧੩	੧੨੦੨
ਆਸਾ ੫	ਨਿਪਟਿ ਬਾਜੀ ਹਾਰਿ ਮੂ:	੮	੪੦੮
ਸਾਰੰਗ ੫	ਨਿਬਹੀ ਨਾਮ ਕੀ ਸਚੁ:	੧੩	੧੨੨੬
ਗਉੜੀ ੫	ਨਿਬਾਹਿ ਲੇਹੁ ਮੋਕਉ:	੧	੨੦੯
ਸਿਰੀ: ੫	ਨਿਮਖ ਏਕ ਹਰਿ ਨਾ:	੬	੪੪
ਆਸਾ ੫	ਨਿਮਖ ਕਾਮ ਸੁਆਦ:	੬	੪੦੩
ਸਾਰੰਗ ੫	ਨਿਮਖ ਘਰੀ ਨ ਸਿਮ:	੪	੧੨੨੫
ਭੈਰ: ੫	ਨਿਮਖ ਨ ਛੋਡੈ ਸਦ:	੪	੧੧੫੧
ਦੇਵ: ੫	ਨਿਮਖ ਨ ਬਿਸਰਉ ਹੀਏ:	੨	੫੨੯
ਗੂਜ: ੫	ਨਿਮਖ ਨ ਬਿਸਰਉ ਤੁਮ:	੪	੪੯੬
ਗੂਜਰੀ ੫	ਨਿਮਖ ਨ ਬਿਸਰਉ ਮਨ:	੧੫	੪੯੫
ਸੂਹੀ ੫	ਨਿਮਖ ਨ ਬਿਸਰਹਿ:	੧੧	੭੪੩
ਰਾਮ: ੫	ਨਿਮਖ ਨ ਬਿਸਰੈ ਜੀ:	੩	੯੦੦
ਸਾਰੰਗ ੫	ਨਿਮਖ ਨ ਬਿਛੁਰੈ ਘ:	੧੨	੧੨੧੨
ਆਸਾ ੫	ਨਿਮਖ ਨਿਮਖ ਏਹੀ:	੧੧	੩੯੧
ਗਉੜੀ ੫	ਨਿਮਖ ਨਿਮਖ ਹਰਿ:	੧੪	੧੮੦
ਗਉ: ੫	ਨਿਮਖ ਨਿਮਖ ਕਰਿ:	੧੪	੨੬੫
ਗਉੜੀ ੪	ਨਿਮਖ ਨਿਮਖ ਜਪਿ:	੧੨	੨੬੯
ਗਉੜੀ ੫	ਨਿਮਖ ਨਿਮਖ ਠਾਕੁਰ:	੩	੨੭੪
ਬਸੰਤ ੫	ਨਿਮਖ ਨਿਮਖ ਤਿਸ	੧੩	੧੧੮੧

ਸਲੋਕ ਕਬੀਰ	ਨੀਚੇ ਲੋਇਨ ਕਿਉ ਕ:	੫	੧੩੭੭
ਸਲੋਕ ਕਬੀਰ	ਨੀਚੇ ਲੋਇਨ ਕਰਿ ਰ:	੪	੧੩੭੭
ਗਉ: ਕਬੀਰ	ਨੀਠਿ ਨੀਠਿ ਮਨੁ ਕੀਆ:	੪	੩੪੧
ਗਉੜੀ ੫	ਨੀਤ ਨੀਤ ਹਰਿ ਸੇਵੀ:	੧੨	੨੧੧
ਆਸਾ ੫	ਨੀਤ ਨੀਤ ਘਰਬਾਹੀ:	੯	੪੧੮
ਰਾਮ: ੫	ਨੀਦ ਸੁਹੇਲੀ ਨਾਮਕੀ:	੭	੯੦੧
ਮਲਾਰ ੧	ਨੀਦ ਗਈ ਹਉਮੈ ਤ:	੧੩	੧੨੭੪
ਬਿਲਾ: ੫	ਨੀਦ ਪਈ ਸੁਖ ਸਹ:	੮	੮੦੭
ਆਸਾ ੪	ਨੀਦ ਭੂਖ ਸਭ ਪਰ	੧੪	੪੪੨
ਰਾਮ ਵਾਰ ੫	ਨੀਦ ਵਿਆਪਿਆ ਕਾਮਿ:	੫	੯੬੦
ਪ੍ਰਭਾਤੀ ੧	ਨੀਧਨ ਕੋ ਧਨੁ ਨਾਮੁ:	੧	੧੩੩੧
ਗੋਂਡ ੫	ਨੀਧਰਿਆ ਸਤਿਗੁਰ:	੧	੮੭੦
ਬਿਲਾ: ੫	ਨੀਧਰਿਆ ਧਰ ਤੇਰੀ:	੯	੮੦੯
ਭੈਰਉ ੫	ਨੀਧਰਿਆ ਧਰ ਪਨ:	੩	੧੧੩੮
ਰਾਮ: ਕਬੀਰ	ਨੀਬੁ ਭਇਓ ਆਂਬੁ ਆਂ:	੮	੯੭੨
ਸਾਰੰਗ ੫	ਨੀਰੁ ਧਰਣਿ ਕਰਿ ਰਾਖੇ:	੬	੧੨੩੫
ਸਵਯੇ ੫	ਨੀਰ ਨ ਸਾਕਸਿ ਬੋਰਿ:	੬	੧੩੮੯
ਸੂਹੀ ੫	ਨੀਰੁ ਬਿਰੋਲੈ ਖਪਿ ਖ:	੧	੭੩੯
ਸਾਰੰ ੫	ਨੀਰ ਬਿਲੋਵੈ ਅਤਿ ਸ੍ਰ:	੧੮	੧੨੦੫
ਗਉੜੀ ੧	ਨੀਲੁ ਅਨੀਲ ਅਗਨਿ:	੧੩	੨੨੧
ਮਲਾਰਵਾਰ੧	ਨੀਲ ਅਨੀਲ ਅਗੰਮ:	੧੦	੧੨੮੨
ਸਿਰੀ ੧	ਨੀਲ ਸਿਆਹੀ ਕਦਾ:	੧੪	੧੬
ਆਸਾ ਵਾਰ੧	ਨੀਲ ਬਸਤ੍ਰ ਲੇ ਕਪੜੇ:	੭	੪੭੦
ਆਸਾ ਵਾਰ੧	ਨੀਲ ਵਸਤ੍ਰ ਪਹਿਰਿ:	੧	੪੭੨
	(ਨੇ)		
ਸਵਯੇ ੫	ਨੇਜਾ ਨਾਮ ਨੀਸਾਣੁ ਸਤਿ:	੬	੧੪੦੮
ਗਉੜੀ ੧	ਨੇਜੇ ਵਾਜੇ ਤਖਤਿ ਸ:	੭	੨੨੬
ਸਹਸ: ੫	ਨੇਤ ਨੇਤ ਕਥੰਤਿ ਬੇ:	੮	੧੩੫੯
ਮਾਰੂ ੧	ਨੇਬ ਖਵਾਸ ਭਲਾ ਦ:	੭	੧੦੩੭
ਆਸਾ ੫	ਨੇਮੁ ਨਿਬਾਹਿਉ ਸਤਿ:	੧੫	੩੯੯
ਸੋਰਠ ਨਾਮ:	ਨੇਰੈ ਨਾਹੀ ਦੂਰਿ:	੨	੬੫੭
ਗੂਜ: ੧	ਨੇੜਾ ਹੈ ਦੂਰਿ ਨ ਜਾਣਿ	੭	੪੮੯
ਰਾਮ: ਵਾ:ਰਾ:	ਨੇੜੈ ਦਿਸੈ ਮਾਤਲੋਕ:	੧੮	੯੬੭
ਭੈਰਉ ੫	ਨੇੜੈ ਨੇੜੈ ਸਭੁ ਕੋ ਕ:	੧੦	੧੧੩੯
ਗਉ: ਵਾਰ੫	ਨੇੜੈ ਦੇਖਉ ਪਾਰਬ੍ਰ:	੮	੩੨੨
ਆਸਾ ੩	ਨੇੜੈ ਵੇਖੈ ਸਦਾ ਹਦੂ:	੧੦	੩੬੩
ਗਉੜੀ ੫	ਨੇਤ੍ਰ ਸੰਤੋਖੇ ਏਕ ਲਿ:	੬	੨੨੪
ਬਸੰਤ ੫	ਨੇਤ੍ਰ ਸੰਧੋਖੇ ਦਰਸੁ	੧੪	੧੧੮੧
ਗੂਜਰੀ ਵਾਰ੫	ਨੇਤ੍ਰੀ ਸਤਿਗੁਰੁ ਪੇਖੁ:	੧੩	੫੧੭
ਗਉ ੫	ਨੇਤ੍ਰ ਸੰਤਨ ਕਾ ਦਰਸ:	੨	੧੯੦
ਗਉੜੀ ੫	ਨੇਤ੍ਰਹੁ ਪੇਖਿ ਦਰਸੁ:	੭	੨੯੦
ਭੈਰਉ ੧	ਨੇਤ੍ਰ ਧ੍ਰੋਪਿ ਕਰਨ ਭ:	੬	੧੧੨੬
ਗਉੜੀ ੫	ਨੇਤ੍ਰ ਪਸਾਰੈ ਤਾ ਨਿਰਾਰ:	੮	੧੭੯
ਗਉੜੀ ੫	ਨੇਤ੍ਰ ਪੁਨੀਤ ਪੇਖਤ:	੧੮	੨੦੧
ਸਾਰੰਗ ੫	ਨੇਤ੍ਰ ਪੁਨੀਤ ਭਏ ਦ:	੫	੧੨੧੨

ਧਨਾ: ੫	ਨੇਤ੍ਰ ਪੁਨੀਤ ਭਏ ਦ:	੧੦	੬੮੦
ਗਉੜੀ ੫	ਨੇਤ੍ਰ ਪ੍ਰਗਾਸੁ ਕੀਆ:	੯	੨੦੦
	(ਨੈ)		
ਰਾਮ: ੫	ਨੈਣ ਅਲੋਇਆ ਘਟਿ:	੭	੯੨੪
ਸਵਯੇ ੩	ਨੈਣ ਤ ਪਰਸ ਸਕ:	੫	੧੩੯੪
ਫੁਨਹੇ ੫	ਨੈਣ ਨ ਦੇਖਹਿ ਸਾਧ:	੧੮	੧੩੬੨
ਆਸਾ ੫	ਨੈਣ ਪਸੰਦੋ ਸੋਇ ਪੇ:	੬	੩੯੭
ਮਾਰੂ ੫	ਨੈਣੀ ਪੇਖਾ ਅਗਮ ਅ:	੪	੧੦੭੭
ਸਾਰੰਗ ੪	ਨੈਣੀ ਬਿਰਹੁ ਦੇਖਾ ਪ੍ਰ:	੧	੧੨੦੦
ਮਾਰੂ ਵਾਰ ੫	ਨੈਣ ਮਹਿੰਜੇ ਤਰਸਦੇ:	੭	੧੦੯੪
ਗਉੜੀ ੪	ਨੈਣੀ ਮੇਰੇ ਪੇਆਰਿਆ:	੧੮	੧੭੩
ਸਾਰੰ: ੫	ਨੈਣ ਤ੍ਰਿਪਤਾਸੇ ਦੇਖ:	੨	੧੨੧੩
ਗਉ: ੫	ਨੈਨ ਅਲੋਵਉ ਸਾਧ:	੧੦	੨੪੧
ਬਿਲਾ: ੫	ਨੈਨ ਸੰਤੋਖੇ ਪ੍ਰਭ ਦ:	੬	੮੦੪
ਸਾਰੰਗ ੫	ਨੈਨ ਸਰਵਨ ਸਰੀਰੁ ਸ:	੧੨	੧੨੨੪
ਗਉ: ੧	ਨੈਨ ਸਲੋਨੀ ਸੁੰਦਰ:	੮	੨੨੫
ਸਾਰੰ: ੫	ਨੈਨਹੁ ਸੰਗਿ ਸੰਤਨ:	੯	੧੨੧੭
ਗਉੜੀਕਬੀ:	ਨੈਨਹੁ ਸੂਤਕ ਬੈਨ:	੧੧	੩੩੧
ਸਾਰੰਗ ੫	ਨੈਨਹੁ ਦੇਖਿਓ ਚਲ:	੧੮	੧੨੧੧
ਕਾਨੜਾ ੫	ਨੈਨਹੁ ਦੇਖੁ ਸਾਧ ਦ:	੧੫	੧੩੦੪
ਗਉੜੀਕਬੀਰ	ਨੈਨਹੁ ਦੇਖਤ ਇਹੁ:	੧੨	੩੨੫
ਗਉੜੀ ੫	ਨੈਨਹੁ ਨੀਦ ਪਰ ਦ੍ਰਿਸ:	੮	੧੮੨
ਸੋਰਠ ਭੀਖ:	ਨੈਨਹੁ ਨੀਰ ਬਹੈ ਤਨੁ:	੧੧	੬੫੯
ਗਉੜੀ ੫	ਨੈਨਹੁ ਪੇਖੁ ਠਾਕੁਰ:	੭	੨੮੧
ਜੈਤ: ੫	ਨੈਨ ਹਮਾਰੇ ਪ੍ਰਿਅ ਰੰਗ:	੧੩	੭੦੩
ਮਲਾਰ ੪	ਨੈਨੀ ਹਰਿ ਹਰਿ ਲਾਗੀ:	੧੮	੧੨੬੨
ਕਾਨੜਾ ੫	ਨੈਨ ਤ੍ਰਿਪਤੇ ਦਰਸ ਪੇ:	੬	੧੩੦੬
ਬਿਹਾ: ੫	ਨੈਨ ਤਰਸਨ ਦਰਸ:	੧੬	੫੪੨
ਮਾਰੂ ਵਾਰ ੫	ਨੈਨੀ ਦੇਖਉ ਗੁਰ ਦ:	੯	੧੧੦੧
ਬਿਲਾ: ੪	ਨੈਨੀ ਦੇਖਿ ਦਰਸੁ ਮ:	੧੪	੮੩੩
ਆਸਾ ਕਬੀਰ	ਨੈਨ ਦੇਖਿ ਪਤੰਗੁ ਉ:	੧੬	੪੮੨
ਭੈਰਉ ੧	ਨੈਨੀ ਦ੍ਰਿਸਟਿ ਨਹੀ ਤਨੁ:]	੧੪	੧੧੨੫
ਮਾਲੀ ੫	ਨੈਨਿ ਦਰਸੁ ਪੇਖਉ:	੬	੯੮੭
ਮਾਝ ੩	ਨੈਨ ਨਿਹਾਲੀ ਤਿਸੁ ਪੁ:	੧੦	੧੦੨
ਮਾਰੂ ਕਬੀਰ	ਨੈਨੂ ਨਕਟੂ ਸ੍ਰਵਨੂ	੮	੧੧੦੪
ਗਉ: ੫	ਨੈਨੀ ਨੀਦ ਸੁਪਨ ਬ:	੧੩	੨੯੯
ਗਉੜੀ ੫	ਨੈਨੀ ਪੇਖਤ ਸਾਧ ਦ:	੧੮	੨੯੮
ਕਲਿ: ੫	ਨੈਨ ਬੈਨ ਸ੍ਰਵਨ ਸੁ:	੬	੧੩੨੨
ਸੋਰਠ ਕਬੀਰ	ਨੈਨ ਰਹੇ ਰੰਗ ਲਾਈ:	੧	੬੫੫
	(ਨੰ)		
ਆਸਾ ਵਾਰ੧	ਨੰਗਾਂ ਦੋਜਕਿ ਚਾਲਿਆ:	੧	੪੭੧
ਗਉੜੀ ੫	ਨੰਨਾ ਕਾਰ ਨ ਹੋਤਾ ਤਾ:	੧੮	੨੫੭
ਗਉੜੀ ੧	ਨੰਨਾ ਕਾਰੁ ਨ ਕੋਇ ਰ:	੧੨	੨੨੧
ਗਉ: ਕਬੀਰ	ਨੰਨਾ ਨਿਸਿ ਦਿਨੁ ਨਿਰ:	੧੪	੩੪੧
ਆਸਾ ੧	ਨੰਨੈ ਨਾਹ ਭੋਗ ਨਿਤ:	੧੫	੪੩੩

ਸਿਰੀ: ੫	ਪਹਿਲਾ ਪਹਰੁ ਧੰਧੈ ਗ:	੧੧	੪੩
ਤੁਖਾਰੀ ੧	ਪਹਿਲੈ ਪਹਰੈ ਨੈਣ ਸ:	੨	੧੧੧੦
ਸਲੋਕ ਫਰੀਦ	ਪਹਿਲੈ ਪਹਿਰੈ ਫੁਲੜਾ:	੧	੧੩੮੪
ਸਿਰੀ: ੧	ਪਹਿਲੈ ਪਹਰੈ ਰੈਣਿ ਕੈ ਵ:	੧੫	੭੪
ਸਿਰੀ: ੪	ਪਹਿਲੈ ਪਹਰੈ ਰੈਣਿ ਕੈ ਵ:	੧੦	੭੬
ਸਿਰੀ: ੫	ਪਹਿਲੈ ਪਹਰੈ ਰੈਣਿ ਕੈ ਵ:	੬	੭੭
ਸਿਰੀ: ੧	ਪਹਿਲੈ ਪਹਰੈ ਰੈਣਿ ਕੈ ਵ:	੧੧	੭੫
ਆਸਾ ਵਾਰ੧	ਪਹਿਲਾ ਪਾਣੀ ਜੀਉ ਹੈ:	੧੪	੪੭੨
ਆਸਾ ਕਬੀਰ	ਪਹਿਲਾ ਪੂਤੁ ਪਿਛੈਰੀ:	੯	੪੮੧
ਧਨਾ: ਨਾਮ:	ਪਹਿਲ ਪੁਰੀਏ ਪੁੰਡਰਕ:	੧੪	੬੯੩
ਧਨਾ: ਨਾਮ:	ਪਹਿਲ ਪੁਰਸਾਬਿਰਾ:	੧੫	੬੯੩
ਆਸਾ ੩	ਪਹਿਲ ਫਾਹਾ ਪਇਆ:	੧	੪੩੫
ਸੂਹੀ ਵਾਰ ੨	ਪਹਿਲ ਬਸੰਤੈ ਅਗਮਨਤਿ:	੧੪	੭੯੧
ਸੂਹੀ ਵਾਰ ੧	ਪਹਿਲ ਬਸੰਤੈ ਆਗਮਨਿ ਪ:	੧੩	੭੯੧
ਆਸਾ ਨਾਮ:	ਪਹਿਲੈ ਬਾਸੁ ਲਈ ਹੈ:	੧੦	੪੮੫
ਮਲਾਰ ਵਾ:੧	ਪਹਿਲਾ ਮਾਸਹੁ ਨਿੰਮਿ:	੧੧	੧੨੮੯
ਮਾਰੂ ਵਾਰ ੫	ਪਹਿਲਾ ਮਰਣੁ ਕਬੂ:	੧੦	੧੧੦੨
ਸਲੋਕ ੧	ਪਹਿਲਾ ਵਸਤੁ ਸਿਞਾ:	੬	੧੪੧੦
ਮਾਝ ਵਾਰ ੧	ਪਕੇ ਬੰਕ ਦੁਆਰ ਮੂ:	੧੬	੧੪੧
ਆਸਾ ੫	ਪਕਰਿ ਕੇਸ ਜਮਿ ਉ:	੬	੪੦੮
ਪ੍ਰਭਾਤੀ ਕਬੀ:	ਪਕਰ ਜੀਉ ਆਨਿਆ	੬	੧੩੫੦
ਬਿਹਾਗੜਾ ੫	ਪਕੜੇ ਚਲਾਇਆ:	੧੪	੫੪੬
ਸਾਰੰਗ ੫	ਪਕੜਿ ਚਲਾਇਨਿ ਦੂਤ:	੧੬	੧੩੪
ਰਾਮ: ੩	ਪਾਖੰਡ ਵਰਤਿਆ ਹਰਿ:	੪	੮੮੦
ਗੂਜ: ਵਾਰ ੫	ਪਖਾ ਪਾਣੀ ਪੀਸਿ ਬਿ:	੧੪	੫੧੮
ਮਾਰੂ ੫	ਪਖਾ ਫੇਰਉ ਪੀਸਉ:	੧੩	੧੦੭੮
ਸੂਹੀ ੪	ਪਖਾ ਫੇਰੀ ਪਾਣੀ ਢੋਵਾ:	੧੧	੭੫੭
ਸੂਹੀ ੫	ਪਖਾ ਫੇਰੀ ਪਾਣੀ ਢੋਵ:	੪	੭੪੯
ਮਾਰੂ ੧	ਪਖਾ ਫੇਰੀ ਪੈਰ ਮਲੋ:	੪	੯੯੧
ਆਸਾ ਵਾਰ੧	ਪਗ ਉਪੇ ਤਾਣਾ:	੧੭	੪੬੭
ਸਿਰੀ ੩	ਪਗਿ ਖਿਸਿਐ ਰਹ:	੨	੨੮
ਆਸਾ ੪	ਪਗ ਚਉਥਾ ਖਿਸਿਆ:	੧੨	੪੪੫
ਗੋਂਡ ੫	ਪਗ ਧਾਰਹਿ ਸਾਸੁ ਲੇ:	੯	੮੬੨
ਬਿਹਾ: ੫	ਪਗ ਧੂਰਿ ਬਾਛਉ ਸ:	੭	੫੪੪
ਆਸਾ ੫	ਪਗ ਨਹੀ ਚਲੈ ਹਰਿ:	੯	੪੦੯
ਪ੍ਰਭਾਤੀ ਬੇਣੀ	ਪਗ ਨਾਚਸਿ ਚਿਤੁ ਅ:	੧੫	੧੩੫੧
ਗੋਂਡ ਕਬੀਰ	ਪਗ ਨੇਵਰ ਛਨਕ ਛ:	੬	੮੭੨
ਬਸੰ: ਕਬੀਰ	ਪਗ ਬਿਨੁ ਹੁਰੀਆ ਮਾ:	੩	੧੧੯੪
ਧਨਾ: ਕਬੀਰ	ਪਗ ਲਗਿ ਰਾਮ ਰਹੈ:	੧੮	੬੯੧
ਮਾਰੂ ੧	ਪਚਿ ਪਚਿ ਬੂਡਹਿ ਕੂ:	੧੦	੧੦੨੫
ਮਾਰੂ ੧	ਪਚਿ ਪਚਿ ਮੁਏ ਅਚੇ:	੧	੧੦੨੫
ਆਸਾ ੪	ਪਚਿ ਪਚਿ ਮੁਏ ਬਿਖੁ:	੯	੩੬੭
ਨਟ ੪	ਪਚੈ ਪਤੰਗੁ ਮ੍ਰਿਗ ਭ੍ਰਿੰ:	੧੦	੯੮੩
ਤਿਲੰਗ ੧	ਪਛੋਤਾਵਾ ਨ ਮਿਲੈ ਜ:	੨	੭੨੫
ਭੈਰਉ ਕਬੀਰ	ਪਛਮ ਦੁਆਰੈ ਸੂਰ:	੧੫	੧੧੫੯

ਰਾਮ: ਬੇਣੀ	ਪਛਿਮ ਫੇਰਿ ਚੜਾਵੈ:	੧੪	੯੭੪
ਮਾਰੂ ਕਬੀਰ	ਪਡੀਆ ਕਵਨ ਕੁਮ:	੧੮	੧੧੦੨
ਆਸਾ ਕਬੀਰ	ਪਢੇ ਗੁਨੇ ਨਾਹੀ ਕਛੁ:	੬	੪੮੩
ਗਉੜੀ ਕਬੀ:	ਪਤਿ ਅਪਤਿ ਤਾਕੀ ਨ:	੩	੩੨੪
ਸਿਰੀ: ੧	ਪਤਿ ਸਿਉ ਲੇਖਾ ਨਿਬ:	੪	੫੫
ਗਉੜੀ ੫	ਪਤਿ ਸੇਤੀ ਅਪੁਨੇ ਘ:	੬	੨੫੩
ਮਲਾਰ ਵਾ:੧	ਪਤਿ ਸੇਤੀ ਘਰਿ ਜਾਹੁ:	੧੮	੧੨੮੮
ਸਿਰੀ: ੧	ਪਤਿ ਸੇਤੀ ਜਾਵੈ ਸਹ:	੮	੭੬
ਆਸਾ ੫	ਪਤਿ ਸੋਭਾ ਅਰੁ ਮਾਨੁ:	੧੩	੩੭੩
ਮਾਝ ਵਾਰ ੧	ਪਤਿ ਕੇ ਸਾਦ ਖਾਦਾ:	੧੦	੧੪੭
ਬਸੰਤ ੧	ਪਤਿ ਕਾ ਧਨੁ ਪੂਰਾ ਹੋ:	੭	੧੧੬੮
ਬਸੰਤ ੧	ਪਤਿ ਖੋਈ ਬਿਖ ਅੰਚ:	੧੦	੧੧੮੭
ਰਾਮਕਲੀ ੧	ਪਤੁ ਝੋਲੀ ਮੰਗਣ ਕੈ:	੯	੯੭੭
ਮਾਰੂ ੧	ਪਤਣ ਕੂਕੇ ਪਾਤਣੀ:	੧੦	੧੦੧੫
ਸੋਰਠ ੫	ਪਤਿਤ ਉਧਾਰਣੁ ਸ:	੪	੬੨੦
ਬਿਹਾ: ੫	ਪਤਿਤ ਉਧਾਰਣ ਹਰਿ:	੧੭	੫੪੬
ਰਾਮ: ੫	ਪਤਿਤ ਉਧਾਰਣੁ ਕ੍ਰਿ:	੧੬	੯੦੦
ਧਨਾਸਰੀ ੫	ਪਤਿਤ ਉਧਾਰਣਾ ਜੀ:	੧੧	੬੮੩
ਗਉ: ਵਾਰ ੫	ਪਤਿਤ ਉਧਾਰਣ ਪਾਰ:	੭	੩੧੯
ਸਲੋਕ ੫	ਪਤਿਤ ਉਧਾਰਣ ਪਾਰ:	੧੫	੧੪੨੫
ਗਉ: ੫	ਪਤਿਤ ਉਧਾਰਣੁ ਮਨਿ:	੧੦	੨੯੯
ਗਉੜੀ: ੫	ਪਤਿਤ ਉਧਾਰਨ ਅਨਾ:	੯	੩੦੦
ਬਿਹਾ: ੫	ਪਤਿਤ ਉਧਾਰਨ ਸਰ:	੧੭	੫੪੬
ਮਾਰੂ ੫	ਪਤਿਤ ਉਧਾਰਨ ਤਾ:	੧੫	੧੦੦੫
ਗਉੜੀ ੫	ਪਤਿਤ ਉਧਾਰਨ ਭੈ:	੧੪	੨੯੬
ਸਲੋਕ ੯	ਪਤਿਤ ਉਧਾਰਨ ਭੈ:	੧੦	੧੪੨੬
ਆਸਾ ੫	ਪਤਿਤ ਉਧਾਰਿ ਲੇਹੁ:	੧੮	੪੧੦
ਗਉੜੀ ੫	ਪਤਿਤ ਅਸੰਖ ਪੁਨੀ:	੧੩	੨੪੮
ਸੂਹੀ ੫	ਪਤਿ ਜਾਤਿ ਉਤਮੁ:	੮	੭੩੩
ਗੂਜ: ਵਾ: ੫	ਪਤਿਤ ਪੁਨੀਤ ਅਸੰਖ ਹੋਇ:	੧੬	੫੧੮
ਮਾਰੂ ੧	ਪਤਿਤ ਪੁਨੀਤ ਅਸੰਖ ਹੋਹਿ:	੧੪	੯੯੦
ਸੋਰਠ ੧	ਪਤਿਤ ਪੁਨੀਤ ਸਭ:	੫	੬੨੪
ਕਾਨ: ੫	ਪਤਿਤ ਪੁਨੀਤ ਹੋਹਿ:	੧੧	੧੩੦੦
ਬਿਹਾਗੜਾ ੫	ਪਤਿਤਾ ਪੁਨੀਤਾ ਹੋਹਿ:	੧੪	੫੪੩
ਰਾਮ: ੫	ਪਤਿਤ ਪੁਨੀਤ ਕੀਏ ਖਿਨ:	੧੨	੯੧੫
ਧਨਾ: ੫	ਪਤਿਤ ਪੁਨੀਤ ਕੀਏ:	੧੭	੬੭੪
ਗਉ: ਵਾਰ ੫	ਪਤਿਤ ਪੁਨੀਤ ਕਰਤਾ:	੧੦	੩੨੨
ਸੋਰਠ ੫	ਪਤਿਤ ਪੁਨੀਤ ਕਰਿ:	੧੭	੬੨੩
ਜੈਤ: ਵਾਰ ੫	ਪਤਿਤ ਪੁਨੀਤ ਗੋਬਿੰ:	੯	੭੦੯
ਬਿਲਾ: ੫	ਪਤਿਤ ਪੁਨੀਤ ਘਣੇ:	੧੦	੮੧੨
ਆਸਾ ੫	ਪਤਿਤ ਪੁਨੀਤ ਤਾਕੀ:	੪	੩੯੩
ਗਉ: ੯	ਪਤਿਤ ਪੁਨੀਤ ਦੀਨੇ:	੧੬	੨੧੯
ਰਾਮ: ੫	ਪਤਿਤ ਪੁਨੀਤ ਪ੍ਰਭ:	੬	੮੯੮
ਟੋਡੀ ਨਾਮ:	ਪਤਿਤ ਪਵਿਤ ਭਏ:	੧੨	੭੧੮
ਗਉੜੀ ੫	ਪਤਿਤ ਪਵਿਤ ਲਗਿ:	੧	੨੧੭

ਗਉ: ੫	ਪਤਿਤ ਾਵਨਪ ਅਗ:	੩	੨੫੮
ਕਾਨੜਾ ੫	ਪਤਿਤ ਪਾਵਨ ਸਰ:	੨	੧੩੦੪
ਸੂਹੀ ੫	ਪਤਿਤ ਪਾਵਨ ਹਰਿ:	੩	੭੭੯
ਪ੍ਰਭਾ: ੪	ਪਤਿਤ ਪਾਵਨ ਹਰਿ ਨਾ:	੭	੧੩੩੬
ਸੂਹੀ ੫	ਪਤਿਤ ਪਾਵਨ ਹਰਿ ਬਿ:	੧੨	੭੮੪
ਗਉੜੀ ੫	ਪਤਿਤ ਪਾਵਨ ਠਾਕੁ:	੭	੨੦੭
ਆਸਾ ੫	ਪਤਿਤ ਪਾਵਨ ਤੇਰੋ:	੧੩	੪੦੨
ਮਾਰੂ ੫	ਪਤਿਤ ਪਾਵਨ ਦੁਖੁ:	੨	੧੦੮੩
ਮਾਲੀ: ੫	ਪਤਿਤ ਪਾਵਨੁ ਨਾਮੁ ਹਰੀ:	੧੭	੯੮੬
ਮਾਲੀ: ੫	ਪਤਿਤ ਪਾਵਨ ਨਾਮੁ ਨਰ:	੪	੯੮੫
ਸਿਰੀ: ਰਵਿ:	ਪਤਿਤ ਪਾਵਨ ਨਾਮੁ ਕੈ:	੧੬	੯੩
ਮਾਰੂ ੫	ਪਤਿਤ ਪਾਵਨ ਨਾਮੁ ਜਾ:	੧੦	੧੦੦੭
ਮਾਰੂ ੫	ਪਤਿਤ ਪਾਵਨ ਪੂਰ:	੧੮	੧੦੮੦
ਸੂਹੀ ੫	ਪਤਿਤ ਪਾਵਨ ਪ੍ਰਭ:	੧੭	੭੪੦
ਬਿਲਾ: ੫	ਬਤਿਤ ਪਾਵਨ ਪ੍ਰਭ ਤਿ:	੪	੮੪੮
ਭੈਰ: ੫	ਪਤਿਤ ਪਾਵਨ ਪ੍ਰਭ ਤੇਰੋ:	੮	੧੧੩੮
ਸੋਰਠ ੫	ਪਤਿਤ ਪਾਵਨ ਪ੍ਰਭ ਨਾ:	੯	੬੧੭
ਬਿਲਾ: ੫	ਪਤਿਤ ਪਾਵਨ ਪ੍ਰਭ ਬਿ:	੨	੮੨੯
ਗੋਂਡ ੫	ਪਤਿਤ ਪਾਵਨ ਪ੍ਰਭ ਬਿ:	੧੭	੮੬੬
ਬਿਲਾ: ੫	ਪਤਿਤ ਪਾਵਨ ਪ੍ਰਭ ਬਿ:	੧	੮੦੫
ਕਾਨ: ੫	ਪਤਿਤ ਪਾਵਨ ਬਿ:	੯	੧੩੦੬
ਸੂਹੀ	ਪਤਿਤ ਪਾਵਨੁ ਬਿਰ:	੬	੭੮੪
ਸਾਰੰ: ੫	ਪਤਿਤ ਪਾਵਨ ਭਗਤ ਬ:	੧੨	੧੨੨੩
ਕਾਨੜਾ ੫	ਪਤਿਤ ਪਾਵਨ ਭਗਤਿ:	੬	੧੩੦੬
ਆਸਾ ੫	ਪਤਿਤ ਪਾਵਨ ਭਗਤਿ ਵ:	੪	੪੫੬
ਮਲਾਰ ੫	ਪਤਿਤ ਤਾਵਨ ਭਗਤ:	੯	੧੨੭੮
ਧਨਾ:ਨਾਮ:	ਪਧਿਟ ਪਾਵਨ ਮਾਧਉ:	੧	੬੯੪
ਬਿਹਾ: ੫	ਤਤਿਤ ਪਵਿਤ੍ਰ ਗੁਰਿ:	੧੫	੫੩੯
ਗੂਜਰੀ ੫	ਪਤਿਤ ਪਵਿਤ੍ਰ ਲੀਏ:	੪	੪੯੮
ਸਹਸ: ੫	ਪਤੰਤਿ ਮੋਹ ਕੂਪ ਦੁ:	੪	੧੩੫੪
ਤੁਖਾਰੀ ੧	ਪਤਿ ਨਾਮੁ ਪਾਵਹਿ ਘ:	੯	੧੧੧੩
ਸੂਹੀ ੧	ਪਤਿ ਪਾਏ ਦਰਬਾਰਿ:	੧੭	੭੫੧
ਬਸੰਤ ੧	ਪਤ ਪਰਾਪਤਿ ਛਾਵ:	੬	੧੧੬੮
ਧਨਾ: ੫	ਪਤਿ ਪਰਮੇਸਰੁ ਗਤਿ:	੧੦	੬੭੭
ਗਉੜੀ ੫	ਪਤਿ ਪਰਵਾਣੁ ਸਚੁ:	੧੬	੨੦੦
ਆਸਾਵਾਰ ੧	ਪਤਿ ਪਰਵਾਣਾ ਪਿਛੈ:	੪	੪੬੯
ਸੋਰਠ ੧	ਪਤਿ ਪਰਵਾਨਾ ਸਾਚ:	੮	੬੩੬
ਗਉੜੀ ੧	ਪਤਿ ਮਤਿ ਖੋਵਹਿ ਨਾ:	੧੮	੨੨੫
ਸੂਹੀ ੧	ਪਤਿ ਮਤਿ ਪੂਰੀ ਪੂਰਾ:	੧੦	੭੬੫
ਗਉ: ੫	ਪਤਿ ਰਾਖੀ ਗੁਰਪਾਰ:	੧	੨੫੮
ਆਸਾ ੫	ਪਤਿ ਰਖੁ ਬਨਵਾਰੀ:	੧੫	੪੧੦
ਪ੍ਰਭਾਤੀ ੧	ਪਤਾਲ ਪੁਰੀਆ ਏਕ:	੧੨	੧੩੨੭
ਸੂਹੀ ੪	ਪਤੀ ਵਾਚਾਈ ਮਨਿ ਵਜੀ:	੧੧	੭੭੩
ਆਸਾ ੧	ਪਤ ਵੀਚਾਰੁ ਗਿਆਨ:	੩	੩੬੦
ਰਾਮ: ੧	ਪਤਿ ਵਿਣੁ ਪੂਜਾ ਸਤ:	੩	੯੦੩
ਮਲਾਰ ੫	ਪਥਿਕ ਪਿਆਸ ਚਿ:	੩	੧੨੭੩
ਆਸਾ ੧	ਪਥਰ ਕੀ ਬੇੜੀ ਜੈ ਚ:	੮	੪੨੦
ਗੂਜਰੀਵਾਰ੩	ਪਥਰ ਪਾਪ ਬਹੁ:	੧੪	੫੦੯
ਮਾਝ ਵਾਰ ੧	ਪਥਰ ਪਾਲਾ ਕਿਆ ਕ:	੬	੧੪੩
ਮਾਰੂ ੧	ਪਦਮ ਨਿਜਾਵਲ ਜ:	੮	੬੯੦
ਧਨਾ: ਧਨਾ	ਪਨੀਆ ਛਾਦਨ ਨੀ:	੧੭	੬੯੫
ਗਉੜੀ ਕਬੀ:	ਪਪਾ ਅਪਰ ਪਾਰੁ ਨ:	੧੫	੩੪੧
ਆਸਾ ੧	ਪਪੈ ਪਾਤਿਸਾਹੁ ਪਰ:	੧੬	੪੩੩
ਆਸਾ ੩	ਪਪੈ ਪਾਰਿ ਨ ਪਵਹੀ:	੬	੪੩੫
ਗਉੜੀ ੫	ਪਪਾ ਪਰਮਿਤਿ ਪਾਰੁ:	੨	੨੫੮
ਸਿਰੀ: ੧	ਪਬਣਿ ਕੇਰੇ ਪਤ ਜਿ:	੫	੨੩
ਸਲੋਕ ੧	ਪਬਰ ਤੂੰ ਹਰੀਆਵ:	੧੨	੧੪੧੨
ਸੋਰਠ ਕਬੀਰ	ਪਰਿਓ ਕਾਲ ਸਭੈ ਜਗੁ:	੧੭	੬੫੪
ਦੇਵ: ੫	ਪਰ ਉਪਕਾਰੀ ਸਰਬ:	੩	੫੩੩
ਟੋਡੀ ੫	ਪਰ ਉਪਕਾਰ ਨੇ ਕਬ:	੯	੭੧੨
ਬਿਲਾ: ੫	ਪਰ ਉਪਕਾਰੀ ਨਿਤ:	੧	੮੧੬
ਗਉ: ੪	ਪਰ ਉਪਕਾਰ ਪੁੰਨ:	੨	੧੭੧
ਕਲਿ: ੪	ਪਰਉਪਕਾਰ ਬੋਲ:	੭	੧੩੨੬
ਆਸਾ ੪	ਪਰਾਇਆ ਛਿਦ੍ਰੁ:	੯	੩੬੬
ਸਾਰੰਗਵਾਰ੩	ਪਰਾਈ ਅਸਾਣ ਕਿਉ:	੮	੧੨੪੯
ਗਉ:ਵਾਰ ੪	ਪਰਾਈ ਜੋ ਨਿੰਦਾ ਚੁਗ:	੭	੩੦੬
ਬਿਲਾ:ਵਾਰ੪	ਪਰਾਈ ਬਖੀਲੀ ਕਰ:	੧੭	੮੫੨
ਸਵਯੇ ੩	ਪਰਸਿਅਉ ਗੁਰੂ ਸ:	੩	੧੩੯੪
ਸਵਯੇ ੩	ਪਰਸਹਿ ਸੰਤ ਪਿਆਰ:	੧੫	੧੩੯੩
ਗਉੜੀ ੫	ਪਰਸਤ ਚਰਨ ਗਤਿ ਨਿ:	੫	੨੮੭
ਰਾਮ: ੧	ਪਰਸਤ ਪੈਰ ਸਿਝ:	੪	੮੭੮
ਰਾਮ ਸੁੰਦਰ	ਪਰਸਾਦਿ ਨੋਨਕ ਗੁ:	੩	੯੨੩
ਕਲਿ: ੪	ਪਰਸਨਿ ਪਰਸੁ ਭਏ ਸ:	੯	੧੩੨੪
ਨਟ ੫	ਪਰਸਨ ਪਰਸ ਭਏ ਕੁ:	੧੫	੯੮੧
ਗਉ: ੫	ਪਰੇ ਸਰਨ ਆਨ ਸ:	੧੪	੨੮੯
ਰਾਮ ਵਾਰ ੧	ਪਰਸਰਾਮੁ ਰੋਵੈ ਘ:	੧੭	੯੫੩
ਸੋਰਠ ਵਾਰ੧	ਪਰ ਹਰਿ ਕਪੜੁ ਜੇ:	੧੧	੬੪੨
ਗਉ:ਕਬੀਰ	ਪਰ ਹਰੁ ਕਾਮੁ ਕ੍ਰੋਧ ਅ:	੧੪	੩੨੪
ਮਾਝ ਵਾਰ ੪	ਪਰ ਹਰਿ ਕਾਮ ਕ੍ਰੋਧ ਝੂ:	੧੨	੧੪੧
ਬਸੰਤ ੧	ਪਰ ਹਰਿ ਨਿੰਦਾ ਹਰਿ:	੧੨	੧੧੭੦
ਧਨਾ: ੫	ਪਰ ਹਰਨਾ ਲੋਭੁ ਝੂ:	੬	੬੮੧
ਰਾਮ: ੧	ਪਰ ਹਰਿ ਪਾਪੁ ਪਛਾਣੈ:	੪	੯੩੫
ਰਾਮ: ੧	ਪਰ ਹਰਿ ਮੇਲੁ ਜਲਾ:	੧੨	੯੩੨
ਗਉ:ਕਬੀਰ	ਪਰ ਹਰ ਲੋਭੁ ਅਰੁ ਲੋ:	੧੩	੩੨੪
ਸੋਰਨ ੧	ਪਰ ਹਰਿ ਲੋਭੁ ਨਿੰਦਾ:	੯	੫੯੮
ਬਸੰਤ ਕਬੀਰ	ਪ੍ਰਹਲਾਦ ਉਧਾਰੇ ਅ:	੧੨	੧੧੯੪
ਗਉ: ੧	ਪ੍ਰਹਲਾਦ ਉਧਾਰੇ ਕਿ:	੧੫	੨੨੪
ਭੈਰਉ ੩	ਪ੍ਰਹਲਾਦ ਆਪਿ ਵਿਗ:	੭	੧੧੩੩
ਭੈਰਉ ੩	ਪ੍ਰਹਲਦਿ ਸਭਿ ਚਾਟ:	੭	੧੧੯੪
ਭੈਰਉ ੩	ਪ੍ਰਹਲਾਦੁ ਕਹੈ ਸੁਨਹੁ:	੬	੧੧੩੩

ਗਉੜੀ ੫	ਪ੍ਰਥਮੇ ਗਰਭਵਾਸ:	੬	੨੩੭
ਭੈਰਉ ੫	ਪ੍ਰਥਮੇ ਛੋਡੀ ਪਰਾਈ:	੭	੧੧੪੭
ਆਸਾ ੫	ਪ੍ਰਥਮੇ ਤਿਆਗੀ ਹਉ:	੧੪	੩੭੦
ਆਸਾ ੫	ਪ੍ਰਥਮੇ ਤੇਰੀ ਨੀਕੀ ਜਾ:	੧	੩੭੪
ਸਵਯੇ ੪	ਪ੍ਰਥਮੇ ਨਾਨਕ ਚੰਦੁ:	੩	੧੩੯੯
ਗਉੜੀ ੧	ਪ੍ਰਥਮੇ ਬ੍ਰਹਮਾ ਕਾਲੈ:	੨	੨੨੭
ਰਾਗੁ ਮਾਲਾ	ਪ੍ਰਥਮੇ ਭੈਰਵੀ ਬਿਲਾ:	੧੭	੧੮੨੯
ਰਾਮ: ੫	ਪ੍ਰਥਮੇ ਮਾਖੁਨ ਪਾਛੈ:	੪	੯੦੦
ਆਸਾ ੫	ਪ੍ਰਥਮੇ ਮਿਟਿਆ ਤਨ:	੧੩	੩੯੫
ਆਸਾ ੫	ਪ੍ਰਥਮੇ ਮਤਾ ਜਿ ਪਤ੍ਰੀ:	੧੩	੩੭੧
ਆਸਾ ੫	ਪ੍ਰਥਮੇ ਮਨੁ ਪਰਬੋਧੈ:	੧੧	੩੮੧
ਰਾਗਮਾਲਾ	ਪ੍ਰਥਮੇ ਰਾਗ ਭੈਰਉ ਵੈ: ਕ:	੧੬	੧੪੨੯
ਰਾਮਕਲੀ ੫	ਪ੍ਰਥਮੇ ਵਸਿਆ ਸਤ:	੫	੮੮੬
ਮਾਝ ਵਾਰ ੧	ਪਰੰਦਏ ਨ ਗਿਰਾਹ:	੪	੧੪੪
ਆਸਾ ੫	ਪਰਦੇਸੁ ਝਾਗਿ ਸਉ:	੧	੩੭੨
ਸਾਰੰਗ ੫	ਪਰ ਦ੍ਰੋਹ ਕਰਤ ਬਿ:	੫	੧੨੨੯
ਸੋਰ: ੯	ਪਰਦਾਰਾ ਨਿੰਦਿਆ ਰ:	੨	੬੩੨
ਮਲਾਰ ੧	ਪਰਦਾਰਾ ਪਰ ਧਨੁ ਪਰ:	੧੮	੧੨੫੫
ਸਹਸ: ੫	ਪਰਦਰਬ ਹਿਰਣੰ ਬ:	੩	੧੩੬੦
ਪ੍ਰਭਾ: ਬੇਣੀ	ਪਰ ਦਰਬੁ ਹਿਰਨ ਕੀ:	੧੪	੧੩੫੧
ਧਨਾ: ੫	ਪਰਧਨ ਦੋਖੁ ਕਿਛੁ:	੨	੬੮੪
ਸਵਯੇ ੫	ਪਰਧਨ ਪਰ ਅਪ:	੭	੧੩੮੭
ਗਉੜੀ ੫	ਪ੍ਰਧਾਨ ਪੁਰਖੁ ਪਰ:	੧੬	੨੯੫
ਧਨਾਸਰੀ ੫	ਪਰਧਨ ਪਰ ਤਨ ਪਰਕੀ:	੧੧	੬੭੫
ਆਸਾ ੫	ਪਰਧਨ ਪਰ ਤਨ ਪਰ ਤੀ:	੧੪	੪੦੨
ਰਾਮ ਕਬੀਰ	ਪਰਧਨ ਪਰ ਤਨ ਪਰ:	੧	੯੭੧
ਸੋਰਠ ੯	ਪਰ ਧਨ ਪਰ ਦਾਰਾ ਸਿਉ:	੧	੬੩੩
ਭੈਰਉ ਨਾਮ:	ਪਰ ਧਨ ਪਰ ਦਾਰਾ ਪਰਹ:	੧੩	੧੧੬੩
ਆਸਾ ੫	ਪਰ ਧਨ ਪਰ ਦਾਰਾ ਪਰਨਿ:	੧੨	੩੭੯
ਮਲਾਰ ੧	ਪਰ ਧਨ ਪਰ ਨਾਰੀ:	੧	੧੨੫੫
ਟੋਡੀ ੫	ਪ੍ਰਾਨ ਅਧਾਰ ਜੀਵਨ:	੬	੭੧੬
ਪ੍ਰਭਾ: ੫	ਪ੍ਰਾਨ ਅਧਾਰ ਦੂਖੁ ਬਿ:	੧੭	੧੩੪੧
ਗੋਡ ੫	ਪ੍ਰਾਨ ਅਧਾਰ ਨਾਨਕ:	੩	੮੬੩
ਸਾਰੰਗ ੫	ਪ੍ਰਾਨ ਅਧਾਰ ਮੀਤ ਸਾ:	੧੧	੧੨੧੮
ਗਉੜੀ ੫	ਪ੍ਰਾਨ ਅਧਾਰੁ ਰਾਖਹੁ:	੧੩	੧੮੭
ਤੁਖਾਰੀ ੫	ਪ੍ਰਾਨ ਸੁਖ ਦਾਤਾ ਗੁਰ:	੧੩	੧੧੧੭
ਮਾਰੂ ੫	ਪ੍ਰਾਨ ਸੁਖੁ ਦਾਤਾ ਜੀਆ:	੭	੧੦੦੧
ਗਉੜੀ ੯	ਪ੍ਰਾਨੀ ਕਉ ਹਰਿ ਜਸੁ:	੮	੨੧੯
ਸੋਰਠ ੯	ਪ੍ਰਾਨੀ ਕਉਨ ਉਪਾਉ:	੧੦	੬੩੨
ਸੋਰਠ ੪	ਪ੍ਰਾਨੀ ਕਿਆ ਮੇਰਾ ਕਿਆ:	੪	੬੫੯
ਆਸਾ ਕਬੀਰ	ਪ੍ਰਾਨੀ ਕਾਹੇ ਕਉ ਲੋਭਿ:	੧੬	੪੮੧
ਸਲੋਕ ੯	ਪ੍ਰਾਨੀ ਕਛੂ ਨ ਚੇਤਈ:	੧੨	੧੪੨੭
ਬਿਲਾ: ਸਧ:	ਪ੍ਰਾਨ ਗਏ ਸਾਗਰੁ ਮਿ:	੧੬	੮੫੮
ਗਉ: ਕਬੀਰ	ਪ੍ਰਾਨ ਗਏ ਕਹੁ ਕਾਕੀ:	੩	੩੨੫
ਬਿਲਾ: ਸਧ:	ਪ੍ਰਾਨ ਜੁ ਥਾਕੇ ਥਿਰੁ ਨ:	੧੭	੮੫੮

ਗੋਂਡ ਨਾਮ:	ਪ੍ਰਾਨ ਤਜੈ ਵਾਕੋ ਪਿਆ:	੧੪	੮੭੩
ਗਉੜੀ ੫	ਪ੍ਰਾਨ ਤਰਨ ਕਾ ਇਹੈ ਸੁ:	੨	੨੯੩
ਧਨਾ: ੯	ਪਰ ਨਿੰਦਾ ਉਸਤਤਿ:	੪	੬੮੫
ਸਿਰੀ: ਵਾਰ੩	ਪਰ ਨਿੰਦਾ ਕਰੇ ਅੰ:	੧੫	੮੮
ਮਾਰੂ ੩	ਪਰਨਿੰਦਾ ਕਰਹਿ ਬ:	੨	੧੦੪੯
ਸਾਰੰ: ੯	ਪਰਨਿੰਦਾ ਕਾਰਨ ਬਿ:	੧	੧੨੩੨
ਸਹਸ: ੫	ਪਰ ਨਿੰਦਾ ਨਹ ਸ੍ਰੁਤਿ:	੧੨	੧੩੫੭
ਸਾਰੰਗ ੫	ਪ੍ਰਾਨ ਦਾਨੁ ਗੁਰਿ ਪੂਰੈ:	੧	੧੨੧੧
ਸਿਰੀ: ੧	ਪਰ ਨਿੰਦਾ ਪਰਮਲੁ:	੯	੧੫
ਆਸਾ ੩	ਪਰ ਨਿਦਾ ਬਹੁ ਕੂੜੁ:	੪	੩੬੪
ਸਾਰੰਗ ੫	ਪਰ ਨਿੰਦਾ ਮੁਖਤੇ ਨ:	੪	੧੨੫੩
ਮਲਾ: ੫	ਪ੍ਰਾਨ ਨਾਥ ਅਨਾਥ ਸ:	੫	੧੨੭੩
ਕਾਨੜਾ ੫	ਪ੍ਰਾਨ ਨਾਥ ਅਨਾਥ ਦਾ:	੭	੧੩੦੬
ਰਾਮ: ੯	ਪ੍ਰਾਨੀ ਨਾਰਾਇਨਿ ਸੁਧਿ:	੮	੯੦੨
ਬਿਲਾ: ੫	ਪ੍ਰਾਨ ਪਿਆਰੇ ਮਨਹਿ:	੩	੮੨੨
ਆਸਾ ੫	ਪ੍ਰਾਨ ਪਤਿ ਗਤਿ ਮਤਿ:	੫	੪੫੭
ਸੋਰਠ ੫	ਪ੍ਰਾਨ ਪਤਿ ਤਿਆਗਿ ਅ:	੬	੬੦੯
ਕਲਿ: ੫	ਪ੍ਰਾਨ ਪਤਿ ਦਇਆਲ:	੧੪	੧੩੨੨
ਆਸਾ ੫	ਪ੍ਰਾਨ ਮੀਤ ਹੀਤ ਧਨੁ:	੭	੩੮੨
ਸਿਰੀ: ੫	ਪ੍ਰਾਨ ਮਨੁ ਤਨੁ ਜਿ:	੭	੫੧
ਸਵਯੇ ੫	ਪ੍ਰਾਨ ਮਾਨ ਦਾਨ ਮਗ:	੭	੧੩੮੮
ਮਾਲੀ: ੫	ਪ੍ਰਾਨ ਮਨੁ ਧਨੁ ਸੰਤ:	੭	੯੮੭
ਕਾਨੜਾ ੫	ਪ੍ਰਾਨ ਮਨ ਧਨੁ ਸਰ:	੧੭	੧੩੦੭
ਸਾਰੰਗ ੫	ਪ੍ਰਾਨ ਮਾਨ ਪਤਿ ਪਿਤ:	੪	੧੨੨੮
ਭੈਰਉ ਨਾਮ:	ਪਰ ਨਾਰੀ ਸਿਉ ਘਾਲੈ	੧	੧੧੬੫
ਸਲੋਕ ੯	ਪ੍ਰਾਨੀ ਰਾਮ ਨ ਚੇਤਈ:	੧੭	੧੪੨੭
ਬਿਲਾ: ੩	ਪਰਪੰਚੁ _ਕੈ ਸਚਿ:	੫	੮੪੨
ਰਾਮ: ੫	ਪਰਪੰਚ ਛੋਡਿ ਸਹ:	੬	੮੮੩
ਗਉੜੀ ੫	ਪਰਪੰਚ ਧ੍ਰੋ ਮੋਹ:	੩	੨੫੮
ਗਉੜੀ ੧	ਪਰਪੰਚ ਬਿਆਧਿ ਤਿ:	੧੪	੨੨੫
ਰਾਮ: ੧	ਪਰਪੰਚ ਬੇਣੁ ਤੁਰੀ:	੧੫	੯੦੭
ਸੂਹੀ ੧	ਪਰਪੰਚ ਮੋਹ ਬਿ:	੭	੭੬੬
ਗਉ: ੧	ਪਰਪੰਚਿ ਵਿਆਪਿ ਰ:	੭	੧੫੩
ਬਸੰਤ ੩	ਪਰਪੰਚਿ ਵੇਖਿ ਰਹਿ:	੩	੧੧੭੪
ਰਾਮ: ੧	ਪ੍ਰਾਪਤਿ ਪੋਤਾ ਕਰਮ:	੧੪	੮੭੮
ਸਾਰੰਗ ੫	ਪਰਾ ਪੂਰਬ ਜਿਸਹਿ:	੮	੧੨੨੮
ਸੋਰਠ ੫	ਪਰਾ ਪੂਰਬਲਾ ਅੰਕਰੁ:	੫	੬੨੭
ਰਾਮ: ੫	ਪਰਾ ਪੂਰਬਲਾ ਕਰਮੁ:	੧੦	੮੯੭
ਸਲੋਕ ਕਬੀਰ	ਪਰਾ ਪੂਰਬਲੀ ਭਾਵ:	੧੩	੧੩੭੫
ਬਿਲਾ: ੫	ਪਰਾ ਪੂਰਬਲਾ ਲੀਖਿ:	੫	੮੧੩
ਮਾਰੂ ੧	ਪਰ ਪਿਰ ਰਾਤੀ ਖਸਮ:	੫	੧੦੨੯
ਬਸੰਤ ੫	ਪਰ ਫੂਲਤਾ ਰਹੇ:	੬	੧੧੮੫
ਬਸੰਤ ੧	ਪਰ ਫੜੁ ਚਿਤ ਸਮਾ:	੪	੧੧੬੮
ਮਾਝ ਵਾਰ ੧	ਪਰਬਤੁ ਸੁਇਨਾ ਰੂਪਾ:	੧	੧੪੨
ਸੂਹੀ ੫	ਪਰਬਤ ਦੋਖ ਮਹਾ:	੧੬	੭੪੨

ਰਾਮਕਲੀ ੧	ਪਾਣੀ ਪਰੈ ਨ ਬੁਝਾਇ:	੯	੮੭੮
ਮਾਝ ਵਾਰ ੧	ਪਾਣੀ ਵਿਚਹੁ ਰਤਨ:	੨	੧੫੦
ਗੋਂਡ ੫	ਪਾਤਿਸਾਹ ਸਾਹ ਉਮ:	੧੨	੮੬੯
ਗਉੜੀ ੫	ਪਾਤਸਾਹੁ ਛਤ੍ਰ ਸਿਰ:	੪	੨੫੮
ਵਡ: ਵਾਰ ੩	ਪਾਤਿਸਾਹੀ ਭਗਤੀ ਜ:	੬	੫੯੦
ਆਸਾ ਕਬੀਰ	ਪਾਤੀ ਤੋਰੈ ਮਾਲਿਨੀ ਪਾ:	੩	੪੭੯
ਆਸਾ ੫	ਪਾਤਾਲੀ ਆਕਾਸੀ ਸਖ:	੧੫	੩੮੧
ਸੋਰਠ ੧	ਪਾਤਾਲੀ ਅਕਾਸਿ ਤੂ ਭਾ:	੩	੬੩੭
ਮਾਰੂ ਵਾਰ ੫	ਪਾਤਾਲਾ ਆਕਾਸ ਪੂਰ:	੧੫	੧੧੦੧
ਜਪੁ	ਪਾਤਾਲ ਪਾਤਾਲ ਲਖ:	੨	੫
ਮਾਰੂ ੩	ਪਾਤਾਲ ਪੁਰੀਆ ਲੋਅ:	੧੭	੧੦੬੦
ਸਵਯੇ ੧	ਪਾਤਾਲ ਪੁਰੀ ਜੈਕਾਰ:	੬	੧੩੯੦
ਭੈਰਉ ੫	ਪਾਥਰ ਕਉ ਬਹੁ ਨੀਰੁ:	੧	੧੧੩੭
ਵਡ: ੩	ਪਾਥਰ ਡੁਬਦਾ ਕਾਢਿ:	੧੨	੫੬੫
ਬਿਹਾ:ਵਾਰ੩	ਪਾਥਰੁ ਲੇ ਪੂਜਹਿ:	੯	੫੫੬
ਰਾਮ: ੧	ਪਾਧਾ ਗੁਰਮੁਖਿ ਆਖੀ:	੨	੯੩੮
ਜੈਤ: ੫	ਪਾਧਾਣੂ ਸੰਸਾਰੁਗਾਰ:	੪	੭੦੫
ਰਾਮ: ੧	ਪਾਧਾ ਪੜਿਆ ਆਖੀ:	੧੮	੯੩੭
ਗੋਂਡ ਨਾਮ:	ਪਾਨੀਆ ਬਿਨੁ ਮੀਨੁ ਤ:	੩	੮੭੪
ਤਿਲੰਗ ੧	ਪਾਨ ਸੁਪਾਰੀ ਖਾਤੀਆ:	੩	੭੨੬
ਆਸਾ ਕਬੀਰ	ਪਾਨ ਕਪੂਰ ਸੁਬਾਸ:	੧	੪੭੭
ਆਸਾ ਰਵਿ:	ਪਾਨ ਕਰਤ ਪਾਇਓ:	੧੭	੪੮੬
ਆਸਾ ੫	ਪਾਣੀ ਪਖਾ ਕਰਉ ਤਜਿ:	੭	੩੯੧
ਧਨਾ: ੫	ਪਾਨੀ ਪਖਾ ਪੀਸਉ ਸੰ:	੭	੬੭੩
ਬਸੰਤ ੧	ਪਾਨ ਫੂਲ ਮੀਠੇ ਰਸ:	੧੩	੧੧੮੭
ਕਾਨੜਾਨਾਮ:	ਪਾਨੀ ਮਾਹਿ ਦੇਖ ਮੁਖ:	੧੭	੧੩੧੮
ਗਉੜੀਕਬੀਰ	ਪਾਨੀ ਮੈਲਾ ਮਾਟੀ ਗੋ:	੧੭	੬੩੬
ਤਿਲੰਗ ੧	ਪਾਨਾਵਾੜੀ ਹੋਇ ਘਰਿ:	੭	੭੨੫
ਸਿਰੀ ਵਾਰ੪	ਪਾਪੀਆ ਨੋ ਨ ਦੇਈ ਥਿ:	੧੯	੯੦
ਆਸਾ ਵਾਰ੧	ਪਾਪੀ ਸਿਉ ਤਨੁ ਗਡਿ:	੬	੪੭੩
ਬਸੰਤ ੯	ਪਾਪੀ ਹੀਐ ਮੈ ਕਾਮ:	੧੧	੧੧੮੬
ਗਉੜੀ ੫	ਪਾਪੀ ਕਉ ਲਾਗਾ ਸੰਤਾ:	੧੪	੧੯੯
ਭੈਰਉ ੫	ਪਾਪੀ ਕੀ ਗਤਿ ਕਤਹੂ:	੧੨	੧੧੩੮
ਭੈਰਉ ਨਾਮ:	ਪਾਪੀ ਕਾ ਘਰੁ ਅਗਨੇ:	੨	੧੧੬੫
ਤਿਲੰਗ ੧	ਪਾਪੀ ਕੀ ਜੰਞ ਲੈ ਕਾਬਲਹੁ:	੧੬	੭੨੨
ਆਸਾ ੫	ਪਾਪਾ ਕਮਾਣਿ ਛਡਹਿ:	੩	੪੬੦
ਬਿਹਾ: ੫	ਪਾਪ ਕਮਾਵਦਿਆ ਤੇਰਾ:	੮	੫੪੬
ਪ੍ਰਭਾਤੀ ੫	ਪਾਪ ਕਰਹਿ ਪੰਚਾ ਕੇ:	੨	੧੩੪੮
ਧਨਾਸਰੀ ੫	ਪਾਪ ਕਰੇ ਕਰਿ ਮੂਕ:	੪	੬੮੦
ਤਿਲੰ: ੯	ਪਾਪ ਕਰਤ ਸੁਕਚਿ:	੪	੭੨੭
ਬਸੰਤ ੫	ਪਾਪ ਕਰੰਤੋ ਨਹ ਸੰ:	੧੫	੧੧੯੨
ਧਨਾ: ੫	ਪਾਪ ਕਰੈ ਤਾ ਪਛੋਤਾ:	੧੧	੬੭੬
ਸਲੋਕ ਕਬੀਰ	ਪਾਪ ਕਰੰਤਾ ਮਰਿ ਗ:	੯	੧੩੭੬
ਮਾਰੂ ੫	ਪਾਪੀ ਕਰੋਦੜ ਸਰ:	੧੮	੧੦੧੯
ਸਲੋਕ ੫	ਪਾਪੀ ਕਰਮ ਕਮਾਵ:	੧੯	੧੪੨੫

ਰਾਮ: ੫	ਪਾਪ ਖੰਡਨ ਪ੍ਰਭ:	੧੩	੮੯੪
ਮਾਰੂ ਕਬੀਰ	ਪਾਪੀ ਜੀਅਰਾ ਲੋਭੁ ਕ:	੬	੧੧੦੬
ਭੈਰਉ ੫	ਪਾਪ ਤੇ ਰਾਖੈ ਨਾਰਾਇ:	੧੨	੧੧੩੮
ਗਉੜੀ ੩	ਪਾਪੀ ਪਾਥਰ ਡੂਬਦੇ:	੧੨	੧੬੩
ਮਾਰੂ ੧	ਪਾਪ ਪਥਰ ਤਰਣੁ ਨ:	੧	੯੯੦
ਰਾਮ: ੫	ਪਾਪ ਪੁੰਨ ਹਮਰੈ ਵ:	੬	੮੯੯
ਗੋਂਡ ੫	ਪਾਪ ਪੁੰਨ ਕਾ ਇਸਲੇ:	੧੭	੮੬੮
ਮਾਝਹੁ ੩	ਪਾਪ ਪੁੰਨ ਕੀ ਸਾਰ ਨ ਜਾਣੀ	੬	੧੧੦
ਪ੍ਰਭਾਤੀ ੧	ਪਾਪ ਪੁੰਨ ਕੀ ਸਾਰ ਨ ਜਾਣੈ	੧੭	੧੩੨੯
ਸੋਰਠ ੧	ਪਾਪਿ ਪੁੰਨਿ ਜਗੁ ਜਾ:	੯	੬੩੫
ਮਲਾ: ਨਾਮ:	ਪਾਪ ਪੁੰਨ ਜਾਂਚੈ ਡਾਗੀ:	੬	੧੨੯੨
ਗਉੜੀ ੫	ਪਾਪ ਪੁੰਨੁ ਤਹ ਭਈ:	੧	੨੯੨
ਗਉੜੀ ੫	ਪਾਪ ਪੁੰਨ ਤਬ ਕਹ:	੧੬	੨੯੦
ਗਉੜੀਕਬੀ	ਪਾਪ ਪੁੰਨੁ ਦੋਊ ਨ:	੧੬	੩੪੧
ਗਉ: ਕਬੀਰ	ਪਾਪ ਪੁੰਨ ਦੁਇ ਏਕ:	੬	੩੨੫
ਆਸਾ ੧	ਪਾਪ ਪੁੰਨ ਦੁਇ ਸਾ:	੧੦	੩੫੧
ਮਾਰੂ ੧	ਪਾਪ ਪੁੰਨ ਦੁਇ ਸੰਗ:	੯	੧੦੧੨
ਗਉੜੀਕਬੀਰ	ਪਾਪੁ ਪੁੰਨ ਦੁਇ ਬੈ:	੧੨	੩੩੩
ਗਉੜੀ ੧	ਪਾਪ ਪੁੰਨੁ ਬੀਜ ਕੀ:	੧੦	੧੫੨
ਮਾਰੂ ੩	ਪਾਪ ਪੁੰਨ ਵਰਤੈ ਸੰ:	੧੧	੧੦੫੨
ਸਿਰੀ: ੩	ਪਾਪੋ ਪਾਪੁ ਕਮਾਵਦੇ:	੧	੩੬
ਕਾਨ: ੪	ਤਾਪ ਬਿਕਾਰ ਮਨੂਰ ਸਭਿ:	੧੭	੧੩੦੮
ਸਾਰੰ:ਵਾਰ ੪	ਪਾਪ ਬਿਕਾਰ ਮਨੂਰ:	੧੮	੧੨੪੭
ਆਸਾ ੧	ਪਾਪਾ ਬਾਝਹੁ ਹੋਵੈ ਨਾ:	੧੭	੪੧੭
ਬਸੰਤ ੫	ਪਾਪ ਬੰਧਨ ਨਿਤ ਪਾ:	੧੭	੧੧੯੨
ਮਾਝ ੫	ਪਾਪ ਬਿਨਾਸਨੁ ਸੇਵਿ:	੬	੧੩੩
ਰਾਮ: ੫	ਪਾਪ ਬਿਨਾਸੇ ਨਾਮਕੈ:	੧੭	੯੦੦
ਰਾਮ: ੧	ਪਾਪ ਬੁਰਾ ਪਾਪੀ ਕਉ:	੪	੯੩੫
ਜ: ੫	ਪਾਪੀ ਮੂਆ ਗੁਰ ਪਰ:	੧੬	੧੧੩੭
ਸੂਹੀ ੩	ਪਾਪੀ ਮੁਕਤੁ ਕਰਾਏ:	੧੪	੭੭੨
ਗਉੜੀ ੫	ਪਾਪ ਮਿਟਹਿ ਸਾਧੂ ਸ:	੫	੨੦੨
ਰਾਮ: ੧	ਪਾਪਿ ਲਦੇ ਪਾਪੇ ਪਾਸਾ:	੪	੯੩੫
ਗੁਜਰੀਵਾਰ੫	ਪਾਪੜਿਆ ਪਾਛਾੜਿ:	੧੧	੫੨੧
ਸਵਯੇ ੪	ਪਾਯਉ ਨਹੀ ਅੰਤੁ ਸੂਰੇ:	੩	੧੪੦੫
ਬਸੰਤ ੩	ਪਾਰਿ ਉਤਰਿ ਜਾਹਿ ਇ:	੭	੧੧੬੯
ਭੈਰਉ ਕਬੀਰ	ਪਾਰਸੁ ਕੇ ਸੰਗਿ ਤਾਬਾ:	੧੩	੧੧੫੮
ਸਲੋਕ ਕਬੀਰ	ਪਾਰੋਸੀ ਕੇ ਜੋ ਹੂਆ ਤੂੰ:	੯	੧੩੭੩
ਤੁਖਾਰੀ ੧	ਪਾਰਿ ਸਾਜਨ ਅਪਾਰੁ:	੧੧	੧੧੧੩
ਮਾਰੂ ੫	ਪਾਰਸੁ ਜਬ ਭੇਟੈ ਗੁ:	੬	੧੦੭੮
ਸਿਰੀ: ੩	ਪਾਰਸਿ ਪਰਸਿਐ ਪਾ:	੯	੨੭
ਧਨਾ ੧	ਪਰਸਿ ਪਰਸਿਐ ਪਾ:	੧	੬੮੯
ਸੋਰਠ ਵਾਰ੩	ਪਾਰਸ ਪਰਸਿਐ ਪਾ:	੭	੬੪੯
ਭੈਰ: ਰਵਿ:	ਪਾਰਸ ਪਰਸੈ ਦੁਬਿ:	੯	੧੧੬੭
ਸਵਯੇ ੫	ਪਾਰਸੁ ਪਰਸਿ ਪਰਸੁ:	੧੪	੧੪੦੮
ਆਸਾ ੧	ਪਾਰਸੁ ਪਤਸਿ ਪਰ:	੧੩	੪੧੧

ਮਾਰੂ ੫	ਪਾਵਨਾ ਤੇ ਮਹਾ ਪਾਵ:	੧੫	੧੦੧੭
ਕਾਨੜਾ ੫	ਪਾਵਨ ਧਾਵਨ ਸੁਆ:	੧੨	੧੩੦੩
ਗਉ: ੯	ਪਾਵਨ ਨਾਮੁ ਜਗਤਿ:	੧੪	੨੨੦
ਜੈਤ: ੯	ਪਾਵਨ ਨਾਮੁ ਜਗਤ	੮	੭੦੩
ਮਾਰੂ ੫	ਪਾਵਨ ਪਤਿਤ ਕੀਏ:	੧੦	੧੦੦੦
ਫੁਨਹੇ ੫	ਪਾਵਨ ਪਤਿਤ ਪੁਨੀ:	੮	੧੩੬੩
ਆਸਾ ੫	ਪਾਵਨ ਪਤਿਤ ਪੁਨ:	੧੧	੪੫੬
ਰਾਮ: ੩	ਪਾਵੈ ਮੁਕਤਿ ਨ ਹੋਰਿ ਥ:	੧	੯੨੦
ਸੂਹੀ ੫	ਪਾਵ ਮਲੋਵਉ ਸੰਗਿ:	੫	੭੩੯
ਬਿਲਾ: ੫	ਪਾਵ ਮਲੋਵਾ ਆਪੁ ਤਿ:	੪	੮੧੨
ਮਾਰੂ ਵਾਰ ੫	ਪਾਵ ਮਿਲਾਵੇ ਕੋਲਿ ਕ:	੧੬	੧੦੯੮
ਸੋਰਠ ੫	ਪਾਵ ਮਲੋਵਾ ਮਲਿ ਮਲਿ ਧੋ:	੨	੬੧੨
ਮਾਝ ੪	ਪਾਵ ਮਲੋਵਾ ਮਲਿ ਮ:	੧	੯੬
ਸੋਰਠ ਨਾਮ:	ਪਾੜ ਪੜੋਸਣਿ ਪੂਛਿ:	੪	੬੫੭
	(ਪਿ)		
ਰਾਮ: ੩	ਪਿਆਸ ਨ ਜਾਇ ਹੋਰ:	੧੦	੯੨੧
ਸੋਰਠ ੫	ਪਿਆਰੇ ਇਨ ਬਿਧਿ ਮਿ:	੧੭	੬੪੧
ਆਸਾ ੪	ਪਿਆਰੇ ਹਰਿ ਬਿਨੁ ਪ੍ਰੇ:	੮	੪੫੨
ਸੋਰਠ ੫	ਪਿਆਰੇ ਤੂ ਮੇਰੋ ਸੁਖ:	੯	੬੧੪
ਰਾਮ: ੫	ਪਿੰਗੁਲ ਪਰਬਤ ਪਰ:	੧੬	੯੧੪
ਬਿਲਾ: ੫	ਪਿੰਗੁਲ ਪਰਬਤ ਪਾ:	੧੬	੮੦੯
ਮਾਰੂ ੧	ਪਿਛਹੁ ਰਾਤੀ ਸਦੜਾ:	੫	੯੮੯
ਮਾਝ ੫	ਪਿਛੋਦੇ ਤੇ ਜੰਤੁ ਉਪਾ:	੧੬	੧੩੦
ਮਾਝ ਵਾਰ ੧	ਪਿਛੈ ਪਤਲਿ ਸਦਿਹੁ:	੧	੧੩੮
ਮਲਾਰਵਾਰ੧	ਪਿਛੈ ਰੋਵਹਿ ਲਿਆਵ:	੨	੧੨੮੭
ਸੋਰਠ ੫	ਪਿਛਲੇ ਅਉਗਣ ਬ:	੧੮	੬੨੪
ਸੋਰ: ੫	ਪਿਛੈ ਲਗਿ ਚਲ ਮਾ:	੧੩	੬੨੫
ਬਿਲਾ:ਵਾਰ੪	ਪਿਛਲੇ ਗੁਨਹ ਸਤਿ:	੧੮	੮੫੪
ਮਾਰੂ ੩	ਪਿਛਲੇ ਗੁਨਹ ਬਖ:	੪	੯੯੪
ਬਿਲਾ: ੧	ਪਿੰਜਰਿ ਧੰਧੀ ਬੰਧਿਆ:	੧੧	੮੩੯
ਰਾਮ:ਸੁੰਦਰ	ਪਿੰਡੁ ਪਤਲਿ ਕਿਰਿਆ:	੧੭	੯੨੩
ਆਸਾ ੧	ਪਿੰਡ ਪਤਲਿ ਮੇਰੀ ਕੇ:	੮	੩੫੮
ਆਸਾ ਕਬੀਰ	ਪਿੰਡ ਪਰੈ ਤਉ ਪ੍ਰੀਤਿ:	੯	੩੮੪
ਆਸਾ ੧	ਪਿੰਡ ਪਵੈ ਜੀਉ ਚਲ:	੯	੪੧੮
ਸਿਰੀ: ੧	ਪਿੰਡ ਪੜੈ ਜੀਉ ਖੇਲ:	੧੫	੬੩
ਭੈਰਉ ਨਾਮ:	ਪਿੰਡੁ ਪੜੈ ਤਉ ਹਰਿ:	੧੭	੧੧੬੫
ਗਉੜੀ ਕਬੀਰ	ਪਿੰਡਿ ਮੂਐ ਜੀਉ ਕਿਹ:	੩	੩੨੭
ਸਿਰੀ: ੧	ਪਿਤ ਸੁਤੋ ਸਗਲ ਕਾ:	੧੫	੨੩
ਸਿਰੀ: ੫	ਪਿਤਾ ਹਉ ਜਾਨਉ ਨਾ:	੧੮	੫੧
ਭੈਰਉ ੫	ਪਿਤਾ ਹਮਾਰੋ ਪ੍ਰਗਟੇ:	੧੪	੧੧੪੧
ਆਸਾ ਕਬੀਰ	ਪਿਤਾ ਹਮਾਰੋ ਵਡੋ ਗੋ:	੯	੪੭੬
ਗਉ: ੫	ਪਿਤਾ ਕਾ ਜਨਮ ਕਿ ਜਾ:	੫	੨੮੪
ਮਲਾਰ ੫	ਪਿਤਾ ਕ੍ਰਿਪਾਲ ਆਗਿਆ:	੧੫	੧੨੬੬
ਸਿਰੀ: ੪	ਪਿਤਾ ਜਾਤਿ ਤਾ ਹੋਈਐ:	੧	੮੨
ਭੈਰਉ ੫	ਪਿਤਾ ਪੂਤ ਏਕੋ ਰੰਗਿ ਲੀ:	੧੪	੧੧੪੧

ਭੈਰਉ ੫	ਪਿਤਾ ਪੂਤ ਰਲਿ ਕੀਨੀ:	੧੪	੧੧੪੧
ਭੈਰਉ ੫	ਪਿਤਾ ਪ੍ਰਹਲਾਦ ਸਿਉ:	੧੩	੧੧੫੪
ਭੈਰਉ ੫	ਪਿਤਾ ਪ੍ਰਹਲਾਦੁ ਪੜ:	੪	੧੧੫੪
ਬਸੰਤ ੫	ਪਿਤਾ ਪ੍ਰਾਰਬ੍ਰਹਮ ਪ:	੩	੧੧੮੬
ਗੂਜਰੀ ੫	ਪਿਤਾ ਮੇਰੋ ਬਡੋ ਧਨੀ:	੧੨	੫੦੭
ਗਉ: ਕਬੀਰ	ਪਿਤਰ ਭੀ ਬਪੁਰ ਕ:	੧੧	੩੩੨
ਧਨਾ: ਨਾਮ:	ਪਿੰਧੀ ਉਭਕਲੇ ਸਸਾ:	੧੮	੬੯੩
ਰਾਮ:ਵਾ: ਰਾ:	ਪਿਯੂ ਦਾਦੇ ਜੇਵਿਹਾ ਪੋ:	੧	੯੬੮
ਰਾਮ:ਵਾ: ਰਾ:	ਪਿਯੂ ਦਾਦੇ ਜੇਵਿਹਾ:	੮	੯੬੮
ਸਾਰੰਗ ੫	ਪ੍ਰਿਉ ਅਪਨਾ ਗੁਰਿ ਥ:	੯	੧੨੧੦
ਆਸਾ ੫	ਪ੍ਰਿਉ ਸਹਜ ਸੁਭਾਈ:	੨	੪੫੪
ਬਸੰਤ ੧	ਪ੍ਰਿਉ ਸੇਵਹੁ ਪ੍ਰਭ ਪ੍ਰੇਮ:	੧੫	੧੧੮੭
ਤੁਖਾਰੀ ੪	ਪ੍ਰਿਉ ਚਵਾ ਪਿਆਰੇ ਸ:	੧	੧੧੧੪
ਸੂਹੀ ੧	ਪਿਰ ਉਚੜੀਐ ਮਾੜੜੀ:	੮	੭੬੫
ਮਲਾ: ੧	ਪ੍ਰਿਉ ਨਾਲੇ ਸਦਹੀ ਸ:	੧੫	੧੨੭੩
ਮਲਾਰ ੧	ਪ੍ਰਿਉ ਪ੍ਰਿਉ ਕਰ ਸਭੈ:	੧੫	੧੨੭੩
ਬਿਹਾ:ਵਾਰ ੩	ਪ੍ਰਿਉ ਪ੍ਰਿਉ ਕਰਤੀ ਸ:	੧੩	੫੫੩
ਤੁਖਾਰੀ ੧	ਪ੍ਰਿਉ ਪ੍ਰਿਉ ਚਵੈ ਬਬੀ:	੧੬	੧੧੦੮
ਗਉੜੀ ੫	ਪ੍ਰਿਉ ਪ੍ਰਿਉ ਨਾਮੁ ਤੇਰਾ:	੧੬	੨੦੮
ਪ੍ਰਭਾ: ੫	ਪ੍ਰਿਉ ਪ੍ਰਿਉ ਪ੍ਰੀਤਿ ਪ੍ਰੇਮ:	੧੨	੧੩੩੧
ਰਾਮ:ਵਾਰ ੫	ਪਿਰਅਉਗਣ ਤਿਸ:	੧੩	੯੫੯
ਮਲਾਰ ੧	ਪ੍ਰਿਅ ਸਿਉ ਪ੍ਰੀਤਿ ਨਉ:	੧੨	੧੨੭੪
ਆਸਾ ੫	ਪ੍ਰਿਅ ਸਿਉ ਰਾਤੀ ਧਨ:	੧੬	੩੭੦
ਸੂਹੀ ੫	ਪ੍ਰਿਅ ਸਿਉ ਰਾਤੀ ਰਲੀ:	੨	੭੩੭
ਆਸਾ ੫	ਪ੍ਰਿਆ ਸੋਹਾਗਨਿ ਸੀਗਾ:	੭	੩੯੪
ਮਾਰੂ ੫	ਪ੍ਰਿਅ ਸੁਖਵਾਸੀ ਥਾਲ:	੨	੧੦੭੩
ਗਉ: ੫	ਪ੍ਰਿਅ ਸੰਗੁ ਨ ਪਾਵੈ ਬ:	੧੫	੧੮੫
ਮਾਰੂ ਵਾਰ ੫	ਪਿਰੀਆ ਸੰਦੜੀ ਭੁਖ:	੧੬	੧੦੯੮
ਮਲਾਰ ੫	ਪ੍ਰਿਅ ਕੀ ਸੋਭ ਸੁਹਾ:	੭	੧੨੭੨
ਸਿਰੀ: ੧	ਪ੍ਰਿਅ ਕੀ ਚੇਰੀ ਕਾਢੀਐ:	੪	੫੪
ਕੇਦਾਰਾ ੫	ਪ੍ਰਿਅ ਕੀ ਪ੍ਰੀਤਿ ਪਿਆਰੀ:	੪	੧੧੨੦
ਦੇਵ: ੪	ਪ੍ਰਿਅ ਕੇ ਬਚਨ ਸੁਖਾਨੇ:	੮	੫੨੭
ਵਡ: ੩	ਪਿਰ ਅੰਤਰਿ ਸਮਾਲੇ:	੧੮	੫੮੩
ਆਸਾ ੫	ਪ੍ਰਿਅ ਦੇਖਤ ਜੀਵਉ:	੧੨	੩੭੩
ਆਸਾ ੫	ਪ੍ਰਿਅ ਦੇਖੀ ਦ੍ਰਿਸਟਿ ਪਾ:	੧੧	੩੭੨
ਆਸਾ ੫	ਪਿਰੁ ਅਪਣਾ ਪਾਇਆ	੧੦	੪੫੫
ਕਾਨੜਾ ੫	ਪ੍ਰਿਅ ਪ੍ਰੀਤਿ ਪਿਆਰ:	੧੬	੧੩੦੬
ਆਸਾ ੫	ਪ੍ਰਿਅ ਪ੍ਰੀਤਮ ਬੇਰਾ;	੧੨	੩੭੩
ਆਸਾ ੫	ਪ੍ਰਿਅ ਪ੍ਰੀਤਿ ਲਾਗੀ ਮਿ:	੪	੪੬੨
ਮਾਰੂ ੫	ਪ੍ਰਿਅ ਪਰਦੇਸਿ ਨ ਜਹੁ ਵ:	੧੬	੧੦੭੨
ਸਵਯੇ ੫	ਪ੍ਰਿਅ ਪ੍ਰਭ ਪ੍ਰੀਤਿ ਪ੍ਰੇਮ:	੧੩	੧੩੮੮
ਆਸਾ ੫	ਪ੍ਰਿਅ ਪ੍ਰੇਮ ਸਹਜਿ ਮਨਿ:	੯	੩੮੯
ਤੁਖਾਰੀ ੧	ਪ੍ਰਿਅ ਬਾਝੁ ਦੁਹੇਲੀ ਕੋਇ:	੪	੧੧੦੭
ਮਲਾਰ ੧	ਪ੍ਰਿਅ ਬਿਨੁ ਸੀਗਾਰੁ ਕ:	੧੪	੧੨੭੪
ਬਿਲਾ: ੫	ਪ੍ਰਿਅ ਮੁਖ ਲਾਗੋ ਜਉ:	੪	੮੨੨

ਰਾਮ: ੫	ਪ੍ਰਿਅ ਰੰਗਿ ਜਾਗੇ ਨਹ:	੧੨	੯੨੮
ਕੇਦਾਰਾ ੫	ਪ੍ਰਿਅ ਰੰਗ ਦੇਖੈ ਜਪ:	੫	੧੧੧੯
ਬਿਹਾਗੜਾ੫	ਪ੍ਰਿਅ ਰੰਗਿ ਰਾਤੀ ਸਹ:	੭	੫੪੪
ਸਾਰੰਗ ੫	ਪ੍ਰਿਅ ਰੰਗ ਰੰਗਿ ਰਾਤੀ:	੧੫	੧੨੨੮
ਮਾਰੂ ਵਾਰ ੫	ਪਿਰੀਏ ਤੂ ਜਾਣੁ ਮਹਿਜਾ:	੧੧	੧੦੯੫
ਆਸਾ ੩	ਪਿਰੁ ਸੰਗਿ ਕਾਮਣਿ ਜਾ:	੧	੪੪੦
ਧਨਾ: ੧	ਪਿਰ ਸੰਗਿ ਭਾਵੈ ਸਹ:	੪	੬੮੮
ਧਨਾ: ੧	ਪਿਰ ਸੰਗਿ ਮੂਠੜੀਏ:	੫	੬੮੯
ਸੂਹੀ ੩	ਪਿਰ ਸਚੇ ਤੇ ਸਦਾ ਸੁਹਾ:	੫	੭੫੪
ਵਡ: ੩	ਪਿਰੁ ਸਚਾ ਮਿਲੈ ਆਏ:	੧	੫੮੩
ਆਸਾ ੩	ਪਿਰ ਸੇਤੀ ਅਨੁ ਦਿਨੁ:	੬	੪੨੮
ਮਾਰੂ ੧	ਪਿਰ ਸੇਤੀ ਧਨ ਪ੍ਰੇਮ:	੪	੯੯੩
ਸਿਰੀ: ੧	ਪਿਰੁ ਸਾਲਾਹੀ ਆਪ:	੪	੫੬
ਸੂਹੀ ੩	ਪਿਰੁ ਸਾਲਾਹੀ ਆਪਣਾ ਗੁ:	੧੫	੭੫੫
ਸਿਰੀ: ੩	ਪਿਰੁ ਸਾਲਾਹਨਿ ਆਪ:	੧੩	੬੮
ਸੂਹੀ ਫਰੀਦ	ਪਿਰਹਿ ਬਿਹੂਨ ਕਤ:	੧੨	੭੯੪
ਵਡ: ੩	ਪਿਰਹੁ ਵਿਛੁੰਨੀਆ ਭੀ:	੪	੫੮੩
ਵਡ: ੩	ਪਿਰਹੁ ਵਿਛੁੰਨੀਆ ਭੀ:	੬	੫੮੩
ਮਾਰੂ ੩	ਪਿਰਕਾ ਸਾਉ ਨ ਜਾਣੈ:	੮	੧੦੪੭
ਮਾਝ ੩	ਪਿਰਕੈ ਸਹਜਿ ਰਹੈ:	੧੧	੧੨੯
ਸੋਰਠ ਵਾਰ੩	ਪਿਰੁ ਕੀ ਸਾਰ ਨ ਜਾਣ:	੧	੬੫੨
ਮਾਰੂ ੫	ਪਿਰਿ ਕਹਿਆ ਹਉ ਹੁ:	੨	੧੦੭੩
ਸੋਰਠ ੩	ਪਿਰਕਾ ਹੁਕਮੁ ਨ ਜਾ:	੪	੬੩੯
ਵਡ: ੩	ਪਿਰਕਾ ਹੁਕਮੁ ਨ ਪਾ:	੪	੫੬੮
ਸਿਰੀ: ੧	ਪਿਰਕੈ ਕਾਮਿ ਨ ਆਂਵ:	੭	੫੬
ਸਿਰੀ: ੧	ਪਿਰਕੀ ਨਾਰਿ ਸੁਹਾਵ:	੬	੫੬
ਆਸਾ ੩	ਪਿਰਕੈ ਪ੍ਰੇਮਿ ਮੋਹੀਆ:	੧੨	੪੨੬
ਸੋਰਠ ਵਾਰ੩	ਪਿਰਕੈ ਭਾਣੈ ਸਦਾ ਚ:	੧੧	੬੫੧
ਸਿਰੀ: ਵਾਰ੩	ਪਿਰਕੈ ਭਾਣੈ ਨ ਚਲੈ:	੮	੮੯
ਸਿਰੀ: ੩	ਪਿਰਕਾ ਮਹਲੁ ਨਾ ਪਾ:	੯	੩੧
ਮਾਰੂ ਵਾਰ ੩	ਪਿਰ ਖੁਸੀਏ ਧਨ ਰਾਵੀ:	੧੧	੧੦੮੮
ਧਨਾ: ੧	ਪਿਰ ਘਰਿ ਸੋਹੈ ਨਾਰਿ	੧੪	੬੮੯
ਤੁਖਾਰੀ ੧	ਪਿਰੁ ਘਰਿ ਨਹੀ ਆਵੈ ਧ:	੨	੧੧੦੮
ਤੁਖਾਰੀ ੧	ਪਿਰੁ ਘਰਿ ਨਹੀ ਆਵੈ ਮ:	੧੩	੧੧੦੮
ਸਿਰੀ ਵਾ: ੩	ਪਿਰ ਛੋਡਿਆ ਘਰਿ ਆ:	੧੬	੮੯
ਸੂਹੀ ਵਾ: ੩	ਪਿਰ ਛੋਡਿਆ ਘਰਿ ਆ:	੭	੭੮੫
ਤੁਖਾਰੀ ੧	ਪਿਰ ਛੋਡਿਅੜੀ ਸੁਤੀ:	੧੦	੧੧੧੧
ਗਉ: ੧	ਪਿਰਿ ਛੋਡਿਅੜੀ ਜੀਉ:	੩	੨੪੩
ਤੁਖਾਰੀ ੧	ਪਿਰਿ ਛੋਡੀ ਸੁਤੀ ਅਵ:	੧੧	੧੧੧੧
ਰਾਮ: ਵਾਰ੫	ਪਿਰੁ ਛੈਲੁ ਛਬੀਲਾ ਛ:	੧੧	੯੫੯
ਵਡ: ੩	ਪਿਰੁ ਜਗ ਜੀਵਨੁ ਕਿ:	੧੨	੫੮੩
ਗਉ: ੫	ਪਿਰ ਦੋਸੁ ਨਾਹੀ ਸੁਖ:	੧੧	੨੪੭
ਮਾਰੂ ੫	ਪਿਰੁ ਧਨਹਿ ਸੀਗਾਰਿ:	੧੪	੧੦੭੨
ਧਨਾਸਰੀ ੧	ਪਿਰੁ ਧਨ ਭਾਵੈ ਤਾ ਪਿਰ:	੧੧	੬੮੯
ਮਲਾ: ੧	ਪਿਰੂ ਨਜੀਕਿ ਨਾ ਬੂਝੈ:	੧੬	੧੨੭੪
ਆਸਾ ੩	ਪਿਰੁ ਨ ਜਾਣਨਿ ਆਪ:	੫	੪੨੮
ਵਡ: ੩	ਪਿਰੁ ਨਿਰਮਾਇਲੁ ਸ:	੬	੫੮੩
ਸੂਹੀ ੩	ਪਿਰ ਪਾਇਅੜਾ ਬਾਲ:	੧੨	੭੭੧
ਮਾਝ ੫	ਪਿਰੁ ਪਰਦੇਸਿ ਸਿਗਾ:	੧੪	੧੨੭
ਸਿਰੀ: ੧	ਪਿਰੁ ਪਰਦੇਸਿ ਜੇ ਥੀਐ:	੨	੫੬
ਸਿਰੀ: ੩	ਪਿਰ ਪ੍ਰਭ ਸਾਚਾ ਸੋਹ:	੧	੩੮
ਆਸਾ ੪	ਪਿਰ ਬਾਝੜਿਅਹੁ ਮੇ:	੪	੪੫੨
ਮਾਰੂ ੧	ਪਿਰ ਬਿਨੁ ਕ੍ਰਿਆ ਤਿਸੁ:	੪	੧੦੨੯
ਗਉੜੀ ੩	ਪਿਰ ਬਿਨੁ ਖਰੀ ਨਿਮਾ:	੮	੨੪੪
ਮਾਰੂ ੧	ਪਿਰ ਬਿਨੁ ਜੋਬਨੁ ਬਾ:	੨	੧੦੧੫
ਗਉੜੀ ੩	ਪਿਰ ਬਿਨੁ ਨੀਦ ਨ ਆ:	੮	੨੪੪
ਸਿਰੀ: ੧	ਪਿਰਭਾਵੈ ਸੁਬੁ ਪਾਈ:	੩	੫੬
ਮਲਾ: ੧	ਪਿਰ ਭਾਵੈ ਪ੍ਰੇਮ ਸਖਾ:	੯	੧੨੭੩
ਮਾਰੂ ੧	ਪਿਰਮੁਤੀ ਡੋਹਾਗਣੀ:	੧	੧੦੧੫
ਸਲੋਕ ੧	ਪਿਰਮ ਪੈਕਾਮ ਨ ਨਿ:	੧੦	੧੪੧੧
ਮਾਰੂ ਵਾਰ ੩	ਪਿਰਮ ਪਦਾਰਥੁ ਮੰ:	੧੫	੧੦੮੯
ਗੂਜ: ਵਾਰ ੫	ਪਿਰੀ ਮਿਲਾਵਾ ਜਾ ਜ਼ੀ:	੪	੫੨੨
ਸਿਰੀ: ੧	ਪਿਰੁ ਰੀਸਾਲੁ ਤਾਮਿਲੈ:	੧੮	੧੭
ਸਿਰੀ: ੧	ਪਿਰੂ ਰੀਸਾਲੂ ਨਉ ਤ:	੬	੫੪
ਵਡ: ੩	ਪਿਰੁ ਰਹਿਆ ਭਰਪੂਰੇ:	੨	੫੮੩
ਆਸਾ ੫	ਪਿਰਿ ਰਖਿਆ ਕੀਨੀ ਸੁ:	੧੨	੩੭੦
ਵਡ ੩	ਪਿਰਿ ਰੰਗਿ ਰਾਤਾ ਸੋ ਸ:	੮	੫੮੪
ਆਸਾ ੪	ਪਿਰ ਰਤਿਅੜੇ ਮੈਡੇ:	੨	੪੫੨
ਸਿਰੀ: ੧	ਪਿਰ ਰਲੀਆ ਰਸਿ ਮਾ:	੨	੫੬
ਵਡ: ੩	ਪਿਰੁ ਰਲੀਆਲਾ ਜੋਬ:	੯	੫੬੮
ਧਨਾ: ੧	ਪਿਰੁ ਰਲੀਅਲਾ ਜੋਬ:	੧੮	੬੮੯
ਸੂਹੀ ੧	ਪਿਰਿ ਰਾਵਿਅੜੀ ਸਬ:	੫	੭੬੫
ਵਡ: ੩	ਪਿਰੁ ਰਵਿਰਹਿਆ ਭ:	੧	੫੬੮
ਸੂਹੀ ੩	ਪਿਰ ਰਾਵੇ ਰੰਗਿ ਰਾਤਿ:	੧੫	੭੭੧
ਸਲੋਕ ਫਰੀਦ	ਪਿਰੁਵਾਤੜੀ ਨਾ ਪੁਛ:	੧੦	੧੩੭੯
	(ਪੀ)		
ਸਾਰੰਗ ੫	ਪੀਓ ਅੰਮ੍ਰਿਤ ਨਾਮੁ ਅ:	੫	੧੨੦੫
ਗਉ: ੫	ਪੀਉ ਦਾਦੇ ਕਾ ਖੋਲਿ ਡਿ:	੧	੧੮੬
ਸੂਹੀ ੫	ਪੀਓ ਮਦਰੋ ਧਨ ਮ:	੧੫	੭੩੭
ਮਾਰੂ ੧	ਪੀਅਹਿ ਤ ਪਾਣੀ ਆਣੀ:	੩	੯੯੧
ਬਿਲਾ: ੫	ਪੀ ਅੰਮ੍ਰਿਤੁ ਆਘਾਨਿਆ:	੧੭	੮੦੮
ਗਉੜੀ ੫	ਪੀ ਅੰਮ੍ਰਿਤੁ ਇਹ ਮਨਿ:	੩	੨੮੬
ਸਿਰੀ: ੧	ਪੀ ਅੰਮ੍ਰਿਤੂ ਸੰਤੋਖਿ:	੧੩	੬੨
ਰਾਮ: ੫	ਪੀ ਅੰਮ੍ਰਿਤੁ ਸੰਤਨ ਪ:	੬	੮੯੨
ਬਿਲਾ: ੫	ਪੀ ਅੰਮ੍ਰਿਤੁ ਤ੍ਰਿਪਤਾ:	੧੭	੮੧੪
ਆਸਾ ੫	ਪੀਸਉ ਚਰਣ ਪਖਾ:	੯	੪੫੭
ਸਲੋਕ ਕਬੀਰ	ਪੀਸਤ ਪੀਸਤ ਚਾਖਿ:	੩	੧੩੭੬
ਸੂਹੀ ੫	ਪੀਸਨ ਪੀਸਿ ਓਢਿ:	੮	੭੪੫
ਬਸੰਤ ਨਾਮ:	ਪੀਛੈ ਤਿਨਕਾ ਲੈ ਕਰਿ:	੪	੧੧੯੬
ਗਉੜੀ ੫	ਪੀਛ ਲਾਗਿ ਚਲੀ ਉਨਿ:	੧੭	੨੩੫

ਭੈਰਉ ਨਾਮ:	ਪੀਤ ਪੀਤਾਂਬਰ ਤ੍ਰਿਭ:	੧੧	੧੧੬੫
ਮਾਰੂ ੫	ਪੀਤ ਪੀਤੰਬਰ ਤ੍ਰਿਭ:	੧੮	੧੦੮੨
ਸਵਯੇ ੪	ਪੀਤ ਬਸਨ ਕੁੰਦ ਦਸ:	੧੭	੧੪੦੨
ਧਨਾ: ਪੀਪਾ	ਪੀਤ ਪੂਣਵੈ ਪਰਮ:	੧੫	੬੯੫
ਬਿਲਾ: ੫	ਪੀਰ ਗਈ ਬਾਧੀ ਮਨਿ:	੧੮	੮੨੯
ਮਾਹੂ ਵਾਰ ੫	ਪੀਰ ਪੈਕੰਬਰ ਅਉ:	੯	੧੧੦੦
ਗੂਜ: ਵਾਰ੫	ਪੀਰ ਪਿਕਾਂਬਰ ਸੇਖ:	੮	੫੧੮
ਰਾਮ: ੫	ਪੀਰ ਪੈਕਾਂਬਰ ਸੇਖ:	੩	੮੯੭
ਆਸਾ ੧	ਪੀਰ ਪੈਕਾਂਬਰ ਸਾਲਿ:	੧੬	੩੫੮
ਸਿਰੀ: ੧	ਪੀਰ ਪੈਕਾਮਰ ਸਾਲ:	੧੨	੫੩
ਮਾਰੂ ੧	ਪੀਰ ਪਛਾਣੈ ਭਿਸਤੀ:	੮	੧੦੮੪
ਗਉੜੀ ੧	ਪੀਵੈ ਅੰਮ੍ਰਿਤੁ ਤਤੁ ਵਿ:	੧੫	੨੨੭
ਸੋਰਠ ੫	ਪੀਵਹੁ ਅਪਿਉ ਪਤ:	੪	੫੯੯
ਰਾਮ: ੩	ਪੀਵਹੁ ਅੰਮ੍ਰਿਤ ਸਦਾ:	੫	੯੨੦
ਕੇਦਾਰਾ ਕਬੀਰ	ਪੀਵਹੁ ਸੰਤ ਸਦਾ ਮ:	੧੫	੧੧੨੩
ਸਾਰੰਗ ੫	ਪੀਵਤ ਅਮਿਉ ਮਨੋ:	੮	੧੨੨੪
ਗੂਜ: ਵਾਰ੫	ਪੀਵਤਿ ਅੰਮ੍ਰਿਤ ਨਾ:	੨	੫੨੨
ਰਾਮ: ੫	ਪੀਵਤ ਅਮਰ ਭਏ:	੧	੮੮੭
ਸਿਰੀ: ੩	ਪੀਵਤ ਹੂ ਪਰਵਾਣ:	੩	੩੩
ਆਸਾ ੧	ਪੀਵਤ ਰਹੈ ਪੀਆਏ:	੧੬	੩੬੧
ਗਉ: ੩	ਪੀਵਤ ਰਾਮ ਰਸੁ ਅੰਮ੍ਰਿ:	੧੭	੧੯੫
ਗਉੜੀ ਕਬੀ:	ਪੀਵਤ ਰਾਮ ਰਸੁ ਗਿ:	੧੬	੩੨੮
ਮਾਰੂ ੫	ਪੀਵਨਾ ਜਿਤੁ ਮਨੁ ਅ:	੧	੧੦੧੯
ਗਉੜੀਕਬੀਰ	ਪੀਵਿ ਰਹੈ ਜਲ ਨਿਖੁ:	੧੪	੩੨੩
ਆਸਾ ੫	ਪੀੜ ਗਈ ਫਿਰਿ ਨਹੀ:	੧	੩੭੯

(ਪੁ)

ਭੈਰਉ ੧	ਪੁਸਤਕ ਪਾਠ ਬਿਆ:	੧੩	੧੧੨੭
ਧਨਾ: ੯	ਪੁਹਪ ਮਧਿ ਜਿਉ ਬ:	੧੬	੬੮੪
ਸੋਰ: ੧	ਪੁਛਹੁ ਜਾਇ ਸਿਆਣਿ:	੧	੫੯੫
ਸਾਰੰਗਵਾਰ੧	ਪੁਛਾ ਗਿਆਨੀ ਪੰਡਤਾਂ:	੧੭	੧੨੪੧
ਸਾਰੰਗਵਾਰ੧	ਪਛਾ ਦੇਵਾਂ ਮਾਣਸਾਂ ਜੋ:	੧੮	੧੨੪੧
ਸਾਰੰ: ਵਾਰ੪	ਪੁਛਿ ਨ ਸਕੈ ਕੋਇ ਹ:	੬	੧੨੪੮
ਮਲਾ: ਵਾਰ੧	ਪੁਛ ਨ ਸਕੈ ਕੋਇ ਜਾ:	੪	੧੨੮੬
ਸਿਰੀ: ੧	ਪੁਛ ਨ ਸਾਜੇ ਪੁਛ ਨ:	੧੩	੫੩
ਜੈਤ: ੫	ਪੁਜਿ ਦਿਵਸ ਆਏ ਲਿ:	੬	੭੦੫
ਸਿਰੀ: ਬੇਣੀ	ਪੁੰਡਰ ਕੇਸ ਕੁਸਮ:	੧੦	੯੩
ਗਉ: ੩	ਪੁਤਿ ਕੁਟੰਬਿ ਗ੍ਰਿਹਿ:	੧੧	੧੬੧
ਮਾਝ ਵਾਰ ੧	ਪੁਤੁ ਕਲਤੁ ਕੁਟੰਬ ਹੈ ਇ:	੯	੧੨੯
ਸਲੋਕ ੪	ਪੁਤੁ ਕਲਤੁ ਕੁਟੰਬ ਹੈ ਪਾ:	੧੬	੧੪੨੨
ਸਲੋਕ ੩	ਪੁਤੁ ਕਲਤੁ ਮੋਹ ਹੈ:	੧੬	੧੪੧੪
ਸਿਰੀ: ੪	ਪੁਤੁ ਕਲਤੁ ਮੋਹੁ ਬਿ:	੧੮	੪੧
ਸਿਰੀ: ਰਾ:੫	ਪੁਤੁ ਕਲਤੁਮੋਹਿ ਲਪਟਿਆ ਵ:	੧੪	੭੭
ਰਾਮ: ੫	ਪੁਤੁ ਕਲਤੁ ਲਖਮੀ:	੮	੯੦੦
ਮਾਝ ਵਾਰ ੧	ਪੁਤੀ ਗੰਢ ਪਵੈ ਸੰਸਾ:	੧੦	੧੪੩
ਬਿਹ:ਵਾਰ ੩	ਪੁਤੁ ਜਿਨੂਰਾ ਧੀਆ ਜਿ:	੮	੫੫੬

ਸਿਰੀ: ੧	ਪੁਤਾ ਦੇਖਿ ਵਿਗਸੀਐ:	੧੬	੬੩
ਵਡ: ੧	ਪੁਤ ਭਾਈ ਭਾਤੀਜੇ ਰੋ:	੯	੫੮੨
ਬਿਲਾ: ਵਾ੪	ਪਤੀ ਭਾਤੀਈ ਜਾਵਾਈ:	੧੫	੮੫੩
ਆਸਾ ੫	ਪੁਤਰੀ ਤੇਰੀ ਬਿਧਿ ਕ:	੧੩	੩੭੪
ਰਾਗੁਮਾਲਾ	ਪੁਨ ਆਇਅਉ ਹਿੰਡੋਲੁ:	੫	੧੪੩੦
ਰਾਗੁਮਾਲਾ	ਪੁਨਿਆਈ ਦੀਪਕ ਕੀ:	੯	੧੪੩੦
ਰਾਗੁਮਾਲਾ	ਪੁਨਿ ਅਸਲੇਖੀ ਕੀ ਭ:	੧੮	੧੪੨੯
ਰਾਗੁਮਾਲਾ	ਪੁਨਿਆ ਕੀ ਗਾਵਹਿਬੈ:	੧੭	੧੪੨੯
ਰਾਗੁਮਾਲਾ	ਪੁਨਿ ਗਾਵਹਿ ਆਸਾ ਗੁ:	੧੫	੧੪੩੦
ਰਾਗੁਮਾਲਾ	ਪੁਨਿ ਗਾਵਹਿ ਸੰਕਰ ਅ:	੧੬	੧੪੩੦
ਕਾਨੜਾ ੫	ਪੁੰਨ ਦਾਨੁ ਅਨੇਕ ਕਿ:	੭	੧੩੦੦
ਗਉ: ੧	ਪੁੰਨ ਦਾਨੁ ਅਨੇਕ ਨਾ:	੭	੨੪੩
ਰਾਮ: ੧	ਪੁੰਨੁ ਦਾਨੁ ਇਸਨਾਨੁ:	੧੦	੯੦੬
ਗਉੜੀ ੫	ਪੁੰਨ ਦਾਨ ਹੋਮੈ ਬਹੁ:	੧੧	੨੬੫
ਰਾਮ: ਵਾਰ੧	ਪੁੰਨ ਦਾਨ ਕਾ ਕਰੇ ਸ:	੧੨	੯੫੨
ਸਲੋਕ ੧	ਪੁੰਨ ਦਾਨ ਕਾ ਕਰੈ ਸ:	੧੬	੧੪੧੧
ਸਿਰੀ: ੫	ਪੁੰਨ ਦਾਨ ਚੰਗਿਆਈ:	੧੨	੫੬
ਆਸਾ ੫	ਪੁੰਨ ਦਾਨ ਜਪ ਤ:	੩	੪੦੧
ਸਲੋਕ ੩	ਪੁੰਨ ਦਾਨ ਜੋ ਬੀਜਦੇ:	੧੪	੧੪੧੪
ਰਾਮ: ੫	ਪੁੰਨ ਦਾਨ ਨ ਤੁਲ ਕਿ:	੧੪	੯੨੭
ਤੁਖਾਰੀ ੧	ਪੁੰਨ ਦਾਨ ਪੂਜਾ ਪਰਮੇ:	੧੨	੧੧੦੯
ਟੋਡੀ ੫	ਪੁੰਨ ਦਾਨ ਪੂਜਾ ਪਰ:	੨	੭੧੮
ਜਪੁ	ਪੁੰਨੀ ਪਾਪੀ ਆਖਣੁ:	੧੨	੪
ਮਾਰੂ ੩	ਪੁੰਨ ਪਾਪੁ ਸਭ ਬੇਦ:	੨	੧੦੫੦
ਗਉੜੀ ੧	ਪੁਨਰਪਿ ਜਨਮ ਨਾ:	੧	੨੨੪
ਗੂਜ: ੧	ਪੁਨਰਪਿ ਜਨਮ ਨਾ:	੮	੫੦੫
ਸਾਰੰਗਵਾਰ੧	ਪੁਰੀਆ ਖੰਡਾ ਸਿਰਿ ਕ:	੭	੧੨੪੧
ਸੂਹੀ ਰਵਿ:	ਪੁਰਸਲਾਤ ਕਾ ਪੰਥੁ;	੧੬	੭੯੩
ਮਾਝ ਵਾਰ ੧	ਪੁਰ ਕਰਿ ਕਾਇਆ ਕ:	੧੧	੧੩੯
ਮਾਰੂ ੫	ਪੁਰਖੁ ਅਤੀਤੁ ਵਸੈ	੯	੧੦੪੦
ਮਾਰੂ ੫	ਪੁਰਖੁ ਅਲੇਖੁ ਸਚੇ:	੧੮	੧੦੩੯
ਆਸਾ ੪	ਪੁਰਸੁ ਸੁਜਾਨ ਤੂੰ ਪਰ:	੧੦	੪੪੮
ਗਉੜੀ ੫	ਪੁਰਖੁ ਸਤਿ ਕੇਵਲ:	੧੪	੨੮੪
ਵਡ: ਵਾਰ੩	ਪੁਰਖੈ ਸੇਵਹਿ ਸੇ ਪੁ:	੧	੫੯੨
ਨਟ ੪	ਪੁਰਖਤਮ ਹਰਿ ਨਾ:	੧੨	੯੭੫
ਭੈਰਉ ੫	ਪੁਰਖ ਨਿਰੰਜਨ ਸਿ:	੯	੧੧੪੮
ਆਸਾ ੫	ਪੁਰਖ ਪਤੇ ਭਗਵਾਨ:	੧੦	੪੫੮
ਸਾਰੰਗ ੪	ਪੁਰਖੈ ਪੁਰਖ ਮਿਲਿਆਸੁ:	੧੮	੧੧੯੯
ਸੋਰਠ ੪	ਪੁਰਖੈ ਪੁਰਖੁ ਮਿਲਿਆ ਗੁ:	੮	੬੦੭
ਮਾਰੂ ੫	ਪੁਰਖੁ ਪੂਰਨ ਸਖਹ:	੧੪	੧੦੦੬
ਗਉੜੀ ੫	ਪੁਰਖੈ ਵਿਧਾਤਾ ਏਕੁ:	੭	੨੪੭
ਆਸਾ ਵਾਰ੧	ਪੁਰਖਾ ਬਿਰਖਾ ਤੀਰ:	੨	੪੬੭
ਰਾਮ: ੧	ਪੁਰਖ ਮਹਿ ਨਾਰਿ ਨਾ:	੨	੮੭੯
ਮਾਰੂ ਕਬੀ:	ਪੁਰਜਾ ਪੁਰਜਾ ਕਟਿ:	੬	੧੧੦੫
ਸਿਰੀ: ੫	ਪੁਰਬੇ ਕਮਾਏ ਸ੍ਰੀ ਰੰ:	੨	੮੦

ਰਾਮ: ੫	ਪੁਰਬ ਕਮਾਣੇ ਛੋਡ:	੧੦	੯੦੦
ਮਲਾਰਵਾਰ੧	ਪੁਰਾਬ ਖਾਮ ਕੂਜੈ ਹਿ:	੭	੧੨੯੧
ਬਸੰਤ ੧	ਪੁਰਬੀ ਨਾਵੈ ਵਰਨਾ:	੩	੧੧੬੯
ਗਉੜੀ ੫	ਪੁਰਬ ਲਿਖੇ ਕਾ ਲਹ:	੧੦	੨੮੩
ਗਉੜੀ ੫	ਪੁਰਬ ਲਿਖੇ ਕਾ ਲਿਖਿ:	੧	੨੮੩
ਸੋਰਠ ੧	ਪੁੜ ਧਰਤੀ ਪੁੜ ਪਾਂ:	੧੨	੫੯੬
ਮਾਰੂ ੫	ਪੁਤ੍ਰ ਹੇਤਿ ਨਾਰਾਇਣ:	੩	੯੯੯
ਰਾਮ: ਵਾ:ਰਾ:	ਪੁਤ੍ਰੀ ਕਉਲ ਨਾ ਪਾਲਿ:	੩	੯੬੭
ਗਉੜੀ ੫	ਪੁਤ੍ਰ ਕਲਤ੍ਰ ਉਰਝਿ:	੬	੧੭੯
ਬਸੰਤ ਰਵਿ:	ਪੁਤ੍ਰ ਕਲਤ੍ਰ ਕਾ ਕਰ:	੧੧	੧੧੯੬
ਗਉੜੀ ੫	ਪੁਤ੍ਰ ਕਲਤ੍ਰ ਕੁਟੰਬ:	੬	੨੩੭
ਗਉੜੀ ੫	ਪੁਤ੍ਰ ਕਲਤ੍ਰ ਗਿਰਸ:	੧	੧੮੦
ਆਸਾ ੫	ਪੁਤ੍ਰ ਕਲਤ੍ਰ ਗ੍ਰਿਹਸ:	੧	੪੦੨
ਮਾਰੂ ੫	ਪੁਤ੍ਰ ਕਲਤ੍ਰ ਗ੍ਰਿਹ ਦੇਖਿ ਸ:	੬	੧੦੧੭
ਮਾਰੂ ੫	ਪੁਤ੍ਰ ਕਲਤ੍ਰ ਗ੍ਰਿਹ:	੧੦	੯੯੯
ਮਾਰੂ ੧	ਪੁਤ੍ਰ ਕਲਤ੍ਰ ਜਗ:	੯	੧੦੨੯
ਆਸਾ ੩	ਪੁਤ੍ਰ ਕਲਤ੍ਰ ਧਰਿ:	੭	੩੬੩
ਬਿਹਾ: ੫	ਪੁਤ੍ਰ ਕਲਤ੍ਰ ਨਾ ਸੰਗ:	੧੭	੫੪੭
ਨਾਝ ੫	_ਤ੍ਰ ਕਲਤ੍ਰ ਨ ਸੰਗ:	੧੭	੧੩੩
ਸਾਰੰਗ ਵਾ:੪	ਪੁਤ੍ਰ ਕਲਤ੍ਰ ਨਿਤ ਵੇ:	੧੭	੧੨੪੯
ਸਾਰੰਗ ਵਾ:੪	ਪੁਤ੍ਰ ਕਲਤ੍ਰ ਨ ਵਿਸ:	੧੪	੧੨੪੫
ਸਾਰੰਗਵਾ: ੪	ਪੁਤ੍ਰ ਕਲਤ੍ਰ ਮੋਹ ਹੇ:	੧੪	੧੨੩੮
ਰਾਮ: ੫	ਪੁਤ੍ਰ ਕਲਤ੍ਰ ਮਹਾ ਬਿ:	੧੮	੯੧੫
ਸਿਰੀ: ੫	ਪੁਤ੍ਰ ਕਲਤ੍ਰ ਮੋਹਿ ਲ:	੧੪	੭੭
ਸੋਰਠ ੫	ਪੁਤ੍ਰ ਕਲਤ੍ਰ ਲੋਕ ਗ੍ਰਿ:	੯	੬੦੯
ਆਸਾ ੧	ਪੁਤ੍ਰ ਕਲਤ੍ਰ ਲਗਿ:	੫	੪੧੨
ਧਨਾ: ਕਬੀ:	ਪੁਤ੍ਰ ਕਲਤ੍ਰ ਲਛਮੀ:	੯	੬੯੨
ਬਿਲਾ:ਕਬੀ:	ਪੁਤ੍ਰ ਕਲਤ੍ਰ ਲਛਮੀ:	੯	੮੫੫
ਧਨਾ ੧	ਪੁਤ੍ਰ ਕਲਤ੍ਰ ਵਿਚੇ ਗ:	੧੨	੬੬੧
ਭੈਰਉ ੩	ਪੁਤ੍ਰ ਪ੍ਰਹਲਾਦ ਸਿਉ ਕਹਿ:	੫	੧੧੫੪
ਭੈਰਉ ੩	ਪੁਤ੍ਰ ਪ੍ਰਹਲ ਦ ਸਿਉ ਵਾਦੁ:	੧੦	੧੧੫੪
ਬਿਲਾ: ੫	ਪੁਤ੍ਰ ਮੀਟ ਧਨ ਕਿਛੂ.	੪	੮੨੫
ਜੈਤ: ੫	ਪੁਤ੍ਰ ਮਿਤ੍ਰ ਬਿਉਹਾਰ:	੬	੭੦੫
ਮਾਰੂ ੫	ਪੁਤ੍ਰ ਮਿਤ੍ਰ ਬਿਲਾਸ ਬ:	੧੨	੧੦੦੬
ਭੈਰਉ: ੩	ਪੁਤ੍ਰ ਰਾਮ ਨਾਮੁ ਛੋਡਹੁ:	੬	੧੧੩੩
ਮਾਝ ੫	ਪੁਤ੍ਰਵੰਤੀ ਸੀਲ ਵੰਤਿ:	੧੫	੯੭
	(ਪੂੰ)		
ਪ੍ਰਭਾਤੀ ੫	ਪੂੰਅਰ ਤਾਪ ਗੇਰੀ ਕੇ:	੪	੧੩੪੮
ਸਾਰੰਗਵਾਰ੧	ਪੂ ਕਾਰੰਤਾ ਅਜਾਣੰਤਾ:	੧੨	੧੨੪੨
ਸਾਰੰਗ ੫	ਪੁਕਾਰਨ ਕਉ ਜੋ ਉ:	੧੪	੧੨੧੭
ਸਾਰੰਗ ੫	ਪੂਛਉ ਸੰਤ ਮੇਰੋ:	੨	੧੨੩੭
ਏਾਰੰਗ ੫	ਪੂਛਉ ਪੂਛਉ ਦੀਨ:	੧	੧੨੦੪
ਮਾਰੂ ੧	ਪੂਛਓ ਬੇਦ ਪੜੰਤਿ:	੧੪	੧੦੧੨
ਪ੍ਰਭਾਤੀ ੫	ਪੂਛਹੁ ਸਗਲ ਬੇਦ:	੯	੧੩੪੮
ਮਾਰੂ ਵਾਰ ੧	ਪੂਛਹੁ ਜਾਇ ਸਿਆ:	੧੪	੧੦੮੭
ਸਿਰੀ: ੧	ਪੂਛਹੁ ਜਾਇ ਪ:	੪	੫੭
ਸੂਹੀ ੪	ਪੂਛਹੁ ਬਿਦਰ ਦਾਸੀ:	੬	੭੩੩
ਸਿਰੀ: ੧	ਪੂਛਹੁ ਬ੍ਰਹਮੇ ਨਾਰ:	੭	੫੯
ਗੂਜ: ਰਵਿ	ਪੂਜਾ ਅਰਚਾ ਆਹਿ ਨ:	੧੫	੫੨੫
ਦੇਵ: ੫	ਪੂਜਾ ਅਰਚਾ ਸੇਵਾ:	੮	੫੩੧
ਸੋਰਠ ੫	ਪੂਜਾ ਅਰਚਾ ਬੰਦਨ ਡੰ:	੩	੬੪੨
ਆਸਾ ੫	ਪੂਜਾ ਅਰਚਾ ਬੰਦਨ ਦੇ:	੮	੩੯੩
ਗਉੜੀ ੫	ਪੂਜਾਂ ਅਰਚਾ ਬੰਦਨ:	੭	੨੧੭
ਮਾਰੂ ਵਾਰ ੧	ਪੂੰਜੀ ਸਾਚਉ ਨਾਮੁ ਤੂ:	੧੪	੧੦੯੦
ਮਾਰੂ ੧	ਪੂੰਜੀ ਸਾਚੁ ਸਚ ਗੁਣ:	੮	੧੦੨੨
ਸਿਰੀ: ੧	ਪੂਜੀ ਸਾਚੀ ਗੁਰੁ ਮਿਲੈ:	੨	੫੯
ਗਉ: ੫	ਪੂਜਾ ਮਤਿ ਸਤਿ ਸੇਵਾ:	੬	੨੮੫
ਗਉੜੀ ੫	ਪੂਜਸਿ ਨਾਹੀ ਹਰਿ ਹ:	੮	੨੬੫
ਬਿਲਾ: ੫	ਪੂੰਜੀ ਸਾਬਤੁ ਘਣੋ ਲਾ:	੧੦	੮੧੦
ਮਾਰੂ ੫	ਪੂੰਜੀ ਸਾਬਤੁ ਰਾਸਿ ਸ:	੧੮	੧੦੩੨
ਧਨਾਸਰੀ ੧	ਪੂਜਿ ਸਿਲਾ ਤੀਰਥ ਬ:	੧੨	੬੮੬
ਆਸਾ ੫	ਪੂਜਹਿ ਸੰਤ ਧਰਿ ਪ੍ਰੀ:	੫	੩੯੪
ਗੂਜਰੀਵਾਰ੫	ਪੂਜਹੁ ਗੁਰਕੇ ਪੈਰ:	੧੧	੫੧੯
ਬਸੰਤ ਕਬੀਰ	ਪੂੰਜੀ ਹਿਰਾਨੀ ਬਨਜੁ:	੨	੧੧੯੫
ਆਸਾ ਕਬੀਰ	ਪੂਜਹੁ ਰਾਮੁ ਏਕੁ ਹੀ:	੧੫	੪੮੪
ਗੂਜਰੀ ੧	ਪੂਜਾ ਕੀਚੈ ਨਾਮਿ:	੫	੪੮੯
ਭੈਰਉ ੫	ਪੂਜਾ ਕਰਉ ਨ ਨਿਵਾ:	੧੨	੧੧੩੬
ਰਾਮ: ੩	ਪੂਜਾ ਕਰੇ ਸਭੁ ਲੋਕ ਸੰ:	੭	੯੧੦
ਰਾਮ: ੩	ਪੂਜਾ ਕਰਹਿ ਪਰੁ ਬਿ:	੧੦	੯੧੦
ਪ੍ਰਭਾਤੀ ੫	ਪੂਜਾ ਕਰਹਿ ਬਹੁਤੁ:	੧੮	੧੩੪੭
ਸਾਰੰ: ਵਾਰ	ਪੂਜਾ ਕਰੇ ਰਖੈ ਨਾਵਾ:	੧੭	੧੨੪੦
ਸਵਯੇ ੫	ਪੂਜਾ ਚਕ੍ਰ ਕਰਤ ਸ:	੯	੧੩੮੯
ਸਾਰੰ: ੫	ਪੂਜਾ ਚਕ੍ਰ ਬਰਤ:	੬	੧੨੧੬
ਕਾਨ: ੫	ਪੂਜਾ ਚਾਰ ਕਰਤ ਮੇ:	੬	੧੩੦੫
ਕਾਨੜਾ ੫	ਪੂਜਾ ਚਰਨਾ ਠਾਕੁਰ:	੧	੧੨੯੯
ਭੈਰਉ ੫	ਪੂਜਾ ਜਾਪ ਤਾਪ ਇਸ:	੧੩	੧੧੩੭
ਗਉੜੀ ੫	ਪੂਜਾ ਤਿਲਕ ਕਰਤ:	੪	੨੦੧
ਮਾਝ ੫	ਪੂਜਾ ਤਿਲਕੁ ਤੀਰਥ:	੪	੯੮
ਬਸੰਤ ਰਵਿ:	ਪੂਜਨ ਚਾਲੀ ਬ੍ਰਹਮ:	੧੧	੧੨੯੫
ਜੈਤ: ੫	ਪੂੰਜੀ ਨਾਮੁ ਗੁਰਮੁਖਿ:	੧੪	੬੯੯
ਆਸਾ ੧	ਪੂੰਜੀ ਨਾਮੁ ਨਿਰੰਜਨ:	੧੭	੪੧੩
ਆਸਾ ੫	ਪੂੰਜੀ ਨਾਮੁ ਲੇਖਾ ਸਚੁ:	੧੭	੪੩੦
ਗਉੜੀ ੧	ਪੂੰਜੀ ਪਾਪ ਲੋਭ ਕੀ ਕੀ:	੪	੧੫੩
ਸੂਹੀ ੫	ਪੂਜਾ ਪ੍ਰਾਣ ਸੇਵਕੁ ਜੇ:	੭	੭੨੮
ਮਲਾਰਵਾਰ ੧	ਪੂਜੈ ਪ੍ਰਾਣ ਹੋਵੈ ਥਿ:	੬	੧੨੮੯
ਆਸਾ ੧	ਪੂਜਾ ਪ੍ਰੇਮ ਮਾਇਆ:	੫	੩੫੫
ਬਸੰਤ ੧	ਪੂੰਜੀ ਮਾਰ ਪਵੈ ਨਿਤ:	੧	੧੧੯੧
ਸਿਰੀ: ੧	ਪੂਜ ਲਗੈ ਪੀਰੁ ਆਖੀ:	੫	੧੭
ਧਨਾ ੫	ਪੂਜਾ ਵਰਤ ਤਿਲਕ:	੫	੬੭੪
ਗਉੜੀ ੫	ਪੂਤ ਪੇਖਿ ਜਿਉ ਜੀਵ:	੧੧	੧੯੮

ਸੋਰਠ ਕਬੀਰ	ਪੂਤਿ ਪਿਤਾ ਇਕੁ ਜਾ:	੧੩	੬੫੫
ਬਸੰਤ ਕਬੀਰ	ਪੂਤਿ ਬਾਪੁ ਖੇਲਾਇਆ	੨	੧੧੯੪
ਭੈਰਉ ਨਾਮ:	ਪੂਤ ਪ੍ਰਹਲਾਦੁ ਕਹਿ:	੮	੧੧੬੫
ਗੂਜ: ੫	ਪੂਤਾ ਮਾਤਾ ਕੀ ਆਸੀਸ:	੪	੪੯੬
ਗਉ: ੯	ਪੂਤ ਮੀਤ ਮਾਇਆ ਮ:	੯	੨੧੯
ਗਉ: ਕਬੀਰ	ਪੂਨਿਉ ਪੂਰਾ ਚੰਦ ਅ:	੭	੩੪੪
ਸਵਯੇ ੪	ਪੂਰਉ ਪੁਰਖੁ ਰਿਦੈ:	੨	੧੪੦੦
ਵਡ: ੫	ਪੂਰੀ ਆਸਾ ਜੀ ਮਨਸਾ:	੫	੫੭੭
ਆਸਾ ੫	ਪੂਰੀ ਆਸਾ ਮਨੁ ਤ੍ਰਿਪ:	੧੭	੩੭੩
ਗਉ: ੫	ਪੂਰਾ ਸੁਖੁ ਪੂਰਾ ਸੰਤੋ:	੧੬	੧੮੮
ਆਸਾ ੧	ਪੂਰਾ ਸਾਚੁ ਪਿਆਲਾ:	੮	੩੬੦
ਸੂਹੀ ੩	ਪੂਰੈ ਸਤਿਗੁਰਿ ਆਪਿਦਿਖਾ:	੧੬	੭੫੪
ਗਉੜੀ ੩	ਪੂਰ ਸਤਿਗੁਰ ਸਿਉ:	੯	੧੬੦
ਪ੍ਰਭਾ: ੧	ਪੂਰਾ ਸਤਿਗੁਰ ਸਹਜਿ ਸ:	੧੫	੧੩੪੪
ਸਾਰੰਗ ੫	ਪੂਰਾ ਸਤਿਗੁਰੁ ਸਹਜਿ ਨ ਭੇ:	੩	੧੨੨੪
ਮਾਰੂ ੩	ਪੂਰੇ ਸਤਿਗੁਰਿ ਸੋਝੀ	੧੮	੧੦੫੩
ਗਉੜੀ ੩	ਪੂਰੈ ਸਤਿਗੁਰਿ ਸਬ:	੭	੨੩੧
ਮਾਝ ੩	ਪੂਰੈ ਸਤਿਗੁਰਿ ਸਬਦ ਸੁ:	੨	੧੨੯
ਮਲਾਰਵਾਰ੧	ਪੂਰਾ ਸਤਿਗੁਰੁ ਸੇਵ:	੨	੧੨੮੬
ਵਡ: ੩	ਪੂਰੈ ਸਤਿਗੁਰਿ ਹਰਿ:	੧੩	੫੫੯
ਸਿਰੀ: ੫	ਪੂਰਾ ਸਤਿਗੁਰੁ ਕਥ:	੧੧	੭੭
ਭੈਰ: ੩	ਪੂਰੈ ਸਤਿਗੁਰਿ ਕਿਰ:	੧੧	੧੩੩੦
ਸਿਰੀ: ੫	ਪੂਰਾ ਸਤਿਗੁਰੁ ਜੇਮਿਲੈ:	੧੦	੪੬
ਆਸਾ ੩	ਪੂਰਾ ਸਤਿਗੁਰੁ ਤਾਂ ਮਿ:	੧੮	੪੨੪
ਧਨਾ: ੩	ਪੂਰੈ ਸਤਿਗੁਰੁ ਦੀਆ:	੧੩	੬੬੩
ਰਾਮ: ੫	ਪੂਰ ਸਤਿਗੁਰ ਦੀਆ ਬਿ:	੯	੮੮੮
ਬਸੰਤ ੩	ਪੂਰੈ ਸਤਿਗੁਰਿ ਦੀਆ:	੧੨	੧੧੭੪
ਆਸਾ ੩	ਪੂਰੈ ਸਤਿਗੁਰਿ ਦਿਤੀ:	੯	੩੬੪
ਮਾਰੂ ੩	ਪੂਰੈ ਸਤਿਗੁਰਿ ਬੂਝਿ ਬੁਝਾ:	੧੦	੧੦੫੫
ਮਾਰੂ ੩	ਪੂਰੇ ਸਤਿਗੁਰਿ ਬੂਝਿ:	੨	੧੦੫੨
ਮਾਰੂ ੩	ਪੂਰਾ ਸਤਿਗੁਰੁ ਭਗ:	੧੮	੧੦੫੫
ਆਸਾ ੩	ਪੂਰਾ ਸਤਿਗੁਰੁ ਭੇਟਿ:	੧੩	੪੨੯
ਸਿਰੀ: ੧	ਪੂਰਾ ਸਤਿਗੁਰੂ ਭੇਟਿ:	੩	੫੨
ਗਉ: ੫	ਪੂਰੇ ਸਤਿਗੁਰ ਮਿਲਿ ਨਿ:	੧੨	੧੫੩
ਮਾਰੂ ੫	ਪੂਰਾ ਸਤਿਗੁਰੁ ਮਿਲੈ:	੧੮	੧੦੩੬
ਸੋਰਠ ੫	ਪੂਰਾ ਸਤਿਗੁਰੂ ਮੇਲਿ:	੩	੬੨੫
ਸਿਰੀ: ੧	ਪੂਰਾ ਸਤਿਗੁਰੂ ਰਸਿ:	੧੧	੬੩
ਸੋਰਠ ਵਾਰ੩	ਪੂਰੈ ਸਤਿਗੁਰਿ ਰਾਖਿ;	੧	੬੪੩
ਸਿਰੀ: ੩	ਪੂਰੈ ਸਬਦ ਸਭ:	੨	੬੯
ਸਿਰੀ. ੩	ਪੂਰੈ ਸਬਦਿ ਸਲਾਹੀ:	੧੭	੬੮
ਗੂਜਰੀਵਾਰ੩	ਪੂਰੈ ਸਬਦਿ ਪ੍ਰਭੁ ਮਿ:	੭	੫੧੪
ਮਾਰੂ ੩	ਪੂਰੈ ਸਬਦਿ ਭਗਤਿ:	੩	੧੦੬੮
ਆਸਾ ੩	ਪੂਰੈ ਸਬਦਿ ਮੰਨਿ ਵ:	੧੩	੩੬੪
ਗਉੜੀ ੫	ਪੂਰੀ ਸੋਭਾ ਪੂਰਾ ਲੋਕੀ:	੧੭	੧੮੯
ਆਸਾ ੫	ਪੂਰ ਸਮਗ੍ਰੀ ਪੂਰ:	੧੭	੩੭੬

ਮਾਰੂ ੩	ਪੂਰਾ ਸੇਵਕੁ ਸਬਦਿ:	੧੩	੧੦੪੫
ਰਾਮ:ਵਾ:ਰਾ:	ਪੂਰੀ ਹੋਈ ਕਰਾਮਾਤਿ:	੯	੯੬੮
ਸਲੋਕ ੧	ਪੂਰੇ ਕਾ ਕੀਆ ਸਭ ਕਿਛੁ:	੧੭	੧੪੧੨
ਗਉੜੀ ੫	ਪੂਰਕ ਕੁੰਭਕ ਰੇਚ:	੮	੨੫੩
ਮਾਰੂ ੫	ਪੂਰੈ ਕਰਮਿ ਗੁਰਕਾ:	੧੦	੧੦੭੯
ਮਲਾ: ਵਾ: ੧	ਪੂਰੈ ਕਰਮਿ ਧਿਆਇ:	੨	੧੨੮੬
ਮਲਾ: ਵਾ: ੧	ਪੂਰੈ ਗਿਆਨਿ ਧਿਆਨਿ:	੩	੧੨੮੬
ਰਾਮ: ੫	ਪੂਰੇ ਗੁਰ ਊਪਰਿ ਕੁ:	੧੬	੮੯੯
ਗਉ: ੫	ਪੂਰਾ ਗੁਰ ਅਥੁਉ ਜਾ:	੬	੨੮੭
ਮਾਰੂ ੫	ਪੂਰੇ ਗੁਰਿ ਸਭੁ ਸਚੁ:	੧੦	੧੦੪੮
ਗਉ: ੩	ਪੂਰੈ ਗੁਰਿ ਸਭੁ ਸੋਝੀ:	੮	੨੩੦
ਮਾਰੂ ੩	ਪੂਰੈ ਗੁਰਿ ਸਭ ਸੋਝੀ ਪਾ:	੧੮	੧੦੫੧
ਆਸਾ ੩	ਪੂਰੈ ਗੁਰਿ ਸਮਝਾਇ:	੧੭	੪੨੪
ਮਾਝ ੩	ਪੂਰੈ ਗੁਰ ਹਉਮੈ ਭ:	੧੬	੧੨੬
ਮਾਝ ੩	ਪੂਰੈ ਗੁਰਿ ਹਦੂਰਿ ਦਿ:	੩	੧੨੭
ਧਨਾ: ੩	ਪੂਰੈ ਗੁਰਕੈ ਸਹਜਿ:	੧੬	੬੬੩
ਧਨਾ: ੩	ਪੂਰੈ ਗੁਰਕੀ ਸਾਚੀ ਬਾ:	੧੬	੬੬੩
ਗਉ: ੫	ਪੂਰੈ ਗੁਰਕਾ ਸੁਨਿ ਉ:	੩	੨੯੫
ਮਾਝ ੩	ਪੂਰੈ ਗੁਰਕੈ ਸਬਦਿ ਅ:	੨	੧੧੬
ਮਾਝ ੫	ਪੂਰੇ ਗੁਰਕੈ ਸਬਦਿ ਸਿਵਾ:	੧੪	੧੩੦
ਆਸਾ ੫	ਪੂਰੇ ਗੁਰਕੈ ਸਬਦਿ ਸਮਾ:	੭	੩੬੧
ਮਾਝ ੪	ਪੂਰੈ ਗੁਰਕੈ ਸਬਦਿ ਧਿ:	੪	੧੩੦
ਮਾਝ ੩	ਪੂਰੈ ਗੁਰਕੈ ਸਬਦਿ ਪਛਾ:	੧੬	੧੨੭
ਮਾਰੂ ੩	ਪੂਰੈ ਗੁਰਕੈ ਸਬਦਿ ਪ:	੧੩	੧੦੬੦
ਗਉੜੀ ੧	ਪੂਰੈ ਗੁਰਕੈ ਸਬਦਿ ਪ:	੭	੧੫੪
ਮਾਰੂ ੩	ਪੂਰੇ ਗੁਰਕੈ ਸਬਦਿ ਪ:	੧੭	੧੦੬੫
ਮਾਝ ੩	ਪੂਰੇ ਗੁਰਕੈ ਸਬਦਿ ਮਿ:	੨	੧੧੧
ਗਉ: ੫	ਪੂਰੇ ਗੁਰਕੀ ਸੁਮਤਿ:	੧੭	੧੮੪
ਸੋਰਠ ੩	ਪੂਰੈ ਗੁਰਕੀ ਸੇਵਾ ਕੀ:	੧੭	੬੦੦
ਭੈਰਉ ੩	ਪੂਰੇ ਗੁਰਕੀ ਸੇਵ ਨ:	੨	੧੧੩੧
ਸਿਰੀ: ੩	ਪੂਰੇ ਗੁਰਕੀ ਸੇਵ ਨ ਕੀ:	੧੬	੬੪
ਸਿਰੀ: ੩	ਪੂਰੇ ਗੁਰਕੀ ਸੇਵਾ ਨ ਕੀ:	੬	੩੨
ਗਉ: ਵਾਰ੪	ਪੂਰੇ ਗੁਰਕਾ ਹੁਕਮ ਨ:	੧੫	੩੦੩
ਮਾਝ ਵਾਰ ੧	ਪੂਰੇ ਗੁਰਕੀ ਕਾਰ ਕ:	੧੫	੧੪੪
ਸੋਰਠ ੫	ਪੂਰੇ ਗੁਰਕੀ ਦੇਖੁ ਵ:	੧੫	੬੧੪
ਗਉੜੀ ੫	ਪੂਰੇ ਗੁਰਕਾ ਨਿਰਮਲ:	੧੨	੧੯੭
ਭੈਰਉ ੫	ਪੂਰੇ ਗੁਰਕੀ ਪੂਰੀ ਬਾ:	੧੪	੧੧੪੮
ਬਿਲਾ: ੫	ਪੂਰੇ ਗੁਰਕੀ ਪੂਰੀ ਸੇ:	੬	੮੨੫
ਗਉ: ੫	ਪੂਰੇ ਗੁਰਕੀ ਪੂਰੀ ਦੀ:	੫	੨੯੩
ਗੋਂਡ ੫	ਪੂਰੇ ਗੁਰਕਾ ਪੂਰਨ:	੬	੮੬੭
ਮਾਰੂ ੫	ਪੂਰੇ ਗੁਰਕੀ ਪੂਰੀ ਥਾ:	੧੨	੧੦੭੪
ਸੋਰਠ ੫	ਪੂਰੇ ਗੁਰਿ ਕਿਰਪਾ ਧਾ:	੧੧	੬੨੨
ਸੂਹੀ ੩	ਪੂਰੇ ਗੁਰਤੇ ਉਪਜੀ:	੬	੭੫੪
ਸੋਰਠ ੩	ਪੂਰੇ ਗੁਰਤੇ ਆਪੁ ਪ:	੧੦	੬੦੨
ਗਉ: ੧	ਪੂਰੇ ਗੁਰਤੇ ਇਹ ਮ:	੧੮	੨੨੨

ਸਿਰੀ: ੩	ਪੂਰੈ ਭਾਗਿ ਨਾਮ ਮਨਿ:	੬	੩੩
ਸੂਹੀ ੫	ਪੂਰੈ ਭਾਗਿ ਪਰਾਪਤਿ:	੧	੭੮੫
ਧਨਾਸਰੀ ੩	ਪੂਰੈ ਭਾਗਿ ਪਰਾਪਤਿ:	੧੮	੬੬੫
ਮਾਝ ੩	ਪੂਰੈ ਭਾਗਿ ਮਨਿ ਸਬਦੁ ਵ:	੯	੧੧੫
ਗਉ: ੩	ਪੂਰੈ ਭਾਗਿ ਮਿਲੈ ਗੁਰੁ:	੫	੧੫੮
ਗਉ: ੫	ਪੂਰਾ ਮਾਰਗੁ ਪੂਰਾ ਇ:	੧੫	੧੮੮
ਸਾਰੰਗ ੫	ਪੂਰ ਰਹਿਓ ਸਰਬ ਮ:	੬	੧੨੦੬
ਬਿਲਾ: ੫	ਪੂਰਿ ਰਹਿਓ ਸਰਬਤ੍ਰ ਮਹਿ:	੧੪	੮੧੮
ਜੈਤ: ਵਾਰ ੫	ਪੂਰਿ ਰਹਿਓ ਸਰਬਤ੍ਰ ਮੈ:	੧	੭੦੬
ਸਾਰੰਗ ੫	ਪੂਰਿ ਰਹਿਓ ਠਾਕੁਰ:	੬	੧੨੨੧
ਗਉ: ੫	ਪੂਰਿ ਰਹਿਓ ਪੂਰਨਿ:	੯	੨੮੪
ਮਾਲੀ: ੫	ਪੂਰਿ ਰਹਿਆ ਸਗਲ:	੬	੯੮੮
ਆਸਾ ੫	ਪੂਰਿ ਰਹਿਆ ਸ੍ਰਬ ਠਾ:	੨	੩੯੮
ਧਨਾ: ੫	ਪੂਰਿ ਰਹਿਆ ਸਰਬ ਥਾ:	੭	੬੯੧
ਕੇਦਾਰਾ ੫	ਪੂਰਿ ਰਹਿਆ ਸਰਬਤ੍ਰ:	੭	੧੧੨੨
ਭੈਰਉ ੫	ਪੂਰ ਰਹਿਆ ਘਟ ਅ:	੧	੧੧੫੭
ਸੂਹੀ ੫	ਪੂਰਿ ਰਹਿਆ ਘਟਿ ਘ:	੧੩	੭੮੦
ਗਉੜੀ ਕਬੀਰ	ਪੂਰਿ ਰਹਿਆ ਤਹ:	੧੨	੩੪੨
ਗਉੜੀ ੫	ਪੂਰਿ ਰਹੇ ਏਕੈ ਗੁਣ:	੧੩	੧੮੩
ਗਉ: ੫	ਪੂਰੀ ਰਹੀ ਜਾ ਪੂਰੈ ਰਾ:	੧੬	੧੮੮
ਬਿਲਾ: ੫	ਪੂਰਿ ਰਹੇ ਪ੍ਰਭ ਅੰਤਰ:	੩	੮੨੬
ਮਾਰੂ ੫	ਪੂਰੈ ਲਾਗਾ ਪੂਰੇ ਮਾਹਿ:	੧੨	੧੦੭੪
	(ਪੇ)		
ਸੂਹੀ ਵਾ: ੩	ਪੇਈਐ ਸਾਹੁਰੈ ਬਹੁ:	੧੩	੭੮੬
ਸਿਰੀ: ੫	ਪੇਈਅੜੈ ਸਹੁ ਸੇਵਿ:	੧੭	੫੦
ਮਾਝ ੩	ਪੇਈਅੜੈ ਸੁਖ ਦਾਤਾ:	੧੭	੧੧੦
ਤੁਖਾਰੀ ੧	ਪੇਈਅੜੈ ਘਰਿ ਸਬ:	੯	੧੧੧੧
ਸਿਰੀ: ੩	ਪੇਈਅੜੈ ਜਗਜੀਵ:	੨	੬੫
ਮਾਝ ੧	ਪੇਈਅੜੈ ਜਿਨੀ ਜਾਤਾ:	੧੬	੧੦੯
ਮਾਰੂ ੧	ਪੇਈਅੜੈ ਡੋਹਾਗਣੀ:	੧੭	੧੦੧੪
ਗਉੜੀ ੩	ਪੇਈਅੜੈ ਦਿਨ ਚਾਰਿ:	੧੬	੧੬੨
ਮਾਝ ੩	ਪੇਈਅੜੈ ਧਨ ਅਨ:	੧੬	੧੧੦
ਮਾਝ ੩	ਪੇਈਅੜੈ ਧਨ ਕੰਤੁ:	੧੦	੧੨੯
ਮਾਝ ੩	ਪੇਈਅੜੈ ਧਨ ਭਰ:	੯	੧੨੯
ਮਾਰੂ ੧	ਪੇਈਅੜੈ ਪਿਰੁ ਸੰਮ:	੧੮	੧੦੧੪
ਮਾਝ ੩	ਪੇਈਅੜੈ ਪਿਰੁ ਚੇਤੈ:	੨	੧੨੭
ਮਾਝ ੧	ਪੇਈਅੜੈ ਪਿਰੁ ਜਾਤੋ:	੧੫	੧੦੯
ਮਾਝ ੩	ਪੇਈਅੜੈ ਪਿਰੁ ਮੰਨਿ:	੩	੧੨੭
ਸੋਰਠ ੫	ਪੇਖਿਓ ਪਭ ਜੀਉ:	੧੭	੬੧੬
ਬਿਲਾ: ੫	ਪੇਖਿਓ ਮੋਹਨੁ ਸਭ:	੨	੮੨੩
ਟੋਡੀ ੫	ਪੇਖਿਓ ਲਾਲਨੁ ਪਾਟ:	੪	੭੧੬
ਸਾਰੰਗ ੫	ਰੇਖਿਆਇਓ ਸਰਬ:	੧੮	੧੨੦੯
ਗਉ: ੫	ਪੇਖੈ ਸਗਲ ਸ੍ਰਿਸਟਿ:	੯	੨੬੬
ਆਸਾ ੫	ਪੇਖੁ ਹਰਿ ਚੰਦ ਉਰੜੀ:	੧੨	੪੬੧
ਸੂਹੀ ੫	ਪੇਖੈ ਖੁਸੀ ਭੋਗ ਨਹੀ,	੮	੭੪੬
ਮਾਰੂ ੫	ਪੇਖਤ ਸਗਲ ਧਿਆ:	੪	੧੦੦੭
ਸੋਰਠ ੫	ਪੇਖਤ ਸੁਨਤ ਸਦਾ:	੮	੬੧੨
ਕਾਨੜਾ ੫	ਪੇਖਤ ਸੁਨਤ ਸਭ:	੧੭	੧੩੦੨
ਸਲੋਕ ਕਬੀਰ	ਪੇਖਤ ਹੀ ਪ੍ਰੰਨੀਤ ਹੋ:	੮	੧੩੭੧
ਸੂਹੀ ੫	ਪੇਖਤ ਚਾਖਤ ਕਹੀ:	੩	੭੪੧
ਸੂਹੀ ੫	ਪੇਖਤ ਪੇਖਤ ਉਠਿ	੮	੭੪੦
ਭੈਰਉ ੫	ਪੇਖਤ ਮਾਇਆ ਰੰਗ:	੧੧	੧੧੪੩
ਬਿਲਾ: ੫	ਪੇਖਤ ਲੀਲਾ ਰੰਗ ਰੂ:	੧੦	੮੧੩
ਸਾਰੰਗ ੫	ਪੇਖਿ ਦਇਆਲ ਅਨ:	੧੧	੧੨੨੫
ਗਉੜੀ ੫	ਪੇਖਿ ਦਰਸਨੁ ਇਹੁ:	੬	੨੧੭
ਗਉ: ਵਾਰ੫	ਪੇਖਿ ਦਰਸਨੁ ਨਾਨ:	੭	੩੨੦
ਸੂਹੀ ੫	ਪੇਖਿ ਦਰਸਨੁ ਨਾਨ:	੧੮	੭੮੨
ਜੈਤ:ਵਾ: ੫	ਪੇਖੰਦੜੋ ਕੀ ਭੁਲੁ ਤੁ:	੨	੭੦੮
ਜੈਤ: ਵਾ: ੫	ਪੇਖਨ ਸੁਨਨ ਸੁਨਾ:	੧੮	੭੦੫
ਰਾਮ: ੫	ਪੇਖਨ ਕਉ ਨੇਤ੍ਰ ਸੁ:	੧੩	੯੧੩
ਸੋਰਠ ੫	ਪੇਖਿ ਨਿਕਟਿ ਕਰਿ ਸੇ:	੬	੬੧੩
ਗਉੜੀ ੫	ਪੇਖੁ ਨਾਨਕ ਪਸਰੇ:	੫	੧੯੬
ਧਨਾ: ੫	ਪੇਖਿ ਪੇਖਿ ਸੁਆਮੀ ਕੀ:	੧੩	੬੭੭
ਸੂਹੀ ੫	ਪੇਖਿ ਪੇਖਿ ਜੀਵਾ:	੮	੭੪੩
ਸੋਰਠ ੫	ਪੇਖਿ ਪੇਖਿ ਜੀਵੈ ਪ੍ਰਭ:	੮	੬੨੫
ਰਾਮ: ੫	ਪੇਖੇ ਪੇਖਣ ਹਾਰੁ ਦਇ:	੧੪	੮੮੪
ਨਟ ੫	ਪੇਖਿ ਪੇਖਿ ਨਾਨਕ ਬਿ:	੪	੯੭੯
ਸੋਰਠ ੫	ਪੇਖਿ ਪੇਖਿ ਨਾਨਕ ਬਿ:	੧੭	੬੧੮
ਕਾਨੜਾ ੫	ਪੇਖਿ ਪੇਖਿ ਬਿਗਸਾਉ:	੧੮	੧੩੦੦
ਪ੍ਰਭਾਤੀ ੫	ਪੇਖਿ ਪੇਖਿ ਮਨ ਮਹਿ:	੪	੧੩੩੮
ਗਉ: ੫	ਪੇਖਿ ਪੇਖਿਰੇ ਕੁਸੰਭ:	੧੪	੨੦੬
ਸੂਹੀ ੫	ਪੇਖਿ ਪੇਖਿ ਲੀਲਾ ਮਨਿ:	੧੨	੭੪੦
ਕਾਨ: ੫	ਪੇਖੈ ਬਿੰਜਨ ਪਰੋਸ:	੫	੧੨੯੯
ਗਉੜੀ ੫	ਪੇਖੈ ਬੋਲ ਸੁਣੈ ਸਭੁ:	੧੨	੧੮੩
ਮਾਰੂ ਕਬੀਰ	ਪੇਟੁ ਭਰਿਓ ਪਸੂਆ:	੧੪	੧੧੦੫
ਗਉ: ਵਾਰ੩	ਪੇਡੁ ਮੁੰਡਾਹੂ ਕਟਿਆ:	੨	੩੧੭
ਗਉੜੀਵਾਰ੪	ਪੇਡਿ ਮੁੰਢਾਹੂ ਕਟਿਆ:	੧੮	੩੦੬
ਆਸਾ ੧	ਪੇਡਿ ਲਗੀ ਹੈ ਜੀਅੜਾ:	੪	੩੫੯
ਸਿਰੀ: ੪	ਪੇਵਕੜੈ ਹਰਿ ਜਪਿ:	੧੫	੭੮
ਗਉੜੀ ੩	ਪੇਵਕੜੈ ਗੁਣ ਸੰਮਲੈ:	੧੭	੧੬੨
ਗਉੜੀ ਕਬੀ:	ਪੇਵਕੜੈ ਦਿਨ ਚਾਰਿ:	੧੬	੩੩੩
ਆਸਾ ੧	ਪੇਵਕੜੈ ਧਨ ਖਰੀ:	੫	੩੫੭
	(ਪੈ)		
ਰਾਮ ਕਬੀਰ	ਪੈਜੀਲੇ ਗਗਨ ਮਝਾ:	੨	੯੭੨
ਸਿਰੀ: ੫	ਪੈ ਕੋਇ ਨਾ ਕਿਸੈ ਰਵਾ	੩	੭੪
ਰਾਮ: ਸੁੰਦਰ	ਪੈਜ ਰਾਖਹੁ ਹਰਿ ਜ:	੬	੯੨੩
ਬਸੰਤ ਕਬੀਰ	ਪੈਡੇ ਬਿਨੁ ਬਾਟ ਘਨੇ:	੫	੧੧੯੪
ਸਲੋਕ ੧	ਪੈਧਾ ਖਾਧਾ ਬਾਦਿ ਹੈ ਜਾ:	੭	੧੪੧੧
ਮਾਰੂ ਵਾਰ ੩	ਪੈਨਣੁ ਸਿਫਤੀ ਸਨਾ:	੮	੧੦੯੨
ਪ੍ਰਭਾਤੀ ੧	ਪੈਨਣ ਖਾਣਾ ਚੀਤ ਨ:	੧੦	੧੩੩੧

ਗਉ: ਕਬੀਰ	ਪੰਚ ਤਤੁ ਮਿਲਿ ਦਾਨ ਨਿ	੧੪	੩੩੩
ਮਾਰੂ ੫	ਪੰਚ ਤਤ ਮਿਲਿ ਭਇਓ:	੧੬	੯੯੯
ਪ੍ਰਭਾ: ੫	ਪੰਚ ਤਤ ਰਚਿ ਜੋਤਿ:	੧੩	੧੩੩੭
ਰਾਮ ਕਬੀਰ	ਪੰਚ ਤਤੁ ਲੈ ਹਿਰਦੈ:	੧੬	੯੭੦
ਆਸਾ ੧	ਪੰਚ ਤੀਨਿ ਨਲ ਚਾਰ:	੨	੪੧੪
ਆਸਾ ਕਬੀਰ	ਪੰਚਾ ਤੇ ਮੇਰਾ ਸੰਗੁ ਚੁ:	੮	੪੭੬
ਸਾਰੰਗ ੫	ਪੰਚ ਦਾਸ ਗੁਰਿ ਵਸਗ:	੧੭	੧੨੧੩
ਕੇਦਾਰਾ ੫	ਪੰਚ ਦਾਸ ਤੀਨਿ ਦੋਖੀ:	੯	੧੧੧੯
ਆਸਾ ਰਵਿ:	ਪੰਚ ਦੋਖ ਅਸਾਧ ਜਾ:	੫	੪੮੬
ਨਟ ੪	ਪੰਚ ਦੋਖ ਅਸਾਧ ਨ:	੬	੯੭੫
ਟੋਡੀ ੫	ਪੰਚ ਦੋਖ ਅਰੁ ਅਹੰ:	੨	੭੧੬
ਸਾਰੰਗ ੫	ਪੰਚ ਦੋਖ ਛਿਦ੍ਰ ਇਆ:	੯	੧੨੧੯
ਭੈਰ: ੧	ਪੰਚ ਦੂਤ ਉਹੁ ਵਸ:	੮	੧੧੨੮
ਧਨਾ ੫	ਪੰਚ ਦੂਤ ਸੰਗਿ ਮਹਾ:	੧੩	੬੭੫
ਆਸਾ ੫	ਪੰਚ ਦੂਤ ਸਭਿ ਵਸ:	੬	੩੯੫
ਮਾਰੂ ੩	ਪੰਚ ਦੂਤ ਕਾਇਆ ਸੰ:	੧੧	੧੦੪੫
ਮਾਰੂ ੩	ਪੰਚ ਦੂਤ ਚਿਤਵਹਿ:	੮	੧੦੬੮
ਰਾਮ: ੩	ਪੰਚ ਦੂਤ ਤੁਧੁ ਵਸਿ:	੧੨	੯੧੭
ਗਉ: ਕਬੀਰ	ਪੰਚ ਦੂਤ ਤੇ ਲੀਉ:	੫	੩੩੧
ਗਉੜੀ ੫	ਪੰਚ ਦੂਤ ਬਿਆਪਤ:	੫	੧੮੨
ਗੋਂਡ ੫	ਪੰਚ ਦੂਤ ਭਾਗੇ ਬਿਕ:	੧੨	੮੬੬
ਮਾਝ ੩	ਪੰਚ ਦੂਤ ਮੁਹਹਿ ਸੰ:	੪	੧੧੩
ਬਿਲਾ: ੫	ਪੰਚ ਦੂਤ ਮੂੰਡ ਪਰਿ:	੧੮	੮੨੧
ਆਸਾ ੫	ਪੰਚ ਚੂਤ ਮਿਲਿ ਪਿਤ:	੨	੩੭੫
ਟੋਡੀ ੫	ਪੰਚ ਦੂਤ ਰਚਿ ਸੰਗਤਿ:	੧੦	੭੧੨
ਮਾਰੂ ੫	ਪੰਚ ਧਾਤੁ ਕਰਿ ਪੁਤ	੧੪	੧੦੦੭
ਸੂਹੀ ਵਾਰ ੩	ਪੰਚ ਧਾਤੁ ਵਿਚਿ ਪਾਈ:	੧੬	੭੮੬
ਗਉੜੀਕਬੀਰ	ਪੰਚ ਪਹਰੂਆ ਦਰ:	੧੧	੩੩੯
ਗੋਂਡ ੫	ਪੰਚ ਪੂਤ ਜਣੇ ਇਕ:	੧੧	੮੬੫
ਜਪੁ	ਪੰਚ ਪਰਵਾਨ ਪੰਚ:	੧੧	੩
ਜਪੁ	ਪੰਚੇ ਪਾਵਹਿ ਦਰਗਹਿ:	੧੧	੩
ਗਉੜੀ ੫	ਪੰਚ ਬਿਕਾਰ ਮਨ ਮ:	੧੩	੨੯੭
ਗਉੜੀ ੫.	ਪੰਚ ਬਿਖਾਦੀ ਏਕੁ ਗਰੀ:	੧	੨੦੬
ਰਾਮ: ੫	ਪੰਚ ਬਜਿੰਤ੍ਰ ਕਰੇ ਮੰ:	੪	੮੮੫
ਰਾਮ: ੫	ਪੰਚ ਬਟਵਾਰੇ ਸੇ ਮੀਤ:	੨	੮੯੮
ਮਾਰੂ ੧	ਪੰਚ ਬਾਣ ਲੇ ਜਮ ਕ:	੬	੧੦੪੨
ਮਾਰੂ ੧	ਪੰਚ ਬੈਲ ਗਡੀਆ ਦੇਹ:	੧੪	੮੭੯
ਰਾਮ: ੪	ਪੰਚ ਭੂਆਤਮਾ ਹਰਿ:	੮	੨੯੯
ਗਉੜੀ ੫	ਪੰਚ ਭੂਆਤਮਾ ਵਸਿ:	੧੫	੪੯੧
ਕਾਨੜਾ ੫	ਪੰਚ ਭਾਗੇ ਚੋਰ ਸਹਜੇ:	੧੦	੧੩੦੫
ਸਿਰੀ: ੧	ਪੰਚ ਭੂਤ ਸਚਿ ਭੈ ਰ:	੧੮	੧੯
ਨਟ ੪	ਪੰਚ ਭੂਤ ਸਬਲਹੈ:	੧੧	੯੮੩
ਸੂਹੀ ੧	ਪੰਚ ਭੂਨਾਇਕੋ ਆਪਿ:	੧੩	੭੬੬
ਰਾਗਮਾਲਾਂ	ਪੰਚਮ ਹਰਖ ਦਿਸਾ:	੧੮	੧੪੨੯
ਭੈਰਉ ੫	ਪੰਚਮ ਜਮੀ ਜੋ ਪੰਚ:	੧੨	੧੧੫੧
ਆਸਾ ੫	ਪੰਚ ਮਨਾਏ ਪੰਚ ਰੁ:	੧੩	੪੩੦
ਗਉੜੀ ੫	ਪੰਚਮ ਪੰਚ ਪ੍ਰਧਾਨ:	੧੪	੨੯੭
ਬਿਲਾ: ੧	ਪੰਚਮੀ ਪੰਚ ਭੂਤ ਬੇ:	੮	੮੩੯
ਪ੍ਰਭਾਤੀ ੧	ਪੰਚ ਮਾਰਿ ਸੁਖਿ ਪਾ:	੬	੧੩੩੦
ਗਉੜੀ ੧	ਪੰਚ ਮਾਰਿ ਸਾਚੁ ਉਰਿ:	੧੦	੨੨੩
ਬਸੰਤ ੧	ਪੰਚ ਮਾਰਿ ਚਿਤੁ ਰਖਹੁ:	੧੭	੧੧੮੯
ਮਾਰੂ ੫	ਪੰਚ ਮਰਦ ਸਿਦਕਿ:	੧੮	੧੦੮੩
ਆਸਾ ਕਬੀਰ	ਪੰਚ ਮਾਰਿ ਪਾਵਾ ਤਲਿ:	੮	੪੭੬
ਰਾਗੁਮਾਲਾ	ਪੰਚ ਰਾਗਨੀ ਸੰਗਿ ਉ:	੧੭	੧੪੨੯
ਸਿਰੀ: ੧	ਪੰਚੇ ਰੁਨੇ ਦੁਖੀ ਭਏ:	੭	੧੯
ਮਾਰੂ ੯	ਪੰਚਾਲੀ ਕਉ ਰਾਜ:	੬	੧੦੦੮
ਗਉ: ਵਾਰ੪	ਪਚਿ ਲੋਕ ਸਭਿ ਹਸ:	੧੫	੩੧੫
ਮਾਰੂ ੧	ਪੰਚ ਲੋਕ ਵਸਹਿ ਪ:	੧੬	੧੦੩੯
ਆਸਾ ੫	ਪੰਚ ਵਸਾਏ ਪੰਚ:	੧੩	੪੩੦
ਗਉ: ੧	ਪੰਚ ਵਸਹਿ ਮਿਲਿ ਜੋ:	੧੩	੧੫੨
ਸਿਰੀ: ੫	ਪੰਚ ਕਿਰਸਾਣ ਮਜੇ:	੧੨	੭੩
ਮਾਝ ਵਾਰ ੧	ਪੰਜਿ ਨਿਵਾਜਾ ਵਖਤ:	੩	੧੪੧
ਬਸੰਤ ਵਾਰ੫	ਪੰਜੇ ਬਧੇ ਮਹਾਬਲੀ:	੭	੧੧੯੩
ਮਾਝ ਵਾਰ ੧	ਪੰਜਵੈ ਖਾਣ ਪੀਅਣ:	੧੬	੧੩੭
ਸਿਰੀ: ੧	ਪੰਜ ਵਖਤ ਨਿਵਾਜ:	੧੦	੨੪
ਮਾਰੂ ੫	ਪੰਜਵੈ ਪੰਜੇ ਇਕਤੁ:	੬	੧੦੮੪
ਰਾਮ: ਵਾ: ੫	ਪੰਡਿਤ ਆਖੀਏ ਬਹੁ:	੧੩	੯੬੦
ਮਲਾਰ ੨	ਪੰਡਿਤੁ ਇਸ ਮਨਕਾ ਕ:	੫	੧੩੬੧
ਗਉੜੀ ੪	ਪੰਡਿਤੁ ਸਾਸਤ ਸਿਮ੍ਰਿਤਿ:	੧੭	੧੬੩
ਮਾਰੂ ੧	ਪੰਡਿਤ ਸੰਗਿ ਵਸਹਿ:	੧੧	੯੯੦
ਬਿਲਾ: ਰਵਿ:	ਪੰਡਿਤ ਸੂਰ ਛਤ੍ਰ ਪਤਿ:	੧੧	੮੫੮
ਗਉੜੀ ਕਬੀ:	ਪੰਡਿਤ ਹੋਇ ਸੁ ਅਨ ਭ:	੧	੩੪੩
ਟੋਡੀ ਨਾਮ:	ਪੰਡਿਤੁ ਹੋਇਕੈ ਬੇਦੁ ਬ:	੧੧	੭੧੮
ਗਉੜੀ ੩	ਪੰਡਿਤ ਹਰਿ ਪੜ ਤ:	੧੮	੨੨੯
ਗਉ: ਕਬੀਰ	ਪੰਡਿਤ ਗੁਣੀ ਸੂਰ ਹ:	੬	੩੩੪
ਵਡ: ੩	ਪੰਡਿਤ ਜੋਤਕੀ ਸਭਿ:	੧	੫੭੧
ਬਸੰਤ ਕਬੀਰ	ਪੰਡਿਤ ਸਨ ਮਾਤੇ:	੧੬	੧੧੯੩
ਸੋਰਠ ਵਾਰ੩	ਪੰਡਿਤ ਤਿਨਕੀ ਬਰ:	੪	੬੪੭
ਸੋਰਠ ੧	ਪੰਡਿਤਿ ਦੇਹੀ ਵਿਲੋਈ:	੧੫	੬੩੫
ਗਉੜੀ ਕਬੀ:	ਪੰਡਿਤ ਦੇਖਹੁ ਰਿਦੈ:	੪	੩੨੮
ਸੋਰਠ ਵਾਰ੩	ਪੰਡਿਤ ਦੂਜੈ ਭਾਇ ਬ:	੫	੬੪੭
ਆਸਾ ੫	ਪੰਡਿਤ ਪੂਛਉ ਤ ਮਾ:	੧੩	੩੮੫
ਸਲੋਕ ਕਬੀਰ	ਪੰਡਿਤ ਪੰਡਿਤ ਜਲਿ:	੧੩	੧੩੭੩
ਸੂਹੀ ੪	ਪੰਡਿਤ ਪਾਧੇ ਆਣਿ ਪ:	੧੧	੭੭੩
ਆਸਾ ੧	ਪੰਡਿਤ ਪਾਧੇ ਜੋਇਸੀ:	੨	੪੧੯
ਮਾਝ ੩	ਪੰਡਿਤ ਪੜਹਿ ਸਾਦੁ:	੧੭	੧੧੬
ਰਾਮ: ੩	ਪੰਡਿਤ ਪੜਹਿ ਪੜਿ:	੧੭	੯੦੯
ਆਸਾ ੧	ਪੰਡਿਤ ਪੜਹਿ ਵਖਾ:	੧੩	੩੫੫
ਆਸਾ ੩	ਪੰਡਿਤ ਪੜਦੇ ਜੋਤਿ:	੪	੪੨੫
ਰਾਮ:ਵਾਰ ੩	ਪੰਡਿਤ ਪੜਦੇ ਜੋਤ:	੧੩	੯੪੮

ਵਡ: ੩	ਫਿਰਿ ਹੋਇ ਨ ਫੇਰਾ ਅੰ:	੮	੫੭੧
ਮਾਰੂ ਵਾਰ ੫	ਫਿਰਹਿ ਗੁਮਾਨੀ ਜਗ:	੮	੧੦੯੯
ਮਾਰੂ ੩	ਫਿਰਿ ਹੋਵੈ ਕੰਚਨੁ ਭੇਟੈ:	੫	੧੦੪੭
ਮਾਝ ੫	ਫਿਰਿ ਘਿਰਿ ਅਪੁਨੇ ਗ੍ਰਿਹ:	੧੦	੯੭
ਗਉ: ਵਾਰ੪	ਫਿਰਿ ਚੜੈ ਦਿਵਸੁ ਗੁ:	੧੮	੩੦੫
ਸੋਰਠ ੫	ਫਿਰਿ ਡੋਲਤ ਕਤਹੂ:	੨	੩੩੦
ਫੁਨਹੇ ੫	ਫਿਰਤਉ ਗਰਬ ਗੁ:	੧੦	੧੩੬੩
ਸਹਸ: ੫	ਫਿਰੰਤ ਜੋਨ ਅਨੇਕ:	੯	੧੩੫੫
ਸੂਹੀ ੫	ਫਿਰਤ ਪਿਆਸ ਜਿਉ:	੧੫	੭੫੯
ਵਡ: ੫	ਫਿਰਤ ਫਿਰਤ ਸੰਤਨ:	੧੩	੫੬੨
ਗੂਜ: ੫	ਫਿਰਤ ਫਿਰਤ ਤੁਮ:	੬	੪੯੭
ਕਾਨੜਾ ੫	ਫਿਰਤ ਫਿਰਤ ਨਾਨ:	੧੨	੧੩੦੨
ਗਉ: ੫	ਫਿ ਤ ਫਿਰਤ ਪ੍ਰਭਿ:	੮	੨੮੯
ਦੇਵ: ੫	ਫਿਰਤ ਫਿਰਤ ਬਹੁਤੁ ਸ੍ਰ:	੭	੫੩੧
ਸੋਰ: ੯	ਫਿਰਤ ਫਿਰਤ ਬਹੁਤੇ ਜੁ:	੧੯	੬੩੧
ਧਨਾ: ੫	ਫਿਰਤ ਫਿਰਤ ਭੇਟੇ:	੧	੬੭੬
ਬਿਲਾ: ੫	ਫਿਰਤ ਫਿਰਤ ਮਾਨੁ:	੬	੮੧੦
ਰਾਮ: ੫	ਫਿਰਤੀ ਮਾਲ: ਬਹੁ ਬਿ:	੭	੮੮੬
ਮਾਰੂ ਵਾਰ ੫	ਫਿਰਦਾ ਕਿਤੈ ਹਾਲਿ ਜਾ:	੧੮	੧੦੯੬
ਗਉ: ਵਾਰ:੫	ਫਿਰਦੀ ਫਿਰਦੀ ਦਹ:	੭	੩੨੨
ਰਾਮ: ਵਾਰ੫	ਫਿਰਦੀ ਫਿਰਦੀ ਨਾਨਕ:	੧੮	੯੬੩
ਸੋਰਠ ੫	ਫਿਰਿ ਨਾਨਕ ਦੁਖੁ ਨ:	੧੫	੬੨੯
ਭੈਰਉ ਕਬੀਰ	ਫਿਰਿ ਪਛਤਾਹੁ ਨ ਪਾ:	੧੦	੧੧੫੯
ਰਾਮ: ੧	ਫਿਰਿ ਪਛੁਤਾਨਾ ਅਬ:	੭	੯੩੫
ਸਿਰੀ: ਬੇਣੀ	ਫਿਰਿ ਪਛੁਤਾਵਹਿਗਾ:	੪	੯੩
ਸੂਹੀ ੫	ਫਿਰਿ ਪਛਤਾਵੈ ਜਬ:	੫	੭੩੭
ਸਲੋਕ ਕਬੀਰ	ਫਿਰਿ ਪਾਛੈ ਪਛਿਤਾਹੁ:	੧੨	੧੩੬੬
ਮਾਰੂ ੩	ਫਿਰਿ ਫਿਰਿ ਆਵੈ ਠ:	੧੬	੧੦੫੧
ਗਉ: ੫	ਫਿਰਿ ਫਿਰਿ ਆਵਨ ਜਾ:	੭	੨੫੮
ਰਾਮ: ੧	ਫਿਰਿ ਫਿਰਿ ਆਵੈ ਫਿਰਿ:	੮	੯੩੫
ਰਾਮ: ੫	ਫਿਰਿ ਫਿਰਿ ਜੋਗੀ ਆਵੈ:	੧੪	੮੮੬
ਗੂਜਰੀਵਾਰ੩	ਫਿਰਿ ਫਿਰਿ ਜੂਨੀ ਪਾਈ	੧੮	੫੧੨
ਗਉੜੀਵਾਰ੫	ਫਿਰਿ ਫਿਰਿ ਜੂਨ ਭਵਾ:	੨	੩੨੧
ਮਾਰੂ ੩	ਫਿਰਿ ਫਿਰਿ ਡੂਬੈ ਵਾਰੋ:	੧੦	੧੦੬੮
ਰਾਮ ਕਬੀਰ	ਫਿਰਿ ਫਿਰਿ ਤੇਰਾ ਆਵ:	੮	੯੭੧
ਰਾਮ: ੧	ਫਿਰਿ ਫਿਰਿ ਫਾਹੀ ਫਾਸੈ:	੬	੯੩੫
ਰਾਮ: ੫	ਫਿਰਿ ਫਿਰਿ ਮਾਗਨ:	੧੪	੮੯੧
ਸੋਰਠ ਵਾਰ੩	ਫਿਰਿ ਫਿਰਿ ਮਿਲਣੁ ਨ:	੬	੬੪੫
ਗਉ: ੪	ਫਿਰਿ ਬਹੁੜਿ ਨ ਭਵ:	੪	੧੭੫
ਰਾਮ: ੩	ਫਿਰਿ ਮੁਕਤਿ ਪਾਇ ਲਾ:	੨	੯੨੦
ਸੂਹੀ ੩	ਫਿਰਿ ਮੈਲਾ ਵੇਸੁ ਨ ਹੋ:	੩	੭੭੦
ਸੂਹੀ ਵਾਰ ੩	ਫਿਰਿ ਵੇਲਾ ਹਥਿ ਨ ਆ:	੭	੭੮੭
ਮਾਰੂ ਵਾਰ ੧	ਫਿਰਿ ਵੇਲਾ ਹਥਿ ਨ ਆ:	੧੧	੧੦੯੦
	(ਫੀ)		
ਸਾਰੰਗ ੫	ਫੀਕੇ ਹਰਿਕੇ ਨਾਮੁ ਬਿ:	੧੨	੧੨੧੯

ਆਸਾ ਕਬੀਰ	ਫੀਲੁ ਰਬਾਬੀ ਬਲਦੁ:	੩	੪੭੭
	(ਫੁ)		
ਸਵਯੇ ੪	ਫੁਨਿ ਕੀਰਤਿ ਵੰਤ ਸ:	੧੮	੧੪੦੪
ਸਵਯੇ ੪	ਫੁਨਿ ਗੁਰੂ ਜਲ ਬਿ:	੧੬	੧੪੦੦
ਸਵਯੇ ੪	ਫੁਨਿ ਗੁਰੂ ਪਰਮਲ:	੨	੧੪੦੧
ਰਾਮ: ੫	ਫੁਨਿ ਗਰਭਿ ਨਹੀ ਬ:	੯	੮੯੮
ਸਵਯੇ ੪	ਫੁਨਿ ਜਾਨ ਕੋ ਤੇਰਾ ਅ:	੧੫	੧੩੯੮
ਸਵਯੇ ੪	ਫੁਨਿ ਤਰਹਿ ਤੇ ਸੰਤ:	੬	੧੪੦੧
ਸਵਯੇ ੪	ਫੁਨਿ ਦੁਖਨਿ ਨਾਸੁ ਸੁ:	੧	੧੪੦੦
ਸਵਯੇ ੪	ਫੁਨਿ ਦ੍ਰੋਪਤੀ ਲਾਜ ਰ:	੧੦	੧੪੦੦
ਸਵਯੇ ੪	ਫੁਨਿ ਧ੍ਰੰਮ ਧੁਜਾ ਫਹ:	੫	੧੪੦੪
ਸਵਯੇ ੪	ਫੁਨਿ ਪ੍ਰੇਮ ਰੰਗ ਪਾਈ:	੧੩	੧੪੦੦
ਪ੍ਰਭਾਤੀ ੧	ਫੁਨਿ ਬਹੁੜਿ ਨ ਆਵ:	੧੭	੧੩੨੯
ਸਵਯੇ ੫	ਫੁਨਿ ਬੇਦ ਬਿਰੰਚਿ ਬਿ:	੧੮	੧੪੦੮
ਸਵਯੇ ੪	ਫੁਨਿ ਮਨੁ ਬਚ ਕ੍ਰਮ:	੧	੧੩੯੯
ਮਾਰੂ ੧	ਫੁਫੀ ਨਾਨੀ ਮਾਸੀਆਂ:	੭	੧੦੧੫
ਮਾਝ ਵਾਰ ੧	ਫੁਰਮਾਨੀ ਹੈ ਕਾਰ ਖ:	੧੫	੧੪੨
ਗਉ: ਕਬੀਰ	ਫੁਰਮਾਨ ਤੇਰਾ ਸਿਰੈ:	੧੩	੩੩੮
ਸਿਰੀ: ੧	ਫੁਲੁ ਭਾਉ ਫਲੁ ਲਿਖਿ:	੧੩	੨੫
	(ਫੂ)		
ਕੇਦਾਰਾ ਕਬੀਰ	ਫੂਟੀ ਆਖੈ ਕਛੂ ਨ ਸੂ:	੨	੧੧੨੪
ਮਾਰੂ ੫	ਫੂਟੋ ਆਡਾ ਭਰਮ ਕ:	੧੪	੧੦੦੨
ਬਿਲਾ: ੧	ਫੂਟੈ ਖਪਰੁ ਦੁਬਿਧਾ:	੧੭	੮੪੦
ਰਾਮ: ੧	ਫੂਟੈ ਖਾਪਰੁ ਭੀਖ ਨ:	੧੦	੯੦੩
ਗੂਜਰੀ ਰਵਿ:	ਫੂਲੁ ਭਵਰ ਜਲੁ ਮੀ:	੧੨	੫੨੫
ਆਸਾ ੧	ਫੂਲ ਮਾਲਾ ਗਲਿ ਪਹ:	੩	੩੫੯
ਭੈਰਉ ਕਬੀਰ	ਫੂਲਿ ਰਹੀ ਸਗਲੀ ਬਨ:	੨	੧੧੬੧
ਬਸੰਤ ੫	ਫੂਲ ਲਗੇ ਫਲ ਰਤਨ	੬	੧੧੮੦
	(ਫੇ)		
ਗਉ: ਵਾਰ ੪	ਫੇਰਿ ਓਹ ਵੇਲਾ ਓਸੁ:	੧੩	੩੦੩
ਜਪੁ	ਫੇਰਿ ਕਿ ਅਗੈ ਰਖੀਐ:	੪	੨
ਰਾਮ: ਵਾਰ੧	ਫੇਰੇ ਤਸਬੀ ਕਰੇ ਖੁ:	੧੩	੯੫੧
ਮਲਾਰ ਨਾਮ:	ਫੇਰਿ ਦੀਆ ਦੇਹੁਰਾ ਨਾ:	੧੮	੧੨੯੨
ਰਾਮ: ੫	ਫੇਰੀ ਫੇਰੁ ਨ ਹੋਵੈ ਕ:	੫	੮੮੫
ਰਾਮ:ਵਾ:ਰਾ:	ਫੇਰਿ ਵਸਾਇਆ ਫੇਰੁ:	੧੮	੯੬੭
ਰਾਮ:ਵਾ:ਰਾ:	ਫੇਰਿ ਵਸਾਇਆ ਫੇਰੁ:	੧੫	੯੬੭
ਬਸੰਤ ਰਵਿ:	ਫੇੜੇ ਕਾ ਦੁਖੁ ਸਹੈ ਜੀ:	੧੨	੧੧੯੬
	(ਫੋ)		
ਮਾਰੂ ੫	ਫੋਕਟ ਕਰਮ ਕਰ:	੧੦	੧੦੦੧
ਭੈਰਉ ਕਬੀਰ	ਫੋਕਟ ਕਰਮ ਨਿਹ:	੭	੧੧੬੦
ਮਾਝ ਵਾਰ ੧	ਫੋਲਿ ਫਦੀਹਤਿ ਮੁਹਿ:	੧੪	੧੪੯
	(ਬ)		
ਵਡ: ੧	ਬਈਅਰਿ ਨਾਮਿ ਸੋਹਾ:	੩	੫੮੧
ਸੋਰਠ ੧	ਬਈਅਰਿ ਬੋਲੈ ਮੀਠੁ:	੮	੬੩੭
ਆਸਾ ਨਾਮ:	ਬਇਆਲੀਸ ਲਖ ਜੀ:	੮	੪੮੫

ਸੂਹੀ ੫	ਬਸਹਿ ਕਰੋਧੁ ਸਰੀਰੁ:	੧੩	੭੫੯
ਸਵਯੇ ੫	ਬਸਹਿ ਸੰਤ ਜਿਸੁ ਰਿ:	੮	੧੪੦੯
ਕਾਨ: ਨਾਮ:	ਬਸੈ ਘਟਾ ਘਟ ਲੀਪ:	੧੭	੧੩੧੮
ਮਾਰੂ ੧	ਬਸੁ ਜਲ ਨਿਤ ਨ ਵ:	੯	੯੯੦
ਗੋਂਡ ੫	ਬਸਤ ਅਗੋਚਰ ਗੁ:	੭	੮੬੮
ਸੋਰ: ਕਬੀਰ	ਬਸਤੁ ਅਗੋਚਰਪਾ:	੧੮	੬੫੫
ਰਾਮ: ੫	ਬਸਤੁ ਅਗੋਚਰਭਾ:	੧੭	੮੮੩
ਬਿਲਾ: ੫	ਬਸਤ ਸੰਗ ਹਰਿ ਸਾ:	੫	੮੧੩
ਰਾਗੁਮਾਲਾ	ਬਸੰਤੀ ਸੰਦੂਰ ਸੁਹਾ:	੬	੧੪੩੦
ਸਹਸ: ੫	ਬਸੰਤ ਸਾਧ ਰਿਦਯੰ:	੮	੧੩੫੯
ਜੈਤ: ਵਾਰ੫	ਬਸੰਤ ਸ੍ਵਰਗ ਲੋਕ:	੧੫	੭੦੭
ਸਾਰੰਗ ਕਬੀ.	ਬਸਤੋ ਹੋਇ ਹੋਇ ਸੋ:	੩	੧੨੫੨
ਬਸੰਤ ੫	ਬਸੰਤ ਹਮਾਰੈ ਰਾਮ:	੬	੧੧੮੩
ਬਿਲਾ: ੫	ਬਸੰਤ ਕਮਾਵਤ ਸ:	੨	੮੧੭
ਬਸੰਤ ੩	ਬਸੰਤ ਚੜਿਆ ਫੂਲੀ:	੨	੧੧੭੭
ਜੈਤ: ਵਾ: ੫	ਬਸਤਾ ਤੂਟੀ ਝੁੰਪ:	੯	੭੦੭
ਗਉੜੀ ੫	ਬਸਤ ਮਾਹਿ ਲੇਬ:	੧੦	੨੮੫
ਸਹਸ: ੫	ਬਸਿੰਤ ਰਿਖਿਅੰ ਤਿਆਗ:	੪	੧੩੫੫
ਬਸੰਤ ੫	ਬਸੰਤ ਰੁਤਿ ਆਈ:	੬	੧੧੮੫
ਕਲਿ: ੫	ਬਸੁਧਾ ਸਪਤ ਦੀਪ:	੧੭	੧੩੨੩
ਸਲੋਕ ਕਬੀਰ	ਬਸੁਧਾ ਕਾਗਦੁ ਜਉ ਕ:	੧੫	੧੩੬੮
ਆਸਾ ੫	ਬਸੁਧ ਕਾਗਦ ਬਨਰਾ:	੯	੪੫੮
ਆਸਾ ਕਬੀਰ	ਬਸੁਧਾ ਖੋਦਿ ਕਰਹਿ:	੨	੪੭੬
ਕਲਿ: ੪	ਬਸੁਧਾ ਤਲੈ ਤਲੈ ਸ:	੧੫	੧੩੨੪
ਰਾਮ: ੫	ਬਸੁਧਾ ਦੀਉ ਬਰਤਨਿ:	੧੨	੯੧੩
ਭੈਰ ਕਬੀਰ	ਬਸੁਧਾ ਬਸਿ ਕੀਨੀ ਸ:	੮	੧੧੬੫
ਬਿਲਾ: ੫	ਬਸਿ ਰਹੇ ਹਿਰਦੈ ਗੁਰ ਚ:	੧	੮੦੪
ਬਸੰਤ ੩	ਬਸਤ੍ਰ ਉਤਾਰਿ ਦਿਗੰ:	੬	੧੧੬੯
ਆਸਾ ੫	ਬਸਤ੍ਰ ਹਮਾਰੈ ਰੰਗ:	੧੧	੩੭੨
ਬਸੰਤ ੫	ਬਸਤ੍ਰ ਛੀਨਤ ਦੂੰਪ:	੬	੧੧੯੨
ਆਸਾ ਵਾਰ੧	ਬਸਤ੍ਰ ਨ ਪਹਿਰੈ:	੧੬	੪੬੭
ਆਸਾ ੫	ਬਸਤ੍ਰ ਬਿਭੂਖਨ ਸੁ:	੧੩	੩੭੩
ਬਸੰਤ ੩	ਬਧੁ ਅਭਿਮਾਨਿ ਅਪ:	੧੩	੧੧੭੫
ਗਉੜੀ ੫	ਬਹੁ ਸਾਸਤ੍ਰ ਬਹੁ ਸਿ:	੮	੨੬੫
ਮਾਰੂ ੩	ਬਹੁ ਸੰਕਟ ਜੋਨੀ ਭ:	੫	੧੦੬੮
ਸੋਰ: ਵਾਰ ੪	ਬਹਿ ਸਖੀਆ ਜਸੁ ਗਾ:	੧੬	੬੪੫
ਵਡ: ੧	ਬਹਿ ਸਾਚੈ ਲਿਖਿਆ ਅੰ:	੫	੫੮੨
ਬਸੰਤ ੩	ਬਹੁ ਸੰਜਮ ਸਾਤਿ ਨ:	੧	੧੧੭੬
ਮਾਰੂ ੧	ਬਹੁ ਸਾਦਹੁ ਦੂਖੁ ਪ:	੧੫	੧੦੩੪
ਤੁਖਾਰੀ ੧	ਬਹੁ ਸਾਦੁ ਲੁਭਾਣੇ ਕਿ:	੧੬	੧੧੧੨
ਮਾਰੂ ੩	ਬਹੁ ਕਰਮ ਕਮਾਵਹਿ ਸਭੁ:	੮	੧੦੬੦
ਸਾਰੰਗ ਵਾਰ੩	ਬਹੁ ਕਰਮ ਕਮਾਵਹਿ ਲੋਭਿ:	੩	੧੨੫੧
ਮਾਰੂ ੩	ਬਹੁ ਕਰਮ ਕਮਾਵਹਿ ਵਧ:	੨	੧੦੬੨
ਆਸਾ ੩	ਬਹੁ ਕਰਮ ਕਮਾਵੈ ਦੁ:	੬	੪੨੪
ਮਾਰੂ ੩	ਬਹੁ ਕਰਮ ਕਮਾਵੈ ਮੁ:	੧੬	੧੨੩
ਮਲਾਰ: ੩	ਬਹੁ ਕਰਮ ਕਰੇ ਸ:	੧੬	੧੨੬੧
ਮਾਝ ੩	ਬਹੁ ਕਰਮ ਕਰੈ ਕਿ:	੧੨	੧੨੭
ਮਲਾ: ੩	ਬਹੁ ਕਰਮ ਦ੍ਰਿੜਾਵ:	੧੪	੧੨੭੭
ਸੋਰਠ ੫	ਬਹੁ ਗੁਣ ਮੇਰੈ ਸਾ:	੭	੬੪੦
ਆਸਾ ੫	ਬਹੁ ਗੁਨ ਧੁਨਿ ਮੁਨਿ:	੧੩	੪੦੪
ਗਉੜੀ ੩	ਬਹ ਚਿੰਤਾ ਚਿਤਵੈ ਆ:	੧੧	੧੫੯
ਗਉੜੀ ੧	ਬਹ ਚਿੰਤਾ ਪਿੜ ਚਾਲੈ:	੫	੨੨੨
ਧਨਾ: ੪	ਬਹੁ ਚਿੰਤ ਵਿਸਾਰੀ ਹਰਿ:	੪	੬੬੯
ਸਹੰਸ ੫	ਬਹੁ ਜਤਨ ਕਰਤਾ:	੧੦	੧੩੫੪
ਬਿਲਾ: ੫	ਬਹੁ ਜੋਨੀ ਜਨਮਹਿ:	੧੬	੮੦੭
ਸਿਰੀ: ੩	ਬਹੁ ਜੋਨੀ ਭਉਦਾ ਫਿਰੈ:	੮	੩੦
ਗਉ: ੫	ਬਹੁ ਜੋਨੀ ਭਵਹਿ ਧੁਰ ਕਿ:	੮	੧੭੬
ਮਾਲੀ: ੫	ਬਹੁਤੁ ਉਪਮਾ ਥੋਰ:	੪	੯੮੭
ਗਉੜੀ ੫	ਬਹੁਤੁ ਉਰਧ ਤਪ ਸਾ:	੬	੨੦੨
ਆਸਾ ੧	ਬਹੁਤੇ ਅਉਗਣ:	੧੦	੩੫੭
ਸਹੰਸ ੫	ਬਹੰਤਿ ਅਗਾਹ ਤੋਯੰ:	੧੧	੧੩੫੫
ਗਉੜੀ ੫	ਬਹੁਤੁ ਸਿਆਣਪ ਆਗ:	੧੮	੧੭੮
ਧਨਾ: ੧	ਬਹੁਤੁ ਸਿਆਣਪ ਆਪ:	੧੧	੬੮੬
ਸਾਰੰਗਵਾਰ ੩	ਬਹੁਤੁ ਸਿਆਣਪ ਹਉ:	੩	੧੨੫੧
ਗਉੜੀ ੫	ਬਹੁਤੁ ਸਿਆਲਪ ਜਮ:	੧੮	੨੬੫
ਮਾਰੂ ੧	ਬਹੁਤੁ ਸਿਆਣਪ ਭਰਮੁ:	੧	੧੦੨੫
ਵਡ: ੪	ਬਹੁਤੁ ਸਿਆਣਪ ਲਇ:	੧੦	੫੭੩
ਆਸਾ ੧	ਬਹੁਤੁ ਸਿਆਣਪ ਲਾ:	੧੨	੩੫੨
ਮਾਰੂ ੫	ਬਹੁਤ ਸਜਾਇ ਪਇ:	੪	੧੦੨੦
ਜਪੁ	ਬਹੁਤਾ ਕਹੀਐ ਬਹੁਤਾ:	੮	੫
ਸਿਰੀ: ੫	ਬਹੁਤੁ ਕਰਹਿ ਫੁਰਮਾ:	੬	੪੨
ਜਪੁ	ਬਹੁਤਾ ਕਰਮੁ ਲਿਖਿਆ:	੧੦	੫
ਬਿਹਾ: ੫	ਬਹੁਤੁ ਖਜਾਨਾ ਤਿਨ ਪ:	੧੬	੫੪੩
ਸਾਰੰਗ ੫	ਬਹੁਤੁ ਖਜਾਨੇ ਮੇਰੈ:	੧੭	੧੨੧੦
ਸੂਹੀ ੫	ਬਹੁਤੀ ਜਾਤ ਕਦੇ ਦ੍ਰਿ:	੧੫	੭੪੩
ਸੋਰਠ ੫	ਬਹੁਤੁ ਜੋਨਿ ਭਰਮਤ:	੭	੬੧੬
ਧਨਾ: ਰਵਿ:	ਬਹੁਤੁ ਜਨਮ ਬਿਛੁਰੇ:	੭	੬੯੪
ਸੋਰਠ ੯	ਬਹੁਤੁ ਜਨਮ ਭਰਮ:	੪	੬੩੨
ਸਿਰੀ: ੧	ਬਹੁਤਾ ਜੀਵਣੁ ਮੰਗੀ:	੫	੬੩
ਮਾਰੂ ੫	ਬਹੁਤੁ ਦੁਆਰੇ ਭ੍ਰਮਿ:	੧੪	੧੦੭੮
ਆਸਾ ੫	ਬਹੁਤੁ ਦਰਬੁ ਹ:	੧੬	੩੭੯
ਗਉੜੀ ੫	ਬਹੁਤੁ ਦਰਬੁ ਕਰ:	੫	੧੭੯
ਸਿਰੀ: ੫	ਬਹੁਤੁ ਧਨਾਢਿ ਅਚਾ:	੧੭	੭੦
ਸੂਹੀ ਰਵਿ:	ਬਹੁਤੁ ਪਿਆਸੁ ਜਬਾ:	੧੭	੭੯੩
ਮਾਝ ਵਾਰ ੧	ਬਹੁਤੁ ਪਏ ਅਸਗਾ:	੧੮	੧੪੫
ਸਾਰੰ: ਕਬੀਰ	ਬਹੁਤੁ ਪ੍ਰਤਾਪੁ ਗਾਉ:	੧੬	੧੨੫੧
ਧਨਾ: ੩	ਬਹੁਤੇ ਫੇਰ ਪਏ ਕਿਰ:	੧੧	੬੬੬
ਸਿਰੀ: ੧	ਬਹੁਤੋ ਬਹੁਤੁ ਵਖਾ:	੧੬	੪੪
ਗਉੜੀਕਬੀ:	ਬਹੁਤੁ ਬਰਸ ਤਪੁ:	੧੦	੩੨੬
ਧਨਾਸਰੀ ੩	ਬਹੁਤਾ ਬੋਲਣੁ ਝਖ:	੧੮	੬੬੧

ਬਿਲਾ: ੫	ਬਹੁਤੇ ਭੇਖ ਕਰਹਿ ਭੇ:	੧੭	੮੪੨
ਮਾਰੂ ੩	ਬਹੁਤੇ ਭੇਖ ਕਰੈ ਨਹ ਪਾ:	੧੫	੧੦੪੭
ਮਾਰੂ ੩	ਬਹੁਤੇ ਭੇਖ ਕਰੈ ਨਹੀ ਭੀ:	੫	੧੦੫੯
ਮਾਰੂ ੩	ਬਹੁਤੇ ਭੇਖ ਕਰੈ ਭੇ;	੧੬	੧੦੬੭
ਗਉੜੀ ੩	ਬਹੁਤੇ ਭੇਖ ਕਰੈ ਭੇ:	੧੩	੨੩੦
ਗਉੜੀਕਬੀਰ	ਬਹੁਤੀ ਮਨਸਾ ਰਾਖ:	੧੮	੩੪੩
ਸੂਹੀ ਕਬੀਰ	ਬਹਤਰਿ ਘਰ ਇਕੁ:	੧੦	੭੯੩
ਰਾਮ: ਵਾਰ੫	ਬਹੁਤੇਰੀ ਥਾਈ ਰਲਾ:	੧੬	੯੬੦
ਆਸਾ ਵਾਰ੧	ਬਹੁ ਤੀਰਥ ਭਵਿਆ:	੧੪	੪੬੭
ਮਾਝ ੩	ਬਹੁ ਤਾਲ ਪੂਰੈ ਵਾਜੈ:	੨	੧੨੨
ਰਾਮ: ੧	ਬਹੁਤੇ ਵੇਸ ਕਰੇ ਕੂ:	੧੧	੯੩੩
ਤੁਖਾਰੀ ੧	ਬਹੁਤੇ ਵੇਸ ਕਰੀ ਪਿਰ	੧੫	੧੧੦੯
ਬਿਲਾ:ਵਾਰ੪	ਬਹੁਤ ਵਡਿਆਈਆ:	੧੨	੮੫੪
ਮਲਾ: ਵਾਰ੩	ਬਹਦਿਆ ਉਠਦਿਆ ਨਿਤ:	੫	੧੨੮੧
ਆਸਾ ੧	ਬਹਦਿਆ ਉਠਦਿਆ ਨੀਤਾ:	੧੨	੩੫੦
ਸਾਰੰ: ਵਾਰ੪	ਬਹਦਿਆ ਉਠਦਿਆ ਨਵ:	੧੧	੧੨੩੯
ਆਸਾ ਵਾਰ੧	ਬਹੁ ਦੂਖ ਪਾਇਆ ਦੂ:	੧੬	੪੬੭
ਧਨਾ: ੫	ਬਹੁ ਪ੍ਰਕਾਰ ਖੋਜਹਿ:	੬	੬੭੪
ਸੋਰਠ ਕਬੀਰ	ਬਹੁ ਪ੍ਰਪੰਚ ਕਰਿ:	੬	੬੫੬
ਗਉ: ੫	ਬਹੁ ਬੇਅੰਤ ਊਚ ਤੇ:	੧੭	੨੯੧
ਦੇਵ: ੫	ਬਹੁ ਬੇਅੰਤ ਅਤਿ ਬ:	੧੭	੫੩੪
ਬਿਹਾ: ੫	ਬਹੁ ਬੰਧਹਿ ਪਰੀਆ:	੬	੫੩੭
ਭੈਰਉ ਕਬੀਰ	ਬਹੁ ਬਿਧਿ ਕਹਿਓ ਪੁ:	੧੨	੧੧੫੯
ਸਿਰੀ: ੩	ਬਹੁ ਬਿਧਿ ਕਰਮ ਕਮਾ:	੬	੩੯
ਸਾਰੰਗ ੩	ਬਹੁ ਬਿਧਿ ਕਰਮ ਕਰ:	੧੨	੧੨੩੪
ਮਾਰੂ ੫	ਬਹੁ ਬਿਧਿ ਜੋਨੀ ਫਿਰ:	੨	੧੦੦੫
ਮਲਾ: ੩	ਬਹੁ ਬਿਧਿ ਥਾਕਾ ਕਰਮ:	੧੨	੧੨੬੨
ਗਉ: ਰਵਿ:	ਬਹੁ ਬਿਧਿ ਧਰਮ ਨਿ:	੧੨	੩੪੬
ਬਿਹਾਗੜਾ ੫	ਬਹੁ ਬਿਧਿ ਪੂਜਾ ਖੋਜੀ:	੮	੫੪੨
ਮਾਰੂ ੫	ਬਧੁ ਬਿਧਿ ਬੇਦ ਪਾਠ:	੮	੧੦੧੯
ਭੈਰਉ ੩	ਬਹੁ ਬਿਧਿ ਮਾਂਡੇ ਘੜੈ:	੪	੧੧੨੮
ਮਲਾ: ੫	ਬਹੁ ਬਿਧਿ ਮਾਇਆ ਮੋ:	੧੦	੧੨੬੯
ਸੂਹੀ ੫	ਬਹੁ ਬਿਧਿ ਰੂਪ ਰੰਗ:	੮	੭੪੬
ਆਸਾ ਵਾਰ੧	ਬਹੁ ਭੇਖ ਕੀਆ ਦੇਹੀ:	੧੫	੪੬੭
ਬਸੰਤ ੧	ਬਹੁ ਭੇਖ ਕਰਹਿ ਮਨਿ:	੧੩	੧੧੭੫
ਸਿਰੀ: ੧	ਬਹੁ ਭੇਖ ਕਰਿ ਭਰਮਾਈ:	੧੩	੨੬
ਗਉ: ੫	ਬਹੁ ਭੋਜਨ ਕਾਪਰ:	੧੩	੨੯੦
ਸਿਰੀ: ੫	ਬਹੁ ਮਾਣ ਕੀਆ ਤੁਧ:	੪	੭੪
ਮਾਲੀ ੪	ਬਹੁ ਮੈਲੇ ਨਿਰਮਲ:	੧੭	੯੮੫
ਗਉ: ੫	ਬਹੁਰਿ ਉਸਕਾ ਬਿਸ:	੧੦	੨੬੮
ਸਲੋ: ੩	ਬਹੁ ਰਸ ਸਾਲਣੇ ਸ:	੧੬	੧੪੧੩
ਮਾਰੂ ਕਬੀਰ	ਬਹੁਰਿ ਹਮ ਕਾਹੇ ਆ:	੧੬	੧੧੦੩
ਪ੍ਰਭਾਤੀ ੫	ਬਹੁਰਿ ਕਮਾਵਹਿ ਹੋ:	੩	੧੩੪੮
ਭੈਰਉ ੧	ਬਹਰੇ ਕਰਨ ਅਕਲਿ:	੩	੧੧੨੬
ਸੂਹੀ ੧	ਬਹੁ ਰੰਗ ਦੇ ਖਿਭਲਾ:	੧੧	੭੫੧

ਗਉ: ੫	ਬਹੁ ਰੰਗ ਮਾਇਆ ਬ:	੧੨	੧੭੯
ਬਿਹਾ: ਵਾਰ੩	ਬਹੁ ਰੰਗੀ ਰਸ ਭਾਗ:	੧੭	੫੫੦
ਭੈਰ: ਕਬੀਰ	ਬਹੁਰਿ ਨ ਆਵੈ ਜੋਨੀ:	੧੧	੧੧੫੯
ਗੂਜ: ਨਾਮ:	ਬਹੁਰਿ ਨ ਹੋਇ ਤੇਰਾ:	੩	੫੨੫
ਗਉੜੀ ੫	ਬਹੁਰਿ ਨ ਹੋਵੈ ਆਵ:	੧੭	੨੯੫
ਗਉੜੀ ੫	ਬਹੁਰਿ ਨਾ ਛੋਡੈ ਹਰਿ ਸੰਗਿ:	੮	੨੩੬
ਸੂਹੀ ੫	ਬਹੁਰਿ ਨਾ ਫਿਰੀਆ:	੬	੭੪੬
ਮਾਝ ੫	ਬਹੁਰਿ ਨ ਲੇਖਾ ਪੁਛਿ:	੨	੧੦੨
ਗਉ: ੫	ਬਹੁਰਿ ਨ ਤ੍ਰਿਸਨਾ ਲਾ:	੩	੨੮੧
ਗਉ: ੫	ਬਹੁਰਿ ਬਹੁਰਿ ਉਆ:	੧	੧੮੦
ਭੈਰਉ ੫	ਬਹੁਰਿ ਬਹੁਰਿ ਤਿਸੁ ਸੰਗਿ:	੩	੧੧੫੭
ਆਸਾ ੫	ਬਹੁਰਿ ਬਹੁਰਿ ਤਿਸੁ ਲਾਗ:	੭	੩੯੩
ਮਾਰੂ ੫	ਬਹੁਰਿ ਬਹੁਰਿ ਪਿਰ:	੪	੧੦੭੩
ਸੂਹੀ ੫	ਬਹੁਰਿ ਬਹੁਰਿ ਲਪ:	੧੫	੭੩੮
ਗਉ: ੫	ਬਹੁ ਲਸਕਰ ਮਾਨੁ:	੧੦	੨੭੮
ਭੈਰਉ ੩	ਬਹਲੇ ਭੇਖ ਭਵਹਿ:	੯	੧੧੩੧
ਵਡ: ੩	ਬਹੁ ਵਧਹਿ ਵਿਕਾਰਾ:	੪	੫੭੦
ਸੋਰਠ ੫	ਬਹੁੜਿ ਨ ਜੋਨੀ ਪਾ:	੧	੬੨੪
ਬਿਲਾ: ੩	ਬਹੁੜਿ ਨ ਮਰੈ ਨ ਜ:	੧੨	੭੯੮
ਗੋਂਡ ੫	ਬਕਤੋ ਕਰਤਾ ਬੂਝ:	੭	੮੬੨
ਰਾਮ: ਕਬੀਰ	ਬਕਤੈ ਬਕਿ ਸਬਦੁ:	੪	੯੭੨
ਆਸਾ ੧	ਬਕੈ ਨ ਬੋਲੈ ਹਰਿ ਗੁ:	੯	੪੧੧
ਮਾਰੂ ੧	ਬਕੈ ਨ ਬੋਲੈ ਖਿਮਾ ਧ:	੧੧	੧੦੧੩
ਪ੍ਰਭਾਤੀ ੧	ਬਕਿ ਬਕਿ ਵਾਦ ਚਲਾ:	੪	੧੩੩੧
ਸੂਹੀ ੪	ਬਕਰੀ ਸਿੰਘੁ ਇਕਤੈ:	੪	੭੩੫
ਰਾਮ: ੫	ਬਕਰੀ ਕਉ ਹਸਤੀ:	੧੪	੮੯੮
ਸੋਰ: ੫	ਬਖਸ ਅਪੁਨੀ ਕਰਿ:	੧੭	੬੨੮
ਸੋਰਠ ੫	ਬਖਸਿਆ ਪਾਰਬ੍ਰਹ:	੬	੬੨੦
ਗਉ: ੫	ਬਖਸੀਸ ਵਜਹੁ ਮਿ:	੧੮	੨੧੦
ਭੈਰਉ: ਨਾਮ:	ਰਖਸੀ ਹਿੰਦੂ ਮੈ ਤੇਰੀ:	੮	੧੧੬੬
ਗਉ: ੫	ਬਖਸਨਹਾਰਾ ਬਖ:	੨	੨੬੧
ਰਾਮ: ੫	ਬਖਸਿ ਮਿਲਾਵਹੁ ਨਾ:	੩	੮੯੦
ਸੋਰਠ ੫	ਬਖਸਿ ਲਏ ਸਭਿ ਸ:	੫	੬੨੦
ਬਸੰਤ ੧	ਬਖਸਿ ਲੀਏ ਨਾਹੀ ਜ:	੭	੧੧੯੦
ਸੋਰਠ ੫	ਬਖਸਿ ਲੇਹੁ ਸਾਹਿਬ:	੬	੬੧੮
ਗਉ: ੫	ਬਖਸਿ ਲੇਹੋ ਤਉ:	੧	੨੬੭
ਆਸਾ ੫	ਬਖਸਿ ਲੈਹੁ ਪਾਰ:	੧੩	੪੦੩
ਗਉੜੀ ੫	ਬਖਸਿ ਲੇਹੁ ਪ੍ਰਭ ਐ:	੪	੧੯੫
ਗਉ: ੩	ਬਗ ਜਿਉ ਲਾਇ ਬਹੈ:	੫	੨੩੦
ਸੂਹੀ ੧	ਬਗਾ ਬਗੈ ਕਪੜ ਤੀ:	੪	੭੨੯
ਮਾਝ ਵਾਰ ੧	ਬਗਾ ਰਤਾ ਪੀਅਲਾ ਕਾ:	੧੧	੧੩੯
ਰਾਮ: ੪	ਬਗੁਲਾ ਕਾਗ ਨੀਚ ਕੀ:	੧੭	੮੮੧
ਰਾਮ: ਵਾਰ੧	ਬਗਲਾ ਕਾਗ ਨ ਰਹਈ:	੧੨	੯੫੬
ਭੈਰਉ ੫	ਬਗੁਲੇ ਜਿਉ ਰਹਿਆ:	੩	੧੧੫੨
ਬਸੰਤ ੧	ਬਗਲੇ ਤੇ ਫੁਨਿ ਹੰਸ:	੬	੧੧੭੧

ਗਾਥਾ ਧ	ਬਚਨ ਸਾਧ ਸੁਖ ਪੰ:	੧੨	੧੩੬੦
ਮਾਰੂ ਵਾਰ ੫	ਬਚਨ ਕਰੇ ਤੈ ਖਿਸ:	੧੪	੧੦੯੯
ਸਾਰੰਗ ੫	ਬਚਨੁ ਗੁਰੂ ਜੋ ਪੂਰੈ:	੫	੧੨੦੪
ਸਵਯੇ ੪	ਬਚਨੁ ਗੁਰ ਰਿਦ ਧ:	੧੪	੧੪੦੦
ਧਨਾ: ਰਵਿ:	ਬਚਨੀ ਤੋਰ ਮੋਰ ਮ:	੬	੬੯੪
ਸਾਰੰਗ ੫	ਬਚਨ ਨਾਦ ਮੇਰੇ ਸ:	੧੧	੧੨੧੦
ਸਹਸ: ੫	ਬਚਿਤ੍ ਮੰਦਿਰਿ ਸੰਭੋਂ:	੧੮	੧੩੫੪
ਗਉ: ੪	ਬਛਰੇ ਪ੍ਰੀਤ ਖੀਰੁ ਮੁ:	੧੭	੧੬੪
ਗੋਂਡ ਨਾਮ:	ਬਛਰੇ ਬਿਨੁ ਗਾਇ ਅ:	੩	੮੭੪
ਕਾਨੜਾ ੫	ਬਜੀ ਬਧਾਈ ਸਹਜੇ:	੧੪	੧੩੧੨
ਗੋਂਡ ਕਬੀਰ	ਬਜਾਰੀ ਸੋ ਜੁ ਬਜਾਰ:	੧	੮੭੩
ਧਨਾ: ਨਾਮ	ਬਜਰ ਕੁਠਾਰ ਮੋਹਿ:	੫	੬੯੩
ਗੂਜਰੀਵਾਰ ੩	ਬਜਰ ਕਪਾਟ ਕਾਇ:	੯	੫੧੪
ਮਾਰੂ ੧	ਬਜਰ ਕਪਾਟ ਜੜੇ:	੧੦	੧੦੩੩
ਰਾਮ: ਵਾਰ੩	ਬਜਰ ਕਪਾਟ ਨ ਖੁ:	੧੨	੯੫੪
ਸੋਰਠ ੧	ਬਜਰ ਕਪਾਟ ਮੁਕ:	੮	੫੯੭
ਸਾਰੰਗ ੫	ਬਜਾਵਨਹਾਰੇ ਊਠਿ:	੯	੧੨੦੩
ਆਸਾ ਕਬੀਰ	ਬਜਾਵਨਹਾਰੋ ਕਹਾ:	੧੦	੪੮੦
ਗਉੜੀ ੫	ਬਟਾਊ ਸਿਉ ਜਉ ਲਾ:	੧੩	੨੬੮
ਆਸਾ ਕਬੀਰ	ਬਟੂਆ ਏਕ ਬਹਤ:	੮	੪੭੭
ਗਉ: ਕਬੀਰ	ਬਟਕ ਬੀਜ ਮਹਿ ਰ:	੬	੩੪੦
ਕਾਨੜਾ ੪	ਬਡ ਹੋ ਹੋ ਭਾਗ ਮਥਾ:	੫	੧੨੯੭
ਗਉ: ੧	ਬਡੇ ਕਹਾਵਹਿ ਹਉ:	੮	੨੨੭
ਜੈਤ: ਰਵਿ:	ਬਡੋ ਨਿਲਜੁ ਅਜਹੂ:	੧੭	੭੧੦
ਬਿਹਾ: ੫	ਬਡ ਪੁਰਖ ਪੂਰਨ:	੧੧	੫੪੪
ਬਿਲਾ: ੫	ਬਡ ਪਰਤਾਪ ਸੁਨਿ:	੨	੮੨੮
ਗਉ: ੫	ਬਡੇ ਬਡੇ ਅਹੰਕਾਰੀ:	੫	੨੭੮
ਆਸਾ ਕਬੀਰ	ਬਡ ਭਾਈ ਕੇ ਜਬ ਸੰ:	੮	੪੮੨
ਸਵਯੇ ੫	ਬਡਭਾਗੀ ਉਨ ਮਾਨਿ:	੪	੧੪੦੭
ਰਾਮ: ੫	ਬਡੈ ਭਾਗਿ ਸਾਧ ਸੰਗੁ:	੧	੮੮੬
ਗਉੜੀ ੫	ਬਡਭਾਗੀ ਕਿਸੈ ਪਰਾ:	੨	੨੭੯
ਗੂਜ: ੧	ਬਡੇ ਭਾਗ ਗੁਰੁ ਸੇਵ:	੫	੫੦੪
ਗਉੜੀ ੫	ਬਡਭਾਗੀ ਜਪਿ:	੧੪	੨੮੯
ਰਾਮ: ੯	ਬਡਭਾਗੀ ਤਿਹ ਜਨ:	੧੮	੯੦੧
ਗਉ: ੫	ਬਡਭਾਗੀ ਤੇ ਜਨ ਜ:	੮	੨੮੧
ਗਾਥਾ ੫	ਬਡਭਾਗੀ ਨਾਨਕ ਕੋ:	੯	੧੩੬੧
ਗਉੜੀ ੫	ਬਡਭਾਗੀ ਨਾਨਕ ਜ:	੧	੨੮੧
ਗੋਂਡ ਕਬੀਰ	ਬਡੇ ਭੂਪਤਿ ਰਾਜੇ ਹੈ:	੯	੮੭੨
ਬਿਹਾ: ੫	ਬਣਿ ਤ੍ਰਿਣ ਤ੍ਰਿਭਵਣਿ:	੧੧	੫੪੫
ਆਸਾ ੫	ਬਤੀਹ ਸੁਲਖਣੀ:	੩	੩੭੧
ਗੂਜ ਜੈ ਦੇਵ	ਬਦਿ ਅੰਮ੍ਰਿਤ ਤਤ:	੧੪	੫੨੬
ਮਾਰੂ ੫	ਬਦ ਅਮਲ ਛੋਡਿ ਕ:	੬	੧੦੮੪
ਸਾਰੰ: ਨਾਮ	ਬਦਹੁ ਕੀਨ ਹੋਡ ਮਾਧ:	੧੪	੧੨੫੨
ਮਾਰੂ ਜੈਦੇਵ	ਬਦਤਿ ਜੈਦੇਉ ਜੈਦੇ:	੫	੧੧੦੬
ਗੂਜ: ਤ੍ਰਿਲੋਂ	ਬਦਤਿ ਤ੍ਰਿਲੋਚਨੁ ਸੁਨੁ:	੪	੫੨੬

ਗੂਜ: ਤ੍ਰਿਲੋਂ:	ਬਦਤਿ ਤ੍ਰਿਲੋਚਨੁਤੇਨਰ:	੧੦	੫੨੬
ਧਨਾ: ਤ੍ਰਿਲੋ:	ਬਦਤਿ ਤ੍ਰਿਲੋਚਨ ਰਾ:	੯	੬੯੫
ਬਸੰਤ ਕਬੀਰ	ਬਦਨੈ ਬਿਨੁ ਖਿਰ ਖਿਰ:	੪	੧੧੯੪
ਮਾਝ ਵਾਰ ੧	ਬਦ ਫੈਲੀ ਗੈਬਾਨਾ ਬ:	੬	੧੪੨
ਤਿਲੰਗ ੧	ਬਦ ਬਖਤ ਹਮ ਚੁ:	੮	੭੨੧
ਫੁਨਹੇ ੫	ਬਧੋਹੁ ਪੁਰਖਿ ਬਿਧਾ:	੧੧	੧੩੬੨
ਬਸੰਤ ੫	ਬਧਿਕੁ ਉਧਾਰਿਓ ਖ:	੫	੧੧੯੨
ਮਾਝ ਵਾਰ੧	ਬਧੇ ਕਰਨਿ ਸਲਾਮ:	੪	੧੪੩
ਸੂਹੀ ਵਾ: ੨	ਬਧਾ ਚਟੀ ਜੋ ਭਰੇ ਨ:	੧੬	੭੮੭
ਮਲਾਰਵਾਰ:੧	ਬਧੇ ਛੁਟਹਿ ਸਚਿ ਸ:	੧੮	੧੨੮੭
ਗਉ: ੫	ਬਧੇ ਬਿਕਾਰ ਲਿਖੇ ਬ:	੧੧	੧੯੫
ਬਸੰਤ ੩	ਬਨਸਪਤਿ ਮਉਲੀ ਚ:	੮	੧੧੭੬
ਗਉੜੀ ੫	ਬਨਸਪਤਿ ਮਉਲੀ ਫ:	੧੭	੧੮੦
ਮਾਰੂ ਕਬੀਰ	ਬਨਹਿ ਬਸੇ ਕਿਉ ਪਾ:	੫	੧੧੦੩
ਗਉ: ਕਬੀਰ	ਬਨ ਕਾ ਮਿਰਗੁ ਮੁਕਤਿ:	੫	੩੨੪
ਸੋਰਠ ਕਬੀਰ	ਬਨ ਖੰਡ ਜਾਇ ਜੋਗੁ:	੧੫	੬੫੪
ਆਸਾ ੧	ਬਨ ਖੰਡ ਮਾਇਆ ਮੋ:	੬	੪੧੫
ਆਸਾ ੫	ਬਨੁ ਗ੍ਰਿਹ ਸਮਸਰਿ:	੧੦	੪੦੯
ਸਲੋਕ ਕਬੀਰ	ਬਨਜਨ ਹਾਰੇ ਬਾਹਰਾ:	੧੪	੧੩੭੨
ਧਨਾ: ਕਬੀਰ	ਬਨਿਤਾ ਸੁਤ ਦੇਹ ਗ੍ਰੇਹ:	੧੧	੬੯੨
ਪ੍ਰਭਾਤੀ ੫	ਬਨਿਤਾ ਛੋਡਿ ਬਦ ਨਦਰ:	੬	੧੩੪੮
ਗਉੜੀ ੫	ਬਨਿ ਤਿਨਿ ਪਰਬਤਿ ਹੈ:	੧	੨੯੪
ਆਸਾ ੫	ਬਨਿਤਾ ਬਿਨੋਦ ਅਨੰਦ:	੩	੪੫੮
ਗਉੜੀ ੪	ਬਨ ਫਿਰ ਥਕ ਬਨਵਾਸੀ:	੧੫	੨੩੪
ਤੁਖਾਰੀ ੧	ਬਨੁ ਫੂਲੈ ਮੰਝ ਬਾਰਿ:	੧	੧੧੦੮
ਗਉੜੀ ੫	ਬਨੁ ਬਨ ਖੋਜਤ ਫਿ:	੧੫	੨੦੩
ਨਟ ੫	ਬਨੁ ਬਨੁ ਢੂਢਿ ਢੂਢਿ:	੧੦	੯੮੨
ਫੁਨਹੇ ੫	ਬਨੁ ਬਨੁ ਫਿਰਤਉ:	੧੩	੧੩੬੨
ਆਸਾ ੫	ਬਨੁ ਬਨੁ ਫਿਰਤੀ ਖੋ:	੧੨	੪੫੫
ਰਾਮ: ੧	ਬਨੁ ਬਨੁ ਫਿਰਤੀ ਢੂ:	੧੭	੯੩੪
ਗੂਜ: ਵਾਰ੫	ਬਨਿ ਭੀਹਾਵਲੈ ਹਿਕੁ:	੧੪	੫੧੯
ਭੈਰਉ ੫	ਬਨ ਮਹਿ ਪੇਖਿਓ ਤ੍ਰਿ:	੪	੧੧੩੯
ਸਿਰੀ: ੧	ਬਨ ਮਹਿ ਧੂਲੀ ਜੋ ਫਿ:	੩	੫੭
ਮਾਰੂ ੫	ਬਨ ਮਾਲਾ ਬਿਭੂਖਨ:	੧੭	੧੦੮੨
ਗੋਂਡ ਨਾਮ:	ਬਨਾਰਸਿ ਅਸਿ ਬਸ:	੧੨	੮੭੩
ਮਾਰੂ ੫	ਬਨਵਾਲੀ ਚਕ੍ਰ ਪਾਣਿ:	੧੦	੧੦੮੨
ਆਸਾ ੧	ਬਬੈ ਬਾਜੀ ਖੇਲਨ ਲਾ:	੧੮	੪੩੩
ਆਸਾ ੩	ਬਬੈ ਬੂਝਹਿ ਨਾਹੀ ਮੂ:	੧੬	੪੩੪
ਗਉੜੀਕਬੀ:	ਬਬਾ ਬਿੰਦਹਿ ਬਿੰਦ ਮਿ:	੧੮	੩੪੧
ਗਉੜੀ ੫	ਬਬਾ ਬ੍ਰਹਮੁ ਜਾਨਤ ਤੇ:	੯	੨੫੮
ਤੁਖਾਰੀ ੧	ਬਰਸੈ ਅੰਮ੍ਰਿਤ ਧਾਰ:	੧੧	੧੧੦੭
ਸਵਜੇ ੫	ਬਰਸੁ ਏਕੁ ਹਉ ਫਿ:	੧੮	੧੩੯੫
ਮਲਾ: ੫	ਬਰਸੁ ਸਰਸੁ ਆਗਿ:	੧੪	੧੨੭੨
ਮਲਾਰ ੧	ਬਰਸੁ ਘਨਾ ਮੇਰਾ ਪਿ:	੧੨	੧੨੫੫
ਮਲਾਰ ੧	ਬਰਸੁ ਘਨਾ ਮੇਰਾ ਮ:	੧੦	੧੨੫੪

ਸਾਰੰਗ ੫	ਬਿਨੁ ਹਰਿ ਹੈ ਕੋ ਕਹਾ ਬ:	੧੩	੧੨੧੮
ਬਿਲਾ: ੫	ਬਿਨੁ ਹਰਿ ਕਾਮਿ ਨ ਆਵ:	੧੫	੮੨੧
ਬਸੰਤ ੧	ਬਿਨੁ ਹਰਿ ਗੁਰ ਪ੍ਰੀਤਮ:	੧੪	੧੧੯੦
ਗਉੜੀ ੧	ਬਿਨੁ ਹਰਿ ਜਾਚੇ ਭਗ:	੮	੨੨੬
ਆਸਾ ੫	ਬਿਨੁ ਹਰਿ ਨਾਮੁ ਅਵਰੁ:	੧੩	੩੭੬
ਗਉੜੀ ੧	ਬਿਨੁ ਹਰਿ ਨਾਮ ਸੁ ਦੇਹ:	੧੦	੨੨੫
ਗਉੜੀ ੧	ਬਿਨੁ ਹਰਿ ਨਾਮ ਕਹਾ ਸੁ:	੬	੨੨੫
ਭੈਰਉ ੧	ਬਿਨੁ ਹਰਿ ਨਾਮ ਕੋ ਮੁਕਤਿ:	੮	੧੧੨੭
ਮਾਲੀ: ੪	ਬਿਨੁ ਹਰਿ ਨਾਮ ਕੋ ਮੁਕਤ	੩	੯੮੬
ਸਿਰੀ: ੫	ਬਿਨੁ ਹਰਿ ਨਾਮ ਨ ਸੁਖੁ:	੫	੪੮
ਜੈਤ: ਵਾ: ੫	ਬਿਨੁ ਹਰਿ ਨਾਮੁ ਨ ਸਾਤਿ:	੬	੭੦੭
ਬਸੰਤ ੧	ਬਿਨੁ ਹਰਿ ਨਾਮ ਨ ਸੁਧੁ ਹੋ:	੧੫	੧੧੬੯
ਸਿਰੀ: ੧	ਬਿਨੁ ਹਰਿ ਨਾਮ ਨ ਛੂਟੀ:	੧੫	੫੯
ਆਸਾ ੨	ਬਿਨੁ ਹਰਿ ਨਾਮ ਨ ਛੂਟਸੀ:	੧੭	੪੨੦
ਬਿਲਾ: ੪	ਬਿਨੁ ਹਰਿ ਨਾਮੁ ਨ ਜੀਵਦੇ:	੧੮	੮੪੪
ਰਾਮ: ੫	ਬਿਨੁ ਹਰਿ ਨਾਮੁ ਨ ਟੂਟਸਿ:	੮	੮੯੦
ਗੂਜ: ੧	ਬਿਨੁ ਹਰਿ ਨਾਮ ਬ੍ਰਿਥਾ:	੨	੫੦੫
ਭੈਰਉ ੫	ਬਿਨੁ ਹਰਿ ਨਾਮ ਮਿਥਿ:	੧੪	੧੧੩੭
ਮਾਰੂ ੪	ਬਿਨੁ ਹਰਿ ਨਾਵੈ ਕੋ ਬੇ:	੧੩	੧੦੭੦
ਵਡ: ਵਾਰ ੪	ਬਿਨੁ ਹਰਿ ਨਾਵੈ ਕੋ ਮਿ:	੧੮	੫੯੦
ਗਉੜੀ ੩	ਬਿਨੁ ਹਰਿ ਪਿਆਰੇ ਰ:	੧੪	੨੪੩
ਬੈਰਾੜੀ ੪	ਬਿਨ ਹਰਿ ਪ੍ਰੀਤਿ ਹੋਰ:	੧੩	੭੨੦
ਗਉੜੀ ੫	ਬਿਨੁ ਹਰਿ ਭਉ ਕਾਹੇ:	੧੦	੧੮੪
ਰਾਮ:ਵਾਰ ੩	ਬਿਨੁ ਹਰਿ ਭਗਤੀ ਸ੍ਰੀ:	੪	੯੫੦
ਗਉ: ੫	ਬਿਨੁ ਹਰਿ ਭਗਤਿ ਕਹਾ:	੧੨	੨੧੫
ਗਉੜੀ ੫	ਬਿਨੁ ਹਰਿ ਭਗਤਿ ਕਹਾ:	੮	੨੫੪
ਬਸੰਤ ੧	ਬਿਨੁ ਹਰਿ ਭਗਤੀ ਦੂਖ:	੫	੧੧੮੯
ਗੂਜਰੀ ੧	ਬਿਨੁ ਹਰਿ ਭਗਤਿ ਨਾ:	੧੦	੫੦੪
ਰਾਮ: ੫	ਬਿਨ ਹਰਿ ਭਗਤਿ ਨਹੀ:	੭	੮੯੧
ਆਸਾ ੧	ਬਿਨੁ ਹਰਿ ਭਗਤਿ ਨ ਪ:	੧੭	੪੧੬
ਸਲੋਕ ਕਬੀਰ	ਬਿਨੁ ਹਰਿ ਭਗਤ ਨ ਮੁ:	੭	੧੩੬੭
ਸਵਯੇ ੫	ਬਿਨੁ ਹਰਿ ਭਜਨ ਸਗ:	੮	੧੩੮੯
ਸਾਰੰਗ ੫	ਬਿਨੁ ਹਰਿ ਭਜਨ ਜੇ:	੧੬	੧੨੨੨
ਗਉੜੀ ੫	ਬਿਨੁ ਹਰਿ ਭਜਨ ਦੇ:	੬	੧੭੯
ਗਉੜੀ ੫	ਬਿਨੁ ਹਰਿ ਭਜਨ ਨਾਹੀ:	੧੪	੧੮੮
ਗਉੜੀ ੫	ਬਿਨੁ ਹਰਿ ਭਜਨ ਨਹੀ ਛੁ:	੭	੨੬੪
ਗਉੜੀ ੫	ਬਿਨੁ ਹਰਿ ਭਜਨ ਨਾਹੀ ਨਿ:	੧੩	੨੧੫
ਟੋਡੀ ੫	ਬਿਨੁ ਹਰਿ ਭਜਨ ਰੰ:	੧੦	੭੧੭
ਮਾਰੂ ੫	ਬਿਨੁ ਹਰਿ ਰਸੁ ਸੁਖੁ:	੧੭	੧੦੭੨
ਬਸੰਤ ੧	ਬਿਨੁ ਹਰਿ ਰਸ ਰਾਤੇ:	੪	੧੧੮੮
ਰਾਮ: ੧	ਬਿਨੁ ਹਰਿ ਰਾਤੇ ਮੈਲੋ:	੧੩	੯੦੪
ਭੈਰਉ ੫	ਬਿਨੁ ਕੰਠੈ ਕੈਸੇ ਗਾਵ:	੯	੧੧੪੦
ਭੈਰਉ ੫	ਬਿਨੁ ਕਣੁ ਖਲਹਾਨੁ ਜੈ:	੩	੧੧੩੭
ਰਾਮ: ੫	ਬਿਨੁ ਕੰਤ ਪਿਆਰੇ ਨ:	੧੬	੯੨੮
ਗਉੜੀ ੫	ਬਿਨ ਕਰਤੂਤੀ ਮਕਤਿ:	੩	੨੦੧

ਬਸੰਤ ੩	ਬਿਨੁ ਕਰਮਾ ਸਭ ਭ:	੫	੧੧੭੫
ਮਾਰੂ ੩	ਬਿਨੁ ਕਰਮਾ ਹੋਰ ਫਿ:	੧੫	੧੦੬੭
ਸਾਰੰਗ ੪	ਬਿਨੁ ਕਰਮਾ ਕਿਉ ਸੰ:	੧੨	੧੧੯੮
ਮਾਰੂ ਵਾਰ੩	ਬਿਨੁ ਕਰਮਾ ਕਿਛੂ ਨ ਪਾ:	੧੮	੧੦੯੧
ਮਾਰੂ ਵਾਰ ੫	ਬਿਨੁ ਕਰਮਾ ਕਿਛੂ ਨ ਲ:	੭	੧੧੦੨
ਸੋਰ: ਵਾਰ ੩	ਬਿਨੁ ਕਰਮੈ ਨਾਉ ਨ:	੧੧	੬੪੮
ਭੈਰਉ ੫	ਬਿਨੁ ਖਾਏ ਬੂਝੈ ਨਹੀ:	੪	੧੧੪੯
ਸਿਰੀ: ੧	ਬਿਨੁ ਗੁਣ ਕਾਮਿ ਨ ਆ:	੧੭	੬੧
ਸਿਰੀ: ੧	ਬਿਨੁ ਗੁਣ ਕਾਮਿ ਨ ਆ:	੧੦	੨੦
ਧਨਾ: ੫	ਬਿਨੁ ਗੋਬਿੰਦ ਅਵਰ ਸੰ:	੩	੬੭੧
ਟੋਡੀ ੫	ਬਿਨੁ ਗੋਬਿੰਦ ਅਵਰ ਜਿ:	੮	੭੧੩
ਗਉ: ੫	ਬਿਨੁ ਗੋਬਿੰਦ ਨ ਦੀਸੈ:	੮	੧੮੯
ਗਉੜੀ ੧	ਬਿਨ ਗੁਰੁ ਅੰਤੁ ਨ ਪਾ:	੧੪	੨੨੪
ਬਸੰਤ ੧	ਬਿਨੁ ਗੁਰ ਅੰਧਲੇ ਧੰ:	੫	੧੧੭੦
ਗਉੜੀ ੧	ਬਿਨੁ ਗੁਰ ਅਰਥੁ ਬੀ:	੧੩	੧੫੪
ਸੋਰਠ ੧	ਬਿਨੁ ਗੁਰ ਇਹ ਰਸ:	੧੨	੫੭੯
ਮਾਰੂ ੧	ਬਿਨੁ ਗੁਰ ਸਾਕਤੁ ਕਹਹੁ ਕੋ:	੧੪	੧੦੩੦
ਬਸੰਤ ੫	ਬਿਨ ਗੁਰ ਸਾਚੇ ਨਹੀ:	੧੩	੧੧੮੩
ਸੋਰਠ ੩	ਬਿਨੁ ਗੁਰ ਸਾਚੇ ਭਗ:	੮	੬੦੨
ਗਉੜੀ ੩	ਬਿਨੁ ਗੁਰ ਸਾਚੇ ਭਰ:	੧੧	੨੩੧
ਪ੍ਰਭਾਤੀ ੧	ਬਿਨੁ ਗੁਰ ਸੋਝੀ ਕਿਸੈ:	੧੫	੧੩੪੪
ਬਸੰਤ ੧	ਬਿਨ ਗੁਰ ਸੰਤ ਨ ਸੰਗੁ:	੫	੧੧੭੦
ਰਾਮ: ੫	ਬਿਨ ਗੁਰ ਸਬਦੈ ਜਲਿ ਬ:	੩	੯੪੫
ਮਾਰੂ ੧	ਬਿਨੁ ਗੁਰ ਸਬਦ ਨ ਆ:	੪	੧੦੧੪
ਰਾਮ: ੧	ਬਿਨੁ ਗੁਰ ਸਬਦ ਨ ਸੋਝੀ:	੭	੯੦੪
ਗਉੜੀ ੧	ਬਿਨੁ ਗੁਰ ਸਬਦ ਨ ਸਵ:	੧੨	੨੨੫
ਰਾਮ: ੧	ਬਿਨੁ ਗੁਰ ਸਬਦ ਨਹੀ:	੬	੯੦੬
ਰਾਮ: ੧	ਬਿਨੁ ਗੁਰ ਸਬਦ ਨ ਗ:	੧੨	੯੦੬
ਗਉੜੀ ੧	ਬਿਨੁ ਗੁਰ ਸਬਦ ਨ ਛੂਟੀ:	੨	੨੨੯
ਬਿਲਾ: ੧	ਬਿਨੁ ਗੁਰ ਸਬਦ ਨ ਛੂਟਸਿ:	੩	੮੩੯
ਆਸਾ ੧	ਬਿਨੁ ਗੁਰ ਸਬਦ ਨ ਛੂ:	੪	੪੧੯
ਭੈਰਉ ੧	ਬਿਨ ਗੁਰ ਸਬਦ ਮੁਕਤਿ ਕ:	੧੪	੧੧੨੭
ਮਾਰੂ ੧	ਬਿਨ ਗੁਰ ਸਬਦੈ ਮੁਕਤਿ ਨ:	੩	੧੦੨੪
ਭੈਰਉ ੧	ਬਿਨ ਗੁਰ ਸਬਦ ਮੁਕਤਿ ਨਹੀ	੯	੧੧੨੭
ਆਸਾ ੧	ਬਿਨੁ ਗੁਰ ਸਬਦੈ ਮਨੁ:	੭	੪੧੫
ਆਸਾ ੧	ਬਿਨੁ ਗੁਰ ਸੇਵੇ ਸਹਜੁ:	੪	੪੧੪
ਮਾਝ ੩	ਬਿਨੁ ਗੁਰ ਸੇਵੇ ਸੁਖ:	੨	੧੧੫
ਗਉੜੀ ੧	ਬਿਨੁ ਗੁਰ ਸੇਵੇ ਘਾਟੇ:	੯	੨੨੬
ਗਉੜੀ ੩	ਬਿਨ ਗੁਰ ਸੇਵੇ ਬਹੁਤੁ:	੧੫	੨੩੦
ਵਡ: ਵਾਰ ੪	ਬਿਨੁ ਗੁਰ ਹਰਿ ਨਾਮੁ:	੬	੫੯੧
ਆਸਾ ੩	ਬਿਨੁ ਗੁਰ ਕੋਇ ਨ ਰੰ:	੩	੪੨੭
ਮਾਰੂ ਵਾਰ ੩	ਬਿਨੁ ਗੁਰ ਕਿਨੈ ਨ ਪਾ:	੭	੧੦੯੩
ਗੂਜ: ਵਾਰ੩	ਬਿਨੁ ਗੁਰ ਕਿਨੈ ਨ ਪਾ:	੧੬	੫੧੫
ਸਿਰੀ: ੩	ਬਿਨੁ ਗੁਰ ਕਿਨੈ ਨਾ ਪਾ:	੧੪	੩੩
ਬਿਲਾ: ੧	ਬਿਨੁ ਗੁਰ ਕਰਣੀ ਕਿਆ:	੧੦	੭੯੬

ਗਉੜੀ ੧	ਬਿਨੁ ਦਮ ਕੇ ਸਉਦਾ:	੯	੨੨੬
ਬਿਲਾ: ੧	ਬਿਨੁ ਦਰਸਨ ਕੈਸੇ ਜੀ:	੭	੭੯੬
ਮਾਰੂ ੧	ਬਿਨੁ ਦਰਸਨ ਕੈਸੇ ਰ:	੧੮	੯੯੦
ਸੋਰਠ ਕਬੀਰ	ਬਿਨੁ ਨੈਨਹੁ ਜਗਤੁ:	੧੩	੬੫੫
ਬਸੰਤ ੩	ਬਿਨੁ ਨਾਮੈ ਹਉਮੈ ਜ:	੩	੧੧੭੬
ਬਿਹਾਗੜਾ ੫	ਬਿਨ ਨਾਮ ਹਰਿਕੇ ਆ:	੫	੫੪੮
ਆਸਾ ੧	ਬਿਨੁ ਨਾਮ ਹਰਿ ਕੇ ਭ:	੯	੪੩੯
ਧਨਾਸਰੀ ੧	ਬਿਨੁ ਨਾਮ ਹਰਿਕੇ ਮੁ:	੩	੬੬੩
ਗਉੜੀ ੧	ਬਿਨੁ ਨਾਮ ਪ੍ਰੀਤ ਪਿਆ:	੧੧	੨੪੨
ਬਸੰਤ ੩	ਬਿਨੁ ਨਾਮੈ ਮੁਕਤਿ ਕਿ:	੯	੧੧੭੫
ਰਾਮ: ੫	ਬਿਨੁ ਨਾਵੈ ਇਹੁ ਮਨੁ:	੬	੯੧੩
ਬਸੰਤ ੩	ਬਿਨੁ ਨਾਵੈ ਸੂਕਾ ਸੰਸਾ:	੧੫	੧੧੭੩
ਆਸਾ ੩	ਬਿਨੁ ਨਾਵੈ ਸੁਖੁ ਨ ਪਾ:	੬	੪੩੦
ਆਸਾ ੧	ਬਿਨੁ ਨਾਵੈ ਸੂਤਕੁ ਜ:	੯	੪੧੩
ਸਾਰੰਗ ੧	ਬਿਨੁ ਨਾਵੈ ਸਭੁ ਕੋਈ:	੧੦	੧੨੩੨
ਮਾਰੂ ੩	ਬਿਨੁ ਨਾਵੈ ਸਭੁ ਦੁਖੁ ਸੰ:	੨	੧੦੬੨
ਸਲੋਕ ੪	ਬਿਨੁ ਨਾਵੈ ਸਭੁ ਦੂਖੁ ਹੈ:	੧੭	੧੪੨੨
ਆਸਾ ੩	ਬਿਨੁ ਨਾਵੈ ਸਭੁ ਦੁਖੁ ਹੈਸੁ:	੯	੪੨੭
ਗਉੜੀ ੧	ਬਿਨੁ ਨਾਵੈ ਸਭੁ ਦੂਖ ਨਿ:	੭	੨੨੨
ਆਸਾ ੩	ਬਿਨੁ ਨਾਵੈ ਸਭ ਨੀਚ:	੧੬	੪੨੬
ਆਸਾ ੩	ਬਿਨੁ ਨਾਵੈ ਸਭ ਫਿਰੈ:	੫	੪੨੪
ਬਿਲਾ: ੩	ਬਿਨੁ ਨਾਵੈ ਸਭਿ ਭਰ:	੧੫	੮੪੨
ਮਾਝ ੩	ਬਿਨੁ ਨਾਵੈ ਮਭ ਭਰ:	੪	੧੧੬
ਰਾਮ: ੩	ਬਿਨੁ ਨਾਵੈ ਸਭ ਭੂਲੀ:	੧੨	੯੦੯
ਵਡ: ੩	ਬਿਨੁ ਨਾਵੈ ਸਭ ਕਿਛੁ:	੪	੫੫੯
ਪ੍ਰਭਾਤੀ ੧	ਬਿਨ ਨਾਵੈ ਹੋਰ ਕਮਾਵ:	੧੦	੧੩੪੩
ਰਾਮ ੩	ਬਿਨੁ ਨਾਵੈ ਹੋਰ ਪੂਜ:	੮	੯੧੦
ਆਸਾ ੧	ਬਿਨੁ ਨਾਵੈ ਕਿਉ ਛੂਟੀ:	੧੩	੪੨੦
ਆਸਾ ੧	ਬਿਨੁ ਨਾਵੈ ਕਿਆ ਜੀਵ:	੮	੪੨੨
ਮਾਰੂ ੧	ਬਿਨੁ ਨਾਵੈ ਕਿਆ ਟੇਕ:	੧੨	੧੦੩੧
ਆਸਾ ੧	ਬਿਨੁ ਨਾਵੈ ਕਿਆ ਲਹ:	੧੧	੪੧੪
ਆਸਾ ੩	ਬਿਨ ਨਾਵੈ ਕੋਇ ਨ ਮੰ:	੬	੪੨੬
ਮਾਝ ੧	ਬਿਨੁ ਨਾਵੈ ਕੋ ਸੰਗਿ ਨ ਸਾ:	੧੩	੧੦੯
ਪ੍ਰਭਾਤੀ ੧	ਬਿਨੁ ਨਾਵੈ ਕੋ ਸਾਥਿ ਨ ਸੰ:	੫	੧੩੪੨
ਧਨਾ: ੪	ਬਿਨੁ ਨਾਵੈ ਕੋ ਸਾਥਿ ਨ ਚਾ:	੧੪	੬੯੦
ਮਾਰੂ ੧	ਬਿਨੁ ਨਾਵੈ ਕੈਸੀ ਪਤਿ:	੧੫	੧੦੩੧
ਭੈਰ: ੩	ਬਿਨੁ ਨਾਵੈ ਕੈਸੇ ਪਾਵਹਿ:	੬	੧੧੨੯
ਬਿਲਾ: ੧	ਬਿਨੁ ਨਾਵੈ ਕਿਛੁ ਸੰਗਿ:	੩	੮੩੨
ਵਡ: ੩	ਬਿਨੁ ਨਾਵੈ ਕੋ ਛੂਟੈ ਨਾ:	੧੦	੫੬੯
ਸਿਰੀ: ੩	ਬਿਨੁ ਨ ਵੈ ਕਿਨੇ ਨ ਪ:	੯	੮੯
ਸੂਹੀ ੪	ਬਿਨੁ ਨਾਵੈ ਕੋ ਬੇਲੀ ਨਾ:	੧੪	੭੭੫
ਮਾਰੂ ੧	ਬਿਨੁ ਨਾਵੈ ਕੋ ਰਸੁ ਨ:	੧੭	੧੯੧੦
ਸਿਰੀ: ੧	ਬਿਨੁ ਨਾਵੈ ਚੁਣਿ ਸੁਟੀ:	੧੧	੫੫
ਰਾਮ: ੧	ਬਿਨੁ ਨਾਵੈ ਜਿਉ ਜਲਿ:	੨	੯੦੬
ਸਾਰੰ: ਵਾਰ੩	ਬਿਨੁ ਨਾਵੈ ਜਿ ਹੋਰੁ ਖਾ:	੨	੧੨੫੦

ਕਾਨ: ਵਾਰ੪	ਬਿਨੁ ਨਾਵੈ ਜਿ ਕਰਮ:	੧੦	੧੩੧੪
ਸੋਰਠ ਵਾਰ੩	ਬਿਨੁ ਨਾਵੈ ਜਗੁ ਕਮ:	੧੮	੬੪੩
ਆਸਾ ੩	ਬਿਨੁ ਨਾਵੈ ਜਮ ਕੈ ਵ:	੭	੩੬੫
ਮਲਾ: ੩	ਬਿਨੁ ਨਾਵੈ ਜਮਡੰਡੁ:	੧੫	੧੨੭੬
ਸਿਰੀ: ੪	ਬਿਨੁ ਨਾਵੈ ਜੀਵਨੁ ਨਾ:	੫	੪੦
ਗਉੜੀ ੫	ਬਿਨੁ ਨਾਵੈ ਝੂਠਾ ਧਨੁ:	੧੮	੧੯੭
ਸਿਰੀ: ੩	ਬਿਨੁ ਨਾਵੈ ਠਉਰੁ ਨਾ:	੭	੩੬
ਮਾਰੂ ੩	ਬਿਨੁ ਨਾਵੈ ਡੁਬਿ ਮੂਏ:	੧	੧੦੫੨
ਗਉੜੀ ੩	ਬਿਨੁ ਨਾਵੈ ਦੁਖੀਆ ਚ:	੧੩	੧੫੮
ਰਾਮ: ੩	ਬਿਨੁ ਨਾਵੈ ਦੁਖੁ ਕਾਲੁ:	੧੩	੯੪੩
ਸਿਰੀ: ੧	ਬਿਨੁ ਨਾਵੈ ਦੁਖੁ ਦੇਹ:	੪	੫੮
ਆਸਾ ੩	ਬਿਨੁ ਨਾਵੈ ਦੁਖੁ ਪਾਇ:	੮	੪੨੯
ਸਿਰੀ: ੧	ਬਿਨੁ ਨਾਵੈ ਧਨਬਾਦ:	੧੩	੫੯
ਮਾਰੂ ੪	ਬਿਨੁ ਨਾਵੈ ਧ੍ਰਿਗੁ ਜੀਵ:	੧੨	੯੯੭
ਗਉੜੀ ੩	ਬਿਨੁ ਨਾਵੈ ਧ੍ਰਿਗੁ ਧ੍ਰਿਗੁ:	੪	੧੬੨
ਮਾਝ ਵਾਰ ੧	ਬਿਨੁ ਨਾਵੈ ਧ੍ਰਿਗੁ ਵਾਸੁ:	੧੩	੧੪੮
ਮਾਰੂ ੧	ਬਿਨੁ ਨਾਵੈ ਨਾਲਿ ਨ ਚ:	੩	੧੦੧੨
ਬਿਲਾ: ੩	ਬਿਨੁ ਨਾਵੈ ਪਾਜੁ ਲਹਗ:	੧੪	੮੩੨
ਸੋਰਠ ਵਾਰ੩	ਬਿਨੁ ਨਾਵੈ ਪੈਨਣੁ ਖਾ:	੬	੬੫੦
ਗਉੜੀ ੩	ਬਿਨੁ ਨਾਵੈ ਬਹੁਤਾ ਦੁ:	੭	੧੫੮
ਰਾਮ: ਵਾਰ੫	ਬਿਨੁ ਨਾਵੈ ਬਹੁ ਫੇਰ:	੩	੯੬੫
ਗਉੜੀ ੧	ਬਿਨੁ ਨਾਵੈ ਬਾਧੀ ਸਭ:	੧੦	੧੫੨
ਪ੍ਰਭਾਤੀ ੧	ਬਿਨ ਨਾਵੈ ਬਾਧੀ ਜਮ:	੮	੧੩੨੭
ਰਾਮ: ੧	ਬਿਨੁ ਨਾਵੈ ਬੋਲੈ ਸਭ:	੧੭	੯੪੧
ਰਾਮ: ੧	ਬਿਨੁ ਨਾਵੈ ਭੇਖ ਕਰਹਿ:	੧੩	੯੪੬
ਭੈਰਉ ੫	ਬਿਨੁ ਨਾਵੈ ਭ੍ਰਮਿ ਭ੍ਰਮਿ:	੪	੧੧੪੦
ਪ੍ਰਭਾਤੀ ੧	ਬਿਨੁ ਨਾਵੈ ਮੈ ਅਵਰੁ ਨ ਕੋ:	੧੦	੧੩੪੪
ਮਾਰੂ ੧	ਬਿਨੁ ਨਾਵੈ ਮੈ ਅਵਰੁ ਨ ਦੀ:	੧੮	੧੦੨੧
ਗੂਜਰੀ ੩	ਬਿਨੁ ਨਾਵੈ ਮੁਕਤਿ ਨ ਹੋ:	੧੫	੪੯੦
ਮਾਰੂ ੩	ਬਿਨੁ ਨਾਵੈ ਮੁਕਤਿ ਨ ਪਾ:	੧੦	੧੦੪੬
ਭੈਰਉ ੩	ਬਿਨੁ ਨਾਵੈ ਮਾਥੈ ਪਾਵੈ:	੧੫	੧੧੨੯
ਆਸਾ ੧	ਬਿਨੁ ਨਾਵੈ ਮਨਿ ਝੂਠੁ:	੧੪	੪੧੪
ਰਾਮ ੧	ਬਿਨੁ ਨਾਵੈ ਮਨੁ ਟੇਕੁ ਨ:	੩	੯੩੯
ਮਾਰੂ ੩	ਬਿਨੁ ਨਾਵੈ ਮਨੁ ਤਨੁ ਹੈ:	੭	੧੦੬੪
ਭੈਰਉ ੩	ਬਿਨੁ ਨਾਵੈ ਮਨ ਮੁਖ:	੧੦	੧੧੨੯
ਆਸਾ ੧	ਬਿਨੁ ਨਾਵੈ ਮਨਿ ਤ੍ਰਿਪ:	੧੪	੩੫੨
ਜੈਤ: ੪	ਬਿਨੁ ਨਾਵੈ ਮਰਿ ਜਾਈ:	੧	੬੯੭
ਭੈਰਉ ੫	ਬਿਨੁ ਨੇਤ੍ਰਾ ਕਹਾਂ ਕੋ ਪੇ:	੧੧	੧੧੪੦
ਸਿਰੀ: ੧	ਬਿਨੁ ਪਉੜੀ ਗੜਿ ਕਿ:	੧੨	੧੭
ਆਸਾ ੩	ਬਿਨੁ ਪਿਆਰੈ ਭਗਤਿ:	੧੬	੪੨੯
ਭੈਰਉ ੫	ਬਿਨੁ ਪੇਖੇ ਕਹੁ ਕੈਸੋ:	੧੫	੧੧੪੦
ਮਾਰੂ ੩	ਬਿਨੁ ਪਾਣੀ ਡੁਬਿ ਮੂਏ:	੧੦	੧੦੬੩
ਮਲਾ: ੩	ਬਿਨੁ ਪਿਰ ਕਾਮਣਿ ਕ:	੧੩	੧੨੭੭
ਜੈਤ: ਵਾਰ੫	ਬਿਨੁ ਪੂਰੇ ਗੁਰਦੇਵ:	੧	੭੦੮
ਗਉ: ਕਬੀਰ	ਬਿਨੁ ਪਰਚੈ ਨਹੀ ਥਿ:	੧੪	੩੪੩

ਸੂਹੀ ੫	ਬੀਜੁ ਬੀਜੀ ਦੇਖਿਓ ਬ:	੧੦	੭੩੬
ਜੈਤ: ੫	ਬੀਜੁ ਬੋਵਸਿ ਭੋਗ ਭੋ:	੮	੭੦੫
ਗਉੜੀ ੫	ਬੀਜ ਮੰਤ੍ਰ ਸਰਬ ਕੋ:	੧੫	੨੭੪
ਰਾਮ: ੫	ਬੀਜ ਮੰਤ੍ਰ ਹਰਿ ਕੀਰ:	੪	੮੯੧
ਰਾਮ: ਬੇਣੀ	ਬੀਜ ਮੰਤ੍ਰ ਲੈ ਹਿਰਦੈ:	੧੧	੯੭੪
ਆਸਾ ੧	ਬੀਣਾ ਸਬਦ ਬਜਾਵੈ:	੬	੩੫੧
ਜੈਜਾ: ੯	ਬੀਤ ਜੈਹੈ ਬੀਤ ਜੈਹੈ:	੧੪	੧੩੫੨
ਬਿਲਾਵਲ ੫	ਬੀਧਾ ਪੰਚ ਬਟਵਾਰ:	੧੪	੮੧੫
ਗਉ: ੫	ਬੀਧੇ ਬਾਧ ਕਮਲ ਮ:	੨	੧੩੬੪
ਭੈਰਉ ਨਾਮ:	ਬੀਬੀ ਕਉਲਾ ਸਉ ਕਾ:	੧੭	੧੧੬੭
ਗਉੜੀ ੫	ਬੀਰਾ ਆਪਨ ਬੁਰਾ ਮਿ:	੧੦	੨੫੮
ਰਾਮ: ੧	ਬੀਰ ਚਲੇ ਘਰਿ ਆਪ:	੯	੯੩੫
ਰਾਮ: ੧	ਬੀਤਾ ਬੀਰਾ ਕਰਿ ਰਹੀ:	੯	੯੩੫
	(ਬੁ)		
ਤਿਲੰਗ ੫	ਬੁਗੋ ਨਾਨਕ ਅਰਦਾ:	੧੭	੭੨੩
ਆਸਾ ਕਬੀਰ	ਬੁਝਿ ਗਈ ਅਗਨਿ ਨ:	੧੦	੪੭੮
ਆਸਾ ੫	ਬੁਝ ਗਈ ਤ੍ਰਿਸਨਾ ਹਰਿ:	੧੭	੩੯੩
ਰਾਮ: ੫	ਬੁਝਿ ਗਈ ਤ੍ਰਿਸਨ ਨਿ:	੧੨	੮੮੭
ਆਸਾ ੩	ਬੁਝਣਾ ਅਬੁਝਣਾ:	੧੨	੪੨੭
ਸਹਸ ੫	ਬੁਝੰਤਿ ਨਾਨਕ ਬਡਭਾਗੀਅਹ	੮	੧੩੫੯
ਗਉੜੀ ੫	ਬੁਝਨ ਹਾਰ ਕਉ ਸ:	੮	੨੮੫
ਗਉ: ੧	ਬੁਝੁ ਰੇ ਗਿਆਨੀ ਏਹੁ:	੪	੧੫੨
ਗਉੜੀ ੧	ਬੁਝੁ ਰੇ ਗਿਆਨੀ ਮੂਆ:	੫	੧੫੨
ਗਉ: ਕਬੀਰ	ਬੁਡ ਭੁਜ ਰੂਪ ਜੀਵੈ:	੧੧	੩੨੮
ਸਲੋਕ ਫਰੀਦ	ਬੁਢਾ ਹੋਆ ਸੇਖ ਫਰੀ:	੧	੧੩੮੦
ਸੋਰਠ ਕਬੀਰ	ਬੁਤ ਪੂਜਿ ਪੂਜਿ ਹਿੰਦੂ:	੪	੬੫੪
ਮਾਝ ੫	ਬੁਧਿ ਸਿਆਣਪ ਕਿਛੂ	੩	੧੦੭
ਗਉੜੀ ੫	ਬੁਧਿ ਗਿਆਨੁ ਸਰਬ:	੧੮	੨੯੫
ਆਸਾ ੫	ਬੁਧਿ ਗਰੀਬੀ ਖਰਚ:	੯	੩੯੯
ਆਸਾ ੧	ਬੁਧਿ ਪਾਠਿ ਨ ਪਾਈਐ:	੧੧	੪੩੬
ਬਿਲਾ: ੫	ਬੁਧਿ ਪ੍ਰਗਾਸ ਪ੍ਰਗਟ:	੧੧	੮੧੧
ਆਸਾ ੫	ਬੁਧਿ ਪ੍ਰਗਾਸ ਭਇ ਮ:	੫	੩੭੭
ਗਉ: ੧	ਬੁਧੀ ਬਾਜੀ ਉਪਜੈ ਚ:	੭	੧੫੧
ਰਾਮ: ਕਬੀਰ	ਬੁਧਿ ਬਿਬੂਤਿ ਚਢਾਵ:	੧੫	੯੭੦
ਸਿਰੀ: ੧	ਬੁਧਿ ਵਿਸਰਜੀ ਗਈ:	੨	੭੬
ਬਿਲਾ: ੩	ਬੁਧਵਾਰਿ ਆਪੇ ਬੁਧਿ	੮	੮੪੧
ਗਉ: ਕਬੀ:	ਬੁਧਵਾਰਿ ਬੁਧਿ ਕਰੈ:	੧੪	੩੪੪
ਆਸਾ ਧੰਨਾ	ਬੁਨਨਾ ਤਨਨਾ ਤਿਆ:	੧੬	੪੮੭
ਭੈਰਉ ਕਬੀਰ	ਬੁਨਿ ਬੁਨਿ ਆਪ ਆਪੁ:	੧	੧੧੫੯
ਸੂਹੀ ੫	ਬੁਰੇ ਕਾਮ ਕਉ ਊਠਿ:	੧੩	੭੩੮
ਸਲੋਕ ੩	ਬੁਰਾ ਕਰੇ ਸੋ ਕੇਹਾ ਸਿ:	੯	੧੪੧੮
ਕਾਨ: ੫	ਬੁਰਾ ਨਹੀ ਸਭੁ ਭਲਾ:	੮	੧੩੦੨
ਸੋਰਠ ੫	ਬੁਰੇ ਭਲੇ ਹਮ ਥਾਰੇ:	੭	੬੩੧
ਗਉੜੀ ੫	ਬੁਰਾ ਭਲਾ ਕੋਈ ਨ ਕਹੀ:	੬	੧੮੬
ਆਸਾ ੧	ਬੁਰਾ ਭਲਾ ਕਹੁ ਕਿਸ:	੯	੩੫੩

ਆਸਾ ੫	ਬੁਰਾ ਭਲਾ ਕਹੁ ਕਿਸ:	੮	੩੮੩
ਮਾਰੂ ੩	ਬੁਰਾ ਭਲਾ ਕਿਛੁ ਆਪ:	੧੩	੯੯੩
ਆਸਾ ੧	ਬੁਰਾ ਭਲਾ ਜੇ ਸਮਕ:	੧੭	੪੩੨
ਸੂਹੀ ੩	ਬੁਰਾ ਭਲਾ ਤਿਚਰੁ ਆ:	੫	੭੫੭
ਸੂਹੀ ੪	ਬੁਰਾ ਭਲਾ ਤੁਧੁ ਸਭੁ:	੮	੭੩੫
ਸੂਹੀ ੪	ਬੁਰਾ ਭਲਾ ਤੁਧੁ ਸਭ:	੭	੭੩੫
ਮਾਰੂ ੫	ਬੁਰਾ ਭਲਾ ਦੁਇ ਸਮਸਰ:	੯	੧੦੭੬
ਮਾਰੂ ੧	ਬੁਰਾ ਭਲਾ ਦੁਇ ਮਸ:	੭	੧੦੩੮
ਸਿਰੀ: ੫	ਬੁਰਾ ਭਲਾ ਨ ਪਛਾਣਈ:	੧੦	੭੭
ਸਿਰੀ: ੫	ਬੁਰਾ ਭਲਾ ਨ ਪਛਾਣੈ:	੧੧	੭੭
ਆਸਾ ੫	ਬੁਲਾਇਆ ਬੋਲੈ ਗੁਰ:	੭	੩੯੬
	(ਬੂ)		
ਮਾਰੂ ੧	ਬੂਝਹੁ ਹਰਿ ਜਨ ਸ:	੧੭	੧੦੨੫
ਮਾਰੂ ੧	ਬੂਝੈ ਹੁਕਮੁ ਸੋ ਸਾਚਿ:	੧੦	੧੦੨੫
ਬਿਲਾ: ੧	ਬੂਝਹੁ ਗਿਆਨੀ ਸਬ:	੧੫	੮੪੦
ਮਾਰੂ ਵਾਰ ੧	ਬੂਝਹੁ ਗਿਆਨੀ ਬੂਝ:	੧੮	੧੦੯੨
ਮਾਰੂ ੧	ਬੂਝਹਿ ਗੁਰਮੁਖਿ ਸੇ	੧੩	੧੦੨੫
ਮਾਰੂ ੧	ਬੂਝੈ ਕਰਮੁ ਸੁ ਸਬਦੁ:	੭	੧੦੪੦
ਰਾਮ: ੧	ਬੂਝੁ ਗਿਆਨੀ ਸਤਿਗੁ:	੨	੯੦੫
ਮਾਲੀ: ੫	ਬੂਝਤ ਦੀਪਕ ਮਿਲ:	੧	੯੮੭
ਸੂਹੀ ੫	ਬੂਝੀ ਤਪਤਿ ਘਰਹਿ:	੧੮	੭੩੭
ਗਉੜੀ ੫	ਬੂਝੈ ਦੇਖੈ ਕਰੈ ਬਿਬੇ:	੫	੨੭੯
ਗਉੜੀ ੫	ਬੂਝੈ ਨਾਹੀ ਏਕੁ ਸੁਧਾ:	੮	੨੧੬
ਗੋਂਡ: ਕਬੀਰ	ਬੂਝੀ ਨਹੀ ਕਾਜੀ ਅੰ:	੩	੮੭੧
ਗਉੜੀਕਬੀਰ	ਬੂਝੈ ਬੂਝਣ ਹਾਰੁ ਸ:	੪	੩੨੯
ਗਉੜੀ ੫	ਬੂਝੈ ਬ੍ਰਹਮ ਹਾਰ ਬਿ:	੧੧	੨੮੫
ਆਸਾ ੫	ਬੂਝੈ ਬ੍ਰਹਮ ਅੰਤਰਿ:	੭	੩੫੫
ਭੈਰਉ ੫	ਬੂਝਿ ਬੈਰਾਗੁ ਕਰੇ ਜੇ	੩	੧੧੪੫
ਸਾਰੰ: ੫	ਬੂਝੀ ਤ੍ਰਿਸਨਾ ਸਹਜਿ:	੪	੧੨੧੫
ਰਾਮ ੫	ਬੂਝੀ ਤ੍ਰਿਸਨਾ ਮਹਾ ਸੀ:	੬	੯੧੩
ਮਾਰੂ ਕਬੀਰ	ਬੂਡਹੁ ਗੇ ਪਰਵਾਰ:	੧੮	੧੧੦੨
ਧਨਾ ੧	ਬੂਡੀ ਘਰੁ ਘਾਲਿਓ ਗੁ:	੮	੬੮੯
ਧਨਾ: ੫	ਬੂਡਤ ਅੰਧ ਨਾਨਕ	੮	੬੮੧
ਕਾਨੜਾ ੫	ਬੂਡਤ ਸੰਸਾਰ ਸਾਗ:	੭	੧੩੦੧
ਮਾਲੀ ੫	ਬੂਡਤ ਕਉ ਜੈਸੇ ਬੇ:	੧	੯੮੭
ਆਸਾ ੫	ਬੂਡਤ ਘੋਰ ਅੰਧਕੂ:	੬	੩੭੭
ਸਾਰੰਗ ੫	ਬੂਡਤ ਘੋਰ ਅੰਧਕੂ:	੧੫	੧੨੦੮
ਆਸਾ ੧	ਬੂਡਤ ਜਗੁ ਦੇਖਿਆ	੧੩	੪੧੪
ਗਉੜੀ ੫	ਬੂਡਤ ਜਾਤ ਪਾਏ ਬਿ:	੫	੨੯੦
ਗਉੜੀ ੫	ਬੂਡਤ ਜਾਤ ਪੂਰੇ ਗੁ:	੩	੧੯੧
ਸਹਸ: ੫	ਬੂਡਤ ਤਰੀਐ ਉਣੰ:	੧	੧੩੬੦
ਰਾਮ: ੫	ਬੂਡਤ ਦੂਖ ਮੈ ਕਾਢਿ:	੧੪	੮੯੨
ਆਸਾ ੫	ਬੂਡਿਤ ਪਾਹਨ ਤਾਰ:	੯	੩੫੨
ਕਾਨ: ੫	ਬੂਡਤ ਪ੍ਰਾਨੀ ਹਰਿ ਜ:	੬	੧੩੦੩
ਪ੍ਰਭਾਤੀ ੫	ਬੂਡਤ ਪ੍ਰਾਨੀ ਜਿਨਿ ਗੁ:	੧੧	੧੩੩੮

ਰਾਮ: ੫	ਬੂਡਤ ਬੂਡੇ ਸਰਬ	੧੨	੯੦੩
ਸੋਰਠ ੫	ਬੂਡਤ ਮੋਹ ਗ੍ਰਿਹ ਅੰਧ:	੧੨	੬੧੦
ਰਾਮ: ੫	ਬੂਡਤ ਲੋਹ ਸਾਧ ਸੰਗਿ	੬	੮੯੬
ਗਉੜੀ ੫	ਬੂਡਾ ਦੂਰਜੋਧਨੁ ਪਤਿ:	੧	੨੨੫
ਸਲੋਕ ਕਬੀਰ	ਬੂਡਾ ਬੰਸੁ ਕਬੀਰ ਕਾ:	੧੧	੧੩੭੦
ਸੋਰਠ ੧	ਬੂਡੇ ਭਾਰੇ ਭੈ ਬਿਨਾ ਪਿਆ:	੫	੬੩੬
ਬਿਲਾ: ਸਧ:	ਬੂਡਿ ਮੂਏ ਨਉਕਾ ਮਿ:	੧੭	੮੫੮
ਕੇਦਾਰਾ ੫	ਬੂਦ ਕਹਾ ਤਿਆਗਿ ਚਾ:	੩	੧੧੨੧
ਮਾਰੂ: ੩	ਬੂੰਦ ਪਵੈ ਬਿਨਸੈ ਢ:	੬	੧੦੪੮
ਜੈਤ:ਵਾਰ ੫	ਬੂੰਦ ਵਿਹੂਣਾ ਚਾਤ੍ਰਿਕੋ:	੧੩	੭੦੮
	(ਬੇ)		
ਆਸਾ ੫	ਬੇਅੰਤ ਅੰਤੁ ਨ ਜਾਇ:	੯	੪੫੮
ਰਾਮ ੫	ਬੇਅੰਤ ਸਾਹਿਬੁ ਮੇਰਾ	੧੪	੮੯੪
ਆਸਾ ੫	ਬੇਅੰਤ ਗੁਣ ਅਨੇਕ:	੧੨	੪੫੮
ਗਉੜੀ ੫	ਬੇਅੰਤ ਗੁਣ ਤੇਰੇ ਕਥੇ:	੧੨	੨੪੮
ਗੋਂਡ ੫	ਬੇਅੰਤ ਗੁਨਾ ਤਾਕ ਕ:	੧	੮੬੩
ਰਾਮ: ੫	ਬੇਅੰਤ ਪੂਰਨ ਸੁਖ	੫	੯੨੭
ਆਸਾ ੫	ਬੇਅੰਤ ਬੇਅੰਤ ਗੁਣ:	੧੪	੪੫੩
ਰਾਮ: ੫	ਬੇਅੰਤ ਮਹਿਮਾ ਤਾਕੀ:	੭	੮੮੮
ਬਿਲ: ੪	ਬੇਸੁਆ ਕੈ ਘਰਿ ਬੇ:	੨	੮੩੭
ਸਲੋਕ ੩	ਬੇਸੁਆ ਕੇਰੇ ਪੂਤ ਜਿਉ:	੧੦	੧੪੧੫
ਭੈਰਉ ੫	ਬੇਸੁਆ ਭਜਤ ਕਿਛ:	੯	੧੧੪੩
ਮਾਰੂ ੪	ਬੇਸੂਆ ਰਵਤ ਅਜਾ:	੭	੯੯੫
ਗਉੜੀ ੫	ਬੇਸੁਮਾਰ ਅਥਾਹ ਅ:	੫	੨੯੨
ਮਲਾ: ੫	ਬੇਸੁਮਾਰ ਸਾਹੁ ਪ੍ਰਭੁ:	੯	੧੨੬੯
ਸੋਰਠ ੫	ਬੇਸੁਮਾਰ ਬੇਅੰਤ ਸੁਆਮੀ ਊ:	੭	੬੧੮
ਧਨਾਸਰੀ: ੫	ਬੇਸੁਮਾਰ ਬੇਅੰਤ ਸੁਆਮੀ ਤੇ:	੨	੬੭੪
ਰਾਮ: ੫	ਬੇਸੂਮਾਰ ਬੇਅੰਤ ਸੁਆਮੀ ਨਾ:	੨	੯੧੬
ਜੈਤ: ੫	ਬੇਸੁਮਾਰ ਬੇਅੰਤੁ ਬ:	੧੩	੭੦੦
ਸਾਰੰ: ੫	ਬੇਸੁਮਾਰ ਵਡ ਸਾਹ:	੫	੧੨੩੫
ਗੂਜ: ਤ੍ਰਿਲੋ	ਬੇਸਵਾ ਜੋਨਿ ਵਲਿ ਵ:	੭	੫੨੬
ਗਉੜੀ ਰਵਿ:	ਬੇਗਮ ਪੁਰਾ ਸਹਰ:	੧੧	੩੪੫
ਗਉ: ਰਵਿ:	ਬੇਗਿ ਮਿਲਹੁ ਜਨ ਕ:	੧੧	੩੪੫
ਗਉੜੀਕਬੀਰ	ਬੇਗਿ ਮਿਲੀਜੈ ਅਪਨੇ:	੧	੩੩੮
ਸੋਰਠ ਨਾਮ:	ਬੇਢੀ ਕੇ ਗੁਨਿ ਸੁਨਿ ਰੀ ਬ:	੮	੬੫੭
ਸੋਰਠ ਨਾਮੁ:	ਬੇਢੀ ਪ੍ਰੀਤਿ ਮਜੂਰੀ ਮਾ:	੬	੬੫੭
ਰਾਮ: ਬੇਣੀ	ਬੇਣੀ ਸੰਗਮੁ ਤਹ ਪਿ:	੫	੯੭੪
ਬਸੰਤ ੫	ਬੇਣੀ ਕਉ ਗੁਰਿ ਕੀਉ:	੮	੧੧੯੨
ਸਿਰੀ: ਬੇਣੀ	ਬੇਣੀ ਕਹੈ ਸੁਨਹੁ ਰੇ:	੧੪	੯੩
ਰਾਮ ਬੇਣੀ	ਬੇਣੀ ਜਾਚੈ ਤੇਰਾ ਨਾ:	੧੮	੯੭੪
ਮਾਰੂ ੧	ਬੇਣੁ ਰਸਾਲੁ ਵਜਾਵੈ:	੫	੧੦੩੯
ਆਸਾ ੫	ਬੇਦ ਸਾਸਤ੍ਰ ਕਉ ਤ:	੬	੩੮੧
ਆਸਾ ੫	ਬੇਦ ਸਾਸਤ੍ਰ ਜਨ ਧਿ:	੯	੪੦੫
ਆਸਾ ੫	ਬੇਦ ਸਾਸਤ੍ਰ ਜਨ ਪੁ:	੮	੪੦੮
ਤੁਖਾਰੀ ੧	ਬੇਦਸ ਮਾਹ ਰੁਤੀ ਥਿ:	੧੬	੧੧੦੯

ਧਨਾ: ੫	ਬੇਦ ਸਿੰਮ੍ਰਿਤਿ ਕਥੈ ਸਾ:	੧੭	੬੭੫
ਤਿਲੰ: ਕਬੀਰ	ਬੇਦ ਕਤੇਬ ਇਫਤਰਾ	੬	੭੨੭
ਆਸਾ ੫	ਬੇਦ ਕਤੇਬ ਸੰਸਾਰ:	੬	੩੯੭
ਸੂਹੀ ੫	ਬੇਦ ਕਤੇਬ ਸਿੰਮ੍ਰਿਤਿ:	੧੭	੭੪੭
ਪ੍ਰਭਾਤੀਕਬੀਰ	ਬੇਦ ਕਤੇਬ ਕਹਹੁ:	੪	੧੩੫੦
ਭੈਰਉ: ੧	ਬੇਦ ਕਤੇਬ ਕਰਹਿ:	੧੪	੧੧੫੩
ਗਉੜੀਕਬੀਰ	ਬੇਦ ਕਤੇਬ ਤੇ ਰਹ:	੧੧	੩੨੯
ਮਾਰੂ ੧	ਬੇਦ ਕਤੇਬ ਨ ਸਿੰਮ੍ਰਿਤ:	੪	੧੦੩੬
ਮਾਰੂ ੧	ਬੇਦ ਕਤੇਬੀ ਭੇਦੁ ਨ:	੧੫	੧੦੨੧
ਗਉ: ਕਬੀਰ	ਬੇਦ ਕੀ ਪੁਤ੍ਰੀ ਸਿੰਮ੍ਰਿਤਿ:	੬	੩੨੯
ਗਉੜੀ: ੧	ਬੇਦ ਕੀ ਬਿਪਤਿ ਪੜੀ:	੧੧	੨੨੪
ਮਾਝ ਵਾਰ ੧	ਬੇਦਾ ਗੰਢ ਬੋਲੇ ਸਚ:	੧੧	੧੪੩
ਸੋਰਠ ੫	ਬੇਦੁਨ ਸਤਿਗੁਰਿ ਆਪਿ:	੧੫	੬੨੬
ਸਾਰੰ: ਵਾਰ੧	ਬੈਦੁ ਪੁਕਾਰੇ ਪੁੰਨ ਪਾਪੁ:	੧੬	੧੨੪੩
ਬਿਲਾ: ੫	ਬੇਦੁ ਪੁਕਾਰੈ ਭਗਤਿ:	੧੭	੮੩੧
ਮਾਰੂ ੫	ਬੇਦੁ ਪੁਕਾਰੇ ਮੁਖਤੇ:	੧	੧੦੦੩
ਸਿਰੀ: ੧	ਬੇਦੁ ਪੁਕਾਰੈ ਵਾਚੀਐ:	੧੩	੫੭
ਸੂਹੀ ਵਾਰ ੧	ਬੇਦੁ ਪਾਠ ਸੰਸਾਰ ਕੀ:	੩	੭੯੧
ਸੂਹੀ ਵਾਰ ੧	ਬੇਦ ਪਾਠ ਮਤਿ ਪਾਪਾ:	੨	੭੯੧
ਗਾਥਾ ੫	ਬੇਦੁ ਪੁਰਾਣ ਸਾਸਤ੍ਰ:	੮	੧੩੬੧
ਮਾਰੂ ੪	ਬੇਦੁ ਪੁਰਾਣ ਸਿੰਮ੍ਰਿਤ ਹਰਿ:	੧੫	੯੯੫
ਗਉੜੀ: ੫	ਬੇਦ ਪੁਰਾਣ ਸਿੰਮ੍ਰਿਤ ਭ:	੯	੨੧੧
ਮਾਰੂ ੧	ਬੇਦ ਪੁਰਾਣ ਕਥੇ ਸੁਣੇ:	੧੮	੧੦੦੮
ਗਉੜੀ ੧	ਬੇਦ ਪੁਰਾਣ ਪੜੈ ਸੁਣਿ:	੩	੨੨੬
ਰਾਮ: ਨਾਮ:	ਬੇਦ ਪੁਰਾਨ ਸਾਸਤ੍ਰ:	੧੭	੯੭੨
ਗਉੜੀ: ੯	ਬੇਦ ਪੁਰਾਨ ਸਾਧ ਮਗ:	੧	੨੨੦
ਬਸੰਤ ਰਾਮਾ:	ਬੇਦ ਪੁਰਾਨ ਸਭ ਦੇ:	੧੨	੧੨੯੫
ਸੋਰਠ ਕਬੀਰ	ਬੇਦ ਪੁਰਾਨ ਸਡੈ ਮ:	੧੪	੬੫੪
ਗਉੜੀ: ੫	ਬੇਦ ਪੁਰਾਨ ਸਿੰਮ੍ਰਿਤਿ ਸੁਧਾ:	੧੦	੨੬੨
ਸਾਰੰਗ ੫	ਬੇਦ ਪੁਰਾਨ ਸਿੰਮ੍ਰਿਤਿ ਸਾਧੂ:	੨	੧੨੯੧
ਸਾਰੰਗ ੫	ਬੇਦ ਪੁਰਾਨ ਸਿੰਮ੍ਰਿਤਿ ਸਾ:	੧੩	੧੨੨੭
ਗਉੜੀ ੫	ਬੇਦ ਪੁਰਾਨ ਸਿੰਮ੍ਰਿਤਿ ਸੁਨੇ:	੧੩	੨੯੬
ਆਸਾ ਕਬੀਰ	ਬੇਦ ਪੁਰਾਨ ਸਿੰਮ੍ਰਿਤ ਸਭ:	੨	੪੭੭
ਸੋਰਠ ੯	ਬੇਦ ਪੁਰਾਨ ਸਿੰਮ੍ਰਿਤਿ ਕੇ:	੧	੬੩੩
ਗਉੜੀ ੫	ਬੇਦ ਪੁਰਾਨ ਸਿੰਮ੍ਰਿਤਿ ਬੂ:	੧੪	੨੭੪
ਗਉੜੀ ੫	ਬੇਦ ਪੁਰਾਨ ਸਿੰਮ੍ਰਿਤਿ ਮ:	੨	੨੯੪
ਗਉੜੀ ੯	ਬੇਦ ਪੁਰਾਨ ਜਾਸੁ ਗੁ:	੧੩	੨੨੦
ਆਸਾ ੫	ਬੇਦ ਪੁਰਾਨ ਤਿਨਿ ਸਿੰ:	੨	੩੯੩
ਗਉ: ੯	ਬੇਦ ਪੁਰਾਨ ਪੜੇ ਕੋ:	੪	੨੨੦
ਮਾਰੂ ਕਬੀਰ	ਬੇਦ ਪੁਰਾਨ ਪੜੇ ਕਾ ਕਿਆ:	੧	੧੧੦੩
ਮਾਰੂ ਵਾਰ ੫	ਬੇਦ ਪੜਹਿ ਸੰਪੂਰਨਾ:	੧	੧੦੯੯
ਮਾਰੂ ੩	ਬੇਦ ਪੜਹਿ ਹਰਿ ਨਾ:	੧	੧੦੫੦
ਮਾਰੂ ੩	ਬੇਦ ਪੜਹਿ ਪੜਿ ਬਾ:	੪	੧੦੫੮
ਸੋਰਠ ਕਬੀਰ	ਬੇਦ ਪੜੇ ਪੜਿ ਪੰਡਿ:	੭	੬੫੪
ਸੂਹੀ: ੫	ਬੇਦ ਪੜੇ ਪੜਿ ਬ੍ਰਹਮੇਹਾਰੇ:	੧੦	੭੪੭

ਆਸਾ ੧	ਬੋਲਹੁ ਰਾਮ ਕਰੇ ਨਿ:	੧੩	੩੫੩
ਆਸਾ ੫	ਬੋਲੈ ਕਉੜਾ ਜਿਹਬਾ:	੧੩	੩੯੪
ਰਾਮ: ੧	ਬੋਲੈ ਖੇਲੈ ਅਸਥਿਰੁ:	੧੦	੯੪੪
ਰਾਮ ਵਾਰ ੧	ਬੋਲੈ ਗੋਪੀ ਚੰਦੁ ਸਤਿ:	੧੬	੯੫੨
ਰਾਮ ਵਾਰ ੧	ਭੋਲੈ ਗੋਰਖੁ ਸਤਿ ਸ:	੧੪	੯੫੨
ਰਾਮ ਵਾਰ ੧	ਬੋਲੈ ਚਰਪਟੁ ਸਤਿ:	੧੮	੯੫੨
ਮਾਝ ਵਾਰ ੧	ਬੋਲਾ ਜੇ ਸਮਝਾਈਐ:	੭	੧੪੩
ਰਾਮ: ੫	ਬੋਲੈ ਝੂਠ ਕਮਾਵੈ ਅ:	੧੧	੯੦੦
ਮਾਝ ਵਾਰ ੨	ਬੋਲਣ ਫਾਦਲ ਨਾਨ:	੧੩	੧੪੬
ਗੋਂਡ ਕਬੀਰ	ਬੋਲਤ ਬੋਲਤ ਬਢ:	੭	੮੭੦
ਪ੍ਰਭਾਤੀ ੫	ਬੋਲੈ ਨਾਹੀ ਹੋਇ ਬੈਠਾ:	੭	੧੩੪੮
ਭੈਰਉ ਕਬੀਰ	ਬੋਲਨਹਾਰੁ ਪਰਮ:	੭	੧੧੫੮
ਸੂਹੀ ੫	ਬੋਲਿ ਨਾ ਜਾਣੈ ਮਾਇਆ:	੧੭	੭੪੯
ਰਾਮ: ੧	ਬੋਲੈ ਨਾਨਕੁ ਸੁਣਹੁ:	੧੮	੯੪੨
ਰਾਮ: ੧	ਬੋਲੈ ਪਵਨਾ ਗਗਨੁ ਗ:	੧੩	੯੪੩
ਰਾਮ: ੧	ਬੋਲੈ ਬਾਣੀ ਨਾਨਕੁ ਬੀ:	੧੦	੯੪੩
ਰਾਮ ਵਾਰ ੧	ਬੋਲੈ ਭਰਥਰਿ ਸਤਿ:	੨	੯੫੩
	(ਬੰ)		
ਆਸਾ ਕਬੀਰ	ਬੰਸ ਕੋ ਪੂਤ ਬੀਆਹ:	੫	੪੭੭
ਸੋਰਠ ਰਵਿ:	ਬੰਕੇ ਬਾਲ ਭਾਗ ਸਿਰਿ:	੫	੬੫੯
ਵਡ: ੧	ਬੰਕੇ ਲੋਇਣ ਦੰਤ ਰੀ:	੧੦	੫੩੭
ਰਾਗੁਮਾਲਾ	ਬੰਗਾਲਮ ਮਧੁ ਮਾਧ:	੧	੧੪੨
ਸਲੋਕ ੧	ਬੰਤਰ ਕੀ ਸੈਨਾ ਸੇਵੀ:	੬	੧੪੧੨
ਭੈਰਉ ਕਬੀਰ	ਬੰਤਰ ਚੀਤੇ ਅਰੁਸਿ:	੧੫	੧੧੬੦
ਗਉ:ਕਬੀਰ	ਬੰਦਉ ਹੋਇ ਬੰਦਗੀ:	੧੮	੩੪੧
ਆਸਾ ੧	ਬੰਦੀ ਅੰਦਰਿ ਸਿਫਤਿ:	੧੭	੩੫੯
ਆਸਾ ਵਾਰ੧	ਬੰਦੇ ਸੇ ਜਿ ਪਵਹਿ ਵਿਚੁ:	੧੭	੪੬੫
ਸਵਯੇ ੪	ਬੰਦਹਿ ਜੋ ਚਰਣ ਸਰ:	੧੪	੧੪੦੧
ਗਉੜੀਕਬੀਰ	ਬੰਦਕ ਹੋਇ ਬੰਦ ਸੁ:	੧	੩੪੨
ਤਿਲੰਗ ਕਬੀ:	ਬੰਦੇ ਖੋਜੁ ਦਿਲ ਹਰਿ:	੭	੭੨੭
ਜਪੁ	ਬੰਦਿ ਖਲਾਸੀ ਭਾਣੈ ਹ:	੧੨	੫
ਤਿਲੰਗ ੫	ਬੰਦੇ ਚਸਮ ਦੀਦੰ ਫ:	੧੪	੭੨੩
ਧਨਾ: ੫	ਬੰਦਨਾ ਹਰਿ ਬੰਦਨਾ:	੧੮	੬੮੩
ਗਉ:ਕਬੀਰ	ਬੰਦੇ ਬੰਦਗੀ ਇਕ ਤੀ:	੧੪	੩੩੮
ਰਾਮ:ਕਬੀਰ	ਬੰਧਚਿ ਬੰਧਨੁ ਪਾਇ:	੧੮	੯੭੧
ਤੁਖਾਰੀ ੧	ਬੰਧਿ ਚਲਾਇਆ ਜਾ ਪ੍ਰ:	੧੩	੧੧੧੦
ਮਲਾਰਵਾਰ੧	ਬੰਧੁ ਤੁਟਾ ਬੇੜੀ ਨਹੀ:	੧੪	੧੨੮੭
ਆਸਾ ੫	ਬੰਧਨ ਅੰਧਕੂਪ ਗ੍ਰਿ:	੧੮	੩੮੮
ਆਸਾ ੧	ਬੰਧਨ ਸਉਦਾ ਅਣ:	੧੬	੪੧੬
ਆਸਾ ੧	ਬੰਧਨ ਸਾਹਾ ਸੰਚਹਿ:	੧੭	੪੧੬
ਆਸਾ ੧	ਬੰਧਨ ਸੁਤ ਕੰਨਿਆ:	੧੪	੪੧੬
ਬਿਲਾ: ੫	ਬੰਧਨ ਕਾਟੇ ਆਪਿ ਪ੍ਰਭਿ:	੫	੮੧੪
ਬਿਲਾ: ੫	ਬੰਧਨ ਕਾਟੈ ਸੋ ਪ੍ਰਭੂ:	੭	੮੧੫
ਆਸਾ: ੫	ਬੰਧਨ ਕਾਟਿ ਸੇਵਕ:	੧੭	੩੯੫
ਗਉੜੀ ੫	ਭੰਧਨ ਕਾਟਿ ਕੀਏ ਅ:	੮	੧੭੮

ਸੋਰਠ ੫	ਬੰਧਨ ਕਾਟਿ ਕਰੇ ਮ:	੯	੬੨੬
ਗਉੜੀ ੫	ਬੰਧਨ ਕਾਟਿ ਤਰੈ ਹਰਿ:	੧੨	੧੯੫
ਧਨਾ: ੫	ਬੰਧਨ ਕਾਟਨ ਹਾਰੁ ਸੁ:	੧੦	੬੮੪
ਭੈਰਉ: ੫	ਬੰਧਨ ਕਾਟਨ ਹਾਰੁ ਮ:	੧੫	੧੧੪੭
ਆਸਾ: ੫	ਬੰਧਨ ਕਾਟਿ ਬਿਸਾਰੇ:	੨	੩੮੨
ਬਿਲਾ: ੫	ਬੰਧਨ ਕਾਟਿ ਮੁਕਤਿ ਗੁ:	੧	੮੦੪
ਰਾਮ: ੧	ਬੰਧਨ ਕਾਟਿ ਮੁਕਤਿ ਘ:	੧੭	੯੩੨
ਗਉੜੀ ੫	ਵੰਧਨ ਕਾਟਿ ਮੁਕਤਿ ਜ:	੧੬	੨੮੯
ਧਨਾ: ੫	ਬੰਧਨ ਕਾਟਿ ਲੇਹੁ ਅ:	੭	੬੭੫
ਆਸਾ: ੧	ਬੰਧਨ ਕਿਰਖੀ ਕਰ:	੧੫	੪੧੬
ਆਸਾ: ੧	ਬੰਧਨ ਕਰਮ ਧਰਮ ਹਉ ਕੀ	੧੪	੪੧੬
ਭੈਰਉ ੫	ਬੰਧਨ ਕਰਮ ਧਰਮ ਹਉ ਕਰ	੧੫	੧੧੪੭
ਗੂਜ: ਵਾਰ ੫	ਬੰਧਨ ਖੋਲਨਿ ਸੰਤ:	੧੦	੫੨੦
ਆਸਾ: ੧	ਬੰਧਨ ਜਾਕੈ ਸਭੁ ਜ:	੧੫	੪੩੨
ਰਾਮ: ੫	ਬੰਧਨ ਤੇ ਹੋਈ ਛੋਟ:	੧੮	੮੯੪
ਰਾਮ: ੫	ਬੰਧਨ ਤੇ ਹੋਈ ਛੁਟਕਾਰ:	੨	੯੧੫
ਧਨਾ: ੫	ਬੰਧਨ ਤੇ ਛੁਟਕਾਵੈ:	੯	੬੭੪
ਬਿਲਾ: ੧	ਬੰਧਨ ਤੂਟੇ ਇਕੁ ਨਾਮੁ:	੧੮	੮੩੧
ਮਾਰੂ ੧	ਬੰਧਨ ਤੂਟਹਿ ਮੁਕਤਿ ਹੋ:	੧੭	੧੦੧੧
ਸਾਰੰਗ ੫	ਬੰਧਨ ਤੇ ਮੁਕਤਾ ਘ:	੩	੧੨੩੭
ਆਸਾ: ੧	ਬੰਧਨ ਤੋਰੇ ਸਹਿਜ:	੧੦	੪੧੬
ਟੋਡੀ ੫	ਬੰਧਨ ਤੋਰ ਛੋਰਿ ਬਿ:	੩	੭੧੬
ਗਉੜੀ ੫	ਬੰਧਨ ਤੋਰਿ ਭਏ ਨਿਰ:	੧੮	੨੯੨
ਸਾਰੰਗ ੫	ਬੰਧਨ ਤੋਰਿ ਰਾਮ ਲਿ:	੮	੧੨੨੧
ਬਿਹਾ:ਵਾਰ੪	ਬੰਧਨ ਤੋੜੇ ਸਚਿ ਵ:	੫	੫੫੧
ਮਾਝ ੩	ਬੰਧਨ ਤੋੜੇ ਸਦਾ ਹੈ:	੧੪	੧੨੫
ਸਲੋਕ ੧	ਬੰਧਨ ਤੋੜੈ ਹੋਵੈ ਮੁ:	੧੬	੧੪੧੧
ਰਾਮ: ੫	ਬੰਧਨ ਤੋੜਿ ਚਰਨ:	੧੩	੯੧੫
ਗਉੜੀ ੫	ਬੰਧਨ ਤੋੜਿ ਬੋਲਾਵੈ:	੧੫	੧੮੩
ਸੋਰਠ ਵਾਰ ੩	ਬੰਧਨ ਤੋੜੈ ਮੁਕਤਿ ਹੋ:	੧੫	੬੪੪
ਮਲਾ: ੩	ਬੰਧਨ ਤੋੜੈ ਮੁਕਤਿ ਘ:	੮	੧੨੬੨
ਮਾਰੂ ੫	ਭੰਧਨ ਤੋੜਿ ਲੀਏ ਪ੍ਰ:	੫	੧੦੭੨
ਗਉੜੀ ੩	ਬੰਧਨ ਨ ਤੂਟਹਿ ਮੁਕਤਿ ਨ:	੧੭	੨੩੧
ਆਸਾ ੧	ਬੰਧਨ ਪੁਤੁ ਕਲਤੁ:	੧੫	੪੧੬
ਗਉੜੀ ੩	ਬੰਧਨ ਬਾਧਿਓ ਮਾਇ:	੪	੧੬੨
ਆਸਾ ੧	ਬੰਧਨ ਵੇਦ ਬਾਦੁ ਆ:	੧੭	੪੧੬
ਬਿਲਾ: ੧	ਬੰਧਨ ਬਾਧਿਆ ਆਈ:	੯	੮੩੨
ਰਾਮ: ੧	ਬੰਧਨ ਬਾਧਿਆ ਆਵੈ:	੧੦	੯੦੩
ਤੁਖਾਰੀ ੧	ਬੰਧਨ ਬਾਧਿਆ ਇਨ:	੧੭	੧੧੧੨
ਸਲੋਕ ੩	ਬੰਧਨਿ ਬੰਧਿ ਭਵਾਈਅਨ:	੧੧	੧੪੧੪
ਆਸਾਵਾਰ ੧	ਬੰਧਨਿ ਬੰਧਿ ਭਵਾਇ ਸੋ:	੧੨	੪੬੫
ਆਸਾ ੧	ਬੰਧਨਿ ਬਿਨਸੈ ਸੋਹ:	੧੭	੪੧੬
ਸਿਰੀ: ੫	ਬੰਧਨ ਮੁਕਤੁ ਸੰਤ:	੧	੫੨
ਕਾਨ: ਨਾਮ:	ਬੰਧਨ ਮਕਤਾ ਜਾਤੁ:	੧੭	੧੩੧੮
ਆਸਾ ੧	ਬੰਧਨ ਮਾਤ ਪਿਤਾ ਸੰ:	੧੪	੪੧੬

ਸਿਰੀ: ੫	ਭਏ ਕ੍ਰਿਪਾਲ ਠਾਕੁਰ:	੧	੫੨
ਗੂਜ: ੫	ਭਏ ਕ੍ਰਿਪਾਲ ਦਇ:	੧੮	੪੯੬
ਧਨਾ: ੫	ਭਏ ਕ੍ਰਿਪਾਲ ਦਇ:	੧੨	੬੭੯
ਸਾਰੰਗ ੫	ਭਏ ਕ੍ਰਿਪਾਲ ਦਇਆਲ ਗੋ:	੧੫	੧੨੨੬
ਦੇਵਗ: ੫	ਭਏ ਕ੍ਰਿਪਾਲ ਦਇਆਲ:	੩੧	੫੩੩
ਗੂਜ: ੫	ਭਏ ਕ੍ਰਿਪਾਲ ਦਇਆਲ ਪ:	੧੦	੪੯੭
ਮਲਾਰ ੫	ਭਏ ਕ੍ਰਿਪਾਲ ਪ੍ਰੀਤਮ:	੧੫	੧੨੬੮
ਸੋਰਠ ੫	ਭਏ ਕ੍ਰਿਪਾਲ ਪੂਰਨ ਅ:	੧੭	੬੧੮
ਸੋਰਠ ੫	ਭਏ ਕਿਰਪਾਲ ਪੂਰਨ ਪ੍ਰਭ:	੩	੬੩੧
ਸੋਰਠ ੫	ਭਏ ਕਿਰਪਾਲੁ ਪੂਰਨ ਪ੍ਰਮ:	੧੨	੬੧੮
ਗੂਜਰੀ ੫	ਭਈ ਕਲਿਆਣ ਅਨੰਦ:	੪	੪੯੯
ਦੇਵ ਗੰਧ: ੫	ਭਈ ਕਲਿਆਣ ਅਨੰਦ:	੧੫	੫੩੨
ਆਸਾ ੫	ਭਈ ਕਲਿਆਣ ਦੂਖ:	੧੧	੩੮੬
ਰਾਮਕਲੀ ੯	ਭਏ ਦਇਆਲ ਕ੍ਰਿਪਾ:	੬	੯੦੨
ਮਲਾਰ ੫	ਭਈ ਨਿਮਾਣੀ ਸਰਣਿ:	੧੭	੧੨੬੭
ਗਉ: ਕਬੀਰ	ਭਈ ਨਿਰਾਸੀ ਉਠਿ ਚ:	੨	੩੩੪
ਮਲਾ: ੧	ਭਈ ਨਿਰਾਸੀ ਕਰਮ ਕੀ:	੧੧	੧੨੫੫
ਸੂਹੀ ੫	ਭਈ ਨਿਰਾਸੀ ਬਹੁਤੁ:	੧੬	੭੩੭
ਆਸਾ ੫	ਭਏ ਪੁਨੀਤ ਸੰਤਨ:	੫	੩੮੭
ਸਾਰੰਗ ੫	ਭਏ ਪੁਨੀਤ ਪਵਿਤ੍ਰ ਮਨ:	੧੪	੧੨੦੮
ਬਿਲਾ: ੫	ਭਏ ਪ੍ਰਸੰਨ ਗੋਪਾਲ:	੩	੮੧੮
ਗਉੜੀ ੫	ਭਏ ਪ੍ਰਗਾਸ ਸਾਧ ਕੈ:	੧੮	੨੮੭
ਆਸਾ ੫	ਭਈ ਪਰਾਪਤਿ ਮਾਨੁਖ:	੧	੩੭੮
ਆਸਾ ੫	ਭਈ ਪਰਾਪਤਿ ਮਾਨੁਖ:	੫	੧੨
ਧਨਾ: ੫	ਭਈ ਪ੍ਰਾਪਤਿ ਵਸਤੁ:	੧੩	੬੭੧
ਬਿਲਾ: ੫	ਭਏ ਮਨੋਰਥ ਸੋ ਪ੍ਰਭੁ:	੧੮	੮੦੫
ਬਿਲਾਵਲ ੫	ਭਈ ਮਿਤ੍ਰਾਈ ਮਿਟੀ ਬੁ:	੧੫	੮੨੬
ਆਸਾ ੧	ਭਈ ਲੇ ਉਦਾਸੀ ਰਹਉ:	੩	੩੫੭
ਸਾਰੰਗ ਵਾ:੧	ਭਸੋ ਭਸੁ ਕਮਾਵਣੀ:	੧੩	੧੨੪੦
ਗਉੜੀ ੫	ਭਸਮ ਕਰੈ ਲਸਕਰ:	੧੮	੨੮੫
ਰਾਮ: ੧	ਭਸਮ ਚੜਾਇ ਕਰਹਿ:	੧੦	੯੦੩
ਟੋਡੀ ੫	ਭਸਮਾ ਭੂਤ ਹੋਆ ਖਿਨ:	੬	੭੧੪
ਸਵਯੇ ੫	ਭਸਮ ਲਗਾਇ ਤੀਰਥ:	੭	੧੩੮੯
ਮਾਰੂ ੧	ਭਖਸਿ ਸਿਬਾਲੁ ਬਖਸਿ:	੯	੯੯੦
ਗਉ: ੫	ਭਗਉਤੀ ਭਗਵੰਤ:	੧੦	੨੭੪
ਪ੍ਰਭਾ: ੫	ਭਗਉਤੀ ਮੁਦ੍ਰਾ ਮਨੁ	੧	੧੩੪੮
ਸਿਰੀ: ੫	ਭਗਉਤੀ ਰਹਿਤੁ ਜੁ:	੭	੭੧
ਭੈਰਉ: ੫	ਭਗਤ ਅਪਨੇ ਕਉ ਦੇਵ:	੨	੧੧੪੬
ਮਾਝ ਵਾਰ ੧	ਭਗਤ ਆਪੇ ਮੇਲਿਅਨੁ:	੧੪	੧੪੫
ਭੈਰਉ ੫	ਭਗਤ ਅਰਾਧਹਿ ਅਨ:	੧੭	੧੧੪੪
ਬਿਲਾਵਲ ੫	ਭਗਤ ਅਰਾਧਹਿ ਏਕ:	੧੫	੮੧੬
ਬਸੰਤ ੫	ਭਗਤ ਅਰਾਧਹਿ ਜੋਗ:	੧੪	੧੧੮੧
ਗੂਜਰੀਵਾਰ੫	ਭਗਤਾ ਏਹੁ ਅਧਾਰੁ:	੧	੫੨੨
ਰਾਮ: ੫	ਭਗਤੁ ਸੋਈ ਕਲ ਮਹਿ:	੮	੮੮੮
ਬਸੰਤ ੩	ਭਗਤ ਸੋਹਹਿ ਸਦਾ:	੧੨	੧੧੭੩

ਗਉੜੀ ੫	ਭਗਤ ਸੋਹਹਿ ਗੁਣ:	੧੮	੨੯੭
ਧਨਾਸਰੀ ੧	ਭਗਤ ਸੋਹਹਿ ਦਰ:	੧੭	੬੮੮
ਸਵਯੇ ੫	ਭਗਤ ਸੋਹਨਿ ਹਰਿ:	੩	੭੮੪
ਰਾਮ:ਵਾਰ ੩	ਭਗਤ ਸੋਹਨਿ ਗੁਣ:	੫	੯੫੬
ਰਾਮ: ੫	ਭਗਤ ਸੰਗਿ ਪ੍ਰਭੁ ਗੋ:	੧	੮੯੪
ਮਾਰੂ ੩	ਭਗਤ ਸਚੇ ਤੇਰੇ ਦਰ:	੮	੧੦੫੬
ਗਉੜੀ ੫	ਭਗਤ ਸਚੇ ਦਰਿ ਸੋ:	੩	੨੧੮
ਗੂਜ:ਵਾਰ ੩	ਭਗਤ ਸਚੈ ਦਰਿ ਸੋ:	੧	੫੧੩
ਰਾਮ: ਸੁੰਦਰ	ਭਗਤੁ ਸਤਿਗੁਰ ਪੁ:	੯	੯੨੩
ਗਉੜੀ ੩	ਭਗਤੀ ਸੀਧੇ ਦਰਿ ਸੋ:	੧੬	੨੩੧
ਰਾਮ: ੫	ਭਗਤ ਸਰਣਿ ਜੋ ਆਵੈ:	੬	੯੧੫
ਆਸਾ ੩	ਭਗਤੀ ਸਾਰ ਨਾ ਜਾਣ:	੧੫	੪੨੯
ਆਸਾ ੫	ਭਗਤਾ ਸਰਨਿ ਪਰਿ:	੯	੪੧੦
ਸੋਰਠ: ੫	ਭਗਤਿ ਸਿਰਪਾਉ ਦੀ:	੧੧	੬੩੧
ਕਾਨ:ਵਾਰ ੪	ਭਗਤਿ ਸਰੋਵਰੁ ਉ:	੨	੧੩੧੬
ਮਾਰੂ ੩	ਭਗਤ ਸਲਾਹਨਿ ਸਦਾ:	੨	੧੦੬੮
ਬਿਲਾ: ੧	ਭਗਤਿ ਹੀਣੁ ਨਾਨਕੁ ਜੇ:	੮	੭੯੫
ਸੂਹੀ ੧	ਭਗਤਿ ਹੀਣੁ ਨਾਨਕੁ ਜਨ:	੯	੭੨੮
ਮਲਾਰ ੧	ਭਗਤਿ ਹੀਣੁ ਨਾਨਕ ਦ:	੧੦	੧੨੫੫
ਗਉ: ਕਬੀਰ	ਭਗਤਿ ਹੇਤਿ ਅਵਤਾਰੁ	੧੭	੩੩੮
ਮਾਰੂ ੧	ਭਗਤਿ ਹੇਤਿ ਗੁਰ ਸ:	੩	੧੦੪੨
ਆਸਾ ੧	ਭਗਤ ਹੇਤ ਗੁਰ ਚ:	੧੮	੪੧੫
ਸੋਰਠ:ਰਵਿ:	ਭਗਤਿ ਹੇਤ ਗਾਵੈ ਰ:	੨	੬੫੯
ਬਸੰਤ ਕਬੀਰ	ਭਗਤਿ ਹੇਤਿ ਨਰ ਸਿੰ:	੧੧	੧੧੯੪
ਮਾਰੂ ਨਾਮ:	ਭਗਤਿ ਹੇਤਿ ਮਾਰਿਓ:	੧੨	੧੧੦੫
ਸਾਰੰਗ ੫	ਭਗਤ੯ ਦਰਸ ਦੇਖਿ:	੧੫	੧੨੦੬
ਭੈਰਉ ੫	ਭਗਤਿ ਹਮਾਰੀ ਸਬ:	੧੩	੧੧੪੧
ਸਾਰੰ:ਵਾਰ ੪	ਭਗਤਾ ਕਉ ਨਾਮ ਅ:	੧੧	੧੨੩੯
ਮਾਰੂ ੫	ਭਗਤਾ ਕਾ ਆਗਿਆ:	੧੦	੧੦੦੫
ਭੈਰਉ ੫	ਭਗਤਾ ਕਾ ਅੰਗੀਕਾਰ:	੩	੧੧੫੫
ਆਸਾ ੫	ਭਗਤਾ ਕਾ ਸਹਾਈ ਜੁ:	੫	੩੯੮
ਸੋਰਠ ੩	ਭਗਤਾ ਕੀ ਸਾਰੁ ਕਰਹਿ:	੧੧	੬੦੧
ਬਿਹਾ:ਵਾਰ ੩	ਭਗਤਾ ਕਾ ਹਰਿ ਅੰਗੀ:	੧	੫੪੯
ਸੋਰਠਿ ੩	ਭਗਤਾ ਕਾ ਕਾਰਜ ਹਰਿ ਅਨੰਦ:	੧੩	੬੦੦
ਮਾਰੂ ੧	ਭਗਤਾ ਕਾ ਗੁਣ ਕਾਰੀ:	੧੩	੧੦੨੪
ਸੂਹੀ ੩	ਭਗਤਾ ਕੈ ਘਰਿ ਕਾਰ	੧	੭੬੯
ਸੂਹੀ ੩	ਭਗਤਾ ਕੀ ਚਾਲ ਸਚੀ:	੧੧	੭੬੮
ਰਾਮ: ੩	ਭਗਤਾ ਕੀ ਕਾਲ ਨਰਾ:	੧੬	੯੧੮
ਆਸਾ ੩	ਭਗਤਾ ਕੀ ਜਾਤਿ ਪਤਿ:	੧੮	੪੨੯
ਸੂਹੀ ੫	ਭਗਤਾ ਕੀ ਟੇਕ ਤੂੰ ਸੰ:	੧੬	੭੪੬
ਭੈਰਉ ੫	ਭਗਤ ਕੀ ਨਿੰਦਾ ਕੰਧੁ:	੧੦	੧੧੪੫
ਭੈਰਉ ੫	ਭਗਤ ਕੀ ਨਿੰਦਾ ਗਰਭ:	੧੦	੧੧੪੫
ਭੈਰਉ ੫	ਭਗਤ ਕੀ ਨਿੰਦਾ ਨਰਕ:	੧੦	੧੧੪੫
ਭੈਰਉ ੫	ਭਗਤ ਕੀ ਨਿੰਦਾ ਰਾਜ ਤੇ:	੧੧	੧੧੪੫
ਭੈਰਉ ੩	ਭਗਤ ਕੀ ਪੈਜ ਰਖ:	੭	੧੧੫੫

ਗਉੜੀਕਬੀਰ	ਭਗਤਿ ਕੈ ਪ੍ਰੇਮਿ ਇਨ:	੯	੩੩੦
ਭੈਰਉ ੩	ਭਗਤਿ ਕਾ ਬੋਲ ਆਗੈ:	੧੭	੧੧੫੪
ਗੂਜਰੀਵਾਰ੫	ਭਗਤਾ ਕਾ ਬੋਲਿਆ ਪ੍ਰ:	੧੭	੫੨੧
ਸਾਰੰਗ ੩	ਭਗਤਾ ਕਾ ਭੋਜਨੁ ਹਰਿ:	੧੦	੧੨੩੩
ਆਸਾ ਕਬੀਰ	ਭਗਤਿ ਕਰਉ ਹਰਿ ਕੇ:	੧੫	੪੮੫
ਭੈਰਉ ਕਬੀਰ	ਭਗਤੀ ਕਰਉ ਜਨੁ ਸ:	੧੫	੧੧੫੭
ਬਸੰਤ ੧	ਭਗਤਿ ਕਰਉ ਪਗ ਲਾ:	੧੦	੧੧੮੭
ਗਉੜੀ ੫	ਭਗਤਿ ਕਰਉ ਪ੍ਰਭ ਕੀ:	੧੧	੨੮੯
ਬਸੰਤ ੩	ਭਗਤਿ ਕਰੇ ਸੋ ਜਨੁ ਨਿ:	੧੩	੧੧੭੩
ਬਸੰਤ ੩	ਭਗਤਿ ਕਰੇ ਸਦ ਵੇਖੈ:	੮	੧੧੭੩
ਗਉੜੀ ੫	ਭਗਤਿ ਕਰਹਿ ਹਰਿ ਕੇ:	੧੬	੨੯੨
ਬਸੰਤ ੩	ਭਗਤਿ ਕਰਹਿ ਜਨ:	੧੧	੧੧੭੪
ਆਸਾ ੪	ਭਗਤਿ ਕਰਹੁ ਤੁਮ ਸ:	੯	੪੪੦
ਗਉੜੀ ੩	ਭਗਤ ਕਰਹਿ ਮੂਰਖ:	੨	੧੫੯
ਵਡ ਵਾਰ ੩	ਭਗਤਿ ਕਰਹਿ ਮਰਿ:	੨	੫੮੯
ਰਾਮ: ੫	ਭਗਤਿ ਕਰੀ ਹਰਿ ਕੇ ਗੁ:	੩	੮੮੩
ਪ੍ਰਭਾਤੀ ੧	ਭਗਤਿ ਕਰੀ ਕਰਾਇਹਿ:	੧੪	੧੩੩੧
ਆਸਾ ੧	ਭਗਤਿ ਕਰਿ ਚਿਤੁ ਲਾਇ:	੭	੪੩੯
ਧਨਾ: ੩	ਭਗਤਿ ਕਰੇ ਜਨੁ ਵਡਿ:	੧੭	੬੬੪
ਭੈਰਉ ਨਾਮ:	ਭਗਤਿ ਕਰਤ ਨਾ..:	੯	੧੧੬੪
ਭੈਰ: ਨਾਮ:	ਭਗਤਿ ਕਰਤ ਮੇਰੇ:	੧੭	੧੧੬੭
ਮਾਝ ਵਾਰ ੧	ਭਗਤ ਕਰਨਿ ਹਰਿ:	੧੫	੧੪੫
ਗਉੜੀ ੧	ਭਗਤਿ ਕਰੀ ਰਾਚਉ:	੭	੨੨੧
ਬਸੰਤ ੩	ਭਗਤਿ ਕਰੇ ਵਿਚਹ:	੧੨	੧੧੭੩
ਸੂਹੀ ੩	ਭਗਤਿ ਖਜਾਨਾ ਆਪੇ:	੨	੭੬੯
ਰਾਮਕਲੀ ੩	ਭਗਤਿ ਖਜਾਨਾ ਗੁਰ:	੭	੯੦੯
ਸੂਹੀ ਵਾਰ ੩	ਭਗਤਿ ਖਜਾਨਾ ਬਖਸਿਓਨੁ:	੧੮	੭੮੬
ਮਾਰੂ ੩	ਭਗਤਿ ਖਜਾਨਾ ਬਖ:	੮	੯੯੪
ਰਾਮ: ਵਾਰ੫	ਭਗਤੁ ਗਿਆਨੀ ਤਪਾ:	੩	੯੫੮
ਸਵਯੇ ੫	ਭਗਤਿ ਜੋਗ ਕਉ ਜੈਤਵਾ:	੨	੧੪੦੭
ਗਉੜੀਰਵਿ:	ਭਗਤਿ ਜੁਗਤਿ ਮਤਿ:	੧੭	੩੪੬
ਵਡ: ਵਾਰ੩	ਭਗਤ ਜਨਾ ਕਉ ਆਪਿ:	੬	੫੯੦
ਆਸਾ ੫	ਭਗਤ ਜਨਾ ਕਉ ਸਦਾ ਅ:	੯	੩੭੩
ਕਾਨ: ੪	ਭਗਤ ਜਨਾ ਕਉ ਸਦਾ ਨਿ:	੮	੧੩੦੯
ਬਿਲਾ:ਵਾਰ੪	ਭਗਤ ਜਨਾ ਕਉ ਸਨ:	੬	੮੫੨
ਗੂਜ: ੪	ਭਗਤ ਜਨਾ ਕਉ ਸਰਧਾ:	੧੫	੪੯੪
ਬਸੰਤ ੪	ਭਗਤ ਜਨਾ ਕਉ ਹਰਿ:	੨	੧੧੭੮
ਗੂਜਰੀ ੪	ਭਗਤ ਜਨਾ ਕੀ ਉਤਮ ਬਾ:	੩	੫੦੭
ਰਾਮ: ੩	ਭਗਤ ਜਨਾ ਕੀ ਊਤਮ:	੧੮	੯੦੯
ਭੈਰਉ ਨਾਮ:	ਭਗਤ ਜਨਾ ਕਉ ਦੇਹ:	੧੧	੧੧੬੪
ਆਸਾ ੫	ਭਗਤ ਜਨਾ ਕਉ ਦ੍ਰਿਸ:	੧੫	੩੯੩
ਸਿਰੀ ੫	ਭਗਤ ਜਨਾ ਕਉ ਰਾਖਦਾ:	੮	੪੬
ਭੈਰਉ ੫	ਭਗਤ ਜਨਾ ਕੇ ਸਾਸ:	੧੧	੧੧੪੯
ਸੂਹੀ ੫	ਭਗਤ ਜਨਾ ਕੈ ਸੰਗਿ ਸੁ:	੧੧	੭੪੦
ਸੋਰਠ ਵਾਰ੪	ਭਗਤ ਜਨਾ ਕੈ ਸੰਗਿ ਪਾ:	੧੧	੬੫੨
ਸੂਹੀ ੩	ਭਗਤ ਜਨਾ ਕੀ ਹਰਿ ਜੀ:	੮	੭੬੮
ਕਾਨ: ੪	ਭਗਤ ਜਨ ਕੇ ਹਰਿ ਰਖ:	੭	੧੩੦੯
ਕਾਨ: ੪	ਭਗਤ ਜਨਾ ਕੀ ਖਿਨੁ:	੧੦	੧੩੦੮
ਕਲਿ: ੪	ਭਗਤ ਜਨਾ ਕੀ ਪੈਜ:	੧੨	੧੩੨੧
ਭੈਰਉ ੩	ਭਗਤ ਜਨਾ ਕੀ ਪਤਿ:	੯	੧੧੫੪
ਮਾਰੂ ੫	ਭਗਤ ਜਨਾ ਕੀ ਪ੍ਰੀਤ:	੯	੧੦੭੨
ਗਉੜੀ ੫	ਭਗਤ ਜਨਾ ਕੈ ਪ੍ਰਾਨ:	੧੧	੨੯੦
ਬਿਲਾ: ੫	ਭਗਤ ਜਨਾ ਕੀ ਬੇਨ:	੧	੮੨੦
ਗਉੜੀ ੫	ਭਗਤ ਜਨਾ ਕੀ ਬਰ:	੧੪	੨੬੪
ਗਉੜੀ ੫	ਭਗਤ ਜਨਾ ਕੈ ਮਨਿ :	੭	੨੯੦
ਗਉੜੀ ੫	ਭਗਤ ਜਨਾ ਕਿ ਮਨਿ ਬਿ:	੧੨	੨੬੨
ਗਉ: ਵਾਰ੪	ਭਗਤ ਜਨਾ ਕਾ ਰਾਖਾ:	੮	੧੦੦੮
ਮਾਰੂ ੫	ਭਗਤ ਜਨ ਕਾ ਰਾਖਣ:	੩	੮੧੧
ਬਿਲਾ: ੫	ਭਗਤ ਜਨਾ ਕਾ ਲੂਗ:	੧੭	੪੮੬
ਆਸਾ ਰਵਿ:	ਭਗਤ ਜਨਾ ਭੈ ਹਰਨ:	੯	੧੧੬੬
ਭੈਰਉ ਨਾਮ:	ਭਗਤ ਜਨਾ ਲੇ ਉਧ:	੧੧	੧੦੩
ਮਾਝ ੫	ਭਗਤ ਜੀਵਹਿ ਗੁਣ:	੧੭	੧੨੭੨
ਮਲਾ: ੫	ਭਗਤ ਟੇਕ ਤੁਹਾਰੇ:	੧੩	੧੦੧੬
ਬਿਲਾ: ੫	ਭਗਤ ਠਗਾਉਰੀ ਪਾਇ:	੧੨	੮੪੬
ਮਾਝ ਵਾਰ ੧	ਭਗਤਾ ਤੈ ਸੰਸਾਰੀਆ:	੧੩	੧੪੫
ਮਾਰੂ ੫	ਭਗਤੀ ਤੋਖਿਤ ਦੀਨ:	੩	੧੦੮੩
ਬਸੰਤ ੫	ਭਗਤੁ ਤੇਰਾ ਸੋਈ ਤੁਧੁ:	੧੮	੧੧੮੫
ਸੂਹੀ ੫	ਭਗਤ ਤੇਰੇ ਸਭ ਪ੍ਰਾਣ:	੫	੭੪੭
ਆਸਾ ੧	ਭਗਤਿ ਤੇਰੀ ਹੈਰਾਨ:	੩	੪੨੨
ਗੂਜ: ਵਾਰ੫	ਭਗਤਾ ਤੇਰੀ ਟੇਕ ਰਤੇ:	੧੮	੫੨੧
ਗੂਜ: ਵਾਰ੫	ਭਗਤ ਤੇਰੇ ਦਇਆਲ:	੧	੫੨੨
ਆਸਾ ਵਾਰ੧	ਭਗਤ ਤੇਰੈ ਮਨਿ ਭਾਵਿ:	੨	੪੬੮
ਮਾਰੂ ੫	ਭਗਤ ਦਇਆ ਤੇ ਬੁ:	੧੫	੧੦੧੮
ਸੋਰ: ੩	ਭਗਤਾ ਦੀ ਸਦਾ ਤੂੰ ਰਖ:	੧੨	੬੩੭
ਮਲਾ: ਨਾਮ	ਭਗਤਿ ਦਾਨ ਦੀਜੈ ਜਾਚ:	੨	੧੨੯੨
ਰਾਮ: ੫	ਭਗਤਿ ਦਾਨ ਭਗਤਾ ਕਉ:	੫	੯੧੬
ਮਾਰੂ ੫	ਭਗਤਿ ਦਾਨੁ ਮੰਗੈ ਜਨੁ:	੧੫	੧੦੮੬
ਸਲੋਕ ਕਬੀਰ	ਭਗਤਨ ਸੇਤੀ ਗੋਸਟੇ:	੩	੧੩੭੭
ਸਾਰੰ: ੫	ਭਗਤਨ ਕੀ ਟਹਲ:	੧੦	੧੨੦੬
ਗਉੜੀ ੫	ਭਗਤਨ ਕੀ ਰੇਣੁ ਹੋਇ:	੧੭	੨੦੭
ਸਲੋਕ ਕਬੀਰ	ਭਗਤਿ ਨ ਛਾਡਉ ਰਾਮ:	੧੬	੧੩੬੬
ਸੋਰਠ ੩	ਭਗਤਾ ਨੋ ਜਮੁ ਜੋਹ:	੧੫	੬੩੭
ਗਉੜੀ ੪	ਭਗਤਾ ਨਾਮ ਅਧਾਰ:	੧੩	੧੭੪
ਸਿਰੀ: ੫	ਭਗਤੀ ਨਾਮ ਵਿਹੂਣਿਆ:	੧੨	੪੭
ਸੋਰਠ ਕਬੀਰ	ਭਗਤਿ ਨਾਰਦੀ ਰਿਦੈ:	੧੬	੬੫੪
ਆਸਾ ੩	ਭਗਤਿ ਨਿਰਾਲੀ ਅਲਾ:	੧	੪੩੦
ਸਿਰੀ: ੫	ਭਗਤਿ ਨਵੇ ਪ੍ਰਕਾਰਾ:	੮	੭੧
ਮਾਰੂ ੧	ਭਗਤਿ ਪਰਾਪਤਿ ਗੁ:	੬	੧੦੪੨
ਗੂਜ: ੧	ਭਗਤਿ ਪ੍ਰੇਮ ਅਰਾਧਤੰ:	੧੧	੫੦੫
ਆਸਾ ੫	ਭਗਤਿ ਪ੍ਰੇਮ ਪਰਮ:	੫	੩੮੨

ਬਸੰਤ ੧	ਭਗਤਿ ਬਿਹੂਨਾ ਖੰਡ:	੧੩	੧੧੯੨
ਰਾਮ: ੧	ਭਗਤੀ ਖਿਹੂਨਾ ਜਗੁ:	੧੧	੯੩੧
ਸੂਹੀ ੫	ਭਗਤਾ ਬਣਿਆਈ ਪ੍ਰ:	੩	੭੪੮
ਸਵਯੇ ੧	ਭਗਤ ਤੇਣਿ ਗੁਣ ਰਵੈ:	੧੧	੧੩੯੦
ਰਾਮ: ੫	ਭਗਤਿ ਬੰਦਗੀ ਦੇਹਿ:	੫	੮੯੭
ਬਿਲਾ: ੯	ਭਗਤਿ ਬਿਨਾ ਸਹਸਾ:	੧	੮੩੧
ਗਉੜੀ ੫	ਭਗਤ ਬਿਨਾ ਬਹੁ ਡੂਬੇ:	੧੮	੨੮੮
ਗਉੜੀਕਬੀਰ	ਭਗਤਿ ਬਿਨੁ ਬਿਰਥੇ:	੧੩	੩੩੬
ਮਾਰੂ ੧	ਭਗਤਿ ਭਾਉ ਗੁਰਕੀ:	੬	੧੦੨੫
ਆਸਾ ੩	ਭਗਤਿ ਭੀ ਓਨਾ ਨੂੰ ਬ:	੭	੪੨੫
ਸਿਰੀ: ੧	ਭਗਤੀ ਭਾਉ ਵਿਹੂਣਿ:	੧੫	੫੭
ਗਉੜੀ ੫	ਭਗਤਿ ਭਾਇ ਆਤਮ:	੧੧	੨੮੮
ਭੈਰਉ ੫	ਭਗਤਿ ਭਾਇ ਸਦਾ ਨਿ	੧੦	੧੧੪੮
ਗੋਂਡ ੫	ਭਗਤਿ ਭਾਇ ਹਰਿ ਕੀ:	੧	੮੬੬
ਗਉੜੀ ੫	ਭਗਤ ਭਾਇ ਤਰੀਐ ਸੰ	੫	੨੯੦
ਆਸਾ ੫	ਭਗਤ ਭਾਇ ਧਿਆਇ:	੧੩	੪੫੯
ਭੈਰਉ ੫	ਭਗਤਿ ਭਾਇ ਪ੍ਰਭ ਕੀ:	੧੬	੧੧੪੮
ਸਵਯੇ ੩	ਭਗਤ ਭਾਇ ਭਰਪੂਰੁ:	੯	੧੩੯੫
ਮਾਝ ੫	ਭਗਤੀ ਭਾਇ ਭਰੇ ਭੰ:	੧੭	੧੩੧
ਗਉੜੀ ੫	ਭਗਤ ਭਾਇ ਲਾਵੈ ਮਨ	੧੧	੨੯੦
ਮਲਾਰ ਰਵਿ:	ਭਗਤਿ ਭਾਗਉਤੁ ਲਿਖੀ:	੫	੧੨੯੩
ਗਉੜੀ ੫	ਭਗਤੁ ਭਗਤੁ ਸੁਨੀਐ:	੧੩	੨੮੩
ਭੈਰਉ ੩	ਭਗਤੁ ਭਗਤੁ ਕਹੈ:	੭	੧੧੩੧
ਬਿਲਾ: ੫	ਭਗਤਿ ਭਗਤਿ ਕਰਤੇ:	੪	੮੩੭
ਸਹਸ: ੫	ਭਗਤ ਭਗਤਿ ਦਾਨੰ:	੧੭	੧੩੫੫
ਕਾਨੜਾ ੫	ਭਗਤ ਭਗਤਨ ਹੂੰ ਬ:	੪	੧੨੯੯
ਸੋਰਠ ੫	ਭਗਤਿ ਭੰਡਾਰ ਗੁਰਿ ਨਾ:	੧੬	੬੧੨
ਆਸਾ ੫	ਭਗਤਿ ਭੰਡਾਰ ਗੁਰਬਾ:	੧੪	੩੭੬
ਆਸਾ ੪	ਭਗਤਿ ਭੰਡਾਗ ਦੀਏ ਹ:	੧	੩੭੯
ਮਾਝ ੩	ਭਗਤੀ ਭਰੇ ਤੇਰੇ ਭੰ:	੨	੧੩੦
ਆਸਾ ੩	ਭਗਤਿ ਭਾਵ ਇਹੁ ਮਾਰ:	੧੦	੪੪੦
ਸਾਰੰਗ ੫	ਭਗਤਿ ਭਾਵਨੀ ਪਾਰ:	੪	੧੨੨੧
ਮਾਰੂ ੪	ਭਗਤਾ ਮੁਖਿ ਅੰਮ੍ਰਿਤ:	੧੮	੧੦੬੯
ਗਉ: ਵਾਰ੫	ਭਗਤ ਮੁਖੈ ਤੇ ਬੋਲ:	੧੭	੩੧੬
ਗਉੜੀਵਾਰ੪	ਭਗਤ ਮੁਖੈ ਤੇ ਬੋਲ:	੧੫	੩੦੬
ਸਿਰੀ: ੩	ਭਗਤਾ ਮਨਿ ਆਨੰਦੁ ਹੈ:	੬	੬੯
ਭੈਰਉ ੫	ਭਗਤਾ ਮਨਿ ਆਨੰਦੁ ਗੋ:	੧	੧੧੫੧
ਸੂਹੀ ੩	ਭਗਤਾ ਮਨਿ ਆਨੰਦੁ ਭ:	੧੬	੭੭੦
ਭੈਰਉ ੩	ਭਗਤਾ ਮਨਿ ਆਨੰਦੁ ਵ:	੧੫	੧੧੫੪
ਸਿਰੀ: ਵਾਰ੩	ਭਗਤੀ ਰੰਗੁ ਨ ਉਤਰੈ:	੧੧	੮੫
ਮਾਝ ੩	ਭਗਤ ਰੰਗ ਰਾਤੇ ਮ:	੧੨	੧੨੨
ਆਸਾ ੩	ਭਗਤਿ ਰਤੇ ਸੇ ਊਤ:	੧੬	੪੨੬
ਮਾਝ ੩	ਭਗਤੀ ਰਤਾ ਸਦਾ ਬੈ:	੭	੧੧੨
ਮਲਾ: ੧	ਭਗਤੀ ਰਾਤੇ ਸਦ ਬੈਰਾਗੀ:	੧੦	੧੨੬੦
ਸੂਹੀ ੩	ਭਗਤੀ ਰਾਤੇ ਸਦਾ ਮ:	੧੪	੭੬੮

ਆਸਾ ੩	ਭਗਤਿ ਰਤਾ ਜਨੁ ਸ:	੧੨	੩੬੩
ਆਸਾ ੩	ਭਗਤਿ ਰਤੇ ਤਿਨ ਸਚੀ:	੨	੩੬੫
ਆਸਾ ੫	ਭਗਤਿ ਰਤੇ ਤੇਰੇ ਨਾਮ:	੫	੪੩੧
ਬਿਲਾ: ੪	ਭਗਤਿ ਰਤੇ ਰੰਗ ਏਕ	੧੧	੫੫੬
ਗਉੜੀ ੫	ਭਗਤ ਵਸਹਿ ਕੀਰਤਨ:	੧੫	੨੩੭
ਸੂਹੀ ੩	ਭਗਤਿ ਵਿਹੂਣਾ ਸਭੁ:	੧੭	੭੬੮
ਸੋਰਠ ੩	ਭਗਤਾ ਵਿਚਿ ਆਪਿ:	੧੮	੬੩੭
ਬਿਲਾ: ੪	ਭਗਤਿ ਵਛਲੁ ਉਆ ਕੋ:	੫	੮੩੬
ਮਾਰੂ ੫	ਭਗਤਿ ਵਛਲੁ ਅਨਾਥਹ:	੧੧	੧੦੮੨
ਸਹਸ: ੫	ਭਗਤਿ ਵਛਲ ਅਨਾਥ ਨਾ:	੧	੧੩੫੯
ਗਉੜੀ ੫	ਭਗਤਿ ਵਛਲ ਸਦਾ:	੯	੨੯੦
ਕੇਦਾਰਾ ੫	ਭਗਤਿ ਵਛਲੁ ਸੁਨਿ:	੧	੧੧੨੩
ਬਿਲਾਵਲ ੪	ਭਗਤਿ ਵਛਲੁ ਹਰਿ ਨਾ:	੧੮	੮੪੪
ਮਾਰੂ ੪	ਭਗਤਿ ਵਛਲੁ ਹਰਿ ਨਾ:	੪	੯੯੫
ਆਸਾ ੪	ਭਗਤਿ ਵਛਲੁ ਹਰਿ ਬਿ:	੬	੪੪੯
ਆਸਾ ੫	ਭਗਤਿ ਵਛਲੁ ਹਰਿ ਬਿ:	੧੮	੪੫੬
ਸਿਰੀ: ੩	ਭਗਤਿ ਵਛਲੁ ਹਰਿ ਮ:	੭	੬੭
ਬਸੰਤ ੩	ਭਗਤਿ ਵਛਲੁ ਹਰਿ ਵ:	੧੧	੧੧੭੩
ਆਸਾ ੧	ਭਗਤਿ ਵਛਲੁ ਜਗਜੀ:	੧੬	੩੫੩
ਗਉੜੀਵਾਰ੫	ਭਗਤਿ ਵਛਲੁ ਤੇਰਾ ਬਿਰ:	੭	੩੧੯
ਗਉੜੀ ੫	ਭਗਤ ਵਛਲੁ ਤੇਰਾ:	੧੫	੨੧੬
ਜੈਤ: ਵਾਰ੫	ਭਗਤਿ ਵਛਲੁ ਤੇਰਾ:	੧੨	੭੯੫
ਗਉੜੀ ੫	ਭਗਤਿ ਵਛਲ ਪੂਰ:	੧੮	੨੪੮
ਧਨਾ: ੧	ਭਗਤਿ ਵਛਲ ਭੈ ਕਾਟਣ:	੧੮	੬੮੫
ਬਿਲਾ: ੫	ਭਗਤਿ ਵਛਲ ਭੈ ਕਾਟਨਹਾ:	੬	੮੦੫
ਸਾਰੰਗ ੫	ਭਗਤਿ ਵਛਲ ਭੈ ਕਾ:	੧੫	੧੨੨੩
ਆਸਾ ੧	ਭਗਤਿ ਵਛਲੁ ਭਗਤਾ ਹ:	੧੨	੪੧੬
ਗਉੜੀ ੩	ਭਗਤਿ ਵਛਲੁ ਭਗਤਿ ਕ:	੩	੧੫੯
ਬਿਲਾ: ੫	ਭਗਤਿ ਵਛਲ ਭੈ ਭੰ:	੧੨	੮੨੫
ਗਉੜੀ ੫	ਭਗਵੰਤ ਕੀ ਟਹਲ:	੧੧	੨੭੪
ਜੈਤਸਰੀ ੫	ਭਗਵੰਤ ਭਗਤ ਕ:	੧੩	੭੦੨
ਭੈਰਉ ਕਬੀਰ	ਭਗਵਤ ਭੀਰਿ ਸਕਤਿ:	੧	੧੧੬੨
ਸਹਸ: ੫	ਭਗਵਾਨ ਰਮਣੰ ਸਰ:	੧੨	੧੩੫੪
ਬਸੰਤ ੩	ਭਗਵੈ ਵੇਸਿ ਭ੍ਰਮਿ ਮੁ:	੧	੧੧੭੬
ਸੋਰਠ ਕਬੀਰ	ਭਜਿਓ ਨ ਰਘੁਪਤਿ:	੧੫	੬੫੪
ਧਨਾ: ੫	ਭਜ ਸੰਗ ਸਾਧੂ ਇਕੁ ਅਰਾਧੂ:	੩	੬੯੧
ਮਲਾ: ੫	ਭਜੁ ਸਾਧ ਸੰਗੇ ਏਕ:	੧੩	੧੨੭੮
ਸਹਸ: ੫	ਭਜ ਸਾਧ ਸੰਗ ਗੋਪਾ:	੧੧	੧੩੫੯
ਸਾਰੰਗ ੫	ਭਜ ਸਾਧ ਸੰਗਿ ਗੋਬਿੰ:	੧੧	੧੨੨੪
ਆਸਾ ੫	ਭਜੁ ਸਾਧ ਸੰਗਤਿ ਸ:	੬	੪੬੧
ਰਾਮ: ੫	ਭਜੁ ਸਾਧੂ ਸੰਗਿ ਦਇ:	੧੭	੯੨੬
ਬਿਹਾਗੜਾ ੫	ਭਜੁ ਸਾਧ ਸੰਗੇ ਮਿਲੈ:	੩	੫੪੭
ਗੂਜ: ੫	ਭਜੁ ਸਰਣਿ ਸਤਿਗੁਰ:	੧੬	੫੦੫
ਮਲਾ: ੫	ਭਜੁ ਸਰਨਿ ਸਾਧੂ ਨਾ:	੬	੧੨੭੨
ਭੈਰਉ ਕਬੀਰ	ਭਜਹੁ ਗੋਬਿੰਦ ਭੂਲਿ:	੭	੧੧੫੯

ਰਾਮ: ੫	ਭਰਮ ਚੁਕਾਵਹੁ ਗੁਰ:	੭	੮੮੩
ਸੂਹੀ ੫	ਭ੍ਰਮ ਛੂਟੇ ਤੇ ਏਕੰਕਾ:	੧੨	੭੩੬
ਆਸਾ ੫	ਭਰਮ ਜਨਮ ਅਨੇ:	੪	੪੫੮
ਗਉੜੀ ੫	ਭਰਮੁ ਜਰਾਇ ਚਰਾ:	੪	੨੦੮
ਗੂਜ: ਕਬੀਰ	ਭ੍ਰਮਤ ਫਿਰਤ ਤੇਲ:	੧੩	੫੨੪
ਆਸਾ ੫	ਭ੍ਰਮਤ ਫਿਰੇ ਤਿਨ ਕਿ:	੧੧	੩੭੪
ਆਸਾ ਧਨਾ	ਭ੍ਰਮਤ ਫਿਰਤ ਬਹੁ:	੯	੪੮੭
ਸੂਹੀ ੫	ਭ੍ਰਮਤ ਬਿਆਪਤ ਜ:	੧੪	੭੫੯
ਆਸਾ ੫	ਭ੍ਰਮਤ ਭਾਰ ਅਗਨ:	੫	੪੫੮
ਧਨਾ: ੫	ਭ੍ਰਮਤ ਭ੍ਰਮ ਊਹਾ:	੧੫	੬੭੪
ਗਉੜੀ ੫	ਭ੍ਰਮਤੋ ਭ੍ਰਮਤੋ ਹਾਰਿਆ:	੧੨	੨੧੨
ਸਾਰੰਗ ੫	ਭ੍ਰਮਤੋ ਭ੍ਰਮਤੋ ਹਾਰਿ ਜ:	੧੩	੧੨੦੯
ਮਾਰੂ ੫	ਭ੍ਰਮਤ ਭ੍ਰਮਤ ਪ੍ਰਭ:	੫	੧੦੦੫
ਸਹਸ: ੫	ਭ੍ਰਮੰਤਿ ਭ੍ਰਮੰਤਿ ਬਹੁ:	੧੫	੧੩੫੯
ਰਾਮ: ੫	ਭਰਮਤ ਭਰਮਤ ਮ:	੪	੮੯੮
ਗੂਜਰੀ ੧	ਭਰਮਾਤਿ ਭਰਮੁ ਨ:	੧੫	੫੦੫
ਵਡਹਸੰ: ੫	ਭ੍ਰਮ ਦੂਖ ਦਰਦ ਨਿਵਾਰਿ ਛਿ:	੯	੫੭੮
ਰਾਮ: ੩	ਭਰਮਿ ਨ ਭੂਲਹੁ ਸ:	੧੧	੯੦੯
ਗਉੜੀ ੫	ਭ੍ਰਮ ਬਿਨਸੈ ਗਾਏ ਗੁ:	੧੭	੧੯੬
ਸਾਰੰਗ ੫	ਭ੍ਰਮ ਬਨ ਦਹਨ ਭ:	੧੮	੧੨੨੫
ਗਉੜੀ ੫	ਭ੍ਰਮ ਭਉ ਕਾਟਿ ਕੀਏ ਨਿਹ:	੨	੧੦੭
ਗਉ: ੫	ਭ੍ਰਮ ਭਉ ਕਾਟਿ ਕੀਏ ਨਿਰ:	੧	੨੧੭
ਮਲਾ: ੫	ਭ੍ਰਮ ਭਉ ਦੂਖ ਦਰ:	੧੦	੧੨੭੧
ਕੇਦਾਰਾ ੫	ਭ੍ਰਮ ਭਉ ਮੋਹੁ ਕਟਿ:	੯	੧੧੨੦
ਮਾਰੂ ੫	ਭ੍ਰਮ ਭਉ ਮਿਟਿਆ ਸਾ:	੨	੧੦੮੫
ਭੈਰਉ ੫	ਭ੍ਰਮ ਭਉ ਮੇਟਿ ਮਿਲੈ:	੧੨	੧੧੪੮
ਸਿਰੀ: ੧	ਭਰਮੇ ਭਾਹਿ ਨ ਵਿਝ:	੯	੨੨
ਰਾਮ ੫	ਭ੍ਰਮ ਭੈ ਛੂਟੇ ਗੁਰ ਪ੍ਰ:	੩	੯੧੫
ਮਲਾਰ ੫	ਭ੍ਰਮ ਭੰਜਨ ਹਰਿ ਰਾ:	੧੪	੧੨੭੮
ਬਿਹਾਗੜਾ ੫	ਭ੍ਰਮ ਭੀਤਿ ਖੋਈਏ ਸ:	੪	੫੪੩
ਮਾਰੂ ੫	ਭ੍ਰਮ ਭੀਤੀ ਖੋਈ ਗੁਰਿ:	੧੧	੧੦੮੦
ਆਸਾ ੫	ਭ੍ਰਮ ਭੀਖ ਜੀਤਿ ਮਿਟਾ:	੧੭	੪੦੮
ਕੇਦਾਰਾ ੫	ਭ੍ਰਮ ਭੈ ਤਰੈ ਛੁਟੈ ਭੈ:	੫	੧੧੨੧
ਬਿਲਾ: ੫	ਭਰਮਿ ਬੀਤਿ ਨਿਵਾਰਿ ਠਾ:	੧	੮੨੬
ਭੈਰਉ ੧	ਭ੍ਰਮ ਭੇਦੁ ਭਉ ਕ:	੭	੧੧੨੭
ਬਿਲਾ: ੫	ਭਰਮ ਭੈ ਬਿਨਸ ਗ:	੧੫	੮੨੫
ਰਾਮ: ੫	ਭ੍ਰਮ ਭੈ ਮੋਹ ਨ ਮਾਇ:	੨	੮੮੯
ਸਹਸ: ੫	ਭ੍ਰਮ ਭਯਾਨ ਉਦਿਆ:	੧੩	੧੩੫੮
ਬਿਲਾ: ੫	ਭ੍ਰਮਿ ਭੈ ਰਾਖਹੁ ਮੋਹ:	੩	੮੧੧
ਸੂਹੀ: ੫	ਭ੍ਰਮਿ ਭ੍ਰਮਿ ਆਇਓ ਤ:	੧੪	੭੩੭
ਧਨਾ: ਨਾਮ:	ਭ੍ਰਮਿ ਭ੍ਰਮਿ ਆਏ ਤੁਮ:	੧੮	੬੯੩
ਬਸੰਤ ੩	ਭ੍ਰਮਿ ਭ੍ਰਮਿ ਆਵੈ ਮੂੜਾ:	੭	੧੧੬੯
ਮਾਰੂ ੩	ਭ੍ਰਮਿ ਭ੍ਰਮਿ ਜੋਨੀ ਫਿਰਿ:	੧੧	੧੦੪੮
ਮਲਾਰ ੧	ਭ੍ਰਮਿ ਭ੍ਰਮਿ ਜੋਨੀ ਭੇਖ:	੩	੧੨੫੫
ਮਲਾਰ ੩	ਭ੍ਰਮਿ ਭ੍ਰਮਿ ਜੋਨਿ ਮਨ:	੧੨	੧੨੬੧

ਪ੍ਰਭਾਤੀ ੫	ਭ੍ਰਮਿ ਭ੍ਰਮਿ: ਡੋਲੈ ਲਖ:	੧੩	੧੩੪੪
ਗਉ: ੫	ਭਰਮਿ ਭਰਮਿ ਮਾਨੁਖ:	੧੪	੨੫੪
ਆਸਾ ੫	ਭ੍ਰਮਿ ਭ੍ਰਮਿ ਰੋਵੈ ਹਾਥ:	੨	੩੭੫
ਮਲਾਰ ੪	ਭਰਮਿ ਭੂਲੈ ਅਗਿਆਨੀ:	੩	੧੦੬੪
ਗਉੜੀ ੩	ਭਰਮੇ ਭੂਲਾ ਅਵਉ:	੧੧	੨੨੯
ਬਿਲਾ: ੩	ਭਰਮੇ ਭੂਲਾ ਆਵੈ ਜਾ:	੬	੮੪੨
ਮਾਰੂ ੩	ਭਰਮੇ ਭੂਲ ਆਵੈ ਜਾ:	੨	੧੨੬੪
ਰਾਮ: ੧	ਭਰਮਿ ਭੁਲਾਈਐ ਜ:	੧੭	੯੦੪
ਰਾਮ: ਵਾਰ੩	ਭਰਮਿ ਭੁਲਾਈ ਮਭੁ:	੧੮	੯੪੭
ਸਵਯੇ ੪	ਸਰਮ ਭੂਲੇ ਸੰਸਾਰ:	੧੬	੧੩੯੮
ਸੂਹੀ ੪	ਭਰਮੇ ਭੂਲਾ ਸਾਕਤੁ:	੧	੭੩੯
ਆਸਾ ੫	ਭਰਮੇ ਭੂਲਾ ਸਭ ਜ:	੧੫	੪੨੫
ਰਾਮ: ਵਾਰ੩	ਭਰਮੇ ਭੂਲਾ ਸਭਿ ਤੀ:	੧੫	੯੪੮
ਮਾਝ ੩	ਭ੍ਰਮਿ ਭੂਲੇ ਜਿਉ ਸੁੰਞੇ:	੫	੧੨੩
ਸਿਰੀ: ੧	ਭਰਮਿ ਭੂਲੀ ਡੁਹਾਗ:	੧੬	੬੦
ਸਿਰੀ: ੩	ਭਰਮਿ ਭੁਲਾਣਾ ਅੰਧੁ:	੧੮	੩੫
ਮਾਰੂ ੧	ਭਰਮਿ ਭੁਲਾਣਾ ਸਬ:	੨	੧੦੧੩
ਬਿਲਾ: ੩	ਭਰਮਿ ਭੁਲਾਣੇ ਸਿ ਮਨ:	੧	੭੯੭
ਮਾਝ ੩	ਭਰਮੇ ਭੂਲਾ ਤਤੁ ਨ:	੩	੧੧੪
ਗਉੜੀ ੫	ਭਰਮੇ ਭੂਲਾ ਦਹਦਿਸ:	੭	੨੭੭
ਸਿਰੀ: ੧	ਭਰਮੇ ਭੂਲਾ ਦੂਖ ਘਣੋ:	੧੦	੨੧
ਰਾਮ: ੩	ਭਰਮਿ ਭੁਲਾਨੇ ਜਾਣੈ:	੫	੮੮੦
ਗੂਜ: ਵਾਰ੩	ਭਰਮਿ ਭੂਲੇ ਨਦਰਿ:	੯	੫੧੪
ਆਸਾ ੧	ਭਰਮਿ ਭੁਲਾਨਾ ਫਿਰਿ:	੧੨	੪੧੪
ਰਾਮ: ੧	ਭਰਮਿ ਭੁਲਾਨੇ ਭਏ:	੧੪	੯੩੫
ਭੈਰਉ ੫	ਭਰਮਿ ਭੂਲੇ ਨਰ ਕਰਤ:	੪	੧੧੩੬
ਮਾਰੂ ੩	ਭਰਮੇ ਭੂਲਾ ਫਿਰੈ ਅਭਾ:	੫	੧੦੬੧
ਵਡ: ੩	ਭਰਮੇ ਭੂਲਾ ਫਿਰੈ:	੧੦	੫੬੦
ਮਾਝ ੩	ਭਰਮੇ ਭੂਲੇ ਫਿਰਨਿ:	੧	੧੧੬
ਆਸਾ ੫	ਭਰਮੇ ਭੂਲਾ ਬਹੁਤੀ:	੧੬	੩੭੨
ਰਾਮ: ੫	ਭਰਮਿ ਭੂਲੈ ਬਾਦਿ ਅ:	੧੩	੮੮੮
ਗੂਜ: ਤ੍ਰਿਲੋ:	ਭਰਮੇ ਭੂਲੀ ਰੇ ਜੈ ਚੰ:	੧	੫੨੬
ਵਡ: ੫	ਭਰਮੋ ਭੁਲਾਵਾ ਤੁਝਹਿ:	੪	੫੬੭
ਬਿਲਾ: ੫	ਭਰਮ ਭੁਲਾਵਾ ਮਿਟਿ:	੧੧	੮੧੦
ਸਿਰੀ: ਕਬੀਰ	ਭਰਮ ਭੁਲਾਵਾ ਵਿਸ:	੩	੯੨
ਵਡ: ੩	ਭ੍ਰਮ ਮਾਇਆ ਵਿਚਹੁ:	੧	੫੮੫
ਧਨਾ: ੫	ਭਰਮ ਮੋਹਿ ਆਗਿਆ:	੧੧	੬੭੫
ਆਸਾ ੫	ਭ੍ਰਮ ਮਹਿ ਸੋਈ ਸਗ:	੧੦	੩੮੦
ਆਸਾ ੫	ਤਰਮੁ ਸੋਹੁ ਸਗਲ:	੧੧	੩੮੮
ਗਉੜੀ ੫	ਭਰਮ ਸੇ ਕਛ ਸੁ:	੧	੨੧੬
ਰਾਮ: ੫	ਭਰਮ ਮੋਹ ਕੇ ਬਾਧੇ:	੧੫	੮੮੫
ਬਿਲਾ: ੫	ਭ੍ਰਮ ਮੋਹੀ ਦੂਖ ਨ ਜਾ:	੭	੮੪੮
ਆਸਾ ੫	ਭਰਮ ਮੋਹ ਧ੍ਰੋਹ ਸਭਿ:	੧੫	੩੮੦
ਸੂਹੀ ੫	ਭਰਮ ਮੋਹ ਬਿਕਾਰ ਨਾਠੇ:	੧੭	੭੮੦
ਸਹਸ ੫	ਭਰਮ ਮਹੰ ਮਾਨ ਅਪ	੧੫	੧੩੫੭

ਮਾਰੂ ੩	ਭਾਣਾ ਨ ਮੰਨੇ ਬਹੁਤ:	੨	੧੦੬੪
ਰਾਮ: ਵਾਰ੫	ਭਾਣੈ ਨਰਕਿ ਸੁਰਗਿ:	੬	੯੬੩
ਮਾਰੂ ੩	ਭਾਣੈ ਨੋ ਲੋਚੈ ਬਹੁਤੇ:	੧੭	੧੦੬੩
ਮਾਰੂ ੧	ਭਾਣੈ ਬਖਸੇ ਪੂਰਾ ਧ:	੨	੧੦੧੧
ਮਲਾਰ ੫	ਭਾਣੈ ਬਖਸ ਭਾਣੈ ਦੇ:	੧	੧੨੭੧
ਰਾਮ: ਵਾਰ੫	ਭਾਣੈ ਭੋਗੁ ਭੋਗਾਇਦਾ	੫	੯੬੩
ਮਾਝ ੫	ਭਾਣੈ ਭਰਮਿ ਭਵੈ ਬ:	੧੪	੯੮
ਸੂਹੀ ੧	ਭਾਣੈ ਭਵਜਲੁ ਲੰਘੀਐ:	੧੫	੭੬੨
ਰਾਮ: ਵਾਰ ੫	ਭਾਣੈ ਮਿਟੀ ਸਾਜਿਕੈ:	੫	੯੬੩
ਮਾਰੂ ੩	ਭਾਣਾ ਮੰਨੇ ਸੋ ਸੁਖ ਪਾ:	੧੬	੧੦੬੩
ਆਸਾ ੩	ਭਾਣਾ ਮੰਨੇ ਸਦਾ ਸੁਖੁ:	੫	੩੬੪
ਮਾਰੂ ੩	ਭਾਣੈ ਵਿਚਿ ਕੋ ਵਿਰਲਾ	੧੫	੧੦੬੩
ਮਾਰੂ ੩	ਭਾਣੇ ਵਿਚਿ ਵਡੀ ਵਡਿ:	੧੮	੧੦੬੩
ਆਸਾ ਕਬੀਰ	ਭਾਤੁ ਪਹਿਤਿ ਅਰ ਲਾ	੬	੪੭੯
ਮਾਝ ੫	ਭਾਤਿ ਭਾਤਿ ਬਨ ਬਨ:	੧	੯੮
ਤੁਖਾਰੀ ੧	ਭਾਦਉ ਭਰਮਿ ਭੁਲੀ	੧੫	੧੧੦੮
ਮਾਝ ੫	ਭਾਦੁਇ ਭਰਮਿ ਭੁਲਾ:	੧੪	੧੩੪
ਸੋਰਠ ੫	ਭਾਂਭੀਰੀ ਕੇ ਪਾਤ ਪਾਰ ਦੋ:	੧੨	੬੨੪
ਬਿਲਾ: ੪	ਭਾਰ ਅਠਾਰਹ ਮਹਿ:	੩	੮੩੪
ਭੈਰ ਨਾਮ:	ਭਾਰ ਅਠਾਰਹ ਮੁਦ:	੧੬	੧੧੬੭
ਮਾਰੂ ੧	ਭਾਰ ਅਠਾਰਹ ਮਾਲ:	੧੬	੧੦੩੩
ਮਾਝ ਵਾਰ ੧	ਭਾਰ ਅਠਾਰਹ ਮੇਵਾ:	੨	੧੪੨
ਰਾਮ: ੧	ਭਾਰੇ ਢਹਤੇ ਢਹਿ ਪਏ:	੧੭	੯੩੩
ਮਾਰੂ ੫	ਭਾਰੋ ਤੋਲ ਬੇਅੰਤ ਸੁ:	੭	੧੦੭੪
ਧਨਾ: ੧	ਭਾਲਿ ਰਹੇ ਹਮ ਰਹਣਿ:	੨	੬੬੧
ਰਾਮ ਵਾਰ ੩	ਭਾਲਿ ਲਹਨਿ ਸਹੁ ਆ:	੫	੯੪੯
ਜੈਤ:ਵਾਰ ੫	ਭਾਵੀ ਉਦੋਤ ਕਰਣੰ:	੫	੭੦੯
ਰਾਮ:ਵਾਰ ੧	ਭਾਵੈ ਆਵਉ ਭਾਵੈ ਜਾ:	੧੩	੯੫੧
ਗਉ: ੫	ਭਾਵੈ ਖਸਮ ਤ ਉਆ:	੧੧	੨੬੦
ਬਸੰਤ ੧	ਭਾਂਵੈ ਚੰਗਾ ਭਾਵੈ ਮੰਦਾ	੨	੧੧੯੧
ਸੂਹੀ ਵਾਰ ੩	ਭਾਵੈ ਜੀਵਉ ਕੈ ਮਰ:	੧੧	੭੮੭
ਸਿਰੀ: ੧	ਭਾਵੈ ਦੇਇ ਨਾ ਦੇਈ ਸੋ:	੧੧	੨੫
ਆਸਾ ੧	ਭਾਵੈ ਧੀਰਕ ਭਾਵੈ ਧ:	੧੨	੩੫੯
ਗਾਥਾ ੫	ਭਾਵਨੀ ਸਾਧ ਸੰਗੇਣ:	੧੪	੧੩੬੦
ਗਉ: ੫	ਭਾਵਨੁ ਤਿਆਗਓ ਰੀ:	੧੭	੨੧੪
ਸਲੋਕ ਕਬੀਰ	ਭਾਵੈ ਲਾਬੇ ਕੇਸ ਕਰ:	੧੫	੧੩੬੫
ਗੂਜਰੀ ੫	ਭਾੜੀ ਕਉ ਓਹੁ ਭਾੜਾ:	੧੨	੪੯੭
	(ਭਿ)		
ਭੈਰਉ ਕਬੀਰ	ਭਿਸਤੁ ਨਜੀਕਿ ਰਾਖੁ:	੯	੧੧੬੧
ਮਾਰੂ ੫	ਭਿਸਤੁ ਪੀਰ ਲਫਜ:	੧	੧੦੮੪
ਰਾਮਕਲੀ ੧	ਭਿਖਿਆ ਸਹਜ ਵੀਚਾ:	੯	੯੦੩
ਮਾਰੂ ਵਾਰ ੩	ਭਿਖਿਆ ਨਾਮੁ ਸੰਤੋਖੁ:	੮	੧੦੮੯
ਸੋਰਠ: ੧	ਭਿਖਿਆ ਨਾਮਿ ਰਜੇ ਸੰ:	੧੫	੬੩੪
ਰਾਮ: ੧	ਭਿਖਿਆ ਭਾਇ ਭਗਤਿ:	੧੫	੮੭੭
ਰਾਮ: ਵਾਰ੧	ਭਿਖਿਆ ਭੋਜਨੁ ਕਰੈ:	੧੩	੯੫੨

ਸਲੋਕ ਫਰੀਦ	ਭਿਜਉ ਸਿਜਉ ਕੰਬ:	੪	੧੩੭੯
ਰਾਮ: ੫	ਭਿੰਨ ਭਿੰਨ ਹੁਇ ਭਾਵ:	੧੭	੮੮੪
ਗਉੜੀ ੫	ਭਿੰਨ ਭਿੰਨ ਤੈ ਗੁਣ ਬਿ:	੧੩	੧੫੦
ਗਉ: ੩	ਭਿੰਨ ਭਿੰਨ ਵੇਖੈ ਹਰਿ:	੧੦	੧੬੦
ਮਲਾ: ਵਾਰ੩	ਭਿੰਨੀ ਰੈਣਿ ਚਮਕਿਆ:	੧੪	੧੨੮੨
ਆਸਾ ਵਾਰ੧	ਭਿੰਨੀ ਰੈਣਿ ਜਿਨਾ ਮ:	੯	੪੬੫
ਆਸਾ ੫	ਭਿੰਨੀ ਰੈਨੜੀਆ ਚਾ ਮ:	੬	੪੫੯
ਬਿਲਾ: ੫	ਭਿੰਨੜੀ ਰੈਣ ਭਲੀ ਦਿ:	੧	੮੪੪
ਗਉ: ੫	ਭ੍ਰਿੰਗ ਪਤੰਗ ਕੁਚਰੁ:	੧੭	੨੨੫
ਸਹਸ ੫	ਭ੍ਰਿਤਿਆ ਪ੍ਰਿਅੰ ਬਿਸ:	੮	੧੩੫੪
	(ਭੀ)		
ਮਾਝ ਵਾਰ ੧	ਭੀ ਉਠਿ ਰਚਿਓਨੁ:	੨	੧੪੬
ਸੂਹੀ ਵਾਰ ੩	ਭੀ ਸੋ ਸਤੀਆ ਜਾਣੀ:	੯	੭੮੭
ਸਿਰੀ: ੧	ਭੀ ਸਚਾ ਸਲਾਹਣਾ	੧੩	੬੩
ਮਾਝ ਵਾਰ ੧	ਭੀ ਸੋ ਫੋਗ ਸਮਾਲੀਐ:	੨	੧੪੩
ਸੋਰਠ ੧	ਭੀ ਸਾਲਾਹਿਹੁ ਸਾਚਾ:	੪	੫੯੫
ਸਿਰੀ: ੧	ਭੀ ਕਰਤ ਤਹੁ ਡਰਨਾ	੮	੨੪
ਗਉੜੀ ੪	ਭੀਖਕ ਪ੍ਰੀਤਿ ਭੀਖ:	੧੪	੧੬੪
ਆਸਾ ੫	ਭੀਤ ਉਪਰੈ ਕੇਤਕੁ:	੩	੪੦੨
ਮਾਝ ਵਾਰ ੧	ਭੀ ਤੂਹੈ ਸਾਲਾਹਣਾ:	੧	੧੪੨
ਮਾਝ ਵਾਰ ੧	ਭੀ ਤੂਹੈ ਸਾਲਾਹਣਾ:	੩	੧੪੨
ਮਾਝ ਵਾਰ ੧	ਭੀ ਤੂਹੈ ਸਾਲ ਹਣਾ:	੪	੧੪੨
ਮਾਝ ਵਾਰ ੧	ਭੀ ਤੂਹੈ ਸਾਲਾਹਣਾ:	੫	੧੪੨
ਸੋਰਠ: ੧	ਭੀ ਤੂਹੈ ਸਾਲਾਹਣਾ ਪਿ:	੫	੬੩੬
ਬਸੰਤ ੧	ਭੀਤਰਿ ਅਗਨਿ ਬਨਾ:	੧੩	੧੧੭੧
ਮਲਾਰ ੧	ਭੀਤਰਿ ਅੰਮ੍ਰਿਤੁ ਸੋਈ:	੧	੧੨੫੬
ਆਸਾ ੫	ਭੀਤਰਿ ਏਕੁ ਅਨੇਕ:	੧੧	੪੧੩
ਗਉ: ੧	ਭੀਤਰਿ ਹੋਦੀ ਵਸਤੁ:	੭	੧੫੨
ਮਾਰੂ ੧	ਭੀਤਰਿ ਕੋਟ ਗੁਫਾ ਘ:	੧੦	੧੦੩੩
ਸਿਰੀ: ੧	ਭੀ ਤੇਰੀ ਕੀਮਤਿ ਨ ਪ:	੧੦	੧੪
ਸਿਰੀ: ੧	ਭੀ ਤੇਰੀ ਕੀਮਤਿ ਨ ਪਵੈ:	੧੨	੧੪
ਸਿਰੀ: ੧	ਭੀ ਤੇਰੀ ਕੀਮਤਿ ਨ ਪਵੈ:	੧	੧੫
ਸਿਰੀ: ੧	ਭੀ ਤੇਰੀ ਕੀਮਤਿ ਨ ਪਵੈ:	੨	੧੫
ਸਾਰੰਗ ਵਾਰ੧	ਭੀਤਰਿ ਚੋਰੁ ਬਹਾ:	੫	੧੨੪੪
ਆਸਾ ੧	ਭੀਤਰਿ ਪੰਚ ਗੁਪਤ:	੨	੩੫੯
ਰਾਮ: ਵਾਰ੫	ਭੀੜਹੁ ਮੋਕਲਾਈ:	੧੬	੯੫੭
	(ਭੁ)		
ਭੈਰਉ ਕਬੀਰ	ਭੁਇ ਅੰਗਮ ਭ੍ਰਿੰਗ ਮਾ:	੧੧	੧੧੬੦
ਮਾਝ: ਵਾਰ੧	ਭੁਖਿਆ ਗੰਢੁ ਪਵੈ:	੧੦	੧੪੩
ਸਾਰੰਗਵਾ: ੧	ਭੁਖਿਆ ਦੇਇ ਨ ਮਰ:	੧	੧੨੪੧
ਮਾਝ ਵਾਰ੨	ਭੁਖਿਆ ਭੁਖ ਨ ਉਤਰੈ:	੫	੧੪੭
ਜਪੁ	ਭੁਖਿਆ ਭੁਖ ਨ ਉਤਰੀ:	੫	੧
ਮਾਰੂ ਵਾਰ ੫	ਭੁਖ ਤਿਖੁ ਤਿਸੁ ਨ ਵਿ:	੧੨	੧੧੦੨
ਸਾਰੰ: ਵਾਰ੧	ਭੁਖੇ ਮੁਲਾ ਘਰੇ ਮਸੀ:	੧੬	੧੨੪੫
ਮਾਝ ੫	ਭੁਖ ਵਿਆਪੇ ਬਹ ਬਿਧਿ:	੧੮	੯੮

ਜਪੁ	ਭੁਗਤਿ ਗਿਆਨੁ ਦਇਃ	੧੭	੬
ਰਾਮਃ ੧	ਭੁਗਤਿ ਨਾਮੁ ਗੁਰ ਸਃ	੧੬	੮੭੯
ਗਉੜੀ ੯	ਭੁਗਤਿ ਮੁਕਤਿ ਕਾ ਕਾਰਃ	੧੦	੨੧੯
ਬਿਹਾਗੜਾ ੫	ਭੁਜਾ ਗਹਿ ਕਾਢਿ ਲੀਓਃ	੭	੫੪੮
ਗੋਂਡ ਕਬੀਰ	ਭੁਜਾ ਬਾਧਿ ਭਿਲਾ ਕਰਿਃ	੧੭	੮੭੦
ਗਉੜੀ ੫	ਭੁਜ ਬਲ ਬੀਰ ਬ੍ਰਹਮਃ	੨	੨੦੩
ਸਲੋਕ ੩	ਭੁਲਿਆ ਆਪਿ ਸਮਝਾਃ	੪	੧੪੨੧
ਸਿਰੀਃ ੩	ਭੁਲਿਆ ਸਹਿਜ ਮਿਲਾਃ	੧੪	੬੮
ਮਲਾਰਵਾਰ ੧	ਭੁਲਿਆ ਚੁਕਿ ਗਇਆਃ	੨	੧੨੮੭
ਸਿਰੀਃ ੧	ਭੁਲਣ ਅੰਦਰਿ ਸਭਿਃ	੭	੬੧
ਪ੍ਰਭਾਤੀ ੧	ਭੁਲਣ ਵਿਚ ਕੀਆ ਸਃ	੮	੧੩੪੪
	(ਭੂ)		
ਗਉੜੀ ੫	ਭੂਖੇ ਕਉ ਦੇਵਤ ਆਃ	੧੦	੨੮੩
ਸੋਰਃ ੫	ਭੂਖੇ ਖਾਵਤ ਲਾਜ ਨਃ	੬	੬੨੯
ਧਨਾਃ ੧	ਭੂਖ ਪਿਆਸੋ ਆਖਿਃ	੨	੬੮੯
ਪ੍ਰਭਾਤੀ ੧	ਭੂਖ ਪਿਆਸਾ ਜਗ ਭਃ	੧੩	੧੩੪੫
ਮਾਰੂ ੧	ਭੂਖ ਪਿਆਸੇ ਜੇ ਭਵੈਃ	੧੨	੧੦੧੦
ਗਉੜੀ ੪	ਭੂਖੇ ਪ੍ਰੀਤ ਹੋਵੇ ਅੰਨੁਃ	੧੪	੧੬੪
ਸੋਰਠ ਕਬੀਰ	ਭੂਖੇ ਭਗਤਿ ਨ ਕੀਜੈਃ	੧੨	੬੫੬
ਬਿਲਾਃ ੧	ਭੂੰਡੀ ਕਾਮਣਿ ਕਾਮਣਿਃ	੨	੭੯੬
ਭੈਰਉ ੩	ਭੂੰਡੀ ਚਾਲ ਚਰਣ ਕਃ	੬	੧੧੨੬
ਆਸਾ ੫	ਭੂਪਤਿ ਹੋਇਕੈ ਰਾਜਃ	੧੮	੩੯੧
ਸਾਰੰਗਵਾਰ੪	ਭੂਪਤਿ ਰਾਜੇ ਰੰਗ ਰਾਇਃ	੧੩	੧੨੪੫
ਗਉੜੀ ੫	ਭੂਮੀਆ ਭੂਮਿ ਉਪਰਿਃ	੧੩	੧੮੮
ਸਾਰੰਗ ੫	ਭੂਮਿ ਦਾਨੁ ਅਰਪਿ ਧਃ	੧੪	੧੨੨੯
ਗੋਂਡ ਰਵਿਃ	ਭੂਮਿ ਦਾਨ ਸੋਭਾ ਮੰਡਃ	੧੬	੮੭੫
ਸਿਰੀਃ ੧	ਭੂਮਿ ਦਾਨ ਗਊਆ ਘਃ	੯	੬੨
ਗੂਜਃ ਤ੍ਰਿਲੋਃ	ਭੂਮਿ ਮਸਾਣ ਕੀ ਭਸਃ	੨	੫੨੬
ਸਾਰੰਗ ੧	ਭੂਰ ਭਵਿਖ ਨਾਹੀ ਤੁਮਃ	੮	੧੧੯੭
ਜੈਤਃ ੯	ਭੂਲਿਓ ਮਨ ਮਾਇਆ ਉਰਃ	੧੬	੭੦੨
ਮਾਰੂ ੧	ਭੂਲੇ ਸਿਖ ਗੁਰੂ ਸਮਃ	੧	੧੦੩੨
ਸਿਰੀਃ ੫	ਭੂਲਹਿ ਚੂਕਹਿ ਬਾਰਿ	੧੬	੫੧
ਮਲਾਰ ੫	ਭੂਲਹਿ ਬਾਰਕ ਅਨਕਿਃ	੧੨	੧੨੬੬
ਗੋਂਡ ੫	ਭੂਲੇ ਕਉ ਗੁਰਿ ਮਾਰਃ	੫	੮੬੪
ਗਉੜੀ ੫	ਭੂਲਾ ਕਾਹੇ ਫਿਰਹਿ ਅਃ	੨	੨੮੩
ਆਸਾ ੫	ਭੂਲ ਚੂਕ ਅਪਨਾ ਬਾਃ	੨	੩੮੩
ਪ੍ਰਭਾਤੀ ੧	ਭੂਲ ਚੂਕ ਤੇਰੈ ਦਰਃ	੧੫	੧੩੩੦
ਮਾਰੂ ੧	ਭੂਲੇ ਚੂਕੇ ਮਾਰਗਿ ਪਾਃ	੧੭	੧੦੨੧
ਸਿਰੀਃ ੧	ਭੂਲੀ ਡੂੰਗਰਿ ਥਲ ਚਃ	੧੭	੬੦
ਸਲੋਕ ੧	ਭੂਲਾ ਦੇਤ ਨ ਸਮਜਈਃ	੮	੧੪੧੨
ਸਿਰੀਃ ੧	ਭੂਲੀ ਫਿਰੈ ਦਿਸੰਤਰੀਃ	੧੭	੬੦
ਵਡਃ ੩	ਭੂਲੀ ਫਿਰੈ ਧਨ ਇਆਃ	੧੪	੫੮੩
ਆਸਾ ਕਬੀਰ	ਭੂਲਿ ਬਿਗਾਰਿਓ ਅਪਃ	੧੧	੪੭੮
ਸਿਰੀਃ ੧	ਭੂਲੀ ਭੂਲੀ ਥਲਿ ਚੜਾਃ	੨	੫੭
ਮਾਰੂ ਵਾਰ ੧	ਭੂਲੀ ਭੂਲੀ ਮੈ ਫਿਰੀਃ	੧੪	੧੦੮੭

ਵਡਃ ੪	ਭੂਲਾ ਮਨ ਸਮਝੈ ਗੁਃ	੧੧	੫੬੧
ਮਾਰੂ ੫	ਭੂਲਾ ਮਾਰਗਿ ਸਤਿਗੁਃ	੪	੧੦੭੪
ਮਾਰੂਃ ਵਾਰ੫	ਭੂਲਾ ਮਾਰਗ ਸੋ ਪਵੈਃ	੩	੧੦੯੯
ਮਾਰੂ ੧	ਭੂਲੇ ਮਾਰਗੁ ਜੋ ਦਸੇ ਤਿਃ	੧੦	੧੦੧੦
ਬਿਲਾਵਲ ੫	ਭੂਲੇ ਮਾਰਗੁ ਜਿਨਹਿਃ	੧੮	੮੦੩
ਸਿਰੀਃ ੫	ਭੂਲਾ ਮਾਰਗਿ ਪਾਇਓਃ	੪	੪੯
ਆਸਾ ਕਬੀਰ	ਭੂਲੀ ਮਾਲਨੀ ਹੈ ਏਃ	੪	੪੭੯
ਸਾਰੰਗ ਨਾਮਃ	ਭੂਲੋ ਰੇ ਠਗਮੂਰੀ ਖਾਃ	੮	੧੨੫੨
ਗਉੜੀ ੧	ਭੂਲੋ ਰਾਵਣੁ ਮੁਗਧੁਃ	੧੬	੨੨੪
	(ਭੇ)		
ਵਡਃ ਵਾਰ ੪	ਭੇਖੀ ਅਗਨਿ ਨ ਬਝਸੀ ਚਿੰਤਾ	੫	੫੮੮
ਗਉੜੀ ੫	ਭੇਖੁ ਅਨੇਕ ਅਗਨਿਃ	੧	੨੬੬
ਮਾਰੂ ਵਾਰ ੩	ਭੇਖੀ ਹਾਥ ਨਾ ਲਧੀਆਃ	੮	੧੦੮੯
ਮਾਰੂ ੧	ਭੇਖੀ ਹਾਥ ਨ ਲਭਈਃ	੧੪	੧੦੧੨
ਰਾਮਃ ੫	ਭੇਖ ਕਰਹਿ ਖਿੰਥਾ ਬਃ	੧੨	੯੦੩
ਸਲੋਕ ੩	ਭੇਖ ਕਰਹਿ ਬਹੁ ਕਃ	੧੪	੧੪੧੬
ਮਾਰੂ ੩	ਭੇਖ ਕਰੈ ਗੁਰ ਸਬਃ	੩	੧੦੫੮
ਭੈਰਉ ੩	ਭੇਖ ਕਰੈ ਬਹੁਤ ਚਿਤੁਃ	੧੩	੧੧੩੨
ਸੂਹੀ ੫	ਭੇਖ ਦਿਖਾਵੈ ਸਚ ਨਃ	੧੦	੯੩੮
ਸੋਰਃ ਵਾਰ ੩	ਭੇਖਧਾਰੀ ਤੀਰਥੀ ਭਃ	੧੪	੬੫੦
ਸੋਰਠ ਵਾਰ੩	ਭੇਖਧਾਰੀ ਭੇਖ ਕਰਿਃ	੧੮	੬੪੪
ਮਾਰੂ ਵਾਰ ੫	ਭੇਖੀ ਪ੍ਰਭੂ ਨਾ ਲਭਈਃ	੨	੧੦੯੯
ਬਿਲਾਵਲ ੧	ਭੇਖੁ ਭਵਨੀ ਹਠੁ ਨਃ	੧੮	੮੪੩
ਸਾਰੰਃ ਕਬੀਰ	ਭੇਖਾਰੀ ਤੇ ਰਾਜੁ ਕਰਾਵੈਃ	੫	੧੨੫੨
ਆਸਾ ੧	ਭੇਖ ਵਰਨ ਦੀਸਹਿਃ	੫	੩੫੨
ਆਸਾ ੫	ਭੇਟਿਓ ਪੂਰਾ ਸਤਿਗੁਃ	੮	੪੩੧
ਰਾਮਃ ਕਬੀਰ	ਭੇਟੀਅਲੇ ਰਾਇ ਨਿਸੰਃ	੨	੯੭੨
ਵਡਹੰਸ ੧	ਭੇਟੈ ਸਿਉ ਜਾਵਹੁ ਸਚਿ ਸਮਾਵਹੁ	੧੭	੫੭੯
ਸੂਹੀ ੫	ਭੇਟਤ ਸੰਗਿ ਇਹੁ ਭਃ	੧੪	੭੩੯
ਮਾਝ ੫	ਭੇਟਤ ਸੰਗ ਸਾਧ ਸੰਃ	੬	੧੦੪
ਗਉੜੀ ੫	ਭੇਟਤ ਸੰਗਿ ਹਰਿ ਹਰਿਃ	੧੧	੨੦੧
ਰਾਮਃ ੫	ਭੇਟਤ ਸੰਗਿ ਪਾਰ ਬ੍ਰਹਮੁਃ	੪	੮੮੯
ਗਉੜੀ ੫	ਭੇਟਤ ਸੰਗਿ ਰਾਮ ਗੁਃ	੫	੨੮੭
ਗਉੜੀ ੫	ਭੇਟਤ ਸਾਧ ਸੰਗਿ ਗਃ	੧੭	੨੦੧
ਆਸਾ ੫	ਭੇਟਤ ਸਾਧੂ ਸੰਗ ਜਮਿਃ	੯	੪੫੬
ਗਉੜੀ ੫	ਭੇਟਤ ਸਾਧ ਸੰਗ ਪਃ	੨	੨੫੯
ਰਾਮਃ ਬੇਣੀ	ਭੇਟੈ ਤਾਸੁ ਪਰਮ ਗੁਃ	੯	੯੭੪
ਮਾਝ ਵਾਰ ੧	ਭੇਡਾ ਵਾਗੀ ਸਿਰੁ ਖੋਃ	੧੫	੧੪੯
ਸਿਰੀਃ ੧	ਵੇਤੁ ਚੇਤੁ ਹਰਿ ਕਿਸੈਃ	੮	੭੫
ਗਉੜੀ ੫	ਭੇਦੁ ਨਹੀ ਪਾਰਬ੍ਰਃ	੧੫	੨੩੫
ਮਾਰੂ ੫	ਭੇਦੁ ਨ ਜਾਣਹੁ ਮਾਣਃ	੩	੧੦੭੬
ਆਸਾ ੫	ਭੇਦੁ ਨ ਜਾਣਹੁ ਮੂਲਿਃ	੧੭	੩੯੭
ਰਾਮਃ ੧	ਭੇਦੁ ਬਭੀਖਣ ਗੁਰਃ	੧੨	੯੪੨
	(ਭੈ)		
ਸਹਸਃ ੫	ਭੈ ਅਟਵੀਐਂ ਮਹਾਨਃ	੨	੧੩੫੮

ਸੂਹੀ ੪	ਮਤਿ ਪ੍ਰਗਾਸੁ ਭਈ ਮਨੁ:	੧੭	੭੭੫
ਗਉੜੀ ੫	ਮਤਿ ਪੂਰੀ ਪਰਧਾਨ:	੧	੨੫੯
ਸਲੋਕ ਕਬੀਰ	ਮਤਿ ਬਸਿ ਪਰਉ ਲੁ:	੫	੧੬੬੯
ਬਸੰਤ ੧	ਮਤ ਬਿਸਰਸਿ ਰੇ ਮ:	੯	੧੧੭੦
ਬਿਲਾ: ੫	ਮਤਿ ਬੁਧਿ ਸੁਰਤਿ ਨਾ:	੬	੮੦੦
ਸਿਰੀ: ੩	ਮਤਿ ਬੁਧਿ ਭਵੀ ਨ ਬੁ:	੭	੨੭
ਬਸੰਤ ੧	ਮਤੁ ਭਸਮ ਅੰਧੂਲੇ ਗ:	੧੩	੧੧੮੯
ਆਸਾ ਵਾਰ੧	ਮਤੁ ਭਿਟੈ ਵੇ ਮਤਿ:	੩	੪੭੨
ਬਸੰਤ ੫	ਮਤੁ ਭਰਮਿ ਭੂਲਹੁ:	੮	੧੧੮੫
ਬਿਲਾ: ੫	ਮਤ ਭੂਲਹੁ ਮਾਨੁਖ ਜ:	੧੧	੮੧੨
ਬਸੰਤ ੧	ਮਤ ਭੂਲਹਿ ਰੇ ਮਨ:	੧੮	੧੧੭੧
ਗੂਜਰੀਵਾਰ੩	ਮਤਾ ਮਸੂਰਤਿ ਆਪਿ:	੩	੫੦੯
ਗੂਜਰੀ ੫	ਮਤਾ ਮਸੂਰਤਿ ਅਵ:	੧੦	੪੯੮
ਭੈਰਉ ੪	ਮਤਾ ਮਸੂਰਤਿ ਤਾ ਕਿ:	੫	੧੧੩੫
ਸਵਯੇ ੪	ਮਤਿ ਮਾਤਾ ਸੰਤੋਖੁ ਪਿ:	੧੪	੧੩੯੭
ਗਉੜੀ ੪	ਮਤਿ ਮਾਤਾ ਮਤਿ ਜੀਉ:	੧੮	੧੭੨
ਰਾਮ: ਸੁੰਦਰ	ਮਤਿ ਮੈ ਪਿਛੈ ਕੋਈ ਰੋ:	੧੨	੯੨੩
ਸਿਰੀ: ੧	ਮਤੀ ਮਰਣੁ ਵਿਸਾਰਿ:	੧੬	੧੫
ਗਉੜੀ ੩	ਮਤਿ ਮਲੀਣ ਪਰਗ:	੭	੧੬੩
ਬਸੰਤ ਕਬੀਰ	ਮਤੁ ਲਕਰੀ ਸੋਟਾ ਤੇ:	੧੭	੧੧੯੬
ਆਸਾ ੧	ਮਤਿ ਵਿਚਿ ਮਰਣੁ ਜੀ:	੧੮	੩੫੪
ਜਪੁ	ਮਤਿ ਵਿਚਿ ਰਤਨ ਜ:	੧੧	੨
ਗਉੜੀ ੫	ਮਤਵਾਰੋ ਮਾਇਆ:	੧੪	੨੧੦
ਮਾਰੂ ਵਾਰ ੫	ਮਤੜੀ ਕਾਂਢ ਕੁਆਹ:	੧੨	੧੦੯੯
ਸੂਹੀ ੧	ਮਥਿ ਅੰਮ੍ਰਿਤੁ ਪੀਆ:	੯	੭੬੬
ਮਾਰੂ ੩	ਮਥੇ ਕਾਲੇ ਮਹਲੁ ਨ:	੨	੧੦੬੩
ਆਸਾ ਵਾਰ੧	ਮਥੈ ਟਿਕਾ ਤੇੜਿ ਧੋ:	੧੮	੪੭੧
ਸਵਯੇ ੫	ਮਥੁਰਾ ਕੋ ਪ੍ਰਭੁ ਸ੍ਰਬ:	੧੭	੧੪੦੮
ਸਵਯੇ ੫	ਮਥੁਰਾ ਜਨਕੋ ਪ੍ਰਭੂ ਦੀ:	੧	੧੪੦੯
ਸਵਯੇ ੪	ਮਥੁਰਾ ਜਨ ਜਾਨਿ ਕ:	੫	੧੪੦੪
ਸਵਯੇ ੪	ਮਥੁਰਾ ਭਨਿ ਭਾਗ ਭ:	੮	੧੪੦੪
ਗੂਜ: ਵਾਰ੫	ਮਥੇ ਵਾਲਿ ਪਛਾੜਿਅ:	੧੮	੫੨੩
ਧਨਾ: ਸੈਣ	ਮਦਨ ਮੂਰਤਿ ਭੈ ਤਾ:	੧੨	੬੯੫
ਸੋਰਠ ੯	ਮਦ ਮਾਇਆ ਕੈ ਭਇ:	੨	੬੩੩
ਦੇਵ: ੯	ਮਦ ਮਾਇਆ ਕੈ ਭਇ:	੯	੫੩੬
ਬਸੰਤ ੪	ਮਧੁ ਸੂਦਨ ਹਰਿ ਧਾਰਿ:	੧੦	੧੧੭੯
ਜੈਤ: ੪	ਮਧੁ ਸਦਨ ਹਰਿ ਮਾਧੋ	੧੩	੬੯੮
ਆਸਾ ੧	ਮਧ ਸੂਦਨੁ ਕਰ ਮੁੰਦ	੧੦	੩੫੯
ਨਟ ੪	ਮਧ ਸੂਦਨ ਜਗਜੀਵ:	੧੨	੯੮੦
ਭੈਰਉ ੪	ਮਧ ਸੂਦਨੁ ਜਪੀਐ:	੩	੧੧੩੫
ਮਾਰੂ ੫	ਮਧ ਸੂਦਨ ਦਾਮੋਦਰ:	੭	੧੦੮੨
ਮਾਝ ੪	ਮਧ ਸੂਦਨ ਮੇਰੇ ਮਨ:	੯	੯੪
ਭੈਰਉ ੫	ਮਧਿ ਭਾਗਿ ਹਰਿ ਪ੍ਰੇਮ:	੮	੧੧੩੭
ਆਸਾ ੫	ਮਧੁਰ ਬਾਨੀ ਪਿਰਹਿ:	੮	੪੫੭
ਮਾਲੀ: ਨਾਮ:	ਮਧੁਰ ਮਧੁਰ ਧੁਨਿ:	੧੦	੯੮੮
ਸਾਰੰ: ਨਾਮ:	ਮਧ ਲੀਨੋ ਮੁਖ ਦੀਨੀ:	੧੦	੧੨੫੨
ਸਾਰੰਗ ੫	ਮਨ ਓਟਿ ਦਿਨਸ ਧੈਨ:	੧੧	੧੨੧੩
ਗਉੜੀ ੫	ਮਨਿ ਓਹੋ ਸੁਖੁ ਜਾਤੋ:	੩	੨੧੪
ਗਉੜੀ ੫	ਮਨਿ ਊਹਾ ਨਾਮ ਤੇਰੇ:	੨	੨੬੪
ਮਾਝ ੩	ਮਨਿ ਊਜਲ ਸਦਾ ਮੁ:	੧੩	੧੨੧
ਬਸੰਤ ੫	ਮਨ ਉਧਰਣ ਕਾ ਸ:	੧੭	੧੧੯੨
ਰਾਮ: ਬੇਣੀ	ਮਨੂਆ ਉਲਟਿ ਸੁੰਨ:	੧੧	੯੭੪
ਰਾਮ: ੧	ਮਨੂਆ ਅਸਥਿਰੁ ਸਬ:	੫	੯੦੮
ਆਸਾ ੪	ਮਨੂਆ ਅਸਥਿਰੁ ਬੈਲੁ:	੫	੩੬੮
ਰਾਮ: ਵਾਰ੧	ਮਨੂਆ ਅੰਧ ਨ ਚੇਤ:	੧੨	੯੫੫
ਆਸਾ ੪	ਮਨਿ ਆਸ ਉਡੀਣੀ:	੪	੪੫੨
ਧਨਾ: ੩	ਮਨੁ ਅਸਾਧੁ ਸਾਧੈ ਜ:	੧੧	੬੬੫
ਗਉੜੀ ੩	ਮਨੁ ਅਸਾਧੁ ਸਾਧੈ:	੮	੧੫੯
ਰਾਮ: ੫	ਮਨੁ ਅਸਮਝੁ ਸਾਧ:	੧੦	੮੯੦
ਆਸਾ ੩	ਮਨ ਐਸਾ ਲੇਖਾ ਤੂੰ	੧੫	੪੩੪
ਗਉੜੀ ੫	ਮਨ ਅਸਵਾਰ ਜੈਸੇ ਤੁਰੀ:	੩	੧੯੮
ਬਸੰਤ ੫	ਮਨ ਅਘਾਨਾ ਹਰਿ ਰ:	੧੫	੧੧੮੧
ਕਾਨੜਾ ੫	ਮਨੂਆ ਚਲੈ ਚਲੈ ਬ:	੬	੧੨੯੪
ਗਉੜੀ ੫	ਮਨੂਆ ਜੀਤੈ ਹਰਿ ਮਿ:	੧੫	੨੫੬
ਗਉੜੀ ੫	ਮਨ ਆਠ ਪਹਰਿ:	੧੮	੨੬੯
ਗਉੜੀ ੫	ਮਨ ਆਠ ਪਹਿਰ ਕਰਿ:	੯	੨੭੦
ਬਸੰਤ ੧	ਮਨੂਆ ਡੋਲੈ ਚੀਤਿ ਅਨੀ:	੭	੧੧੮੭
ਮਾਰੂ ੧	ਮਨੂਆ ਡੋਲੈ ਦਹਦਿਸ:	੬	੧੦੧੩
ਮਾਰੂ ੧	ਮਨੂਆ ਡੋਲੈ ਦੂਤ ਸੰਗ:	੪	੧੦੨੮
ਰਾਮ: ੧	ਮਨੂਆ ਡੋਲੈ ਨਰਕੇ	੨	੯੦੬
ਸਲੋਕ ੪	ਮਨ ਅੰਤਰਿ ਹਉਮੈ:	੧੨	੧੪੨੪
ਕਾਨ: ਵਾਰ੪	ਮਨ ਅੰਤਰਿ ਹਉਮੈ ਰੋਗੁ:	੧੩	੧੩੧੭
ਗਉੜੀਵਾਰ੪	ਮਨ ਅੰਤਰਿ ਹਉਮੈ:	੧੦	੩੦੧
ਗਉੜੀ ੫	ਮਨ ਅੰਤਰ ਕੀ ਉ:	੪	੨੯੫
ਗਉੜੀ ੫	ਮਨ ਅੰਤਰਿ ਬਿਸਵਾਸੁ:	੧੫	੨੯੨
ਗਉੜੀਕਬੀਰ	ਮਨ ਅੰਤਰਿ ਬੋ:	੨	੩੨੯
ਵਡ: ੩	ਮਨੂਆ ਦਹਦਿਸ ਧਾ:	੭	੫੬੫
ਮਾਰੂ ਜੈਦੇਵ	ਮਨ ਆਦਿ ਗੁਣ ਆਦਿ:	੩	੧੧੦੬
ਗਉੜੀ ੪	ਮਨ ਅੰਦਰਿ ਅੰਮ੍ਰਿਤੁ:	੯	੧੭੫
ਸਾਰੰਗਵਾਰ੧	ਮਨਿ ਅੰਧੈ ਊਧੈ ਕਵ:	੧੮	੧੨੪੫
ਸਲੋਕ ੧	ਮਨਿ ਅੰਧੈ ਊਧੈ ਕਵ:	੧੨	੧੪੧੧
ਮਲਾਰ ੧	ਮਨ ਅੰਧੈ ਕਉ ਮਿਲੈ ਸਜ:	੧੫	੧੨੫੬
ਆਸਾ ਵਾਰ੧	ਮਨਿ ਅੰਧੈ ਜਨਮੁ ਗ:	੧੧	੪੬੪
ਆਸਾ ਵਾਰ੧	ਮਨਿ ਅਧਾ ਨਾਉ ਸੁਜਾ:	੧੧	੪੭੧
ਬਸੰਤ ੧	ਮਨੁ ਅਧੁਲਾ ਅੰਧੁਲੀ:	੩	੧੧੯੦
ਸਾਰੰਗ ੫	ਮਨ ਅਨਿਕ ਸੋਚ ਪਵਿ:	੧੪	੧੨੨੯
ਮਾਝ ੩	ਮਨੂਆ ਨਾਚੈ ਭਗਤਿ:	੧੭	੧੨੧
ਮਾਰੂ ੧	ਮਨੂਆ ਨ ਡੋਲੈ ਗੁਰਮੁ:	੧੩	੧੦੧੩
ਸਿਰੀ: ੩	ਮਨਿ ਅਨੰਦੁ ਸਦਾ ਸੁਖੁ:	੧੧	੬੯
ਮਾਲੀ ੪	ਮਨਿ ਅਨਦੁ ਭਇਆ ਗੁ:	੧੮	੯੮੫

ਸਾਰੰਗਵਾਰ੩	ਮਨਿ ਅਨੰਦ ਭਇਆ ਮਿ:	੧੩	੧੨੪੯
ਆਸਾ ੫	ਮਨਿ ਅਨੰਦੁ ਭਇਆ:	੯	੪੫੯
ਆਸਾ ੫	ਮਨਿ ਅਨੰਦੁ ਮੰਤ੍ਰ:	੬	੩੮੭
ਸੋਰਠ ੧	ਮਨੂਆ ਪਉਣੁ ਬਿੰਦੁ:	੧੩	੬੩੪
ਗਉੜੀ ੫	ਮਨਿ ਅਪਨੈ ਹੈ ਸਭ:	੧੬	੨੭੨
ਗਉੜੀ ੫	ਮਨ ਅਪੁਨੇ ਤੇ ਬੁਰਾ:	੮	੨੬੬
ਗਉੜੀ ੫	ਮਨ ਅਪਨੇ ਮਹਿ ਫਿ:	੧੩	੨੩੮
ਸਾਰੰਗ ੫	ਮਨੂਆ ਮਾਰਿ ਨਿਰਮਲ:	੪	੧੨੩੩
ਗਉੜੀ ੫	ਮਨੁ ਅਰਪਉ ਧਨੁ:	੬	੨੦੪
ਮਾਰੂ ਵਾਰ ੫	ਮਨ ਅਰਪਿਉ ਧਨੁ:	੧੩	੧੦੯੩
ਮਲਾਰ ੫	ਮਨੂਆ ਲਾਇ ਸਵਾਰੇ:	੧	੧੨੬੭
ਸਲੋਕ ੩	ਮਨ ਆਵਣ ਜਾਣ:	੧੭	੧੪੧੭
ਗਉੜੀ ੧	ਮਨ ਏਕੋ ਸਾਹਿਬ:	੪	੧੫੬
ਮਾਝ ੫	ਮਨਿ ਇਕੋ ਸਚਾ ਹੁਕ:	੧੬	੧੦੬
ਆਸਾ ੪	ਮਨੁ ਇਕਤੁ ਘਰਿ ਆਣੈ:	੧੪	੪੪੩
ਆਸਾ ੧	ਮਨ ਏਕੁ ਨ ਚੇਤ:	੩	੧੨
ਆਸਾ ੧	ਮਨ ਏਕੁ ਨ ਚੇਤਸਿ:	੧੩	੩੫੭
ਵਡ: ੫	ਮਨ ਇਛਿਅੜਾ ਫਲੁ:	੧੧	੫੭੮
ਸੋਰਠ ੫	ਮਨ ਇਛੇ ਸੇਈ ਫਲ ਪਾ:	੧੪	੬੧੬
ਸੂਹੀ ੫	ਮਨ ਇਛੇ ਸੇਈ ਫਲ ਪਾ:	੧	੭੮੩
ਜੈਤ: ਵਾ: ੫	ਮਨ ਇਛੇ ਸੁਖ ਮਾਣ:	੫	੭੦੭
ਬਿਲਾ: ੫	ਮਨ ਇਛਾ ਦਾਨ ਕਰ:	੮	੭੦੬
ਗਉੜੀ ੫	ਮਨ ਇਛੇ ਨਾਨਕ ਫਲ:	੨	੮੦੭
ਵਡ: ੫	ਮਨ ਇਛੇ ਨਾਨਕ ਫਲ:	੪	੨੯੩
ਆਸਾ ੫	ਮਨ ਇਛ ਪਾਈਐ:	੧੧	੫੭੮
ਸੋਰਠ ੫	ਮਨ ਇਛ ਪਾਈ ਪ੍ਰ:	੧੦	੪੫੯
ਸਾਰੰਗ ੪	ਮਨ ਇਛੇ ਫਲ ਪਾਈ:	੬	੬੨੬
ਸਿਰੀ: ੫	ਮਨ ਇਛੇ ਫਲ ਪਾਵਹੁ:	੭	੧੨੦੧
ਆਸਾ ੧	ਮਨ ਇਛੇ ਫਲ ਭੁੰਚਿ:	੧੧	੪੮
ਗਉੜੀ ੩	ਮਨ ਸਿਉ ਜੂਝਿ ਮਰੈ:	੧੬	੩੫੩
ਰਾਮ: ੧	ਮਨ ਸਿਉ ਮਨੁ ਮਿਲਾਇ:	੧੪	੨੨੧
ਆਸਾ ੩	ਮਨਸਾ ਆਸਾ ਸਬਦਿ:	੩	੯੪੦
ਗਉੜੀ ੫	ਮਨ ਸਿਆਣਪ ਛੋਡੀ:	੧੫	੪੪੦
ਆਸਾ ੫	ਮਨ ਸੋਇਆ ਮਾਇਆ:	੯	੧੮੨
ਜੈਤ: ਵਾਰ੫	ਮਨਸਾ ਏਕ ਮਾਨ:	੧੨	੪੦੯
ਗਉ: ੫	ਮਨਿ ਸਾਈ ਮੁਖਿ ਉ:	੮	੭੦੭
ਆਸਾ ੫	ਮਨ ਸਾਜਿ ਸਾਸਿ:	੫	੨੭੦
ਬਿਹਾਗੜਾ ੪	ਮਨ ਸੌ ਸੇਵੀਐ ਹਾ:	੧	੪੧੦
ਬਿਹਾ:ਵਾਰ ੧	ਮਨੁ ਸੁਕਾ ਹਰਿਆ ਹੋ:	੧੩	੫੩੮
ਆਸਾ ੫	ਮਨਸਾ ਕਟੋਰੀ ਕੂੜਿ:	੫	੫੫੩
ਸਵਯੇ ੪	ਮਨਸਾ ਕਾ ਦਾਤਾ ਸਭ:	੯	੩੧੫
ਗਉ: ੫	ਮਨਸਾ ਕਰਿ ਸਿਮਰੰਤਿ:	੧੦	੧੪੦੫
ਦੇਵ: ੫	ਮਨ ਸੁਖੁ ਪਾਵਹਿ:	੩	੨੭੦
ਆਸਾ ੫	ਮਨ ਸਗਲ ਸਿਆਨ:	੧੪	੫੨੯
ਮਾਝ ੩	ਮਨ ਸਗਲ ਕਉ:	੧੪	੩੯੫
ਮਾਝ ੩	ਮਨ ਸਚਾ ਸਚੈ ਸਬ:	੧੫	੧੧੬
ਸਿਤੀ: ੧	ਮਨ ਸਚ ਕਸਵਟੀ:	੨	੧੨
ਬਿਲਾ: ੧	ਮਨ ਸਾਖਾ ਮੁਖਿ ਸਾਚਾ:	੧੫	੮੩੯
ਗਉੜੀ ੫	ਮਨਿ ਸਾਚਾ ਮੁਖਿ ਸਾਚਾ:	੯	੨੭੨
ਗਉੜੀ ੩	ਮਨਿ ਸਾਚੈ ਰਾਤੇ ਹਰ:	੨	੧੬੧
ਆਸਾ ੩	ਮਨਿ ਸਾਤਿ ਆਈ ਵਜੀ:	੫	੪੪੧
ਆਸਾ ੫	ਮਨਿ ਸਾਤਿ ਆਈ ਵਜੀ:	੧੫	੪੬੦
ਸੂਹੀ ੫	ਮਨਿ ਸਾਤਿ ਆਈ ਵਜੀ:	੪	੭੭੯
ਆਸਾ ੫	ਮਨਿ ਸਾਤਿ ਸਹਿਜੁ ਸੁ:	੧੩	੪੫੭
ਗਉ: ੫	ਮਨਿ ਸੰਤੋਖ ਆਤਮ:	੬	੨੮੭
ਵਡ: ੩	ਮਨੁ ਸੰਤੋਖਿਆ ਦੂਜਾ:	੬	੫੬੦
ਰਾਮ: ੫	ਮਨਿ ਸੰਤੋਖੁ ਸਬਦਿ:	੧੭	੮੯੭
ਗਉੜੀ ੫	ਮਨਿ ਸੰਤੋਖ ਸਰਬ:	੪	੨੯੯
ਗਉੜੀ ੫	ਮਨਿ ਸੰਤੋਖ ਨਾ:	੧੮	੨੯੮
ਗਉ: ਕਬੀਰ	ਮਨਿ ਸੰਤੋਖੁ ਨਾਮੁ ਆ:	੭	੩੩੧
ਕਾਨੜਾ ੪	ਮਨੁ ਸਤਿਗੁਰ ਸਰਨਿ:	੯	੧੩੧੧
ਪ੍ਰਭਾਤੀ ੫	ਮਨ ਸਤਿਗੁਰ ਸੇਵਿ:	੧੪	੧੩੩੭
ਆਸਾ ੫	ਮਨ ਸੰਤਨਾ ਕੈ ਚਰ:	੧	੪੦੯
ਆਸਾ ੪	ਮਨੁ ਸੀਤਲੁ ਹੋਆ ਮੇਰੇ:	੨	੪੫੨
ਆਸਾ ੩	ਮਨੁ ਸਦਾ ਹਰਿਆਵਲਾ:	੧੦	੪੨੮
ਗਉ: ੫	ਮਨੁ ਸਦਾ ਧਿਆਇ:	੧	੨੭੦
ਸਾਰੰਗ ੫	ਮਨ ਸਦਾ ਮੰਗਲ ਗੋ:	੧੦	੧੨੦੮
ਮਾਝ ੫	ਮਨਸਾ ਧਾਰਿ ਜੋ ਘਰਿ:	੧੮	੧੦੩
ਸੂਹੀ ੧	ਮਨੁ ਸੰਪਟੁ ਜਿਤੁ ਸਤ:	੭	੭੨੮
ਗਉੜੀ ੫	ਮਨਸਾ ਪੂਰਨ ਸਰ:	੨	੨੮੪
ਮਾਰੂ ਕਬੀ:	ਮਨਸਾ ਬਾਚਾ ਕਰਮਨਾ:	੧੬	੧੧੦੫
ਸਾਰੰ: ੫	ਮਨ ਸਬਦਿ ਮਰੈ ਤਾ:	੧੪	੧੨੩੩
ਗਉੜੀ ੩	ਮਨੁ ਸਬਦਿ ਮਰੈ ਪਰ:	੧੪	੧੬੨
ਗਉੜੀ ੩	ਮਨੁ ਸਬਦਿ ਮਰੈ ਬੂ:	੬	੧੫੯
ਧਨਾ: ੩	ਮਨੁ ਸਬਦਿ ਮਰੈ ਬੂ:	੯	੬੬੫
ਪ੍ਰਭਾਤੀ ੧	ਮਨਸਾ ਮਾਇਆ ਮੋਹ:	੯	੧੩੪੩
ਗੋਂਡ ੫	ਮਨ ਸਮਝ ਛੋਡ ਆ:	੯	੮੬੨
ਗਉੜੀ ਕਬੀਰ	ਮਨ ਸਮਝਾਵਨ ਕਾ:	੭	੩੪੦
ਧਨਾ: ਰਵਿ:	ਮਨੁ ਸੁ ਮਧੁਕਰ ਕਰ:	੯	੬੯੪
ਕਾਨੜਾ ੫	ਮਨਸਾ ਮਾਨਿ ਏਕ ਨਿ:	੧੮	੧੩੦੪
ਆਸਾ ੧	ਮਨਸਾ ਮਹਿ ਸਮਾਇਲੇ:	੬	੪੧੯
ਭੈਰਉ ੩	ਮਨਸਾ ਮਨਹਿ ਸਮਾ:	੫	੧੧੩੨
ਮਾਝ ੩	ਮਨਸਾ ਮਾਹਿ ਸਚਿ ਸ:	੧	੧੨੦
ਆਸਾ ੫	ਮਨਿ ਸਿਮਰਿ ਗੋਬਿੰਦ:	੧੮	੪੦੮
ਸੋਰਠ ੩	ਮਨਸਾ ਮਾਰਿ ਦੁਬਿਦਾ:	੧	੬੦੪
ਮਾਰੂ ੫	ਮਨਸਾ ਮਾਰਿ ਨਿਵਾਰ:	੧੫	੧੦੮੩
ਮਾਰੂ ੧	ਮਨਸਾ ਮਾਰਿ ਮਨੈ ਸਿ:	੧੩	੧੦੧੨
ਰਾਮ: ੩	ਮਨਸਾ ਮਾਰਿ ਮਨੁ ਸ:	੧	੯੧੦
ਮਾਰੂ ੩	ਮਨਸਾ ਮਾਰਿ ਮਨ ਮ:	੪	੧੦੪੪
ਰਾਮ: ੧	ਮਨਸਾ ਮਾਰਿ ਮਨੈ ਮਹਿ ਰਾ:	੧੪	੯੦੭

ਗਉੜੀ ੫	ਮਨ ਸਰਨੀ ਪਰ ਠਾ:	੪	੨੭੦
ਸਿਰੀ: ੧	ਮਨਿ ਸਰਬ ਸੁਖ ਵੁ:	੬	੮੧
ਆਸਾ ੫	ਮਨਹਿ ਅਰਾਧਿ ਸੋਇ:	੧੧	੪੧੦
ਰਾਮ: ੩	ਮਨਹੁ ਕਿਉ ਵਿਸਾਰੀ:	੧੭	੯੨੦
ਸਿਰੀ ਵਾਰ੧	ਮਨਹੁ ਕੁਸੁਧਾ ਕਾਲੀ:	੨	੮੫
ਆਸਾ ਕਬੀਰ	ਮਨਹੁ ਕਠੋਰੁ ਮਰੈ:	੧੬	੪੮੪
ਗਉ: ੫	ਮਨਹਿ ਕਮਾਵੈ ਮੁਖਿ:	੯	੧੯੯
ਆਸਾ ੧	ਮਨਹੁ ਛੋਡਿ ਵਿਕਾਰ:	੫	੪੨੨
ਸਾਰੰਗ ਵਾ:੧	ਮਨਹੁ ਜਿ ਅੰਧੇ ਕੂਪ:	੧੮	੧੨੪੫
ਸਲੋਕ ੧	ਮਨਹੁ ਜਿ ਅੰਧੇ ਘੂਪ:	੧੨	੧੪੧੧
ਸੋਰ: ਵਾਰ ੩	ਮਨ ਹਠਿ ਸਹਿਜ ਨ:	੧੪	੬੪੭
ਆਸਾ ੧	ਮਨ ਹਠਿ ਕੀਚੈ:	੧੦	੩੫੬
ਸਿਰੀ: ੩	ਮਨ ਹਠਿ ਕਿਤੈ ਉਪਾ:	੧੬	੬੫
ਵਡ: ਵਾਰ ੩	ਮਨ ਹਠਿ ਕਿਨੈ ਨ ਪਾ:	੧੬	੫੯੩
ਸਿਰੀ ਵਾਰ੪	ਮਨ ਹਠਿ ਕਿਨੈ ਨ ਪਾ:	੧੨	੮੬
ਸਿਰੀ: ੪	ਮਨ ਹਠਿ ਕਿਨੈ ਨ ਪਾ:	੧੮	੩੯
ਸੋਰਠ: ੩	ਮਨ ਹਠਿ ਕਾਰ ਕਮਾਵਣੀ:	੫	੬੩੯
ਬਿਲਾ:ਵਾਰ੩	ਮਨ ਹਠਿ ਕਰਮ ਕ:	੧੧	੮੪੯
ਬਿਲਾ:ਵਾਰ੩	ਮਨ ਹਠ ਕਰਮ ਕ:	੪	੮੫੦
ਸਿਰੀ: ੩	ਮਨ ਹਠਿ ਕਰਮ ਕਮਾਵਦੇ:	੯	੬੬
ਬਿਲਾ: ੪	ਮਨ ਹਠਿ ਕਰਮ ਕਰੈ ਅ:	੩	੮੩੫
ਮਾਰੂ ੩	ਮਨ ਹਠਿ ਕਰਮ ਕਰੈ ਸੋ:	੪	੧੦੫੯
ਮਾਰੂ ੩	ਮਨ ਹਠਿ ਕਰਮ ਫਿ:	੧੮	੧੦੫੫
ਵਡ: ਵਾਰ੩	ਮਨ ਹਠਿ ਜਿਸਤੈ ਮੰ:	੨	੫੮੭
ਧਨਾਸਰੀ ੧	ਮਨ ਹਠਿ ਜੋ ਕਮਾਵੈ:	੯	੬੮੭
ਸੂਹੀ ਵਾਰ ੨	ਮਨ ਹਠਿ ਤਰਫ ਨ ਜਿ:	੧੭	੭੮੭
ਸਿਰੀ: ੧	ਮਨ ਹਠਿ ਬੁਧੀ ਕੇਤੀ:	੧੦	੬੨
ਵਡ: ਵਾਰ੩	ਮਨ ਹਠਿ ਭੇਖ ਕਰਿ:	੧੬	੫੯੩
ਸਿਰੀ: ੧	ਮਨ ਹਠਿ ਮਤੀ ਬੂਡੀ ਐ	੨	੨੦
ਵਡ: ਵਾਰ੩	ਮਨ ਹੀ ਤੇ ਮਨ ਮਾਨਿ:	੧੨	੫੮੭
ਮਲਾਰ ੩	ਮਨ ਹੀ ਤੇ ਮਨ ਮਿਲਿਆ:	੪	੧੨੫੯
ਰਾਮ: ਨਾਮ	ਮਨਹਿ ਨ ਕੀਜੈ ਰੋਸ:	੧੪	੯੭੩
ਆਸਾ ੫	ਮਨਹਿ ਨਿਧਾਨੁ:	੩	੪੧੦
ਸੂਹੀ ੧	ਮਨਹੁ ਨ ਨਾਮੁ ਵਿਸਾਰਿ:	੧੩	੭੫੨
ਸਿਰੀ ਵਾਰ੩	ਮਨ ਹੀ ਨਾਲਿ ਝਗੜਾ:	੧੨	੮੭
ਕਾਨੜਾ ੫	ਮਨਹਿ ਪ੍ਰਗਾਸੁ ਪੇਖਿ:	੮	੧੨੯੯
ਕਾਨ: ੫	ਮਨਹਿ ਪ੍ਰਗਾਸੁ ਭਇ:	੫	੧੩੦੨
ਸੂਹੀ ੫	ਮਨਹਿ ਬਿਆਪਤ ਅ:	੧੧	੭੫੯
ਗਉ: ਕਬੀਰ	ਮਨਹੀ ਮਨ ਸਿਉ ਕ:	੪	੩੪੨
ਗਉੜੀ ੩	ਮਨ ਹੀ ਮਨੁ ਸਵਾਰਿ:	੧੮	੨੩੨
ਗਉੜੀਕਬੀਰ	ਮਨਹਿ ਮਾਰਿ ਕਵਨ:	੧	੩੨੯
ਬਸੰਤ ੪	ਮਨ ਹਰਿ ਸਿਮਰਹੁ:	੧੭	੧੧੭੭
ਸਿਰੀ: ੪	ਮਨ ਹਰਿ ਹਰਿ ਜਪਨੁ:	੧੦	੮੨
ਕਾਨ ਵਾਰ ੪	ਮਨਿ ਹਰਿ ਹਰਿ ਨਾਮੁ:	੬	੧੩੧੪
ਸਿਰੀ: ੪	ਮਨ ਹਰਿ ਹਰਿ ਪ੍ਰੀਤਿ:	੭	੮੨

ਆਸਾ ੪	ਮਨਿ ਹਰਿ ਹਰਿ ਭਾਉ:	੫	੪੪੭
ਸਿਰੀ: ੪	ਮਨਿ ਹਰਿ ਹਰਿ ਲਗਾ:	੩	੮੨
ਆਸਾ ੪	ਮਨਿ ਹਰਿ ਹਰਿ ਵਸਿ:	੬	੮੪੪
ਪ੍ਰਭਾਤੀ ੫	ਮਨ ਹਰਿ ਕੀਆ ਤਨ:	੧੩	੧੩੩੭
ਗਉੜੀ ੫	ਮਨ ਹਰਿ ਕੇ ਨਾਮ ਕੀ ਪ੍ਰੀ:	੧੪	੨੬੮
ਗਉੜੀ ੫	ਮਨ ਹਰਿ ਕੇ ਨਾਮ ਕੀ ਮ:	੧੮	੨੬੫
ਬਸੰਤ ੧	ਮਨੁ ਹਰਿ ਕੈ ਭਾਣੇ ਆ:	੭	੧੧੮੮
ਦੇਵ: ੫	ਮਨ ਹਰਿ ਕੀਰਤਿ ਕਰਿ:	੪	੫੨੯
ਆਸਾ ੩	ਮਨ ਹਰਿ ਜੀ ਤੇਰੈ ਨਾ:	੪	੪੪੧
ਸੋਰਠ ੩	ਮਨ ਹਰਿ ਜਪਿ ਮੀਠਾ:	੧	੬੦੩
ਆਸਾ ੪	ਮਨਿ ਹਿਰਦੈ ਕ੍ਰੋਧੁ ਮਹਾ:	੧੩	੪੪੫
ਬਿਲਾ: ੪	ਮਨ ਹਰਿ ਰਸਿ ਘੂਟੀ:	੧੨	੮੩੭
ਮਾਝ ੪	ਮਨੁ ਹਰਿ ਰੰਗਿ ਰਾਤਾ ਹਰਿ:	੧੨	੯੫
ਕਾਨ: ੪	ਮਨੁ ਹਰਿ ਰੰਗਿ ਰਾਤਾ ਗਾਵੈ:	੬	੧੩੧੦
ਗਉੜੀ ੪	ਮਨੁ ਹਰਿ ਰੰਗ ਰਤੜਾ:	੯	੧੭੫
ਰਾਮ: ੧	ਮਨੁ ਹਰਿ ਰਾਚੈ ਨਹੀ:	੧੧	੯੦੫
ਸੋਰਠ ੧	ਮਨੁ ਹਾਲੀ ਕਿਰਸਾਣੀ:	੧੦	੫੯੫
ਗੂਜਰੀ ੫	ਮਨੁ ਕਉ ਇਹ ਉਪ:	੧੦	੪੯੯
ਗੂਜਰੀ ਵਾ:੫	ਮਨ ਕਉ ਹੋਇ ਸੰਤੋਖੁ ਧਿ:	੧੨	੫੧੯
ਗੂਜ: ਵਾਰ੫	ਮਨ ਕਉ ਹੋਇ ਸੰਤੋਖੁ ਭੁ:	੬	੫੧੯
ਆਸਾ ੫	ਮਨ ਕਿਉ ਬੈਰਾਗ ਕ:	੮	੩੭੫
ਗਉੜੀਕਬੀ:	ਮਨ ਕਉ ਮਾਰਿ ਕਰਹੁ:	੧	੩੨੯
ਭੈਰਉ ੫	ਮਨ ਕਉ ਵਿਆਪੈ ਹ:	੩	੧੧੪੯
ਸਿਰੀ: ੩	ਮਨ ਕੀਆ ਇਛਾ ਪੂਰੀ:	੧੫	੩੪
ਸਿਰੀ: ੫	ਮਨ ਕੀਆ ਇਛਾ ਪੂਰੀ:	੪	੪੬
ਰਾਮ: ਵਾਰ੫	ਮਨ ਕੀਆ ਇਛਾ ਪੂਰੀਆ:	੧੦	੯੫੮
ਰਾਮ: ਵਾਰ੫	ਮਨ ਕੀਆ ਇਛਾ ਪੂਰੀਆ ਪਾ:	੧	੯੫੯
ਬਿਲਾ: ੫	ਮਨ ਕਿਆ ਕਹਤਾ ਹ:	੩	੮੨੩
ਪ੍ਰਭਾਤੀ ੧	ਮਨ ਕੀਆ ਖੁਸੀਆ ਕੀ:	੯	੧੩੨੭
ਬਿਲਾ: ੩	ਮਨ ਕਾ ਅੰਧਾ ਅੰਧੁ ਕ:	੧੭	੮੩੨
ਮਾਰੂ ਕਬੀਰ	ਮਨ ਕੇ ਅੰਧੇ ਆਪਿ:	੩	੧੧੦੩
ਮਾਰੂ ਵਾਰ ੩	ਮਨ ਕੇ ਅਧਿਕ ਤਰੰ:	੧੭	੧੦੮੮
ਆਸਾ ੧	ਮਨ ਕਾ ਅੰਧੁਲਾ:	੪	੩੫੪
ਗੋਂਡ ੫	ਮਨ ਕਾ ਇਸਟੁ ਗੁਰ:	੬	੮੬੩
ਮਾਝ ੫	ਮਨ ਕੀ ਇਛ ਪੁਜਾ:	੨	੧੦੬
ਗਉੜੀ ੩	ਮਨ ਕਾ ਸੂਤਕੁ ਦੂਜਾ:	੧੧	੨੨੯
ਆਸਾ ਵਾਰ੧	ਮਨ ਕਾ ਸੂਤਕੁ ਲੋਭੁ:	੧੫	੪੭੨
ਭੈਰਉ ੩	ਮਨ ਕਾ ਸਭਾਉ ਸਦਾ:	੩	੧੧੨੯
ਭੈਰਉ ਰਵਿ:	ਮਨ ਕਾ ਸੁਭਾਉ ਸਭੁ:	੧੦	੧੧੬੭
ਗਉੜੀਕਬੀਰ	ਮਨ ਕਾ ਸੁਭਾਉ:	੧	੩੨੯
ਸੋਰਠ ਵਾਰ੩	ਮਨ ਕੀ ਸਾਰ ਨ ਜਾਣ:	੧੮	੬੪੪
ਦੇਵ: ੫	ਮਨ ਕਹ ਅਹੰਕਾਰਿ:	੯	੫੩੦
ਬਸੰਤ ੯	ਮਨ ਕਹਾ ਬਿਸਾਰਿਓ:	੧੮	੧੧੮੬
ਆਸਾ ੧	ਮਨ ਕਾਹੇ ਭੂਲੇ ਮੂ:	੯	੪੩੨
ਸਾਰੰਗ ੫	ਮਨ ਕਹਾ ਲੁਭਾਈ:	੬	੧੨੦੮

ਗਉੜੀ ੪	ਮਨ ਚਿੰਦਿਅੜਾ ਫਲੁ	੧੦	੧੭੩	ਗੂਜ: ੫	ਮਨਿ ਤਤੁ ਅਵਿਗਤੁ	੧੧	੫੦੩
ਰਾਮ: ੫	ਮਹਿ ਚਿੰਦੇ ਸੋਈ ਫਲੁ:	੪	੮੯੫	ਵਡ: ੧	ਮਨ ਤੇ ਧੋਖਾ ਤਾ ਲਹੈ	੭	੫੫੭
ਮਾਝ ੫	ਮਨ ਚਿੰਦੇ ਸੋਈ ਫਲ:	੧੬	੧੦੪	ਪ੍ਰਭਾਤੀ ੧	ਮਨੁ ਤਨੁ ਆਗੇ ਜੀਅ:	੪	੧੩੪੫
ਸਿਰੀ: ੫	ਮਨ ਚਿੰਦੇ ਸੋਈ ਫਲ	੧੦	੭੯	ਸੋਰਠ ਵਾਰ੩	ਮਨੁ ਤਨੁ ਆਗੇ ਰਾਖਿ	੧	੬੪੮
ਸੋਰਠ ੫	ਮਨ ਚਿੰਦੇ ਸਗਲੇ ਫ:	੧੬	੬੨੩	ਗਉੜੀ ੫	ਮਨ ਤਨ ਅੰਤਰ ਇ:	੭	੨੯੦
ਸਿਰੀ: ੧	ਮਨ ਚਿੰਦੀ ਸੋ ਫਲ:	੧੪	੭੩	ਭੈਰਉ ੫	ਮਨ ਤਨ ਅੰਤਰਿ ਏਕ ਧਿ:	੧੦	੧੧੫੨
ਗਉੜੀ ੫	ਮਨ ਲ:	੧੦	੩੦੦	ਗਉੜੀ ੫	ਮਨ ਤਨ ਅੰਤਰਿ ਏਕੁ ਪ੍ਰ:	੭	੨੮੯
ਜੈਤ:ਵਾਰ ੫	ਮਨ ਚਿੰਦੇ ਕਲ ਪ... ਆ:	੧	੭੦੭	ਮਾਝ ੫	ਮਨ ਤਨ ਅੰਤਰਿ ਸਾ:	੧੪	੧੦੫
ਆਸਾ ੧	ਮਨ ਚੂਰੇ ਖਟੁ ਦਰ:	੧	੩੫੨	ਗਉੜੀ ੫	ਮਨ ਤਨ ਅੰਤਰਿ ਸਿਮਰ:	੮	੨੭੪
ਗੂਜਰੀ ੫	ਮਨ ਚਰਣਾਰਬਿੰਦ:	੧੫	੫੦੨	ਬਿਲਾ: ੫	ਮਨ ਤਨ ਅੰਤਰਿ ਹਰਿ:	੬	੮੦੨
ਸਾਰੰਗ ੫	ਮਨ ਚਰਨ ਕਮਲ:	੧੬	੧੨੨੯	ਧਨਾਸਰੀ ੫	ਮਨ ਤਨ ਅੰਤਰਿ ਚ:	੭	੬੮੪
ਬਸੰਤ ੧	ਮਨ ਚਲੈ ਨ ਜਾਈ ਠਾ:	੪	੧੧੮੮	ਗਉੜੀ ੫	ਮਨ ਤਨ ਅੰਤਰਿ ਤੁਹੀ:	੧੭	੧੮੧
ਗੋਂਡ: ਨਾਮ	ਮਨ ਛੋਡਿ ਛੋਡਿ ਸਗ:	੧੩	੮੭੩	ਆਸਾ ੫	ਮਨ ਤਨ ਅੰਤਰਿ ਤੁਝੈ ਧਿ:	੫	੩੮੬
ਦੇਵਗੰਧਾਰੀ੫	ਮਨ ਜਿਉ ਅਪੁਨੇ ਪ੍ਰ:	੮	੫੨੯	ਮਾਝ ੫	ਮਨ ਤਨ ਅੰਤਰਿ ਤੁਧੁ:	੨	੧੩੨
ਸਿਰੀ:ਵਾਰ੩	ਮਨ ਜੋ ਇਛੇ ਸੋ ਲਹੈ:	੧੩	੮੭	ਬਿਲਾ: ੫	ਮਨ ਤਨ ਅੰਤਰਿ ਪ੍ਰਭ ਆ:	੬	੮੨੪
ਭੈਰਉ ੧	ਮਨੁ ਜੋਗੀ ਮਨੁ ਬਿਨਸਿ:	੧੨	੧੧੨੫	ਭੈਰਉ ੫	ਮਨ ਤਨ ਅੰਤਰਿ ਪ੍ਰਭੁ ਧਿ:	੧੩	੧੧੫੨
ਪ੍ਰਭਾਤੀ ੩	ਸਨੁ ਜੋਗੀ ਮਨੁ ਭੋਗੀ	੫	੧੩੩੦	ਪ੍ਰਭਾਤੀ ੫	ਮਨ ਤਨ ਅੰਤਰਿ ਬਸੇ:	੨	੧੩੪੦
ਸਲੋਕ ਕਬੀਰ	ਮਨੁ ਜਾਲ ਨ ਛੋਡ:	੧੫	੧੩੭੬	ਰਾਮ: ੫	ਮਨ ਤਨ ਅੰਤਰਿ ਰ:	੮	੯੨੮
ਰਾਮ: ੧	ਮਨੁ ਜੰਜਾਲੀ ਵੇੜਿਆ:	੫	੯੩੫	ਰਾਮ ਵਾਰ,੫	ਮਨ ਤਨ ਅੰਤਰਿ ਵਸੁ:	੬	੯੬੧
ਆਸਾਵਾਰ ੧	ਮਨਿ ਜੂਠੈ ਚੁਲੀ ਭਰੈ:	੩	੪੭੨	ਮਾਝ ੫	ਮਨ ਤਨ ਅਤਰਿ ਵਸਿ ਰ:	੩	੧੩੭
ਸਿਰੀ: ੫	ਮਨਿ ਜੂਠੈ ਤਨਿ ਜੂਠਿ.	੧੮	੫੫	ਗਉੜੀ ੫	ਮਨੁ ਤਨੁ ਅਪਨਾ ਆ:	੫	੧੯੧
ਮਲਾ: ਵਾਰ੧	ਮਨਿ ਜੂਠੈ ਵੇ ਜਾਤਿ ਜੁ:	੮	੧੨੮੫	ਗਉੜੀ ੫	ਮਨ ਤਨੁ ਅਪਨਾ ਤਿ:	੯	੨੮੬
ਮਾਰੂ ਕਬੀਰ	ਮਨੁ ਜੀਤੇ ਜਗੁ ਜੀ:	੭	੧੧੦੩	ਸੂਹੀ ੧	ਮਨੁ ਤਨੁ ਅੰਮਿਤਿ ਭਿੰ:	੧੦	੭੬੪
ਧਨਾ ੪	ਮਨਿ ਜਪੀਐ ਹਰਿ ਜਗ:	੬	੬੬੯	ਗਉ: ੧	ਮਨ ਤਨੁ ਅਰਪਿਓ:	੧੫	੨੨੭
ਕਾਨ: ੪	ਮਨ ਜਾਪਹੁ ਰਾਮ ਗੁ:	੧੨	੧੨੯੬	ਸਿਰੀ: ੩	ਮਨ ਤਨ ਅਰਪੀ ਆਪ:	੧	੬੮
ਵਡ: ੪	ਮਨ ਜੀਵੈ ਪ੍ਰਭ ਨਾਮੁ:	੧੫	੫੬੨	ਆਸਾ ੪	ਮਨੁ ਤਨੁ ਅਰਪਿਆ ਬਹੁ:	੭	੪੪੪
ਰਾਮ: ੧	ਮਨੁ ਜੂਠਾ ਜਮਿ ਜੋਹਿ	੧੮	੯੩੫	ਸਿਰੀ: ੩	ਮਨੁ ਤਨੁ ਅਰਪੀ ਸਿ:	੧੩	੩੮
ਮਾਰੂ ੫	ਮਨੁ ਟਿਕਣੁ ਨ ਪਾਵੈ	੧	੧੦੦੪	ਗਉੜੀ ੫	ਮਨੁ ਤਨੁ ਅਰਪੀ ਸੇਵ:	੨	੧੮੧
ਬਿਲਾ: ੧	ਮਨੁ ਡੀਗਿ ਡੋਲਿ ਨ ਜਾ:	੮	੮੪੪	ਰਾਮ: ਬੇਣੀ	ਮਨੁ ਤਨੁ ਅਰਪੈ ਕ੍ਰਿ:	੧੩	੯੭੪
ਬਸੰਤ ੫	ਮਨੁ ਡੀਗਿ ਨਾ ਡੋਲੇ ਕਾਹੂ:	੯	੧੧੯੨	ਸੂਹੀ: ੫	ਮਨੁ ਤਨੁ ਅਰਪਿ ਤ:	੩	੭੩੭
ਬਿਲਾ: ੫	ਮਨੁ ਡੋਰਿ ਪ੍ਰੇਮ ਪਰੀ	੧੧	੮੩੭	ਕਲਿ ੪:	ਸਨੁ ਤਨੁ ਅਰਪਿ ਧਰ:	੬	੧੩੨੫
ਗਉੜੀ ੧	ਮਨ ਤੇ ਉਪਜੈ ਮਿਠਾ:	੧੬	੧੫੨	ਮਾਰੂ ੫	ਮਨੁ ਤਨੁ ਅਰਪਿ ਧਰੀ ਹ:	੯	੧੦੮੦
ਸਲੋਕ ਕਬੀਰ	ਮਨੁ ਤਉ ਮੈਗਲੁ ਹੋਇ:	੧੦	੧੩੬੭	ਆਸਾ ੫	ਮਨੁ ਤਨ ਅਰਪਿ ਧਰੈ:	੧੨	੩੮੧
ਗੂਜ: ਵਾਰ ੨	ਮਨ ਤਉ ਮੈਗਲੁ ਹੋ:	੧੬	੫੦੯	ਗਉੜੀ ੫	ਮਨ ਤਨ ਅਰਪੈ ਬਿ:	੧੨	੨੭੪
ਮਲਾ ਵਾਰ ੧	ਮਨ ਤੁਆ ਨ ਤੂ ਕੁਦ:	੮	੧੨੯੧	ਮਾਰੂ ੧	ਮਨੁ ਤਨੁ ਅਰਪਿ ਮਿ:	੨	੧੦੨੫
ਗਉ: ੫	ਮਨ ਤਿਸੁ ਸਿਮਰਤ	੬	੨੭੦	ਮਲਾ:	ਮਨੁ ਤਨੁ ਅਰਪਿ ਰਖਉ ਸ:	੧੦	੧੨੬੫
ਰਾਮ: ੫	ਮਨ ਤਿਸ ਠਾਕੁਰ ਕੇ:	੧੪	੯੧੩	ਬਿਲਾ: ੫	ਮਨੁ ਤਨੁ: ਅਰਪਿ ਰਖਉ ਹ:	੧੩	੮੨੪
ਗਉੜੀ ੫	ਮਨ ਤਿਸ ਪ੍ਰਭ ਕਉ:	੭	੨੭੦	ਸਿਰੀ: ੧	ਮਨੁ ਤਨੁ ਸਉਪੇ ਆ:	੧੮	੨੮
ਬਿਲਾ: ੫	ਮਨ ਤੇ ਕਦੇ ਨ ਵੀਸ:	੨	੮੧੬	ਸਿਰੀ: ਵਾ:੩	ਮਨੁ ਤਨੁ ਸਉਪੇ ਕੰ:	੯	੮੯
ਰਾਮ: ੫	ਮਨ ਤੇ ਕਬਹੂ ਨ ਬਿਸ:	੯	੮੯੩	ਰਾਮ: ਵਾਰ੫	ਮਨਿ ਤਨਿ ਸਾਜਿ ਗਿ:	੧੦	੯੬੧
ਗਉੜੀ ੫	ਮਨ ਤੇ ਕਬਹੁ ਨ ਬਿਖਿਆ:	੧੭	੨੬੫	ਮਲਾਵਾਰ ੩	ਮਨੁ ਤਨੁ ਸਚਾ ਸਚੁ:	੧੬	੧੨੮੫
ਬਿਲਾ: ੫	ਮਨ ਤੇ ਕਬਹੂ ਨ ਵੀਸ:	੧੨	੮੧੪	ਸੂਹੀ ੧	ਮਨਿ ਤਨਿ ਸਚੁ ਸਾਲਾ:	੧੮	੭੫੧
ਸੂਹੀ ੫	ਮਨ ਤੇ ਕਬਹੂ ਨ ਵੀ:	੧੮	੭੬੦	ਮਾਰੂ ੩	ਮਨੁ ਤਨੁ ਸਚੀ ਭਗਤੀ:	੩	੧੦੬੮
ਆਸਾ ੩	ਮਨ ਤੂੰ ਗਾਰਿਬ ਅਟਿ	੬	੪੪੧	ਸਿਰੀ: ੫	ਮਨੁ ਤਨੁ ਸਾਚਿ ਵਿਗ:	੧੫	੫੮
ਆਸਾ ੩	ਮਨ ਤੂ ਜੋਤਿ ਸਰੂਪ:	੩	੪੪੧	ਬਿਲਾ: ੫	ਮਨੁ ਤਨੁ ਸੀਤਲੁ ਸੁ:	੬	੮੧੪

ਸਿਰੀ: ੧	ਮਨਮੁਖਿ ਗਣਤ ਗ:	੭	੬੦
ਸਿਰੀ ੩	ਮਨਮੁਖ ਗੁਣ ਤੈ ਬਾ:	੧੭	੨੭
ਗਉੜੀ ੩	ਮਨਮੁਖਿ ਗਰੀਬ ਨ:	੨	੧੬੩
ਮਲਾਰਵਾਰ੧	ਮਨਮੁਖਿ ਗਲਾ ਗੋਈ:	੫	੧੨੮੭
ਵਡ: ਵਾਰ ੩	ਮਨਮੁਖ ਘਰਿ ਹੋਂਦੀ:	੧੪	੫੯੦
ਸਲੋਕ ੩	ਮਨਮੁਖ ਚੰਚਲ ਨ:	੧੩	੧੪੧੪
ਧਨਾ: ੩	ਮਨਮੁਖਿ ਚੋਟਾ ਖਾਇ:	੧੫	੬੬੪
ਆਸਾ ੧	ਮਨਮੁਖ ਜੋ ਸਮਝਾ:	੧੭	੪੨੦
ਮਾਰੂ ਵਾਰ ੩	ਮਨਮੁਖ ਜਗਤੁ ਨਿ:	੪	੧੦੯੨
ਸਲੋਕ ੩	ਮਨਮੁਖਿ ਜੂਠਿ ਨ ਉ:	੮	੧੪੧੮
ਸੋਰਠ ੧	ਮਨਮੁਖਿ ਜੂਠਿ ਲਹੈ:	੧	੬੩੫
ਸਿਰੀ: ੧	ਮਨਮੁਖੁ ਜਾਣੈ ਆਪ:	੧	੬੩
ਸੋਰਠ ੧	ਮਨਮੁਖਿ ਜੰਤ ਦੁਖ ਸਦਾ:	੧੬	੬੩੪
ਬਿਲਾ: ੧	ਮਨਮੁਖਿ ਜੋਨੀ ਦੂਖ:	੧੮	੮੩੧
ਮਾਝ ੩	ਮਨਮੁਖ ਜਨਮੁ ਗਈਆ ਹੈ:	੧੩	੧੨੭
ਬਿਲਾ: ਵਾ:੩	ਮਨਮੁਖ ਜਨਮੁ ਗਵਾਇਆ ਝੂ:	੧੪	੮੫੪
ਸਾਰੰਗਵਾਰ ੪	ਮਨਮੁਖਿ ਜਨਮ ਗਵਾਇਆ ਨ:	੧੫	੧੨੩੮
ਰਾਮ ੧	ਮਨਮੁਖਿ ਜਨਮੈ ਜ:	੧੦	੯੦੫
ਸਿਰੀ: ੩	ਮਨਮੁਖ ਜਨਮੁ ਬਿ:	੧	੩੫
ਮਲਾ: ੪	ਮਨਮੁਖ ਜਨਮੁ ਭ:	੫	੧੨੬੫
ਗੂਜਰੀ ਵਾ:੩	ਮਨਮੁਖ ਜਾਮ ਮਗਿ ਪਈ:	੧੩	੫੧੩
ਆਸਾ ੩	ਮਨਮੁਖਿ ਝੂਠੋ ਝੂਠੁ:	੬	੩੬੩
ਮਾਰੂ ੩	ਮਨਮੁਖੁ ਠਉਰ ਨ ਪਾਏ ਕ:	੮	੧੦੪੪
ਸੂਹੀ ਵਾਰ ੩	ਮਨਮੁਖ ਠਉਰ ਨ ਪਾਇਨੀ:	੧੦	੭੮੬
ਗਉੜੀ ੩	ਮਨਮੁਖਿ ਡੰਫ ਦ:	੪	੨੩੦
ਸੋਰਠ ੫	ਮਨਮੁਖਿ ਢੋਈ ਨਹ ਮਿ:	੭	੬੪੧
ਪ੍ਰਭਾ: ੧	ਮਨਮੁਖ ਤੇ ਅਭ ਭ:	੧੨	੧੩੪੫
ਮਾਰੂ ੧	ਮਨਮੁਖ ਤਕੇ ਕੁੰਡਾ:	੧੧	੧੦੨੨
ਆਸਾ ੧	ਮਨਮੁਖ ਤੋਟਾ ਨਿਤ:	੮	੪੨੧
ਮਾਰੂ ੧	ਮਨਮੁਖ ਤਤੁ ਨ:	੪	੧੦੦੯
ਸਾਰੰਗ ਵਾਰ੩	ਮਨਮੁਖੁ ਤਿਨ ਕੀ ਬਖੀਲੀ:	੧੫	੧੨੪੯
ਗਉੜੀਵਾਰ੪	ਮਨਮੁਖਾ ਦੇ ਸਿਰਿ ਜੋ:	੧੨	੩੦੪
ਬਸੰਤ ੧	ਮਨਮੁਖੀ ਦੁਹਾਗਣਿ:	੩	੧੧੭੦
ਸਲੋਕ ੩	ਮਨਮੁਖ ਦਹਿਦਿਸ:	੧੬	੧੪੧੯
ਮਾਰੂ ੩	ਮਨਮੁਖ ਦੇਹੀ ਭਰ:	੬	੧੦੫੮
ਬਿਲਾ: ਵਾਰ੩	ਮਨਮੁਖ ਦੁਖਿਏ ਸ:	੧੩	੮੫੨
ਰਾਮ ਵਾਰ ੩	ਮਨਮੁਖੁ ਦੁਖ ਕਾ ਖੇਤੁ:	੫	੯੪੭
ਮਲਾ: ਵਾਰ੩	ਮਨਮੁਖ ਦੂਜੀ ਤਰਫ:	੨	੧੨੭੯
ਮਾਝ ੧	ਮਨਮੁਖ ਦੂਜੈ ਪਚਿ:	੭	੧੪੧
ਮਾਰੂ ੧	ਮਨਮੁਖੁ ਦੂਜੈ ਬੋਲਿ:	੧	੧੦੩੩
ਸਾਰੰ:ਵਾਰ ੪	ਮਨਮੁਖੁ ਦੂਜਾ ਭਰਮੁ ਹੈ:	੧੪	੧੨੩੮
ਸਾਰੰਗ ੫	ਮਨਮੁਖ ਦੂਜੈ ਭਰਮ ਭੁਲਾ:	੧੮	੧੨੩੪
ਮਾਰੂ ੧	ਮਨਮੁਖ ਦਾਝੈ ਪੜਿ:	੧੧	੧੦੨੬
ਭੈਰਉ ੩	ਮਨਮੁਖਿ ਦੁਬਿਧਾ ਸ:	੧੩	੧੧੩੦
ਗੁਜਰੀ ੪	ਮਨਮੁਖ ਦਬਿਧਾ ਦੁ:	੫	੫੦੭

ਪ੍ਰਭਾਤੀ ੩	ਮਨਮੁਖ ਦਰਿ ਢੋਈ:	੧੮	੧੩੪੬
ਮਾਰੂ ੩	ਮਨਮੁਖ ਧਾਤੁ ਦੂਜੈ:	੮	੧੦੮੫
ਭੈਰਉ ੩	ਮਨਮੁਖ ਧ੍ਰਿਗੁ ਜੀਵ:	੧੭	੧੧੩੨
ਤੁਖਾਰੀ ੧	ਮਨਮੁਖਿ ਨਹ ਪਾਈ:	੧੨	੧੧੧੨
ਬਿਹਾਗੜਾ ੪	ਮਨਮੁਖਾ ਨੋ ਹਰਿ ਦੁ:	੭	੫੪੧
ਸੋਰਠ ਵਾਰ ੩	ਮਨਮੁਖਾ ਨੋ ਕੋ ਨ ਵਿ:	੧੧	੬੪੩
ਗਉੜੀ ੩	ਮਨਮੁਖ ਨ ਚੇਤੈ:	੪	੧੬੧
ਮਾਰੂ ੩	ਮਨਮੁਖਿ ਨਿੰਦਕਿ ਪ:	੨	੧੦੪੬
ਮਾਰੂ ੩	ਮਨਮੁਖ ਨਿੰਦਾ ਕਰਿ:	੮	੧੦੪੬
ਸੋਰਠ ੩	ਮਨਮੁਖਾ ਨੋ ਪਰਤੀਤ:	੧੬	੬੩੭
ਆਸਾ ੪	ਮਨਮੁਖਾ ਨੋ ਫਿਰੀ ਜ:	੧੦	੪੫੦
ਮਾਝ ੩	ਮਨਮੁਖ ਬੁਝਹਿ ਦੂ:	੯	੧੨੮
ਮਾਰੂ ੩	ਮਨਮੁਖਿ ਨ ਬੂਝੈ ਫਿ:	੭	੧੦੪੯
ਮਾਝ ੩	ਮਨਮੁਖਿ ਨਾਮੁ ਚਿਤਿ:	੧੪	੧੨੯
ਮਾਰੂ ੧	ਮਨਿਮੁਖਿ ਨਾਮੁ ਜਪ:	੯	੧੦੪੧
ਸਲੋਕ ੩	ਮਨਮੁਖ ਨਾਮ ਨ ਚੇਤਓ:	੧੦	੨੪੧੬
ਸਲੋਕ ੩	ਮਨਮੁਖ ਨਾਮ ਨ ਚੇਤਨੀ:	੧੭	੧੪੧੪
ਸਿਰੀ: ੩	ਮਨਮੁਖ ਨਾਮੁ ਨ ਜਾ:	੮	੨੮
ਸਿਰੀ: ੧	ਮਨਮੁਖ ਨਾਮੁ ਵਿਸਾ:	੧੮	੬੩
ਸਿਰੀ:ਵਾਰ ੩	ਮਨਮੁਖ ਨਾਮ ਵਿਹੂ:	੯	੮੫
ਮਲਾ: ੩	ਮਨਮੁਖ ਪਾਖੰਡ ਕ:	੧੦	੧੨੫੯
ਬਿਲਾ: ੫	ਮਨਮੁਖ ਪਾਖੰਡਿ ਭ:	੮	੮੩੪
ਆਸਾ ੧	ਮਨਮੁਖ ਪਥਰੁ ਸੈਲੁ ਹੈ:	੧੨	੪੧੯
ਮਾਰੂ ੧	ਸਨਮੁਖ ਪਾਥਰੁ ਸੈਲੁ ਨ:	੧੩	੧੦੨੯
ਗਉ: ਵਾ: ੪	ਮਨਮੁਖੁ ਪ੍ਰਾਣੀ ਮੁਗ:	੯	੩੧੩
ਆਸਾ ੩	ਮਨਮੁਖਿ ਪੜਹਿ ਤੇ:	੧੩	੪੩੫
ਮਾਝ ੩	ਮਨਮੁਖ ਪੜਹਿ ਪੰ:	੧੮	੧੨੭
ਮਾਰੂ ੧	ਮਨਮੁਖ ਫਿਰਹਿ ਸਿ ਜਾ:	੧੦	੯੯੧
ਮਾਰੂ ੩	ਮਨਮੁਖ ਫਿਰਹਿ ਸਦਾ ਅੰ:	੧੨	੧੦੫੩
ਸੋਰਠ ੩	ਮਨਮੁਖਿ ਫਿਰਹਿ ਸਦਾ ਦੁ:	੯	੬੦੨
ਆਸਾ ੧	ਮਨਮੁਖ ਫਿਰਹਿ ਨ ਚੇ:	੨	੪੩੪
ਸਿਰੀ: ੩	ਮਨਮੁਖ ਫਿਰਹਿ ਨ ਜਾ:	੧੬	੨੯
ਬਸੰਤ ੪	ਮਨਮੁਖ ਫਿਰਿ ਫਿਰਿ ਹ:	੧	੧੧੭੮
ਮਾਰੂ ੫	ਮਨਮੁਖ ਫਿਰਿ ਫਿਰਿ ਚੋ:	੮	੧੦੭੩
ਮਾਰੂ ੩	ਮਨਮੁਖ ਬਹੁਤੁ ਕਰੇ:	੯	੧੦੬੬
ਮਾਰੂ ੩	ਮਨਮੁਖਿ ਬਹੁਤੁ ਵਿ:	੨	੧੦੪੪
ਆਸਾ ੩	ਮਨਮੁਖਿ ਬਹੁਤੀ:	੧੬	੩੬੧
ਰਾਮ: ੧	ਮਨਮੁਖ ਬਿਦਿਆ ਬਿਕ੍ਰਦਾ:	੧	੯੩੯
ਸਾਰੰਗ ੫	ਮਨਮੁਖ ਬੁਧਿ ਕਾਚੀ:	੧੧	੧੨੩੩
ਰਾਮ: ੧	ਮਨਮੁਖਿ ਖਿਨਸੈ ਆ:	੧੧	੯੩੮
ਸਲੋਕ ੩	ਮਨਮੁਖ ਬੰਨ ਚਲਾਈ:	੮	੧੪੧੩
ਮਾਰੂ ੧	ਮਨਮੁਖਿ ਬਿਰਥਾ ਜਨ:	੧੬	੧੦੧੬
ਸਲੋਕ ੩	ਮਨਮੁਖ ਬੋਲੇ ਅੰਧ:	੧	੧੪੧੫
ਸਲੋਕ ੩	ਮਨਮੁਖ ਬਾਲਕ ਬਿਰਧਿ:	੬	੧੪੧੮
ਰਾਮ ਵਾਰ੩	ਮਨਮੁਖ ਬੋਲਿ ਨ ਜਾਣਨੀ:	੧੪	੯੫੦
ਸਾਰੰਗਵਾਰ੩			

ਸਾਰੰਗ ਵਾਰ੩	ਮਨਮੁਖ ਬੋਲਿ ਨ ਜਾਣਨੀ:	੧੨	੧੨੪੮
ਸਿਰੀ: ੧	ਮਨਮੁਖਿ ਭਉ ਗਲਿ ਪਚਿ ਮੁ:	੩	੬੪
ਮਲਾ: ਵਾਰ੧	ਮਨਮੁਖ ਭੈਕੀ ਸਾਰ ਨ ਜਾਣ:	੧੦	੧੨੮੮
ਸੋਰਠ ੪	ਮਨਮੁਖ ਭੂਖੇ ਦਹਦਿਸ:	੧੩	੬੦੭
ਸੂਹੀ ੩	ਮਨਮੁਖ ਭਗਤਿ ਕਰਹਿ ਬਿ:	੧੫	੭੬੮
ਮਾਰੂ ੪	ਮਨਮੁਖਿ ਭਾਗ ਵਿਹੂਣਿਆ:	੧੫	੯੯੪
ਮਾਰੂ ੪	ਮਨਮੁਖ ਭਾਗ ਵਿਹੂ:	੪	੯੯੭
ਸੋਰਠ ਵਾਰ੩	ਮਨਮੁਖ ਭਰਮੈ ਸ:	੨	੬੪੬
ਸਾਰੰਗ ੪	ਮਨਮੁਖ ਭ੍ਰਮਿ ਦੂਜੈ:	੬	੧੧੯੯
ਮਲਾਰ ੩	ਮਨਮੁਖ ਭਰਮਿ ਭੁਲਾਇਆ:	੫	੧੨੭੭
ਮਾਰੂ: ੩	ਮਨਮੁਖ ਭਰਮਿ ਭੁਲੇ ਭੇ:	੧੪	੧੦੫੨
ਆਸਾ ੩	ਮਨਮੁਖਿ ਭਰਮਿ ਭੂਲੈ:	੩	੩੬੩
ਸੂਹੀ ੧	ਮਨਮੁਖ ਭਰਮਿ ਭੁਲਾਣਾ:	੩	੭੫੨
ਬਿਲਾ: ੧	ਮਨਮੁਖ ਭਰਮਿ ਭੂਲੇ ਬ:	੬	੭੯੬
ਰਾਮ: ੧	ਮਨਮੁਖ ਭਰਮ ਭਵੈ:	੩	੯੪੧
ਬਸੰਤ ੧	ਮਨਮੁਖ ਭਰਮੈ ਮ:	੩	੧੧੯੦
ਧਨਾ: ੩	ਮਨਮੁਖ ਭੂਲੈ ਅੰਧ:	੧੪	੬੬੫
ਬਿਲਾ: ੧	ਮਨਮੁਖਿ ਭੂਲੈ ਆਵ:	੧੬	੮੪੮
ਧਨਾਸਰੀ ੩	ਮਨਮੁਖਿ ਭੂਲੇ ਸਭਿ:	੧੬	੬੬੫
ਬਸੰਤ ੩	ਮਨਮੁਖ ਭੂਲੇ ਕਾਹੇ:	੧੮	੧੧੭੪
ਭੈਰਉ ੩	ਮਨਮੁਖਿ ਭੂਲੇ ਗੁਰਮੁ:	੨	੧੧੫੪
ਆਸਾ ੩	ਮਨਮੁਖਿ ਭੂਲਾ ਜਨ:	੪	੩੬੩
ਰਾਮ: ੧	ਮਨਮੁਖਿ ਭੂਲੇ ਜਮ:	੨	੯੪੧
ਮਾਝ ੧	ਮਨਮੁਖ ਭੂਲਾ ਠਉਰੁ:	੧੩	੧੦੯
ਮਾਰੂ ੩	ਮਨਮੁਖੁ ਭੂਲਾ ਠਉਰ ਨ:	੫	੧੫੫੭
ਮਾਝ ੩	ਮਨਮੁਖੁ ਭੂਲਾ ਦੂਜੈ:	੧੨	੧੧੯
ਰਾਮ: ੧	ਮਨਮੁਖ ਭੂਲੇ ਪਚਿ:	੧੭	੯੩੭
ਮਾਰੂ ੩	ਮਨਮੁਖ ਭੂਲ ਪਤਿ:	੩	੧੦੪੪
ਸੂਹੀ ੩	ਮਨਮੁਖਿ ਭੂਲੀ ਬਹੁ:	੧੫	੭੭੯
ਵਡ: ੩	ਮਨਮੁਖ ਭੂਲੇ ਬਿਖੁ:	੧੪	੫੬੫
ਸਿਰੀ: ੧	ਮਨਮੁਖ ਭੂਲੈ ਭੂਲਾ:	੧੩	੬੦
ਮਾਰੂ ੩	ਮਨਮੁਖ ਭੂਲੇ ਮੁਏ:	੧੪	੧੦੬੫
ਮਾਝ ੩	ਮਨਮੁਖ ਭੂਲੇ ਲੋ:	੧੪	੧੧੭
ਸਲੋਕ ੩	ਮਨਮੁਖ ਮੁਆ ਅਪੁਨਾ:	੩	੧੪੧੮
ਬਿਲਾ: ੩	ਮਨਮੁਖ ਮੁਏ ਅਪਣਾ ਜਨ:	੧੮	੮੪੨
ਸਲੋਕ ੪	ਮਨਮੁਖਿ ਮਾਇਆ ਮੋਹ ਹੈ:	੧੩	੧੪੨੩
ਬਿਹਾ:ਵਾਰ੩	ਮਨਮੁਖਿ ਮਾਇਆ ਮੋਹੁ ਹੈਨਾ:	੧	੫੫੨
ਸੋਰਠ ਵਾਰ੪	ਮਨਮੁਖ ਮਾਇਆ ਮੋਹ ਵਿ:	੧੩	੬੫੨
ਬਿਲਾ: ੪	ਮਨਮੁਖ ਮਾਇਆ ਮੋ:	੧੭	੮੩੪
ਵਡ: ੩	ਮਨਮੁਖਿ ਮਾਇਆ ਮੋ:	੧੩	੫੬੯
ਗਉ: ੫	ਮਨਮੁਖ ਮੁਏ ਜਿਨ:	੭	੧੭੬੬
ਬਸੰਤ ੩	ਮਨਮੁਖ ਮੁਏ ਨਾਹੀ ਹਰਿ:	੧੮	੧੧੮੨
ਸਲੋਕ ੩	ਮਨਮੁਖ ਮੁਏ ਵਿਕਾ:	੧੨	੧੩੧੮
ਰਾਮ ਵਾਰ ੪	ਮਨਮੁਖ ਮੋਹ ਗੁਬਾਰੁ ਹੈ:	੬	੩੫੫
ਮਲਾਰਵਾਰ੧	ਮਨਮੁਖ ਮੋਹਿ ਗੁਬਾਰਿ ਜਿ:	੯	੧੨੮੩

ਆਸਾ ੩	ਮਨਮੁਖਿ ਮੋਹਿ ਭਰਮਿ:	੫	੪੨੪
ਮਲਾਰ ੩	ਮਨਮੁਖ ਮੋਹੇ ਮੁਗ:	੪	੧੨੬੨
ਵਡ: ਵਾਰ ੩	ਮਨਮੁਖ ਮੁਹਿ ਮੈਲੈ:	੧੩	੫੮੬
ਸਿਰੀ: ੩	ਮਨਮੁਖ ਮਹਲੁ ਨ:	੭	੩੪
ਸਿਰੀ: ੩	ਮਨਮੁਖ ਮੋਹੁ ਵਿਆ:	੧੦	੨੯
ਪ੍ਰਭਾਤੀ ੧	ਮਨਮੁਖੁ ਮੁਗਧੁ ਆ:	੬	੧੩੪੪
ਸੋਰਠ ੩	ਮਨਮੁਖਿ ਮੁਗਧੁ ਹਰਿ:	੨	੬੦੦
ਮਾਝ ੩	ਮਨਮੁਖ ਮੁਗਧੁ ਕ:	੭	੧੧੪
ਗਉੜੀ ੩	ਮਨਮੁਖ ਮੁਗਧੁ ਗਾ:	੧	੨੪੭
ਆਸਾ ੩	ਮਨਮੁਖ ਮੁਗਧ ਚੇ:	੮	੪੪੧
ਸੂਹੀ ੪	ਮਨਮੁਖਿ ਮੁਗਧੁ ਨ:	੧੭	੭੩੨
ਸੂਹੀ: ੩	ਮਨਮੁਖੁ ਮੁਗਧ ਬੁ:	੯	੭੫੪
ਸੋਰਠ ਵਾਰ ੩	ਮਨਮੁਖ ਮੰਨੁ ਅਜਿ:	੧੬	੬੪੪
ਸਿਰੀ.ਵਾਰ ੩	ਮਨਮੁਖੀ ਮਨ ਹਠਿ:	੧੪	੮੭
ਸਿਰੀ: ੩	ਮਨਮੁਖ ਮਨੁ ਤਣੁ:	੮	੩੦
ਸੂਹੀ: ੩	ਮਨਮੁਖ ਮਨੁ ਨ ਭਿ:	੧੬	੭੫੫
ਆਸਾ ੪	ਮਨਮੁਖਾ ਮਨਮੁਖ:	੯	੪੪੨
ਸਾਰੰਗਵਾਰ੧	ਮਨਮੁਖਿ ਮਰੀਐ ਗੁ:	੧੩	੧੨੩੮
ਸਿਰੀ: ਵਾਰ੩	ਮਨਮੁਖ ਮਰਹਿ ਆ:	੧੫	੮੬
ਭੈਰਉ ੩	ਮਨਮੁਖਿ ਮਰਹਿ ਤਿ:	੧੦	੧੫੫੫
ਆਸਾ ੩	ਮਨਮੁਖ ਮਰਹਿ ਮਰਿ:	੧੨	੩੬੨
ਬਿਲਾ: ੩	ਮਨਮੁਖ ਮਰਹਿ ਮਰਿ ਬਿ:	੧੫	੮੪੨
ਮਲਾ: ਵਾਰ੧	ਮਨਮੁਖ ਮਾਰੈ ਪਛਾ:	੫	੧੨੮੦
ਆਸਾ ੩	ਮਨਮੁਖ ਮਰਿ ਮਰਿ:	੧੦	੪੩੫
ਆਸਾ ੧	ਮਨਮੁਖਿ ਮੈਲ ਸ:	੩	੪੧੫
ਗਉੜੀ ਵਾ:੪	ਮਨਮੁਖ ਮੂਲਹੁ ਭੁਲਿਆ:	੧੧	੩੧੬
ਬਿਹਾ: ੩	ਮਨਮੁਖ ਮੂਲਹੁ ਭੁਲਾਇ:	੧	੫੪੯
ਸਿਰੀ: ਵਾਰ੩	ਮਨਮੁਖ ਮੈਲੀ ਕਾਮ:	੧੬	੮੮
ਪ੍ਰਭਾਤੀ ੧	ਮਨਮੁਖਿ ਮੂਲੁ ਗਵਾਇ:	੬	੧੩੩੧
ਭੈਰਉ ੩	ਮਨਮੁਖ ਮੂਲੁ ਗਵਾਵ:	੮	੧੧੩੧
ਸੋਰਠ ੩	ਮਨਮੁਖ ਮੈਲੀ ਡੁੰਮ:	੭	੬੩੯
ਸਿਰੀ: ੩	ਮਨਮੁਖ ਮੈਲ ਨ ਉ:	੧	੩੭
ਪ੍ਰਭਾਤੀ ੩	ਮਨਮੁਖ ਮੂਲੁ ਨ ਜਾ:	੪	੧੩੪੬
ਬਿਲਾ: ਵਾਰ੩	ਮਨਮੁਖ ਮੈਲੈ ਮਰ:	੨	੮੫੨
ਸਿਰੀ: ੩	ਮਨਮੁਖ ਮੈਲੇ ਮਲੁ:	੭	੨੯
ਸਿਰੀ: ੩	ਮਨਮੁਖ ਮੈਲੇ ਮੈਲੇ:	੯	੩੯
ਮਲਾ: ੪	ਮਨਮੁਖੁ ਮੂੜ ਜਲ:	੨	੧੨੬੫
ਗਉ: ੧	ਮਨਮੁਖੁ ਮੂੜ ਮਾ:	੭	੨੨੨
ਮਾਝ ੩	ਮਨਮੁਖ ਰੰਗੀ ਹੈ:	੮	੧੧੮
ਮਾਲੀ ੪	ਮਨਮੁਖ ਰੰਗੁ ਕੁਸੰ:	੯	੯੮੫
ਆਸਾ ੩	ਮਨਮੁਖ ਰੁਨੇ ਅਪ:	੧੩	੩੬੩
ਮਾਰੂ ੧	ਮਨਮੁਖਿ ਰਾਮ ਨ ਜਪੈ:	੯	੧੦੨੫
ਸਿਰੀ: ਵਾਰ੩	ਮਨਮੁਖ ਰਲਾਇਆ:	੧੧	੮੨
ਮਾਰੂ ੧	ਮਨਮੁਖ ਲਹਰਿ ਘਰੁ:	੧੫	੧੦੧੨
ਸਿਰੀ: ਵਾਰ੩	ਮਨਮੁਖ ਲੋਕ ਸਮ:	੧੦	੮੭

ਆਸਾ ੩	ਮਾਇਆ ਮੋਹਣੀ ਮੋਹਿ:	੭	੪੬੧
ਸੋਰਠ ੧	ਮਾਇਆ ਮੋਹਿਤ ਜਿਨਿ:	੧੪	੫੯੮
ਸਿਰੀ: ਤ੍ਰਿਲੋ:	ਮਾਇਆ ਮੋਹੁ ਤਬ ਬਿ:	੧੦	੯੨
ਸਲੋਕ ੩	ਮਾਇਆ ਮੋਹ ਦੂਖੁ ਸਾ:	੧੮	੧੪੧੬
ਮਾਰੂ ੩	ਮਾਇਆ ਮੋਹੁ ਦੂਖ ਸ:	੧੪	੧੦੫੦
ਮਾਰੂ ੩	ਮਾਇਆ ਮੋਹਿ ਦੂਖ ਮਾ:	੧੪	੧੦੪੭
ਮਾਰੂ ੩	ਮਾਇਆ ਮੋਹਿ ਦੂਜੈ ਜੰ:	੧੨	੧੦੫੩
ਆਸਾ ੩	ਮਾਇਆ ਮੋਹਿ ਦੂਜੈ ਲੋ:	੧੧	੪੨੩
ਗਉੜੀ ੧	ਮਾਇਆ ਮੋਹੇ ਦੇਵੀ:	੪	੨੨੭
ਬਿਲਾ: ੧	ਮਾਇਆ ਮੋਹ ਧਰਕਟੀ:	੨	੭੯੬
ਸਲੋਕ ੩	ਮਾਇਆ ਮੋਹੁ ਨ ਚੁਕ:	੧੭	੧੪੧੮
ਗਉੜੀ ੩	ਮਾਇਆ ਮੋਹਿ ਨਟਿ:	੧੨	੨੩੦
ਮਾਰੂ ੩	ਮਾਇਆ ਮੋਹੁ ਪਸਰਿ:	੪	੧੦੫੩
ਮਾਰੂ ੩	ਮਾਇਆ ਮੋਹੁ ਪਸਰਿ:	੧੩	੧੦੫੯
ਮਾਰੂ ੧	ਮਾਇਆ ਮੋਹੁ ਪਸਰਿ:	੯	੧੦੨੯
ਗੂਜ:ਵਾਰ ੩	ਮਾਇਆ ਮੋਹੁ ਪਰੇਤੁ:	੧੨	੫੧੩
ਸਿਰੀ: ੫	ਮਾਇਆ ਮੋਹ ਪਰੀਤਿ ਧ੍ਰਿ:	੧	੪੭
ਸਲੋਕ ੩	ਮਾਇਆ ਮੋਹਿ ਪਲੇਟਿ:	੧੮	੧੪੧੭
ਮਾਝ ੩	ਮਾਇਆ ਮਹਿ ਫਿਰਿ ਚਿ:	੧੫	੧੨੦
ਰਾਮ: ੫	ਮਾਇਆ ਮੋਹਿ ਬਿਆਪਿ:	੭	੮੯੯
ਮਾਰੂ ੩	ਮਾਇਆ ਮੋਹੁ ਬਹੁ ਚਿ:	੮	੧੦੫੧
ਸਲੋਕ ੩	ਮਾਇਆ ਮੋਹੁ ਬਹੁ ਚਿ:	੯	੧੪੧੭
ਬਸੰਤ ੩	ਮਾਇਆ ਮੋਹਿ ਬਹੁਤੁ:	੫	੧੧੭੫
ਬਸੰਤ ੫	ਮਾਇਆ ਮੋਹਿ ਬਹੁ ਭ:	੧੮	੧੧੯੨
ਮਾਰੂ ੪	ਮਾਇਆ ਮੋਹੁ ਬਿਖਮੁ:	੩	੯੯੮
ਗਉੜੀ ੫	ਮਾਇਆ ਮੋਹ ਬੰਧੁ:	੧੧	੨੫੭
ਮਾਰੂ ੩	ਮਾਇਆ ਮੋਹਿ ਬਧਾ:	੬	੧੦੬੦
ਰਾਮ: ੧	ਮਾਇਆ ਮੋਹੁ ਬਿਨਸਿ ਜਾ:	੧੬	੯੧੧
ਰਾਮ: ੧	ਮਾਇਆ ਮੋਹੁ ਬਿਵਰ:	੧	੯੦੪
ਮਾਰੂ ੩	ਮਾਇਆ ਮੋਹਿ ਭਰਮਿ ਨ:	੭	੧੦੬੬
ਸੂਹੀ ੫	ਮਾਇਆ ਮੋਹ ਭਰਮੁ:	੫	੭੪੮
ਧਨਾ: ੫	ਮਾਇਆ ਮੋਹ ਭੂਲੋ ਅ:	੨	੬੭੩
ਰਾਮਕਲੀ ੧	ਮਾਇਆ ਮੋਹੁ ਭਵਜ:	੭	੯੦੮
ਗਉੜੀ ੯	ਮਾਇਆ ਮੋਹ ਮਹਾ ਸੰ:	੨	੨੨੦
ਸੋਰਠ ੫	ਮਾਇਆ ਮੋਹ ਮਗਨ ਅੰ:	੫	੬੧੬
ਬਿਹਾ: ੫	ਮਾਇਆ ਮੋਹਿ ਮਗਨੁ ਕ:	੮	੫੪੭
ਸਿਰੀ ਤ੍ਰਿਲੋ:	ਮਾਇਆ ਮੋਹੁ ਮਨਿ ਆ:	੫	੯੨
ਭੈਰਉ ੫	ਮਾਇਆ ਮੋਹਿ ਮੂਠਾ ਹੈ:	੧੩	੧੧੩੯
ਵਡ: ੩	ਮਾਇਆ ਮੋਹਿ ਮਨੁ ਰੰਗਿ:	੪	੫੭੧
ਸਿਰੀ: ੩	ਮਾਇਆ ਮੋਹ ਮੇਰੈ ਪ੍ਰ:	੮	੬੭
ਮਾਰੂ ੩	ਮਾਇਆ ਮੋਹ ਮੈਲੁ ਪ:	੧੧	੧੦੪੯
ਸੂਹੀ ੫	ਮਾਇਆ ਮੋਹ ਰੰਗਿਲ:	੧੪	੭੩੮
ਸਿਰੀ: ੩	ਮਾਇਆ ਮੋਹਿ ਵਿਸਾਰਿ:	੭	੩੩
ਸਿਰੀ: ੩	ਮਾਇਆ ਮੋਹਿ ਵਿਸਾ:	੧੦	੩੦
ਸਾਰੰਗਵਾਰ ੩	ਮਾਇਆ ਮੋਹਿ ਵਿਸਾਰਿ:	੪	੧੨੪੮
ਸਾਰੰਗਵਾਰ੩	ਮਾਇਆ ਮੋਹਿ ਵਿਸਾਰਿ:	੮	੧੨੫੦
ਮਾਰੂ ੩	ਮਾਇਆ ਮੋਹ ਵਰਤੈ:	੯	੧੦੬੦
ਸੋਰਠ ੧	ਮਾਇਆ ਮਗਨੁ ਅਹਿ:	੬	੫੯੬
ਟੋਡੀ ੫	ਮਾਇਆ ਮਗਨ ਸੁ:	੫	੭੧੨
ਗਉੜੀ ੫	ਮਾਇਆ ਮਗਨ ਨਰਕ:	੭	੧੯੬
ਗਉ: ੫	ਮਾਇਆ ਮਗਨ ਨ ਕ:	੬	੧੮੫
ਗਉ: ੧	ਮਾਇਆ ਮਗਨੁ ਪਰ:	੬	੨੨੬
ਬਸੰਤ ੩	ਮਾਇਆ ਮੂਠਾ ਸਦਾ ਫਿ:	੧੮	੧੧੭੬
ਸਿਰੀ: ਤ੍ਰਿਲੋ	ਮਾਇਆ ਮੂਠਾ ਚੇਤਹਿ:	੯	੯੨
ਆਸਾ ੫	ਮਾਇਆ ਮੂਠਾ ਚੇ:	੧੬	੩੭੨
ਮਾਰੂ ੫	ਮਾਇਆ ਮਦ ਚਾਖਿ ਭ:	੧੦	੯੯੯
ਸਾਰੰਗ ੯	ਮਾਇਆ ਮਦਿ ਬਿਖਿਆ:	੧੫	੧੧੩੧
ਰਾਮ: ੫	ਮਾਇਆ ਮਦਿ ਮਾਤਾ ਹੋ:	੮	੯੨੪
ਭੈਰਉ ੩	ਮਾਇਆ ਮਦਿ ਮਾਤਾ ਰਹਿ:	੭	੧੨੨੮
ਬਿਲਾ: ੧	ਮਾਇਆ ਮਦਿ ਮਾਤੇ ਤ੍ਰਿ:	੨	੮੩੨
ਮਾਰੂ ੫	ਮਾਇਆ ਮਦ ਮਨੋ ਤਨ:	੧੮	੧੦੦੪
ਗੂਜ:ਵਾਰ ੩	ਮਾਇਆ ਮਨਸਾ ਮੋਹਣੀ:	੧੬	੫੧੪
ਸਲੋਕ ੫	ਮਾਇਆ ਮਨਹੁ ਨ ਵੀਸਰੈ:	੧	੧੪੨੬
ਮਾਰੂ ਵਾਰ ੫	ਮਾਇਆ ਮਨਹੁ ਨ ਵੀਸਰੈ:	੧੧	੧੦੯੩
ਪ੍ਰਭਾਤੀ ੧	ਮਾਇਆ ਮਮਤਾ ਹੈ ਬਹੁ:	੫	੧੩੪੨
ਮਲਾਰ ੩	ਮਾਇਆ ਮਮਤਾ ਕਰਤੈ:	੬	੧੨੬੧
ਮਾਰੂ ੧	ਮਾਇਆ ਮਮਤਾ ਛੋਡੀ ਨ:	੪	੧੦੨੪
ਬਸੰਤ ੯	ਮਾਇਆ ਮਮਤਾ ਤਨ ਤੇ:	੧੪	੧੧੮੬
ਮਾਰੂ ੧	ਮਾਇਆ ਮਮਤਾ ਪਵਹਿ:	੭	੯੯੩
ਸੋਰਠ ਵਾਰ੩	ਮਾਇਆ ਮਮਤਾ ਮੋਹਣੀ:	੧੭	੬੪੩
ਰਾਮ: ੧	ਮਾਇਆ ਮਮਤਾ ਮੋਹਣੀ:	੪	੯੩੭
ਆਸਾ ੪	ਮਾਇਆ ਮਲੁ ਲਾਗੀ:	੧੧	੪੪੩
ਆਸਾ ੫	ਮਾਇਆ ਰੰਗ ਜੇਤੇ:	੧੩	੪੬੭.
ਸਵਯੇ: ੫	ਮਾਇਆ ਰੰਗ ਬਿਰੰਗ	੧੫	੧੩੮੮
ਮਾਰੂ ੫	ਮਾਇਆ ਰੰਗ ਬਿਰੰਗ ਖਿ:	੧੨	੧੦੦੩
ਮਾਰੂ ੩	ਮਾਇਆ ਲਹਰਿ ਸਬਦਿ:	੬	੧੦੪੯
ਸੂਹੀ ੧	ਮਾਇਆ ਲਾਗੀ ਭਰਮ:	੧੬	੭੫੦
ਭੈਰਉ ੫	ਮਾਇਆ ਲਗਿ ਭੂਲੋ ਸੰ:	੧੦	੧੧੪੩
ਸੋਰਠ ੫	ਮਾਰਿਆ ਲਾਲਚਿ ਅਟਿਆ:	੪	੬੪੧
ਮਾਰੂ ਵਾਰ ੩	ਮਾਇਆ ਵੇਖਿ ਨ ਭੁਲੁ ਤੂ:	੧੭	੧੦੮੭
ਸਿਰੀ: ੩	ਮਾਇਆ ਵਿਚਿ ਸਹਜੁ ਨ:	੧੦	੬੮
ਕੇਦਾਰਾ ੫	ਮਾਈ ਸੰਤ ਸੰਗਿ ਜਾਗੀ:	੫	੧੧੧੯
ਸਾਰੰਗ ੫	ਮਾਈ ਸਤਿ ਸਤਿ ਸਤਿ ਹ	੫	੧੨੦੪
ਦੇਵ: ੫	ਮਾਈ ਸੁਨਤ ਸੋਚ ਭੈ ਡ:	੧	੫੨੯
ਕਾਨ: ੫	ਮਾਈ ਸਿਮਰਤ ਰਾਮ:	੧੬	੧੩੦੭
ਦੇਵ: ੫	ਮਾਈ ਹੋਨ ਹਾਰ ਸੁ ਹੋਈ:	੧੬	੫੨੮
ਆਸਾ ੫	ਮਾਈ ਕਹਾ ਕਰਉ ਇਹੁ:	੧੨	੩੭੩
ਗੂਜਰੀ ੫	ਮਾਈ ਖਾਟਿ ਆਇਓ ਘਰਿ:	੧੬	੪੯੫
ਗੂਜਰੀ ਰਵਿ:	ਮਾਈ ਗੋਬਿੰਦ ਪੂਜਾ ਕ:	੧੩	੫੨੫
ਦੇਵ. ੫	ਮਾਈ ਗੁਰ ਚਰਣੀ ਚਿਤੁ:	੧੨	੫੨੮

ਦੇਵ: ੫	ਮਾਨ ਮੋਹ ਮੇਰ ਤੇਰ ਬਿਬਰ:	੧੩	੫੩੪
ਕਾਨੜਾ ੪	ਮਾਨੁ ਮਾਗਉ ਤਾਨ ਮਾਗ:	੨	੧੩੦੮
ਕਾਨੜਾ ੫	ਮਾਨੁ ਮਾਨੁ ਮਾਨੁ ਤਿਆ:	੬	੧੩੦੮
ਸਲੋਕ ਕਬੀ:	ਮਾਨ ਮੁਨੀ ਮੁਨਿ ਵਰ:	੧੬	੧੩੭੨
ਗਉੜੀ ੫	ਮਾਨ ਲੇਤੁ ਜਿਸੁ ਸਿਰ:	੧੬	੧੯੮
ਮਾਰੂ ੧	ਮਾਮੇ ਤੇ ਮਾਮਾਣੀਅ:	੮	੧੦੧੫
ਗਾਥਾ ੫	ਮਾਯਾ ਚਿਤ ਭਰਮੇਣ:	੯	੧੩੬੦
ਸਵਯੇ ੫	ਮਾਯਾ ਮੋਹ ਭਰਮ ਪੈ ਭੂ:	੭	੧੪੦੬
ਸਵਯੇ ੨	ਮਾਰਿਓ ਕੰਟਕੁ ਕਾਲੁ ਗ:	੪	੧੩੯੧
ਮਾਰੂ ਵਾਰ ੫	ਮਾਰਿਆ ਸਚੈ ਪਾਤਿਸਾ:	੧੫	੧੦੯੯
ਸਿਰੀ: ੪	ਮਾਰਿ ਆਪੇ ਜੀਵਾਲਦਾ:	੧	੪੮
ਗਉ: ਕਬੀਰ	ਮਾਰੈ ਏਕਹਿ ਤਜਿ:	੯	੩੪੧
ਸੂਹੀ ੫	ਮਾਰਹਿਸੁ ਵੇਜਨੁ ਹਉ:	੧੧	੭੭੬
ਮਾਰੂ ੧	ਮਾਰਹਿ ਰਾਖਹਿ ਏਕੁ ਤੂ:	੬	੧੦੧੦
ਗਉੜੀ ੧	ਮਾਰਹਿ ਲੂਟਹਿ ਨੀਤ ਨੀਤ:	੧੦	੧੫੫
ਧਨਾ: ਨਾਮ:	ਮਾਰ ਕੰਡੇ ਤੇ ਕੌ ਅਧਿ:	੧੬	੬੯੨
ਬਿਲਾ: ੫	ਮਾਰਗੁ ਸੰਤ ਬਤਾਇਆ:	੩	੮੧੯
ਸੂਹੀ ੫	ਮਾਰਗੁ ਗੁਰਹਿ ਪਠਾਇ:	੧੧	੭੪੬
ਗਉੜੀ ੫	ਮਾਰਗਿ ਚਲਤ ਸਗਲ:	੧੬	੨੦੧
ਆਸਾ ੫	ਮਾਰਗਿ ਚਲਤ ਹਰੇ:	੭	੩੮੬
ਸਾਰੰਗ ੫	ਮਾਰਗਿ ਚਲੇ ਤਿਨੀ ਸੁ:	੧੪	੧੨੦੮
ਭੈਰਉ ਨਾਮ:	ਮਾਰਗੁ ਛੋਡਿ ਅਮਾਰਗਿ	੩	੧੧੬੫
ਬਿਲਾ: ੫	ਮਾਰਗ ਪਾਏ ਉਦਿਆਨ:	੮	੮੧੦
ਤੁਖਾਰੀ ੪	ਮਾਰਗਿ ਪੰਥਿ ਚਲੇ ਗੁਰ:	੭	੧੧੧੬
ਤੁਖਾਰੀ ੪	ਮਾਰਗਿ ਪੰਥਿ ਚਲੇ ਗੁਰ:	੯	੧੧੬
ਤੁਖਾਰੀ ੧	ਮਾਰਗੁ ਪਥੁ ਨ ਜਾਣ ਤੂੰ:	੧੭	੧੧੧੧
ਗਉੜੀ ੫	ਮਾਰਗੁ ਪ੍ਰਭ ਕੋ ਸੰਤਿ ਬ:	੧੭	੨੦੬
ਕੇਦਾਰਾ ੫	ਮਾਰਗੁ ਪ੍ਰਭਕਾ ਹਰਿ ਕੀ:	੮	੧੧੨੨
ਸਾਰੰਗਵਾਰ੪	ਮਾਰਗੁ ਬਿਖਮੁ ਡਰਾ:	੧੮	੧੨੪੭
ਬਿਹਾ: ੫	ਮਾਰਗੁ ਬਿਖੜਾ ਸਾਧਿ:	੫	੫੪੨
ਮਲਾਰ ੧	ਮਾਰਗ ਮੁਕਤਾ ਹਉਮੈ:	੩	੧੨੭੫
ਸਲੋਕ ਕਬੀਰ	ਮਾਰਗ ਮੋਤੀ ਬੀਥਰੇ:	੧੦	੧੩੭੦
ਮਾਝ ਵਾਰ ੧	ਮਾਰਣ ਪਾਹਿ ਹਰਾਮ ਮ:	੨	੧੪੧
ਮਾਰੂ ੩	ਮਾਰੂ ਤੇ ਸੀਤਲੁ ਕਰੇ ਮਨੂ:	੧੪	੯੯੪
ਗਉੜੀ ੫	ਮਾਰੇ ਨ ਰਾਖੈ ਅਵਰ:	੨	੨੮੬
ਭੈਰਉ ੫	ਮਾਰੈ ਨ ਰਾਖੈ ਦੂਜਾ ਕੋਇ:	੧੮	੧੧੩੯
ਆਸਾ ੧	ਮਾਰੇ ਪੰਚ ਅਪੁਨੈ ਵਸਿ:	੧੪	੪੧੫
ਗਉ: ੫	ਮਾਰੇ ਪੰਚ ਬਿਖਾਦੀਆ:	੧੭	੨੧੦
ਮਾਰੂ ੫	ਮਾਰਫਤਿ ਮਨੁ ਮਾਰਹੁ:	੧੭	੧੦੮੩
ਰਾਗਮਾਲਾ	ਮਾਰੂ ਮਸਤ ਅੰਗ ਮੇ ਵ:	੪	੧੪੩੦
ਮਾਝ ਵਾਰ ੧	ਮਾਰੂ ਮੀਹਿ ਨ ਤ੍ਰਿਪਤਿ:	੧੪	੧੪੮
ਆਸਾ ਕਬੀਰ	ਮਾਰੁ ਮਾਰੁ ਸ੍ਰਪਨੀ ਨਿ:	੧੫	੪੮੦
ਮਾਰੂ ਵਾਰ ੩	ਮਾਰੂ ਮਾਰਣ ਜੋ ਗਏ:	੧੭	੧੦੮੯
ਗਉੜੀ ੫	ਮਾਰੈ ਰਾਖੈ ਏਕੋ ਆ:	੪	੨੮੧
ਗਉੜੀ ੫	ਮਾਰੈ ਰਾਖੈ ਏਕੋ ਸੋਇ	੨	੧੯੨

ਧਨਾ: ਨਾਮ:	ਮਾਰਵਾੜਿ ਜੈਸੇ ਨੀਰੁ:	੮	੬੯੩
ਭੈਰਉ ੫	ਮਾਲੁ ਹਮਾਰਾ ਅਖੂਟੁ ਅਬੇ:	੧੩	੧੧੪੧
ਟੋਡੀ ਨਾਮ:	ਮਾਲੀ ਕੇ ਘਰ ਕੇਲ ਅ:	੧੭	੭੧੮
ਸਿਰੀ: ੧	ਮਾਲ ਕੈ ਮਾਣੈ ਰੂਪ ਕੀ ਸੋ:	੨	੨੪
ਆਸਾ ੫	ਮਾਲੁ ਖਜੀਨਾ ਸੁਤ ਭ੍ਰਾਤ:	੭	੪੫੪
ਗਉੜੀ ੫	ਮਾਲੁ ਖਜਾਨਾ ਬੇਹੁ ਘਰੁ:	੧੮	੨੧੮
ਆਸਾ ੫	ਮਾਲ ਜੋਬਨੁ ਛੋਡਿ ਵੈ:	੧	੩੬੦
ਮਾਰੂ ੫	ਮਾਲ ਜੋਬਨੁ ਧਨੁ ਛੋ:	੨	੧੦੨੦
ਗਉੜੀ ੫	ਮਾਲਾ ਤਿਲਕੁ ਸੋਚ:	੧੧	੨੩੭
ਆਸਾ ੫	ਮਾਲਿ ਦੁਲੀਚੈ ਬੈਠੀ ਲੈ:	੧੮	੩੮੧
ਸੂਹੀ ਕਬੀਰ	ਮਾਲੁ ਧਨੁ ਜੋਰਿਆ ਭ:	੧੮	੭੯੨
ਆਸਾ ਕਬੀਰ	ਮਾਲਿਨਿ ਭੂਲੀ ਜਗੁ ਭੁਲਾਨਾਂ	੧੭	੪੭੯
ਰਾਮ: ੫	ਮਾਲਾ ਫੇਰੈ ਮੰਗੈ ਬਿਭੂ:	੨	੮੮੮
ਰਾਮ: ੫	ਮਾਲੁ ਮਿਲਖ ਭੰਡਾਰ ਨਾ:	੪	੯੨੫
ਰਾਗਮਾਲਾ	ਮਾਲ ਰਾਗੁ ਕਉਸਕ:	੪	੧੪੩੦
ਭੈਰਉ ਨਾ:	ਮਾਲੁ ਲੇਉ ਤਉ ਦੋਜਕਿ:	੧	੧੧੬੬
ਮਾਰੂ ੧	ਮਾ ਲਾਲੀ ਪਿਰੁ ਲਾਲਾ ਮੇ:	੨	੯੯੧
ਬਸੰਤ ੧	ਮਾਤ੍ਰ ਬੂੰਦ ਤੇ ਧਰਿ ਚਕੁ ਫੇ:	੯	੧੧੮੭
	(ਮਿ)		
ਜੈਤ:ਵਾਰ ੫	ਮਿਸਟੰ ਸਾਧ ਸੰਗਿ ਨਾਨ:	੬	੭੦੮
ਸੂਹੀ ੫	ਮਿਸਟ ਬਚਨ ਬੇਨਤੀ ਕ:	੧੩	੭੪੫
ਭੈਰਉ ਕਬੀਰ	ਮਿਸਿ ਮਿਲਿ ਤਾਮਸੁ ਭਰ:	੮	੧੧੫੮
ਸਲੋਕ ਫਰੀਦ	ਮਿਸਲ ਫਕੀਰਾ ਗੁਖੜੀ:	੧੮	੧੩੮੩
ਸਿਰੀ: ੫	ਮਿਹਰ ਕਰੇ ਜੇ ਆਪਣੀ:	੭	੪੯
ਸਿਰੀ: ੫	ਮਿਹਰ ਕਰੇ ਜਿਸ ਮਿਹਰ:	੧੫	੪੩
ਮਾਰੂ ੫	ਮਿਹਰ ਕਰੇ ਤਾ ਖਸਮੁ:	੭	੧੦੨੦
ਰਾਮ: ੫	ਮਿਹਰ ਦਇਆ ਕਰਿ ਕਰ:	੫	੮੯੭
ਮਾਝ ਵਾਰ ੧	ਮਿਹਰ ਮਸੀਤਿ ਸਿਦਕੁ:	੧੭	੧੪੦
ਤਿਲੰਗ ੫	ਮਿਹਰਵਾਨੁ ਸਾਹਿਬੁ ਮਿਹਰ:	੫	੭੨੪
ਗੂਜਰੀ:ਵਾਰ੩	ਮਿਹਰਵਾਨ ਸਮਰਥ:	੧੦	੫੨੩
ਮਾਝ ੫	ਮਿਹਰਵਾਨ ਕਿਰਪਾਲ:	੯	੧੦੩
ਗਉੜੀਵਾ: ੫	ਮਿਹਰਵਾਨੁ ਬਖਸਿੰਦੁ:	੫	੩੨੩
ਰਾਮ: ੫	ਮਿਹਰਵਾਨ ਮਉਲਾ ਤੂ:	੩	੮੯੭
ਬਸੰਤ ੧	ਮਿਹਰਵਾਨ ਮਧੁ ਸੂਦਨ:	੧੭	੧੧੯੦
ਮਾਰੂ ੫	ਮਿਹਰਵਾਨਿ ਰਖਿ ਲਇ:	੧੮	੧੦੦੭
ਗਉੜੀ ੫	ਮਿਟਿਓ ਅੰਧੇਰੁ ਮਿਲਤ:	੮	੨੦੪
ਭੈਰ: ੫	ਮਿਟਿਓ ਦੂਖ ਅਰੁ ਸਗ:	੪	੧੧੪੩
ਆਸਾ ੫	ਮਿਟੇ ਉਪਦ੍ਰਹ ਮਨ:	੫	੩੯੫
ਬਿਲਾ: ੫	ਮਿਟੀ ਉਪਾਧਿ ਭਇਆ:	੧੪	੮੨੬
ਬਿਹਾ: ੫	ਮਿਟਿਆ ਅੰਧੇਰਾ ਦੂਖੁ ਨਾ:	੧੩	੫੪੨
ਭੈਰਉ ੫	ਮਿਟਿਆ ਆਪੁ ਪਏ ਸਰ:	੩	੧੧੩੯
ਫੁਨਹੇ ੫	ਮਿਟਿਆ ਆਵਾਗਉਣੁ:	੫	੧੩੬੨
ਆਸਾ ੫	ਮਿਟਿਆ ਸੋਗੁ ਮਹਾ:	੪	੩੯੬
ਗਉੜੀ ੫	ਮਿਟੈ ਅਗਿਆਨੁ:	੩	੨੯੩
ਆਸਾ ੫	ਮਿਟੇ ਅੰਦੇਸਿਆ ਹਾ:	੫	੪੧੦

ਗੌਂਡ ੫	ਮਿਲਿ ਸਤਿਗੁਰ ਸਾਂਭ:	੭	੮੩੭
ਸਿਰੀ: ੫	ਮਿਲਿ ਸਤਿਗੁਰ ਸਭੁ ਦੁਖ:	੧	੪੬
ਵਡ: ੪	ਮਿਲਿ ਸਤਿਗੁਰ ਜੀ ਮੰਗ:	੧੦	੫੭੬
ਆਸਾ ੫	ਮਿਲਿ ਸਤਿਗੁਰ ਧਨੁ:	੧੨	੩੭੫
ਮਾਰੂ ੫	ਮਿਲਿ ਸਤਿਗੁਰ ਨਿਸਤਾਰਾ:	੧	੧੦੦੪
ਸਲੋਕ ੩	ਮਿਲਿ ਸਤਿਗੁਰ ਨਿਰਮਲ:	੬	੧੪੧੫
ਬਿਹਾ: ੫	ਮਿਲਿ ਸੰਤ ਗਾਵਹਿ ਖਸ:	੪	੫੪੫
ਆਸਾ ੪	ਮਿਲਿ ਸੰਤ ਜਨਾ ਹਰਿ ਪਾ:	੫	੪੪੯
ਗਉ: ੪	ਮਿਲਿ ਸੰਤ ਜਨਾ ਰੰਗੁ:	੬	੧੭੩
ਮਲਾਰ ੫	ਮਿਲਿ ਸੰਤ ਨਾਨਕ ਜਾਗਿ:	੧੧	੧੨੭੨
ਬਿਲਾ: ੫	ਮਿਲੇ ਸੰਤ ਪਿਆਰੇ ਦਇ:	੧੧	੮੪੫
ਬਸੰਤ ਵਾਰ੫	ਮਿਲਿ ਸਾਧੂ ਸੁਖੁ ਉਪਜੈ:	੬	੧੧੯੩
ਗਉੜੀ ੫	ਮਿਲਿ ਸਾਧੂ ਸੰਗਿ ਉਧਾਰੁ:	੧੨	੨੧੮
ਕਾਨ: ਵਾਰ੪	ਮਿਲਿ ਸਾਧੂ ਸੰਗਿ ਉਧਾਰ:	੮	੧੩੧੮
ਬਿਲਾ: ੫	ਮਿਲਿ ਸਾਧੂ ਸੰਗਿ ਹੋਏ:	੧੩	੮੦੪
ਸੋਰਠ ੫	ਮਿਲਿ ਸਾਧ ਸੰਗਿ ਹਰਿ:	੪	੬੨੭
ਬਿਲਾ: ੫	ਮਿਲਿ ਸਾਧ ਸੰਗਿ ਜਸੁ:	੧੫	੮੩੮
ਧਨਾ: ੫	ਮਿਲਿ ਸਾਧ ਸੰਗਤਿ ਹੋਵਤ:	੩	੬੭੭
ਸੋਰਠ ੫	ਮਿਲਿ ਸਾਧ ਸੰਗਤਿ ਕੈ:	੧੬	੬੨੧
ਤੁਖਾਰੀ ੧	ਮਿਲਿ ਸਾਧ ਸੰਗਤਿ ਕਰਹਿ:	੧੨	੧੧੧੩
ਕਲਿ: ੫	ਮਿਲਿ ਸਾਧ ਸੰਗਤਿ ਪ੍ਰਭੁ:	੧	੧੩੨੩
ਆਸਾ ੫	ਮਿਲੁ ਸਾਧ ਸੰਗਤਿ ਭ:	੨	੩੭੮
ਆਸਾ ੫	ਮਿਲੁ ਸਾਧ ਸੰਗਤਿ ਭਜਿ:	੬	੧੨
ਬਿਹਾ: ੫	ਮਿਲੁ ਸਾਧ ਸੰਗੇ ਨਾਮ ਰੰਗੇ:	੨	੫੪੫
ਆਸਾ ੫	ਮਿਲਿ ਸਾਧ ਸੰਗੇ ਨਾਮ ਰੰਗੇ:	੨	੪੫੯
ਜੈਤ: ੫	ਮਿਲਿ ਸਾਧ ਸੰਗੇ ਭਜੇ ਸ੍ਰੀ:	੧੪	੭੦੫
ਆਸਾ ੫	ਮਿਲੁ ਸਾਧ ਸੰਗੇ ਭਜ ਨਿ:	੮	੪੬੧
ਗਉੜੀ ੫	ਮਿਲਿ ਸਾਧੂ ਸਰਣਿ ਗਹੁ:	੧੦	੨੦੪
ਗੂਜ: ੫	ਮਿਲਿ ਸਾਧੂ ਹਰਿ ਜਸੁ ਗਾਵੈ	੧੨	੪੯੯
ਸੂਹੀ ੫	ਮਿਲਿ ਸਾਧੂ ਹਰਿ ਨਾਮੁ: ਉ:	੯	੭੪੧
ਗਉੜੀ ੫	ਮਿਲਿ ਸਾਧੂ ਹਰਿ ਨਾਮੁ:	੧੨	੧੯੩
ਬਿਲਾ: ੫	ਮਿਲਿ ਸਾਧੂ ਹਰਿ ਨਾਮੁ ਧਿ:	੧੧	੮੦੪
ਸੂਹੀ ੫	ਮਿਲਿ ਸਾਧੂ ਦੀਨਾ ਤਾ ਨਾਮੁ	੧੦	੭੮੪
ਸੋਰਠ ੫	ਮਿਲਿ ਸਾਧੂ ਦੁਰਮਤਿ ਖੋ:	੫	੬੨੪
ਕਾਨੜਾ ੫	ਮਿਲਿ ਸਾਧੂ ਨਿਤ ਭਜਹੁ:	੭	੧੩੧੨
ਗੂਜ: ੫	ਮਿਲਿ ਸਾਧ ਬਚਨ ਗੋਬਿੰ:	੨	੫੦੨
ਸਿਰੀ: ੫	ਮਿਲਿ ਸਾਧੂ ਮੁਖੁ ਊਜਲਾ:	੨	੪੬
ਸੂਹੀ ੩	ਮਿਲੁ ਸਬਦਿ ਸੁਭਾਇ:	੮	੭੮੨
ਭੈਰਉ ਨਾਮ:	ਮਿਲਿ ਹਿੰਦੂ ਸਭ ਨਾਮੇ:	੧੦	੧੧੬੬
ਗਉੜੀ ੫	ਮਿਲਹੁ ਪਿਆਰੇ ਜੀਆ:	੮	੨੦੭
ਆਸਾ ੫	ਮਿਲਿ ਹਰਿ ਜਸੁ:	੭	੪੧੫
ਸੋਰਠ ੫	ਮਿਲਿ ਕੁਸਲ ਸੇਤੀ ਘਰਿ:	੧੭	੬੨੭
ਸਿਰੀ: ੧	ਮਿਲਕੇ ਕਰਹ ਕਹਾਣੀਆ	੧੬	੧੭
ਆਸਾ ੧	ਮਿਲੈਗਾ ਪ੍ਰੀਤਮੁ ਤਬ:	੪	੩੫੯
ਜੈਤ: ਵਾਰ੫	ਮਿਲਿ ਗੋਪਾਲ ਗੋਬਿੰ:	੧੭	੭੦੮
ਆਸਾ ੧	ਮਿਲਿ ਗੁਰ ਸੰਗਤਿ:	੧੦	੩੫੩
ਰਾਮ: ੧	ਮਿਲੈ ਗੁਰ ਸਾਚੇ ਜਿਨਿ ਰਚੁ:	੮	੯੦੭
ਬਿਹਾ: ੫	ਮਿਲਿ ਗਾਵਹਿ ਸੰਤ ਜਨਾ:	੪	੫੪੫
ਮਾਝ ੩	ਮਿਲਿ ਗਾਵਹ ਗੁਣ:	੧੪	੧੦੪
ਗਉੜੀ ੫	ਮਿਲੁ ਜਗਦੀਸ ਮਿਲਨ:	੧੧	੧੭੬
ਬਿਲਾ: ੫	ਮਿਲਿ ਜੋਤਿ ਜੋਤੀ ਓਤਿ:	੨	੮੪੬
ਵਡ: ੫	ਮਿਲਿ ਜਲੁ ਜਲਹਿ ਖਟਾ:	੩	੫੭੮
ਬਿਲਾ: ੫	ਮਿਲਤਿ ਸੰਗਿ ਸਭਿ ਭ੍ਰਮ:	੧੩	੮੧੦
ਬਿਲਾ: ੫	ਮਿਲਤਿ ਸੰਗਿ ਪਾਪਿਸਟ:	੫	੮੧੦
ਆਸਾ ੫	ਮਿਲਤ ਸੰਗਿ ਭਇਓ:	੪	੩੭੯
ਸਵਯੇ ੪	ਮਿਲਤ ਸਾਂਤਿ ਊਪਜੈ:	੮	੧੩੯੭
ਮਲਾਰ ਰਵਿ:	ਮਿਲਤ ਪਿਆਰੋ ਪ੍ਰਾਨ:	੧੫	੧੨੯੩
ਰਾਮ: ੫	ਮਿਲਤ ਮਿਲਤ ਮਿਲਤ:	੧੧	੮੮੪
ਵਡ: ਵਾਰ ੧	ਮਿਲਦਿਆ ਢਿਲ ਨਾ ਹੋ:	੬	੫੯੪
ਸਵਯੇ ੫	ਮਿਲੈ ਦਾਨੁ ਸੰਤ ਰੇਨ:	੧	੧੩੮੭
ਬਿਹਾ: ੫	ਮਿਲਨ ਕਉ ਕਰਉ ਉਪਾ:	੧੯	੫੪੨
ਸਵਯੇ ੫	ਮਿਲਿ ਨਾਨਕ ਅੰਗਦ ਅ:	੧੩	੧੪੦੯
ਸੋਰਠ ੫	ਮਿਲੁ ਨਾਨਕ ਆਪ ਗਵਾ:	੧੨	੬੨੧
ਗਉੜੀ ੫	ਮਿਲੁ ਨਾਨਕ ਹਰਿ:	੯	੧੯੬
ਪ੍ਰਭਾਤੀ ੪	ਮਿਲੁ ਨਾਨਕ ਹਰਿ ਭਗ:	੧੧	੧੩੩੭
ਕਾਨੜਾ ੫	ਮਿਲ ਨਾਨਕ ਦੇਵ ਜਗਤ:	੧	੧੩੦੫
ਰਾਮ: ੫	ਮਿਲਿ ਨਿਮਾਨੇ ਮਾਨੁ:	੬	੮੯੫
ਆਸਾ ੫	ਮਿਲੇ ਨਾਰਾਇਣ ਆਪਣੇ:	੧੦	੪੫੪
ਰਾਮ: ਵਾਰ੫	ਮਿਲਿ ਨਾਤੀ ਸਤਸੰਗ:	੬	੯੬੪
ਗਉੜੀ ੪	ਮਿਲੈ ਪਿਆਰੇ:	੧੬	੧੬੪
ਸੋਰਠ ੫	ਮਿਲਿ ਪੰਚਹ ਨਹੀ ਸਹਸਾ:	੭	੬੨੧
ਬਸੰਤ ੫	ਮਿਲਿ ਪਾਣੀ ਜਿਉ ਹਰੇ:	੧੨	੧੧੮੧
ਗਉੜੀਕਬੀਰ	ਮਿਲਿ ਪਾਥਰ ਕੀ:	੧੫	੩੨੪
ਸੋਰਠ ਨਾਮ:	ਮਿਲਿ ਪਾਰਸ ਕੰਚਨੁ ਹੋ:	੧੧	੬੫੭
ਆਸਾ ਧੰਨਾ	ਮਿਲੇ ਪ੍ਰਤਖਿ ਗੁਸਾਈ:	੧	੪੮੮
ਆਸਾ ੩	ਮਿਲਿ ਪ੍ਰੀਤਮ ਆਪਣੇ:	੩	੪੪੦
ਸੂਹੀ ੩	ਮਿਲਿ ਪ੍ਰੀਤਮ ਸੁਖ ਪਾ:	੭	੭੭੦
ਰਾਮ: ੧	ਮਿਲਿ ਪ੍ਰੀਤਮ ਸੁਖੁ ਪਾ:	੧੨	੯੩੭
ਬਿਲਾ: ਵਾਰ੩	ਮਿਲਿ ਪ੍ਰੀਤਮ ਸੂਖ ਪਾ:	੫	੫੪੯
ਸੂਹੀ ੩	ਮਿਲ ਪ੍ਰੀਤਮ ਸੁਖ ਪਾ:	੧੬	੭੫੫
ਧੰਨਾ: ੩	ਮਿਲਿ ਪ੍ਰੀਤਮ ਸਚਿ ਗੁ:	੭	੬੬੫
ਮਾਝ ੩	ਮਿਲਿ ਪ੍ਰੀਤਮ ਸਚੇ ਗੁਣ:	੬	੧੧੩
ਗਉੜੀ ੩	ਮਿਲਿ ਪ੍ਰੀਤਮ ਸਾ:	੯	੧੫੮
ਆਸਾ ੩	ਮਿਲਿ ਪ੍ਰੀਤਮ ਸਦਾ:	੯	੩੬੩
ਬਿਲਾ: ੩	ਮਿਲਿ ਪ੍ਰੀਤਮ ਸਦਾ ਸੁਖੁ:	੩	੭੯੮
ਮਾਰੂ ੩	ਮਿਲਿ ਪ੍ਰੀਤਮ ਸਬਦਿ:	੫	੧੦੪੪
ਮਾਝ ੩	ਮਿਲਿ ਪ੍ਰੀਤਮ ਜਿਉ ਹੋਤ:	੧੫	੧੦੦
ਵਡ: ਵਾਰ੩	ਮਿਲਿ ਪ੍ਰੀਤਮ ਤਿਨੀ ਧਿ:	੧੧	੫੮੭
ਸਿਰੀ: ੩	ਮਿਲਿ ਪ੍ਰੀਤਮ ਦੁਖੁ ਕਟਿ:	੭	੩੭
ਗਉੜੀ ੪	ਮਿਲ ਪੂਰਬਿ ਲਿਖਿ:	੪	੧੭੩

ਮਾਝ ਵਾਰ ੧	ਮੁਸਲਮਾਣ ਕਹਾਵਣ:	੯	੧੪੧
ਮਾਰੂ ੫	ਮੁਸਲਮਾਣੂ ਮੋਮ ਦਿਲਿ:	੧੦	੧੦੮੪
ਤਿਲੰਗ ੧	ਮੁਸਲਮਾਨੀਆ ਪੜਹਿ:	੧੮	੭੨੨
ਆਸਾ ਵਾਰ੧	ਮੁਸਲਮਾਨਾ ਸਿਫ਼ਤਿ:	੧੬	੪੬੫
ਭੈਰਉ ਕਬੀਰ	ਮੁਸਲਮਾਨ ਕਾ ਏਕ:	੪	੧੧੬੦
ਰਾਮ: ਵਾਰ੧	ਮੁਸਲਮਾਨੁ ਕਰੇ ਵਡਿ:	੧੮	੯੫੧
ਜਪੁ	ਮੁਹੌ ਕਿ ਬੋਲਣੁ ਬੋਲੀਐ:	੫	੨
ਗਉ:ਵਾਰ ੪	ਮੁਹ ਕਾਲੇ ਕੂੜਿਆਰੀਆ:	੧੬	੩੦੨
ਸੋਰਠਵਾਰ ੩	ਮੂਹ ਕਾਲੇ ਤਿਨਾ ਨਿੰਦਕਾ	੨	੬੪੯
ਸੂਹੀ ੩	ਮੂਹ ਕਾਲੇ ਤਿਨ ਨਿੰਦਕਾ:	੭	੭੫੫
ਸਲੋਕ ੩	ਮੁਹ ਕਾਲੇ ਤਿਨ ਲੋਭੀ:	੧੩	੧੪੧੭
ਆਸਾਵਾਰ ੧	ਮੁਹ ਚਲੇ ਸੁ ਅਗੈ:	੧੮	੪੬੯
ਮਾਝ ੫	ਮੁਹਿ ਡਿਠੈ ਜਨਕੇ ਜੀਵੀ:	੧੦	੧੩੨
ਗਉੜੀਵਾ:੫	ਮੁਹਿ ਡਿਠੈ ਤਿਨਕੇ ਜੀਵੀ:	੧੨	੩੧੮
ਮਾਝ ਵਾਰ ੧	ਮੁਹਤਿ ਨ ਚਸਾ ਵਿਲੰਮੁ:	੧੬	੧੪੭
ਸਾਰੰਗਵਾਰ੧	ਮੁਹਿ ਫੇਰਿਐ ਮੁਹੁ ਜੂਠਾ:	੪	੧੨੪੦
ਰਾਮ: ਵਾਰ੫	ਮੁਹਬਤਿ ਜਿਸੁ ਖੁਦਾ:	੭	੯੬੬
ਤਿਲੰਗ ੫	ਮੁਹਬਤੇ ਮਨਿ ਤਨਿ ਬਸੈ:	੧੫	੭੨੪
ਮਲਾਰਵਾਰ੧	ਮੁਹ ਮਸੈ ਕਾ ਜੀਭ ਮਾਸੈ:	੧੩	੧੨੮੯
ਮਲਾਰਵਾਰ੧	ਮੁਹੌ ਮੁਹਿ ਚੋਟਾ ਖਾਹੁ ਵਿਣੁ:	੧੭	੧੨੮੮
ਮਾਰੂ ਵਾਰ ੫	ਮੁਹ ਮੰਗਾ ਸੋਈ ਦੇਵਦਾ:	੧੮	੧੧੦੧
ਸਿਰੀ: ੫	ਮੁਹ..ਤਿ ਕਰਿ ਦੀਨੀ ਕਰਮ:	੮	੭੭
ਸਿਰੀ: ੫	ਮੁਹਲਤਿ ਪੁਨੀ ਚਲਣਾ:	੧੧	੫੦
ਵਡ: ੧	ਮੁਹਲਤਿ ਪੁਨੀ ਪਾਈ ਭਰੀ:	੧੮	੫੭੮
ਆਸਾ ੫	ਮੁਹਲਤਿ ਪੁੰਨੜੀਆ:	੧੮	੪੫੯
ਗਉ: ਕਬੀਰ	ਮੁਕਤਿ ਅਨੰਤ ਪੁਕਾ:	੧	੩੨੮
ਸਿਰੀ: ੫	ਮੁਕਤੇ ਸੇਈ ਭਾਲੀਅਹਿ:	੪	੪੩
ਆਸਾ ੫	ਮੁਕਤੇ ਸੰਤ ਬੁਝਹਿ:	੧੮	੩੮੮
ਪ੍ਰਭਾਤੀ ੫	ਮੁਕਤੋ ਸਾਧੂ ਧੂਰੀ ਨਾਵੈ:	੧	੧੩੪੦
ਮਾਝ ੩	ਮੁਕਤੇ ਸੇਵੇ ਮੁਕਤਾ ਹੋਵੈ:	੧੧	੧੧੬
ਰਾਮਕਲੀ ੯	ਮੁਕਤਿ ਹੋਤ ਨਰ ਜਾਕੈ ਸਿ:	੧੧	੯੦੨
ਮਲਾ: ੩	ਮੁਕਤਿ ਕਦੇ ਨ ਹੋਵਈ ਨ:	੬	੧੨੭੭
ਗੋਂਡ ਨਾਮ	ਮੁਕਤਿ ਕੀ ਬਤੀਆ ਕਹਾ:	੧੬	੮੭੩
ਰਾਮ: ਕਬੀਰ	ਮੁਕਤਿ ਕਰੈ ਉਤਰੈ ਬਹੁ:	੮	੯੭੧
ਰਾਮ: ਕਬੀਰ	ਮੁਕਤੈ ਗੁਰਿ ਅਨਲੁ _:	੧੮	੯੭੧
ਕਲਿ: ੫	ਮੁਕਤਿ ਜੁਗਤਿ ਅਨਿਕ:	੭	੧੩੨੩
ਮਾਲੀ: ੫	ਮੁਕਤਿ ਜੁਗਤਿ ਏਹਾ:	੯	੯੮੭
ਕਾਨੜਾ ੫	ਮੁਕਤਿ ਜੁਗਿਤ ਭੁਗਤਿ ਪੂ:	੨	੧੩੦੮
ਗੂਜਰੀ ੫	ਮੁਕਤਿ ਜੁਗਤਿ ਰਵਾਲ ਸਾ:	੭	੫੦੧
ਮਲਾਰ ੩	ਮੁਕਤ ਦੁਆਰਾ ਸੋਈ:	੯	੧੨੭੬
ਗੂਜ:ਵਾ:ਕ:	ਮੁਕਤਿ ਦੁਆਰ ਮੋਕਲਾ:	੧੭	੫੦੯
ਸਲੋਕ ਕਬੀਰ	ਮੁਕਤਿ ਦੁਆਰਾ ਮੋਕਲਾ:	੧੧	੧੩੬੭
ਗਉ: ੩	ਮੁਕਤਿ ਦਾਤਾ ਸਤਿਗੁਰੂ:	੧੭	੨੩੧
ਰਾਮ: ੧	ਮੁਕਤਿ ਨਹੀ ਬਿਦੀਆ ਬਿ:	੧੩	੯੦੩
ਧਨਾ: ੫	ਮੁਕਤਿ ਪਾਈਐ ਸਾਧ ਸੰ:	੧੭	੬੭੫

ਸੋਰਠ ੯	ਮੁਕਤਿ ਪੰਥੁ ਜਾਨਿਓ ਤੈ:	੨	੬੩੨
ਸਾਰੰਗ ੫	ਮੁਕਤਿ ਪਦਾਰਥੁ ਸਾਧੂ:	੧੭	੧੨੨੦
ਮਾਰੂ ੧	ਮੁਕਤਿ ਪਦਾਰਥੁ ਸਬਦਿ	੩	੧੦੨੪
ਧਨਾ: ੧	ਮੁਕਤਿ ਪਦਾਰਥੁ ਹਰਿ ਰਸ:	੧੪	੬੮੫
ਗਉ: ੧	ਮੁਕਤਿ ਪਦਾਰਥੁ:	੧੩	੧੫੪
ਧਨਾ: ੩	ਮੁਕਤਿ ਪਦਾਰਥੁ ਤਿਨੁ:	੯	੬੬੪
ਗਉੜੀ ੫	ਮੁਕਤਿ ਪਦਾਰਥੁ ਨਾਮੁ ਧਿ:	੩	੨੦੧
ਸਲੋਕ ਕਬੀਰ	ਮੁਕਤਿ ਪਦਾਰਥੁ ਪਾਈਐ:	੧	੧੩੭੭
ਸਿਰੀ: ੧	ਮੁਕਤਿ ਪਦਾਰਥ ਪਾਈਐ:	੬	੫੯
ਰਾਮ: ੧	ਮੁਕਤਿ ਪ੍ਰਾਨ ਜਪਿ ਹਰਿ:	੧੪	੯੦੪
ਧਨਾ: ੫	ਮੁਕਤਿ ਬੈਕੁੰਠ ਸਾਧਕੀ:	੯	੬੮੨
ਬਿਲਾ: ੩	ਮੁਕਤਿ ਬੰਧ ਸਭਿ ਤੁਝਤੇ:	੧੭	੭੯੬
ਮਾਰੂ ੫	ਮੁਕਤਿ ਬਪੁੜੀ ਭੀ ਗਿ:	੭	੧੦੭੮
ਮਾਰੂ ਨਾਮ:	ਮੁਕਤਿ ਭਇਓ ਚਉ ਹੂੰ ਜੁ:	੮	੧੧੦੫
ਮਾਝ: ੫	ਮੁਕਤਿ ਭਇਓ ਜਿਸੁ ਰਿ:	੯	੧੦੧
ਰਾਮ: ੧	ਮੁਕਤਿ ਭਇਆ ਪਤਿ ਸਿ:	੧੬	੯੩੨
ਗਉੜੀ ੫	ਮੁਕਤਿ ਭਇਆ ਬੰਧਨ:	੨	੨੧੩
ਸਾਰੰਗ ੫	ਮੁਕਤਿ ਭਏ ਸਾਧ ਸੰਗ:	੧੦	੧੨੩੫
ਮਾਰੂ ੧	ਮੁਕਤਿ ਭਏ ਹਰਿ ਦਾਸ:	੧੦	੧੦੩੪
ਮਲਾਰ ੧	ਮੁਕਤਿ ਭਏ ਗੁਰਿ ਬਰਸ:	੧੮	੧੨੫੫
ਗਉੜੀ ੧	ਮੁਕਤਿ ਭਏ ਪ੍ਰਭ	੧੫	੨੨੩
ਮਲਾਰ ੧	ਮੁਕਤਿ ਭਈ ਬੰਧਨ ਗੁਰਿ:	੧੬	੧੨੫੫
ਗਉੜੀ ੫	ਮੁਕਤੁ ਭਏ ਬਿਨਸੇ:	੧੧	੧੮੮
ਗਉੜੀ ੫	ਮੁਕਤਿ ਭੁਗਤਿ ਜੁਗਤਿ	੨	੨੦੦
ਸੋਰਠ ੫	ਮੁਕਤਿ ਭੁਗਤਿ ਜੁਗਤ ਸ:	੮	੬੧੧
ਸੂਹੀ ੫	ਮੁਕਤਿ ਭੁਗਤਿ ਜੁਗਤਿ ਤੇ:	੭	੭੪੯
ਭੈਰਉ ੫	ਮੁਕਤਿ ਭੁਗਤਿ ਜੁਗਤਿ ਵ:	੧੮	੧੧੫੦
ਗਉ: ਕਬੀਰ	ਮੁਕਤਿ ਭੇਤ ਨ ਗਣੀ:	੭	੩੨੪
ਗਉ: ੧	ਮੁਕਤਿ ਭੇਦੁ ਕਿਆ ਜਾ:	੯	੨੨੩
ਰਾਮ: ਵਾਰ੧	ਮੁਕਤਿ ਮਹਾ ਸੁਖ ਗੁਰ:	੧੦	੯੪੨
ਜੈਤ: ੫	ਮੁਕਤਿ ਮਾਲ ਕਨਿਕ:	੪	੭੦੦
ਆਸਾ ੧	ਮੁਕਤੇ ਰਾਤਉ ਰੰਗ ਰ:	੮	੩੫੨
ਗਾਥਾ ੫	ਮੁਕਤੇ ਰਮਣ ਗੋਬਿੰਦਹ:	੧੮	੧੩੬੦
ਕਾਨੜਾ ੫	ਮੁਕਤ ਲਾਲ ਅਨਿਕ:	੧੪	੧੩੦੬
ਗੋਂਡ ਰਵਿ:	ਮੁਕੰਦ ਮੁਕੰਦ ਹਮਾਰੇ:	੯	੮੭੫
ਗੋਂਡ ਰਵਿ:	ਮੁਕੰਦ ਮੁਕੰਦ ਜਪਹੁ:	੭	੮੭੫
ਮਾਰੂ ੫	ਮੁਕੰਦ ਮਨੋਹਰ ਲਖ:	੧੨	੧੦੮੨
ਸਿਰੀ: ੧	ਮੁਕਾਮੁ ਓਹੀ ਏਕ ਹੈ:	੧੧	੬੪
ਸਿਰੀ: ੧	ਮੁਕਾਮੁ ਕਰਿ ਘਰਿ ਬੈ:	੪	੬੪
ਸਿਰੀ: ੧	ਮੁਕਾਮੁ ਤਿਸਨੋ ਆਖੀਐ:	੧੦	੬੪
ਸਿਰੀ: ੧	ਮੁਕਾਮੁ ਤਾ ਪਰ ਜਾਣੀਐ:	੪	੬੪
ਪ੍ਰਭਾਤੀ ੫	ਮੁਖੁ ਊਜਲ ਸਾਚੋ ਦਰ:	੧੫	੧੩੪੦
ਰਾਮ: ੫	ਮੁਖੁ ਊਜਲ ਸਾਚੇ ਦਰ:	੧੮	੮੯੯
ਰਾਮ: ੫	ਮੁਖੁ ਊਜਲ ਸਦਾ ਸੁਖੀ ਨਾ:	੬	੯੧੬
ਗਉ:ਵਾਰ ੫	ਮੁਖੁ ਊਜਲ ਸਦਾ ਸੁ:	੫	੬੨੦

ਭੈਰ: ੫	ਮੇਰੇ ਮਨ ਹਰਿ ਭਜੁ ਨਾਮੁ ਨਾ:	੩	੧੧੩੪
ਭੈਰਉ ੪	ਮੇਰੇ ਮਨ ਹਰਿ ਭਜੁ ਨਾਮੁ ਨਰ:	੭	੧੧੩[illegible]
ਸੂਹੀ ੪	ਮੇਰੇ ਮਨ ਹਰਿ ਰਾਮ:	੧੮	੭੩੧
ਮਾਰੂ ੫	ਮੇਰੇ ਮਾਨ ਕਉ ਅਸ:	੯	੧੦੧੭
ਮਲਾਰ ੩	ਮੇਰੇ ਮਨ ਕਾਹੇ ਰੋਸੁ:	੯	੧੨੬੨
ਮਾਰੂ ੫	ਮੇਰੇ ਮਨ ਕਰਨ ਸੁਣਿ:	੯	੧੦੦੬
ਨਟ: ੪	ਮੇਰੇ ਮਨ ਕਲਿ ਕੀਰਤਿ:	੧੮	੯੭੬
ਸੂਹੀ ੪	ਮੇਰੇ ਮਨ ਗੁਣ ਗਾਵਹੁ:	੭	੭੩੧
ਜੈਤ: ੪	ਮੇਰੇ ਮਨਿ ਗੁਪਤ ਹੀਰ:	੧੦	੬੯੬
ਪ੍ਰਭਾਤੀ ੩	ਮੇਰੇ ਮਨ ਗੁਰ ਅਪਣਾ:	੧੮	੧੩੩੪
ਸਿਰੀ: ੫	ਮੇਰੇ ਮਨ ਗੁਰ ਸਬਦੀ:	੩	੪੬
ਪ੍ਰਭਾਤੀ ੩	ਮੇਰੇ ਮਨ ਗੁਰ ਕੀ ਸਿ:	੫	੧੩੩੪
ਮਲਾ: ੫	ਮੇਰੇ ਮਨ ਗੁਰ ਗੁਰੂ ਕ:	੯	੧੨੭੦
ਗਉ: ੫	ਮੇਰੇ ਮਨ ਗੁਰੁ ਗੁਰੁ:	੩	੨੨੩
ਸੋਰਠ ੫	ਮੇਰੇ ਮਨ ਗੁਰ ਗੋਵਿੰਦ:	੧੭	੬੩੦
ਗਉੜੀ ੩	ਮੇਰੇ ਮਨ ਗੁਰ ਚਰ:	੧੨	੧੬੨
ਸਿਰੀ: ੫	ਮੇਰੇ ਮਨ ਗਰ ਜੇਵਡੁ:	੧[illegible]	੪੬
ਸਿਰੀ: ੩	ਮੇਰੇ ਮਨ ਗੁਰਮੁਖਿ ਧਿ:	੧੩	੩੨
ਮਾਰੂ ੩	ਮੇਰੇ ਮਨ ਗੁਰਮੁਖਿ ਨਾ:	੫	੯੯੪
ਸਾਰੰਗ ੫	ਮੇਰੈ ਮਨਿ ਚੀਤਿ ਆਏ:	੭	੧੨੧੦
ਵਡ: ੩	ਮੇਰੇ ਮਨ ਚੇਤਿ ਸਚਾ:	੧੫	੫੫੮
ਸਾਰੰਗ ੫	ਮੇਰੇ ਮਨ ਜਤ ਕਤ:	੧੪	੧੨੧੪
ਨਟ: ੪	ਮੇਰੇ ਮਨ ਜਪਿ ਅਹਿ:	੪	੯੭੫
ਸੋਰਠ ੫	ਮੇਰੇ ਮਨ ਜਪੀਐ ਹਰਿ:	੧੪	੬੩੯
ਗਉ: ੪	ਮੇਰੇ ਮਨ ਜਪਿ ਹਰਿ:	੫	੧੭੦
ਨਟ: ੪	ਮੇਰੇ ਮਨ ਜਪਿ ਹਰਿ ਹਰਿ ਨਾ	੧	੯੭੬
ਨਟ: ੪	ਮੇਰੇ ਮਨਿ ਜਪਿ ਹਰਿ ਹਰਿ:	੧੩	੯੭੬
ਨਟ: ੪	ਮੇਰੇ ਮਨਿ ਜਪਿ ਹਰਿ ਹਰਿ ਰਾਮ	੭	੯੭੬
ਕਲਿ: ੪	ਮੇਰੇ ਮਨ ਜਪਿ ਹਰਿ ਗੁਨ:	੮	੧੩੨੦
ਸੋਰਠ ੫	ਮੇਤੇ ਮਨ ਜਪਿ ਗੁਰ ਗੋ	੧੮	੬੧੭
ਨਟ: ੫	ਮੇਰੇ ਮਨ ਜਪੁ ਜਪਿ ਹ:	੧੨	੯੭੯
ਕਲਿ: ੪	ਮੇਰੇ ਮਨ ਜਪੁ ਜਪਿ ਜ:	੨	੧੩੨੦
ਬਿਲਾ: ੪	ਮੇਰੇ ਮਨ ਜਪਿ ਨਰ:	੧੩	੭੯੯
ਗੂਜਰੀ ੫	ਮੇਰੇ ਮਨਿ ਜਾਪਿ ਪ੍ਰਭ:	੧੫	੫੦੧
ਸੋਰਠ ੪	ਮੇਰੇ ਮਨ ਜਪਿ ਰਾਮਨਾਮੁ ਉ.	੧੫	੬੦੬
ਜੈਤ: ੪	ਮੇਰੇ ਮਨ ਜਪਿ ਰਾਮਨਾਮੁ ਹ:	੪	੬੯੮
ਜੈਤ: ੪	ਮੇਰੇ ਮਨ ਜਪਿ ਰਾਮ ਨਾਮ:	੧੬	੬੯੭
ਸੋਰਠ ੪	ਮੇਰੇ ਮਨ ਜਪਿ ਰਾਮਨਾਮੁ ਨੀ:	੭	੬੦੬
ਵਡ: ੩	ਮੇਰੇ ਮਨ ਤੂ ਹਰਿ ਹਰਿ:	੮	੫੫੯
ਸਿਰੀ: ੩	ਮੇਰੇ ਮਨਿ ਤਜਿ ਨਿੰਦਾ:	੧੮	੨੯
ਗਉੜੀ ੪	ਮੇਰੈ ਮਨਿ ਤਨਿ ਆਸਾ:	੫	੧੭੪
ਸਾਰੰਗ ੪	ਮੇਰੈ ਮਨਿ ਤਨਿ ਆਨੰਦ:	੧੨	੧੨੦੧
ਜੈਤ: ੪	ਮੇਰੈ ਮਨਿ ਤਨਿ ਅੰਮ੍ਰਿਤ:	੧੩	੬੯੮
ਆਸਾ ੪	ਮੇਰਾ ਮਨੁ ਤਨੁ ਸਬਦਿ:	੪	੪੪੯
ਬਿਲਾ: ੫	ਮੇਰਾ ਮਨੁ ਤਨੁ ਹਰਿ ਗੋ:	੫	੮੦੫

ਗਉੜੀ ੪	ਮੇਰਾ ਮਨੁ ਤਨੁ ਹਰਿ:	੨	੧੭੩
ਗਉੜੀ ੪	ਮੇਰਾ ਮਨੁ ਤਨੁ ਜੀਉ:	੧੫	੧੬੯
ਆਸਾ ੪	ਮੇਰਾ ਮਨਿ ਤਨਿ ਨਾਮੁ:	੧੦	੪੪੯
ਮਾਰੂ ੪	ਮੇਰੈ ਮਨਿ ਤਨਿ ਨਾਮੁ ਅ:	੩	੯੯੭
ਜੈਤ: ੪	ਮੇਨੈ ਮਨਿ ਤਨਿ ਪ੍ਰੀਤਿ:	੪	੬੯੮
ਆਸਾ ੪	ਮੇਰੈ ਮਨਿ ਤਨਿ ਪ੍ਰੇਮ ਨਾਮੁ:	੧੫	੩੬੬
ਗਉੜੀ ੪	ਮੇਰੈ ਮਨਿ ਤਨਿ ਪ੍ਰੇਮ ਪਿਰੰ:	੬	੧੭੪
ਵਡ: ੫	ਮੇਰੈ ਮਨਿ ਤਨਿ ਪ੍ਰੇਮ ਪਿਰੰਮ:	੫	੫੬੩
ਗਉੜੀ ੪	ਮੇਰੈ ਮਨਿ ਤਨਿ ਪ੍ਰੇਮੁ ਲਗਾ:	੧੦	੧੭੫
ਗਉੜੀ ੪	ਮੇਰੇ ਮਨਿ ਤਨਿ ਪ੍ਰੇਮੁ ਲਗਾ:	੮	੧੭੩
ਗਉੜੀ ੪	ਮੇਰਾ ਮਨੁ ਤਨੁ ਬਹੁਤ::	੧੮	੧੭੩
ਆਸਾ ੪	ਮੇਰਾ ਮਨੁ ਤਨੁ ਬਹੁਤ:	੧੨	੪੪੯
ਗੂਜ: ੪	ਮੇਰੈ ਮਨਿ ਤਨਿ ਬਿਰਹੁ:	੧੮	੪੯੩
ਸਿਰੀ: ੫	ਮੇਰੈ ਮਨਿ ਤਨਿ ਭੁਖ:	੮	੪੯
ਗਉੜੀ ੫	ਮੇਰਾ ਮਨੁ ਤਨੁ ਮੋਹਿ:	੯	੨੪੭
ਸੂਹੀ ੪	ਮੇਰੈ ਮਨਿ ਤਨਿ ਲੋਚਾ.	੧੭	੭੭੬
ਮਾਲੀ: ੪	ਮੇਰਾ ਮਨੁ ਤਨੁ ਲੀਨ:	੧੩	੯੮੫
ਗਉੜੀ ੫	ਮੇਰੈ ਮਨਿ ਤਨਿ ਵਾਸੈ:	੧੪	੨੧੧
ਗਉ: ੪	ਮੇਰੈ ਮਨਿ ਤਨਿ ਵਡਭੀ:	੬	੧੭੫
ਮਾਝ ੪	ਮੇਰੈ ਮਨ ਤਨਿ ਵੇਦਨ:	੧੩	੯੪
ਆਸਾ ੫	ਮੇਰੈ ਮਨ ਧਿਆਇ:	੮	੪੦੫
ਮਾਰੂ ੫	ਮੇਰੇ ਮਨ ਨਾਮੁ ਅੰਮ੍ਰਿਤ:	੪	੧੦੦੭
ਮਾਰੂ ੫	ਮੇਰੇ ਮਨ ਨਾਮ ਸਿਉ:	੧੫	੧੦੦੬
ਮਾਰੂ ੫	ਮੇਰੇ ਮਨ ਨਾਮੁ ਹਿਰਦੈ:	੧	੧੦੦੭
ਗੋਂਡ ੪	ਮੇਰੇ ਮਨ ਨਾਮੁ ਹਰੀ ਭਜੁ:	੫	੮੬੧
ਮਾਰੂ ੫	ਮੇਰੇ ਮਨ ਨਾਮ ਕੀ ਕਰਿ:	੭	੧੦੦੭
ਮਾਰੂ ੪	ਮੇਰੇ ਮਨ ਨਾਮ ਜਪਤ ਉ:	੪	੯੯੫
ਮਾਰੂ ੪	ਮੇਰੇ ਮਨ ਨਾਮੁ ਜਪਤ ਤ:	੧੨	੯੯੫
ਮਾਰੂ ੫	ਮੇਰੇ ਮਨ ਨਾਮੁ ਨਿਤ ਨਿ:	੧੨	੧੦੦੬
ਗਉੜੀ ੪	ਮੇਰੇ ਮਨ ਨਾਮ ਬਿਨਾ ਜੋ:	੯	੧੭੦
ਗਉੜੀ ੫	ਮੇਰੇ ਮਨ ਨਾਮਿ ਲਏ ਜ:	੫	੨੧੩
ਕਾਨੜਾ ੫	ਮੇਰੇ ਮਨ ਪ੍ਰੀਤਿ ਚਰਨ:	੧੧	੧੩੦੩
ਆਸਾ ੪	ਮੇਰੇ ਮਨ ਪਰਦੇਸੀ:	੧੬	੪੫੧
ਸਿਰੀ: ੫	ਮੇਰੇ ਮਨ ਪ੍ਰਭ ਸਰਣਾ:	੧੧	੪੬
ਗੋਂਡ ੪	ਮੇਰੇ ਮਨਿ ਪ੍ਰੇਮ ਲਗੋ:	੧੮	੮੬੧
ਸਾਰੰਗ ੫	ਮੇਰੈ ਮਨਿ ਬਾਸਿਬੋ ਗੁਤ:	੧੦	੧੨੦੪
ਆਸਾ ੩	ਮੇਰੇ ਮਨ ਬੈਰਾਗੀਆ:	੧੧	੪੪੦
ਗਉੜੀ ੫	ਮੇਰੈ ਮਨਿ ਬੈਰਾਗ ਭਇਆ ਜੀ:	੬	੨੪੭
ਵਡ: ੪	ਮੇਰੈ ਮਨਿ ਬੈਰਾਗੁ ਭਇਆ:	੧੧	੫੭੨
ਮਾਲੀ: ੪	ਮੇਰੇ ਮਨ ਭਜੁ ਹਰਿ:	੧੩	੯੮੫
ਨਟ: ੪	ਮੇਰੇ ਮਨ ਭਜੁ ਠਾਕੁਰ:	੮	੯੮੩
ਸੂਹੀ ੪	ਮੇਰੇ ਮਨ ਭਜੁ ਰਾਮ ਨਾਮ ਅ:	੧੩	੭੩੧
ਜੈਤ: ੪	ਮੇਰੈ ਮਨ ਭਜੁ ਰਾਮ ਨਾਮ ਸ:	੪	੬੯੬
ਪ੍ਰਭਾਤੀ ੪	ਮੇਰੇ ਮਨ ਭਜੁ ਰਾਮ ਨਾਮ ਹਰਿ:	੧੪	੧੩੩੬
ਬਿਲਾ: ੪	ਮੇਰੇ ਮਨੁ ਭਜੁ ਰਾਮ ਨਾਮੈ ਰਾ:	੭	੭੯੯

ਆਸਾ ੩	ਮੰਮੇ ਮਤਿ ਹਰਿ ਲਈ:	੩	੪੩੫
ਗਉੜੀਕਬੀਰ	ਮੰਮਾ ਮਨ ਸਿਉ ਕਾਜੁ:	੩	੩੪੨
ਮਾਝ ਵਾਰ ੨	ਮੰਤ੍ਰੀ ਹੋਇ ਅਠੂਹਿਆ:	੫	੧੪੮
ਗਉੜੀ ੫	ਮੰਤ੍ਰ ਤੰਤ੍ਰ ਅਉਖਧੁ:	੧੮	੧੮੪
ਸਾਰੰਗ ੫	ਮੰਤ੍ਰ ਦ੍ਰਿੜਾਇ ਹਰਿ ਅ:	੨	੧੨੧੧
ਸਹਸ: ੫	ਮੰਤ੍ਰ ਰਾਮ ਰਾਮ ਨਾਮੰ:	੧੦	੧੩੫੭
	(ਯ)		
ਦੇਵ: ੯	ਯਹ ਮਨੁ ਨੈਕ ਨ ਕ:	੮	੫੩੬
ਸੋਰ: ਕਬੀਰ	ਯਹ ਮਾਲਾ ਅਪਨੀ ਲੀ:	੧੨	੬੫੬
ਤਿਲੰ: ੧	ਯਹ ਅਰਜ ਗੁਫਤਮ:	੪	੭੨੧
ਗਉ: ਕਬੀਰ	ਯਯਾ ਜਉ ਜਾਨਹਿ ਤ:	੬	੩੪੨
ਗਉੜੀ ੫	ਯਯਾ ਜਾਇ ਪਰਹੁ ਸੰ:	੧	੨੫੩
ਗਉੜੀ ੫	ਯਯਾ ਜਤਨੁ ਕਰਤ:	੫	੨੫੮
ਗਉ: ੫	ਯਯਾ ਜਨਮਿ ਨ ਆਵੈ:	੨	੨੫੩
ਗਉ: ੫	ਯਯਾ ਜਨਮੁ ਨ ਹਾਰੀਐ:	੨	੨੫੩
ਆਸਾ ੧	ਯਯਾ ਜਨਮੁ ਨ ਹੋਵੀ:	੩	੪੩੪
ਗਉ: ੫	ਯਯਾ ਜਾਰਉ ਦੁਰਮ:	੧	੨੫੩
	(ਯਾ)		
ਗਉੜੀ ੫	ਯਾਉਬਰਨ ਧਾਰੈ ਸ:	੭	੨੫੯
ਗਉੜੀ ੫	ਯਾਸ ਜਪਤ ਮਨਿ ਹ:	੧੮	੨੫੨
ਗਉੜੀ ੫	ਯਾਹੂ ਜਤਨ ਕਰਿ ਹੋਤ:	੬	੨੫੯
ਗਉੜੀ ੫	ਯਾਹੂ ਤਰਨ ਤਾਰਨ:	੭	੨੫੯
ਗਉੜੀ ੫	ਯਾ ਜੁਗ ਮਹਿ ਏ ਕਹਿ:	੮	੨੫੧
ਸਾਰੰਗ ੯	ਯਾ ਜਗ ਮੈ ਕੋਊ ਰਹ:	੧੨	੧੨੩੧
ਬਸੰਤ ੯	ਯਾ ਭੀਤਰਿ ਜ ਰਾਮੁ ਬ:	੮	੧੧੮੬
ਗਉੜੀ ੫	ਯਾਰ ਮੀਤ ਸੁਨਿ ਸਾਜਨ:	੪	੨੫੯
ਜੈਤ: ੫	ਯਾਰ ਵੇ ਰਿਕ ਡੂੰ ਹਿਕਿ:	੧੫	੭੦੩
ਜੈਤ: ੫	ਯਾਰ ਵੇ ਤੈ ਰਾਵਿਆ ਲਾ:	੧੮	੭੦੩
ਜੈਤ: ੫	ਯਾਰ ਵੇ ਨਿਤ ਮੁਖ ਸੁ:	੩	੭੦੪
ਜੈਤ: ੫	ਯਾਰ ਵੇ ਪ੍ਰਿਅ ਹਭੇ ਸ:	੧੫	੭੦੩
ਜੈਤ: ੫	ਯਾਰ ਵੇ ਪਿਰੁ ਆਪਣਾ:	੧੮	੭੦੩
	(ਰ)		
ਮਾਰੂ ੧	ਰਈਅਤਿ ਨਾਉ ਨ ਹ:	੨	੧੦੩੬
ਮਾਰੂ ੩	ਰਈਅਤਿ ਰਾਜ ਦੂਰ:	੧੩	੧੦੫੭
ਤਿਲੰਗ ੪	ਰਸੀਆ ਹੋਵੈ ਮੁਸਕ:	੮	੭੨੫
ਸਿਰੀ: ੪	ਰਸੁ ਅੰਮ੍ਰਿਤੁ ਨਾਮੁ ਰ:	੮	੪੧
ਸਿਰੀ ੧	ਰਸੁ ਸੋਇਨਾ ਰਸੁ ਰ:	੧੧	੧੫
ਗਉ: ੧	ਰਸੁ ਸੰਗਹਿ ਬਿਖੁ ਪ:	੩	੨੨੧
ਆਸਾ ੫	ਰਸੁ ਸਤੁ ਝੋਲਿ ਮਹਾ:	੧੭	੪੧੧
ਸਿਰੀ: ੧	ਰਸ ਕਸ ਆਪ ਸਲਾ:	੧੦	੧੫
ਤੁਖਾਰੀ ੧	ਰਸ ਕਸ ਸੁਖ ਠਾਕੇ:	੧੩	੧੧੧੦
ਰਾਮ: ਵਾਰ੩	ਰਸ ਕਸ ਸਾਦਾ ਬਾਹ:	੨	੯੫੧
ਬਿਲਾ: ੧	ਰਸ ਕਸ ਖਾਏ ਸਾਦੁ:	੬	੮੪੦
ਮਾਰੂ ੩	ਰਸੁ ਕਸ ਖਾਏ ਪਿੰਡੁ:	੩	੧੦੫੮
ਮਾਝ ਵਾਰ ੧	ਰਸੁ ਕਸੁ ਟਟਰਿ ਪਾ:	੧	੧੪੪

ਕਾਨੜਾ ੫	ਰਸਕਿ ਰਸਕਿ ਸੁਆ:	੭	੧੩੧੨
ਭੈਰਉ ੫	ਰਸਕਿ ਰਸਕਿ ਹਰਿ:	੯	੧੧੫੦
ਰਾਮ: ੫	ਰਸਕਿ ਰਸਕਿ ਗਣ:	੧੧	੮੯੨
ਪ੍ਰਭਾਤੀ ੪	ਰਸਕਿ ਰਸਕਿ ਗੁਨ:	੬	੩੩੫
ਕਾਨੜਾ ੫	ਰਸਕਿ ਰਸਕਿ ਨਾਨਕ ਗੁਨ:	੧੨	੩੦੭
ਰਾਮ: ੫	ਰਸਕਿ ਰਸਕਿ ਨਾਨ:	੬	੮੯੯
ਗਉੜੀ ੫	ਰਸਿ ਗਾਏ ਗੁਨ ਪਰ:	੧੭	੨੦੧
ਗਉੜੀ ੫	ਰਸ ਗੀਧੇ ਹਰਿ ਸਿਉ:	੨	੨੯੮
ਸਿਰੀ: ੧	ਰਸੁ ਘੋੜੇ ਰਸੁ ਸੇਜਾ:	੧੨	੧੫
ਮਲਾਰ ੧	ਰਸਿ ਚੂਗਹਿ ਮਨਮੁ:	੧੮	੧੨੭੫
ਗਉ: ਵਾਰ੫	ਰਸਨਾ ਉਚਰੈ ਹਰਿ ਸ੍ਰਵ:	੧੭	੩੨੨
ਰਾਮ: ੫	ਰਸਨਾ ਉਚਰੈ ਹਰਿ ਹਰੇ:	੧੬	੯੨੬
ਸਿਰੀ: ੫	ਰਸਨਾ ਉਚਰੈ ਗੁਣ:	੨	੪੬
ਜੈਤ: ਵਾਰ੫	ਰਸਨਾ ਉਚਰੰਤਿ ਨਾ:	੧	੭੦੯
ਬਿਲਾ: ੫	ਰਸਨਾ ਅਗਹ ਅਗਹ:	੭	੮੩੦
ਬਿਹਾ: ੫	ਰਸਨਾ ਅਰਾਧੈ ਏਕੁ:	੮	੫੪੮
ਸੋਰਠ ੫	ਰਸਨਾ ਏਕ ਅਨੇਕ:	੧੦	੬੧੦
ਕਾਨੜਾ ੪	ਰਸਨਾ ਏਕ ਜਸੁ ਗਾ:	੩	੨੩੨ਨ
ਗਉੜੀ ੫	ਰਸਨਾ ਸੋਈ ਲੋਭਿ ਮੀ:	੯	੧੮੨
ਸਿਰੀ: ੫	ਰਸਨਾ ਸਚਾ ਸਿਮਰੀ:	੬	੪੯
ਨਟ: ੪	ਰਸਨਾ ਸਾਦ ਚਖੈ ਭਾ:	੧੬	੯੮੦
ਮਾਰੂ ੩	ਰਸਨਾ ਸਬਦਿ ਰਤੀ:	੨	੧੦੪੬
ਸਾਰੰਗ ੩	ਰਸਨਾ ਸਬਦੁ ਵੀਚਾ:	੩	੧੨੩੪
ਟੋਡੀ ੫	ਰਸਨਾ ਸਿਮਰਿ ਸਿਮ:	੪	੭੧੭
ਗੋਂਡ ੫	ਰਸਨਾ ਸਿਮਰਤ ਪਾ:	੨	੮੬੮
ਵਡ: ੩	ਰਸਨਾ ਹਰਿ ਸਾਦਿ ਲ:	੪	੫੬੦
ਕਾਨ: ੫	ਰਸਨਾ ਹਰਿ ਹਰਿ ਭੋ:	੧੧	੧੩੦੩
ਗਉੜੀ ੩	ਰਸਨਾ ਹਰਿ ਰਸੁ ਚਾ:	੧੩	੧੫੮
ਗਉੜੀ ੩	ਰਸਨਾ ਹਰਿ ਰਸੁ ਚਾ:	੧੩	੨੪੬
ਰਾਮ: ਵਾਰ੩	ਰਸਨਾ ਹਰਿ ਰਸੁ ਨ ਚ:	੧੦	੯੪੯
ਗੂਜ: ਵਾਰ੩	ਰਸਨਾ ਹਰਿ ਰਸੁ ਨ ਚਖਿ:	੧੭	੫੧੪
ਵਡ: ੩	ਰਸਨਾ ਹਰਿ ਰਸੁ ਪੀ:	੧੭	੫੭੦
ਮਾਝ ੩	ਰਸਨਾ ਹਰਿ ਰਸਿ ਰਾਤੀ:	੧੧	੧੧੪
ਬਸੰਤ ੫	ਰਸਨਾ ਗਾਏ ਗੁਣ ਅ:	੧੫	੧੧੮੧
ਟੋਡੀ ੫	ਰਸਨਾ ਗੁਣ ਗੋਪਾਲ:	੧੮	੭੧੩
ਮਾਰੂ ੫	ਰਸਨਾ ਗੁਣ ਗਾਵੈ ਹ:	੫	੧੦੮੦
ਮਾਝ ੩	ਰਸਨਾ ਗੁਣ ਵੰਤੀ ਗੁ:	੫	੧੩੦
ਗਉ: ੫	ਰਸਨਾ ਗੀਧੀ ਬੋਲਤ:	੧੫	੧੯੫
ਗਉੜੀ ੫	ਰਸਨਾ ਗੁਨ ਗਾਵੈ ਬੇ:	੧	੨੯੯
ਗਉ: ੫	ਰਸਨਾ ਜਪੀਐ ਏਕ:	੧੫	੨੧੧
ਸੂਹੀ ੧	ਰਸਨਾ ਜਾਪੁ ਜਪਉ:	੧੪	੭੪੦
ਮਾਝ ੫	ਰਸਨਾ ਜਪਿ ਜਪਿ ਜੀ:	੧੭	੧੦੭
ਗਉੜੀ ੫	ਰਸਨਾ ਜਪਤੀ ਹਰਿ:	੧੩	੨੯੦
ਸਾਰੰਗ ੫	ਰਸਨਾ ਜਪਤੀ ਤੂਹੀ:	੯	੧੨੧੫
ਫੁਨਹੇ ੫	ਰਸਨਾ ਜਪੈ ਨ ਨਾਮੁ:	੧੮	੧੩੬੨

ਗਉੜੀ ੫	ਰੰਗ ਸੰਗਿ ਬਿਖਿਆ ਕੇ:	੧	੨੪੨	ਬਸੰਤ ੫	ਰੰਗੁ ਲਾਗਾ ਅਤਿ ਲਾਲ:	੪	੧੧੮੦
ਮਾਝ ੫	ਰੰਗ ਸਭੇ ਨਾਰਾਇਣੈ:	੩	੧੩੪	ਭੈਰਉ ਨਾਮ:	ਰੰਗੀਲੇ ਜਿਹਬਾ ਹਰਿ:	੧੧	੧੧੬੩
ਆਸਾ ਵਾਰ੧	ਰੰਗ ਹਸਹਿ ਰੰਗਿ ਰੋ:	੧੬	੪੭੩	ਤਿਲੰਗ ੧	ਰੰਙਣ ਵਾਲਾ ਜੇ ਰੰਙੇ:	੩	੭੨੨
ਸੂਹੀ ੧	ਰੰਗੇ ਕਾ ਕ੍ਰਿਆ ਰੰਗੀਐ:	੩	੧੫੧	ਸਵਯੇ ੫	ਰੰਜਕ ਰੇਤ ਖੇਤ ਤ:	੧੪	੧੩੮੭
ਗਉੜੀਵਾਰ੩	ਰੰਗਿ ਚਲੂਲੈ ਅਤਿ ਰ:	੧੩	੩੧੧	ਵਡ: ੩	ਰੰਡ ਬੈਠੀ ਦੂਜੇ ਭਾਏ:	੧੪	੫੮੩
ਬਿਲਾ: ੩	ਰੰਗਿ ਚਲੂਲੈ ਹਰਿ ਰ:	੬	੭੯੮	ਸਾਰੰਗਵਾਰ੧	ਰੰਨਾ ਹੋਈਆ ਬੋਧੀਆ:	੧੮	੧੨੪੨
ਤੁਖਾਰੀ ੧	ਰੰਗ ਜਿਨਸੀ ਜੰਤ ਉ:	੮	੧੧੧੨		(ਲ)		
ਸੂਹੀ ੧	ਰੰਗਣ ਵਾਲਾ ਸੇਵੀਐ:	੪	੭੫੧	ਸੋਰਠ ਕਬੀਰ	ਲਉਕੀ ਅਠਸਠਿ ਤੀ:	੩	੬੫੬
ਗੂਜਰੀ ਵਾਰ੩	ਰੰਗੁ ਤਿਸੈ ਕਉ ਅਗ:	੮	੫੧੦	ਮਾਰੂ ੫	ਲਉਨਾੜੀ ਸੂਆ ਹੈ ਅ:	੧੧	੮੮੬
ਮਾਰੂ ਵਾਰ ੫	ਰੰਗ ਤੰਗੁ ਗਰੀਬ ਮ:	੯	੧੧੦੦	ਸਹਸ: ੫	ਲਉ ਲਈ ਤ੍ਰਿਸਨਾ ਅ:	੪	੧੩੬੦
ਗੂਜ: ੫	ਰੰਗ ਤਮਾਸਾ ਪੂਰਨ:	੬	੪੯੬	ਮਾਝ ਵਾਰ ੧	ਲਈਅਨਿ ਖਰੇ ਪਰ:	੭	੧੪੬
ਆਸਾ ੫	ਰੰਗ ਤਮਾਸੇ ਬਹੁਤ:	੧੫	੩੭੩	ਆਸਾ ੧	ਲਏ ਦਿਤੇ ਵਿਣੁ ਰਹੈ:	੨	੩੫੦
ਸਿਰੀ: ੫	ਰੰਗ ਤਮਾਸੇ ਬਹੁ ਤਿ:	੧੬	੭੦	ਰਾਮਕਲੀ ੧	ਲਸਕਰੀਆ ਘਰ ਸੰ:	੯	੯੩੬
ਮਾਰੂ ੫	ਰੰਗਿ ਤਮਾਸੇ ਮਾਣਿ ਹ:	੯	੧੦੮੪	ਸਾਰੰਗਵਾਰ੧	ਲਸਕਰ ਸੈਣ ਦਮਾ:	੫	੧੨੪੪
ਦੇਵ: ੫	ਰੰਗਿ ਤੁਮਾਰੇ ਲਾਲ ਭ:	੧੮	੫੨੯	ਆਸਾ ੫	ਲਸਕਰ ਜੋੜੇ ਕੀਆ:	੩	੩੯੨
ਸੋਰਠ ੧	ਰੰਗਿ ਨ ਰਾਤਾ ਰਸਿ ਨਹੀ ਬੇ:	੭	੫੯੬	ਗਉੜੀ ੫	ਲਸਕਰ ਜੋੜੇ ਨੇਬ:	੧	੧੭੬
ਰਾਮ: ੧	ਰੰਗਿ ਨ ਰਾਤਾ ਰਸਿ ਨਹੀ ਮਾ:	੩	੯੪੫	ਸਿਰੀ: ੫	ਲਸਕਰ ਤਰਕਸੁ:	੧੮	੭੦
ਸਿਰੀ: ੫	ਰੰਗੁ ਨ ਲਗੀ ਪਾਰ ਬ੍ਰ:	੧੫	੭੦	ਗੂਜਰੀ ੫	ਲਸਕਰ ਨੇਬ ਖਵਾਸ ਸ:	੧੦	੪੯੬
ਮਾਝ ਵਾਰ ੧	ਰੰਗ ਪਰੰਗ ਉਪਾਰ:	੫	੧੩੮	ਗਉੜੀ ੧	ਲਸਕਰ ਨੇਬ ਖਵਾਸੀ ਪਾ:	੧੦	੨੨੫
ਰਾਮ:ਵਾਰ ੫	ਰੰਗ ਪਰੰਗ ਅਨੇਕ:	੬	੯੬੫	ਗਉੜੀ ੫	ਲਹਿਓ ਸਹਸਾ ਬੰਧ:	੯	੨੦੫
ਕਾਨ: ਵਾਰ੪	ਰੰਗ ਪਰੰਗ ਸ੍ਰਿਸਟਿ:	੨	੧੩੧੪	ਆਸਾ ੫	ਲਹਿਓ ਜਮ ਭਇਆ:	੧੪	੪੦੯
ਸਾਰੰਗਵਾਰ੪	ਰੰਗ ਪਰੰਗ ਕਤੀਫ਼ਿ:	੧੮	੧੨੪੬	ਰਾਮ: ਵਾ:ਰਾ:	ਲਹਣੇ ਦੀ ਫੇਰਾਈਐ:	੧੬	੯੬੬
ਧਨਾ: ੧	ਰੰਗਿ ਪ੍ਰੀਤਮ ਰਾਤੀ ਗੁ:	੧੨	੬੮੯	ਰਾਮ: ਵਾ:ਰਾ:	ਲਹਣੇ ਧਰਿਓਨੁ ਛਤ ਸਿ:	੧੪	੯੬੬
ਸਿਰੀ: ੧	ਰੰਗੁ ਮਾਣਿਲੈ ਪਿਆਰਿ:	੫	੨੩	ਰਾਮ: ਵਾ:ਰਾ:	ਲਹਣੇ ਧਰਿਓਨੁ ਛਤੁ ਸਿ:	੧੩	੯੬੭
ਆਸਾ ੫	ਰੰਗ ਰਸਾ ਜੈਸੇ ਸੁਪ:	੫	੩੯੨	ਸਵਯੇ ੪	ਲਹਣੇ ਪੰਥ ਧਰਮ:	੧੨	੧੪੦੧
ਗਉ: ੫	ਰੰਗ ਰਸਾ ਤੂੰ ਮਨਹਿਅ:	੧੬	੧੮੧	ਆਸਾ ੫	ਲਹਨੋ ਜਿਸੁ ਮਥਾਨਿ:	੧੪	੪੦੯
ਮਲਾ:ਵਾਰ ੩	ਰੰਗੁ ਰਹਿਆ ਤਿਨ ਕਾ:	੮	੧੨੮੦	ਮਾਝ ਵਾਰ ੧	ਲਹੈ ਭਰਾਤ ਹੋਵੈ ਜਿ:	੧੫	੧੫੦
ਜਪੁ	ਰੰਗੀ ਰੰਗੀ ਭਾਤੀ ਕਰਿ:	੧੩	੬	ਆਸਾ ਕਬੀ:	ਲਹੁਰੀ ਸੰਗਿ ਭਈ ਅ:	੧	੪੮੪
ਆਸਾ ੧	ਰੰਗੀ ਰੰਗੀ ਭਾਤੀ ਕਰਿ:	੬	੯	ਸਿਰੀ: ੧	ਲਹਿਰੀ ਨਾਲਿ ਪਛਾੜੀ:	੧੮	੫੯
ਆਸਾ ੧	ਰੰਗੀ ਰੰਗੀ ਭਾਤੀ ਕਰਿ:	੧੪	੩੪੭	ਮਾਝ ਵਾਰ ੧	ਲਕੀ ਕਾਸੇ ਹਥੀ ਫੁਮ:	੧੮	੧੪੯
ਕਾਨ: ੫	ਰੰਗਾ ਰੰਗ ਰੰਗਨ ਕੇ:	੫	੧੩੦੫	ਰਾਮਕਲੀ ੧	ਲਕਰੀ ਬਿਖਰਿ ਜਰੀ:	੧੫	੮੭੯
ਧਨਾ: ੫	ਰੰਗ ਰੰਗੀ ਰਾਮ ਅਪ:	੧੧	੬੮੧	ਆਸਾ ੧	ਲਖਾ ਉਪਰਿ ਫੁਰਮਾ:	੨	੩੫੮
ਸੂਹੀ ੫	ਰੰਗਿ ਰਤੇ ਅਪੁਨੇ ਸੁ:	੧੨	੭੮੦	ਸਾਰੰਗਵਾਰ੧	ਲਖ ਸਿਉ ਪ੍ਰੀਤਿ ਹੋਵੈ:	੪	੧੨੪੩
ਮਾਝ ੫	ਰੰਗਿ ਰਤੇ ਤੇਰੈ ਤੁਧੁ:	੯	੧੦੭	ਸਿਰੀ: ੧	ਲਖ ਸਿਆਣਪ ਜੇ ਕ:	੧੩	੨੦
ਮਾਰੂ ੫	ਰੰਗਿ ਰਤੇ ਤੇਰੈ ਦਾਸ:	੯	੧੦੮੫	ਆਸਾ ੧	ਲਖ ਸਾਸਤ ਸਮਝਾ:	੪	੩੫੮
ਸਵਯੇ ੨	ਰੰਗਿ ਰਤੇ ਨਾਮ ਸਿਉ:	੭	੧੩੯੨	ਮਾਝ ੫	ਲਖੁ ਸੀਗਾਰ ਬਣਾਇ:	੧੫	੧੩੪
ਗਉ: ਵਾਰ ੫	ਰੰਗ ਰਤੇ ਨਿਰਬਾਣ:	੩	੩੨੨	ਆਸਾ ਵਾਰ੧	ਲਖ ਸੂਰਤਣ ਸੰਗ:	੭	੪੬੭
ਗਉੜੀ ੫	ਰੰਗਿ ਰਤੇ ਪਰਮੇਸਰੈ ਜਨ:	੩	੨੧੮	ਆਸਾ ਵਾਰ੧	ਲਖ ਸੁਰਤੀ ਲਖ ਗਿਆ:	੮	੪੬੭
ਸੂਹੀ ੫	ਰੰਗ ਰਤੇ ਪਰਮੇਸਰੈ ਬਿਨ:	੩	੭੬੧	ਮਾਰੂ ੩	ਲਖ ਕੱਈ ਜੇ ਕਰਮ:	੮	੧੦੫੭
ਸਿਰੀ: ੧	ਰੰਗਿ ਰਤਾ ਮੇਰਾ ਸਾਹਿ:	੧੦	੨੩	ਸਿਰੀ: ੬	ਲਖ ਖੁਸੀਆ ਪਾਤਿਸਾ:	੬	੪੪
ਬਸੰਤ ੧	ਰੰਗਿ ਰਾਤੇ ਰਵਹਿ ਸਿ:	੯	੧੧੬੮	ਆਸਾ ੧	ਲਖ ਟੀਅਹਿ ਲਖ:	੩	੩੫੮
ਗਉੜੀ ੪	ਰੰਙਾ ਰਤੜੇ ਮਨ ਕਰ:	੬	੨੩੫	ਗਉ: ੫	ਲਖ ਘਾਟੀ ਊਚੇ ਘਨੇ:	੬	੧੩੬੪
ਗਉੜੀਵਾਰ੫	ਰੰਗ ਰੂਪ ਰਸ ਬਾਦਿ:	੨	੩੨੨	ਮਾਰੂ ੩	ਲਖ ਚਉਰਾਸੀਹ ਆ:	੬	੧੦੬੧
ਆਸਾ ੪	ਰੰਗ ਰਲੀਆ ਮਾਣਹ:	੧੭	੪੫੧	ਮਾਰੂ ੧	ਲਖ ਚਉਰਾਸੀਹ ਜੀਅ ਉ:	੧੨	੧੦੩੪
ਮਾਰੂ ਕਬੀਰ	ਰੰਗ ਰਵਹੁ ਆਤਮੇ:	੬	੧੧੦੩	ਮਾਰੂ ੩	ਲਖ ਚਉਰਾਸੀਹ ਜੀ:	੧੮	੧੦੪੪

ਮਾਝ ੩	ਲਖ ਚਉਰਾਸੀਹ ਜੀ:	੧੮	੧੧੦
ਗਉ:ਕਬੀਰ	ਲਖ ਚਉਰਾਸੀਹ ਜੀਅ ਜੋ:	੧੬	੩੩੮
ਬਸੰਤ ੧	ਲਖ ਚਉਰਾਸੀਹ ਜੰਤ:	੫	੧੧੯੦
ਗੂਜਰੀ ਤ੍ਰਿਲੋ	ਲਖ ਚਉਰਾਸੀਹ ਜਿਨਿ:	੩	੫੨੬
ਮਾਰੂ ੫	ਲਖ ਚਉਰਾਸੀਹ ਜੋਨਿ:	੧੫	੧੦੭੫
ਸਿਰੀ: ੩	ਲਖ ਚਉਰਾਸੀਹ ਜਿਨਿ ਸਿ:	੧੧	੨੭
ਗਉ: ੫	ਲਖ ਚਉਰਾਸੀਹ ਜੋਨਿ ਨਫਿ:	੧੦	੨੧੧
ਪ੍ਰਭਾਤੀ ੫	ਲਖ ਚਉਰਾਸੀਹ ਜੋਨਿ ਭ:	੧੪	੧੩੪੦
ਗਉੜੀ ਕਬੀ:	ਲਖ ਚਉਰਾਸੀਹ ਜੋਨਿ ਭ੍ਰ:	੮	੩੩੭
ਗਉੜੀ ੫	ਲਖ ਚਉਰਾਸੀਹ ਜੋਨਿ ਭ੍ਰ:	੧੩	੧੭੬
ਸਿਰੀ: ੩	ਲਖ ਚਉਰਾਸੀਹ ਤਰਸਦੇ ਜਿ:	੧	੨੯
ਸਿਰੀ: ੩	ਲਖ ਚਉਰਾਸੀਹ ਤਰਸਦੇ ਫਿ:	੧੫	੩੮
ਮਾਰੂ ੩	ਲਖ ਚਉਰਾਸੀਹ ਨਰਕ.	੩	੧੦੭੨
ਸਿਰੀ: ੩	ਲਖ ਚਉਰਾਸੀਹ ਫਿ:	੨	੭੦
ਸਿਰੀ: ੩	ਲਖ ਚਉਰਾਸੀਹ ਫੇ:	੧੭	੬੭
ਸਿਰੀ: ੩	ਲਖ ਚਉਰਾਸੀਹ ਫੇ:	੧੦	੮੮
ਸਿਰੀ: ੩	ਲਖ ਚਉਰਾਸੀਹ ਫੇਰੁ ਪਇ:	੭	੩੧
ਸਿਰੀ: ੩	ਲਖ ਚਉਰਾਸੀਹ ਫਿਰਿ:	੬	੬੯
ਸਿਰੀ: ੩	ਲਖ ਚਉਰਾਸੀਹ ਭ੍ਰ:	੧੩	੫੦
ਗਉੜੀ ੫	ਲਖ ਚਉਰਾਸੀਹ ਭ੍ਰਮਤਾ ਫੇ:	੫	੧੮੦
ਮਾਰੂ ੫	ਲਖ ਚਉਰਾਸੀਹ ਭ੍ਰਮਤੇ ਭ੍ਰ:	੨	੧੦੧੭
ਸਿਰੀ: ੩	ਲਖ ਚਉਰਾਸੀਹ ਭਰਮਦੇ ਭ:	੭	੨੭
ਗਉੜੀ ੩	ਲਖ ਚਉਰਾਸੀਹ ਭਰਮਦੇ ਮ:	੧੩	੧੬੨
ਸਲੋਕ ੩	ਲਖ ਚਉਰਾਸੀਹ ਮੇਦਨੀ:	੨	੧੪੧੬
ਮਾਰੂ ਵਾਰ ੫	ਲਖ ਚਉਰਾਸੀਹ ਮੇ:	੧੦	੧੧੦੦
ਮਾਰੂ ਵਾਰ ੫	ਲਖ ਚਉਰਾਸੀਹ ਮੇ:	੧੬	੧੦੯੬
ਰਾਮ: ੧	ਲਖ ਚਉਰਾਸੀਹ ਮੇਦਨੀ ਘ:	੩	੯੩੬
ਮਲਾਰ ਵਾਰ੧	ਲਖ ਚਉਰਾਸੀਹ ਮੇਦਨੀ ਤੁ:	੧੫	੧੨੮੩
ਮਾਰੂ ੫	ਲਖ ਚਉਰਾਸੀਹ ਮ:	੧੭	੯੯੮
ਮਾਝ ੩	ਲਖ ਚਉਰਾਸੀਹ ਰਿਜ:	੭	੧੧੨
ਆਸਾਵਾਰ ੧	ਲਖ ਚੋਰੀਆ ਲਖ ਜਾ:	੫	੪੭੧
ਆਸਾ ਵਾਰ੧	ਲਖ ਟਕਿਆ ਕੇ ਮੁੰਦ:	੧੮	੪੬੪
ਆਸਾ ਵਾਰ੧	ਲਖ ਠਗੀਆ ਪਹਿਨਾ:	੬	੪੭੧
ਆਸਾ ਵਾਰ੧	ਲਖ ਤਪ ਉਪਰ ਤੀ:	੭	੪੬੭
ਆਸਾ ਵਾਰ੧	ਲਖ ਨੇਕੀਆ ਚੰਗਿਆ:	੬	੪੬੭
ਗਉ: ੫	ਲਖੀ ਨ ਜਾਈ ਨਾਨਕ:	੧੦	੨੫੦
ਗਉ: ੫	ਲਖੇ ਨ ਜਹਿ ਪਾਰ ਬ੍ਰ:	੮	੨੭੫
ਗੂਜ: ੫	ਲਖਮੀ ਕੇਤਕ ਗਨੀ:	੧੭	੫੦੭
ਮਲਾ:ਵਾਰ ੧	ਲਖ ਮਣ ਸੁਇਨਾ ਲ:	੧੫	੧੨੮੭
ਮਾਰੂ ਵਾਰ ੫	ਲਖਮੀ ਤੋਟਿ ਨ ਆਵ:	੧੫	੧੦੯੬
ਗਉ:ਕਬੀਰ	ਲਖਮੀ ਬਰਸਿਉ ਜ:	੧੭	੩੪੨
ਭੈਰ: ੩	ਲਖਮੀ ਭਉ ਕਰੈ ਨ ਸਾ:	੧੮	੧੧੫੪
ਆਸਾ ੧	ਲਖ ਮੜਿਆ ਕਰਿ ਏ:	੮	੩੫੮
ਆਸਾ ੧	ਲਖ ਲਸਕਰ ਲਖ ਵਾਜੇ:	੧	੩੫੮
ਮਲਾ:ਵਾਰ ੧	ਲਖ ਲਸਕਰ ਲਖ ਵਾਜੇ ਨੇ:	੧੬	੧੨੮੭

ਜਪੁ	ਲਖੁ ਲਖੁ ਗੇੜਾ ਆਖੀ:	੭	੭
ਸਿਰੀ: ੧	ਲਗੀ ਆਵਹਿ ਸਾਹੁਰੈ:	੭	੨੩
ਬਿਹਾ: ੫	ਲਗਿ ਸੰਤ ਚਰਣੀ ਪ.	੧੮	੫੪੩
ਕੇਦਾਰਾ ੫	ਲਗਿ ਸੰਤਨਾ ਪਗ ਪਾ:	੧੩	੧੧੧੯
ਸਿਰੀ: ੫	ਲਗਾ ਕਿਤੁ ਕੁਫਕੜੇ:	੩	੪੩
ਬਿਲਾ: ੫	ਲਗੁ ਚਰਣ ਸਰਣ:	੩	੮੪੭
ਸਲੋਕ ੫	ਲਗਾ ਰੰਗੁ ਅਪਾਰੁ ਕੋ:	੫	੧੪੨੫
ਗਉੜੀਵਾਰ੫	ਲਗਾ ਰੰਗੁ ਚਰਣਾਰ:	੧੮	੯੬੪
ਮਾਰੂ ੫	ਲਗੀ ਲਾਗਿ ਸੰਤ ਸੰਗਾ:	੧	੧੦੮੧
ਨਟ: ੪	ਲਗਿ ਲਗਿ ਪ੍ਰੀਤਿ ਬਹੁ:	੨	੯੮੨
ਮਾਰੂ ਵਾਰ ੫	ਲਗੜੀਆ ਪਿਰੀਅਨ:	੧੩	੧੧੦੧
ਗੂਜ: ਵਾਰ ੫	ਲਗੜੀ ਸਥਾਨਿ ਜੋੜ:	੧੩	੫੧੯
ਜੈਤ: ਵਾਰ੫	ਲਗੜਾ ਸੋ ਨੇਹੁ ਮੰਨ:	੭	੭੦੮
ਆਸਾ ਕਬੀਰ	ਲਟ ਛਿਟਕਾਏ ਤਿਰੀ:	੩	੪੭੮
ਭੈਰਉ ਕਬੀ:	ਲਟ ਛੂਟੀ ਵਰਤੈ ਬਿ:	੫	੧੧੬੩
ਦੇਵ: ੪	ਲਟੂਰੀ ਮਧੁਰੀ ਠਾਕੁਰੁ:	੮	੫੨੭
ਮਾਰੂ ੫	ਲਤਾ ਬਲੀ ਸਾਖੁ ਸਭ:	੪	੧੦੭੯
ਮਲਾ:ਵਾਰ ੫	ਲਬੇ ਸਭਿ ਵਿਕਾਰ ਸ:	੧੦	੧੨੯੧
ਮਲਾ:ਵਾਰ ੧	ਲਬੇ ਭੜਥੂ ਪਾਇ ਗੁ:	੪	੧੨੮੦
ਸਿਰੀ: ੫	ਲਥੇ ਹਭੇ ਥਕੜੇ ਨਾਨਕ:	੧੭	੮੦
ਗੂਜਰੀਵਾਰ੫	ਲਧਮੁ ਲਭਣ ਹਾਰੁ:	੧੦	੫੨੧
ਬਿਲਾ: ੫	ਲਪਟਿ ਕਪਟਿ ਗ੍ਰਿਹਿ:	੩	੮੧੦
ਗਉੜੀ ੫	ਲਪਟਿ ਰਹਿਓ ਤਹ ਅੰ:	੧੩	੨੬੮
ਆਸਾ ੫	ਲਪਟਿ ਰਹਿਉ ਤਿਹ ਸੰ:	੫	੪੫੩
ਬਿਲਾ: ੫	ਲਪਟਿ ਰਹਿਓ ਮਨੁ ਬਾ:	੧੧	੮੦੮
ਗਉੜੀ ੫	ਲਪਟਿ ਰਹਿਓ ਰਸਿ:	੩	੨੮੩
ਪ੍ਰਭਾਤੀ ੧	ਲਪਟਿ ਰਹੀ ਫੁਨਿ ਬੰ:	੨	੧੩੪੨
ਧਨਾ: ੫	ਲਪਟਿ ਰਹੇ ਮਾਇਆ:	੩	੬੭੨
ਬਸੰ: ੧	ਲਬੁ ਅੰਧੇਰਾ ਬੰਦੀਖਾ:	੧	੧੧੯੧
ਸਿਰੀ: ੧	ਲਬੁ ਕੁਤਾ ਕੂੜੁ ਚੂਹ:	੯	੧੫
ਗਾਥਾ ੫	ਲਬਧਿਅੰ ਸਾਧ ਸੰਗੇ:	੯	੧੩੬੧
ਸੋਰਠ ੧	ਲਗਧਿ ਆਪਣੀ ਪਾ:	੯	੬੨੧
ਗਾਥਾ ੫	ਲਬਧੇਣ ਸਾਧ ਸੰਗੇ:	੧੦	੧੩੬੧
ਵਡ: ੧	ਲਬਿ ਧੰਧੈ ਮਾਇਆ ਜ:	੧੮	੫੮੧
ਸਹਸ: ੫	ਲਭਧੰ ਸੰਤ ਸੰਗੇਣ	੪	੧੩੫੯
ਗਾਥਾ ੫	ਲਬਧੰ ਸਾਧ ਸੰਗੇਣ:	੧੦	੧੩੬੦
ਮਾਝ ਵਾਰ ੨	ਲਬਿ ਨ ਚਲਈ ਸਚਿ:	੯	੧੪੮
ਆਸਾ ਵਾਰ੧	ਲਬੁ ਪਾਪੁ ਦੁਇ ਰਾਜਾ:	੧੮	੪੬੮
ਮਲਾ:ਵਾਰ ੧	ਲਬੈ ਮਾਲੈ ਘੁਲਿ ਮਿ:	੧੨	੧੨੮੮
ਆਸਾ ੧	ਲਬੁ ਲੋਭੁ ਅਹੰਕਾਰੁ ਸੁ:	੧੬	੪੧੪
ਤਿਲੰ: ੧	ਲਬ ਲੋਭ ਅਹੰਕਾਰ ਕੀ:	੯	੭੨੨
ਰਾਮਕਲੀ ੩	ਲਬੁ ਲੋਭੁ ਅਹੰਕਾਰ ਚੂ:	੧੫	੯੧੮
ਰਾਮ: ੩	ਲਬੁ ਲੋਭੁ ਅਹੰਕਾਰੁ ਤਜਿ:	੧੬	੯੧੮
ਆਸਾ ੧	ਲਬਿ ਲੋਭਿ ਅਹੰਕਾਰਿ ਮਾ:	੪	੪੬੦
ਰਾਮ: ਵਾ:ਰਾ:	ਲਬੁ ਲੋਭੁ ਕਾਮੁ ਕ੍ਰੋਧ:	੧੧	੯੬੮

ਗਉ: ਕਬੀਰ	ਲਾਜੁ ਘੜੀ ਸਿਉ ਟੂਟਿ:	੧੮	੩੩੩
ਬਿਲਾ: ੫	ਲਾਜ ਨ ਆਵੈ ਅਗਿਆ:	੪	੮੪੮
ਗਉੜੀ:ਕਬੀ:	ਲਾਜ ਨ ਮਰਹ ਕਹ:	੧੨	੩੨੫
ਭੈਰ: ੫	ਲਾਜ ਮਰੈ ਜੋ ਨਾਮੁ ਨ:	੧	੧੧੪੯
ਰਾਮਕਲੀ ੧	ਲਾਜ ਮਰੰਤੀ ਮਰਿ ਗ:	੬	੯੩੧
ਆਸਾ ਵਾਰ੧	ਲਾਟੂ ਮਾਧਾਣੀਆ ਅ:	੧੧	੪੬੫
ਬਿਲਾ: ੫	ਲਾਡਿਲੇ ਲਾਡ ਲਡਾਇ:	੧੨	੮੪੭
ਆਸਾ ੫	ਲਾਥੀ ਤਿਸ ਭੁਖਾਨ:	੧੫	੪੦੯
ਗਉੜੀ ੫	ਲਾਥੀ ਭੂਖ ਤ੍ਰਿਸਨ ਸ:	੬	੨੧੫
ਗੂਜਰੀ ੫	ਲਾਦ ਖਜਾਨਾ ਗੁਰਿ ਨਾ:	੨	੪੯੬
ਗਉੜੀ ੫	ਲਾਦਿ ਖੇਪ ਸੰਤਹ ਸੰ:	੫	੨੮੩
ਸਾਰੰਗ ੫	ਲਾਭੁ ਹਰਿ ਗੁਣ ਗਾਇ:	੧੩	੧੨੨੬
ਗਉੜੀ ੫	ਲਾਭ ਮਿਲੈ ਤੋਟਾ ਹਿਰੈ ਸਾ:	੩	੨੯੮
ਗਉੜੀ ੫	ਲਾਭ ਮਿਲੈ ਤੋਟਾ ਹਿਰੈ ਹ:	੧	੨੮੭
ਸਾਰੰਗ ੫	ਲਾਭ ਲੈਹੁ ਹਰਿ ਰਿਦੈ:	੧੭	੧੨੧੯
ਆਸਾ ੩	ਲਾਲੈ ਅਪਣੀ ਜਾਇ ਗ:	੧੮	੩੬੨
ਮਾਰੂ ੫	ਲਾਲ ਅਮੋਲਾ ਲਾਲੋ:	੩	੧੦੦੬
ਮਾਰੂ ੧	ਲਾਲਾ ਸੋ ਜੀਵਤੁ ਮਰੈ:	੧੬	੧੦੧੧
ਸਾਰੰਗਵਾਰ੪	ਲਾਲ ਸੁਪੇਦ ਦੁਲੀਚਿ:	੧	੧੨੪੭
ਮਾਰੂ ੧	ਲਾਲੈ ਹੁਕਮੁ ਪਛਾਣਿ:	੧੩	੧੦੧੧
ਗਉੜੀ ੪	ਲਾਲਾਂ ਹਾਟਿ ਵਿਹਾਝਿ:	੪	੧੬੬
ਮਾਰੂ ੧	ਲਾਲੈ ਖੁਸਮੁ ਪਛਾਣਿ:	੧੦	੧੦੧੧
ਗਉੜੀ ੫	ਲਾਲ ਗੋਪਾਲ ਗੋਬਿੰਦ:	੧੧	੨੫੨
ਮਾਝ ੫	ਲਾਲ ਗੋਪਾਲ ਦਇਆ	੪	੯੯
ਮਾਰੂ ੧	ਲਾਲੈ ਗਾਰਬੁ ਛੋਡਿਆ:	੧੦	੧੦੧੧
ਮਾਰੂ ੧	ਲਾਲਾ ਗੋਲਾ ਖਸਮ ਕਾ	੧੧	੧੦੧੧
ਮਾਰੂ ੧	ਲਾਲਾ ਗੋਲਾ ਧਣੀ ਕੋ:	੨	੧੦੧੧
ਮਾਰੂ ੧	ਲਾਲੇ ਗੋਲੇ ਮਤਿ ਖਰੀ:	੩	੧੦੧੧
ਸਿਰੀ: ੧	ਲਾਲ ਗੁਲਾਲੁ ਗਹਬ:	੧੧	੧੮
ਗਉੜੀਵਾਰ੫	ਲਾਲਚਿ ਅਟਿਆ ਨਿ:	੫	੩੨੧
ਧਨਾ: ਕਬੀਰ	ਲਾਲਚ ਕਰੈ ਜੀਵਨ:	੨	੬੯੨
ਸਿਰੀ: ਬੇਣੀ	ਲਾਲਚੁ ਕਰੈ ਜੀਵਨ:	੧੩	੯੩
ਆਸਾ ੧	ਲਾਲਚੁ ਛੋਡਹੁ ਅੰਧਿ:	੧੧	੪੧੯
ਮਾਰੂ ੧	ਲਾਲਚ ਛੋਡਿ ਰਚਹੁ:	੨	੧੦੩੦
ਗਉ: ੫	ਲਾਲਚ ਝੂਠ ਇਕ ਰਮੋਹ ਇ:	੪	੨੬੧
ਗਉ: ੫	ਲਾਲਚ ਝੂਠ ਬਿਕਾਰ ਮੋਹ ਬਿ	੭	੨੫੨
ਕੇਦਾਰਾਕਬੀ:	ਲਾਲਚ ਝੂਠ ਬਿਕਾਰ ਮਹਾਮ:	੮	੧੧੨੪
ਗਉੜੀ ੫	ਲਾਲਚ ਝੂਠ ਬਿਖੈ ਬਿ:	੧੨	੨੫੯
ਆਸਾ ਧੰਨਾ	ਲਾਲਚ ਬਿਖੁ ਕਾਮ ਲੁ:	੯	੪੮੭
ਮਾਰੂ ਕਬੀ:	ਲਾਲਚ ਲਾਗੇ ਜਨਮੁ:	੬	੧੧੦੬
ਰਾਮ: ੧	ਲਾਲਚਿ ਲਾਗੈ ਨਾਮੁ ਬਿ:	੧੦	੯੦੬
ਆਸਾ ੫	ਲਾਲ ਚੋਲਨਾ ਤੈ ਤਨਿ:	੭	੩੮੪
ਬਿਲਾ ੪	ਲਾਲੁ ਜਵੇਹਰੁ ਨਾਮੁ:	੧੫	੮੩੪
ਸਿਰੀ: ੧	ਲਾਲ ਜਵੇਹਰ ਮਾਣ:	੮	੫੬
ਆਸਾ ੫	ਲਾਲ ਜਵੇਹਰ ਭਰੇ:	੧	੩੯੪
ਪ੍ਰਭਾਤੀ ੧	ਲਾਲ ਜਵੇਹਰ ਰਤਨ:	੧੨	੧੩੩੨
ਸਾਰੰਗ ੫	ਲਾਲ ਦਇਆਲ ਗੁ:	੧੯	੧੨੧੪
ਮਾਰੂ ੧	ਲਾਲੇ ਨੋ ਸਿਰਿਕਾਰ ਹੈ:	੧੨	੧੦੧੧
ਗਉ: ੧	ਲਾਲ ਨਿਹਾਲੀ ਫੂਲ ਗੁ:	੮	੨੨੫
ਮਾਰੂ ੧	ਲਾਲੀ ਨਾਚੈ ਲਾਲਾ ਗਾ:	੩	੯੯੧
ਜੈਤ: ੫	ਲਾਲਨੁ ਤੈ ਪਾਇਆ ਆ:	੧	੭੦੪
ਬਿਲਾ: ੫	ਲਾਲਨੁ ਮੋਹਿ ਮਿਲਾਵ:	੫	੮੩੦
ਬਿਲਾ: ੫	ਲਾਲ ਨਾਮ ਜਾਕੈ ਭਰੇ:	੨	੮੬੩
ਸੂਹੀ ੫	ਲਾਲਨੁ ਰਾਵਿਆ ਕਵ:	੪	੭੩੯
ਕਲਿ: ੪	ਲਾਲਨੁ ਲਾਲੁ ਲਾਲੁ ਹੈ:	੧੬	੧੩੨੩
ਰਾਮ ੧	ਲਾਲ ਪਦਾਰਥ ਸਾਚ:	੭	੯੩੩
ਆਸਾ ੧	ਲਾਲ ਬਹੁ ਗੁਣਿ ਕਾਮ:	੮	੩੫੯
ਗਉੜੀ ੧	ਲਾਲ ਭਏ ਸੂਹਾ ਰੰਗ:	੨	੨੨੧
ਬਿਲਾ: ੫	ਲਾਲ ਰੰਗੁ ਤਿਸ ਕਉ:	੧੫	੮੦੮
ਗਉ: ੫	ਲਾਲ ਰੰਗੁ ਪੂਰਨ ਪੁ:	੫	੧੯੪
ਸਾਰੰਗ ੫	ਲਾਲੁ ਰੰਗੀਲਾ ਸਹਜੇ:	੬	੧੨੦੩
ਸੂਹੀ ੫	ਲਾਲ ਰੰਗੀਲੇ ਪ੍ਰੀਤਮ:	੩	੭੩੮
ਸਿਰੀ: ੧	ਲਾਲਿ ਰਤੀ ਸਚ ਭੈ ਵ:	੪	੫੪
ਸੂਹੀ ੧	ਲਾਲੁ ਰਤਨੁ ਹਰਿ ਨਾ:	੧੧	੭੫੨
ਰਾਮ: ੫	ਲਾਲੁ ਰਤਨੁ ਤਿਸੁ ਪਾਲੈ:	੮	੮੮੭
ਰਾਮ: ੧	ਲਾਲ ਰਤਨ ਬਹੁ ਮਾ:	੧੪	੯੩੬
ਸੂਹੀ ੧	ਲਾਲ ਰਤਾ ਮਨੁ ਮਾਨਿਆ:	੧੮	੭੫੧
ਆਸਾ ੧	ਲਾਲਿ ਰਤਾ ਮੇਰਾ ਮਨੁ:	੪	੩੫੪
ਰਾਮ: ੧	ਲਾਲਿ ਰਤੀ ਲਾਲੀ ਭਾਈ:	੭	੯੩੧
ਮਾਰੂ ੧	ਲਾਲੈ ਲਾਲਚੁ ਤਿਆ:	੯	੧੦੧੧
ਸਾਰੰਗ ੫	ਲਾਲ ਲਾਲ ਮੋਹਨ ਗੋ:	੧	੧੨੩੧
ਮਾਰੂ ੧	ਲਾਲੇ ਵਿਚਿ ਗੁਣੁ ਕਿ:	੧੮	੧੦੧੧
ਸਿਰੀ: ੪	ਲਾਵੈ ਮਾਤ ਪਿਤਾ ਸਦਾ:	੧੪	੭੬
ਰਾਮਕਲੀ ੧	ਲਾੜੀ ਚਾੜੀ ਲਾ ਇਤ:	੮	੯੩੧
	(ਲਿ)		
ਗਉੜੀਕਬੀਰ	ਲਿੰਉ ਲਿੰਉ ਕਰਤ ਫਿ:	੧੬	੩੪੨
ਸਾਰੰਗਵਾਰ੨	ਲਿਖੇ ਉਪਰ ਹੁਕਮੁ:	੮	੧੨੩੮
ਗਉੜੀ ੫	ਲਿਖਿਓ ਲੇਖੁ ਨ ਮੇ:	੧੨	੨੫੩
ਸਿਰੀ: ੫	ਲਿਖਿਆ ਆਇਆ ਗੋਵਿ:	੨	੭੮
ਸਿਰੀ: ੫	ਲਿਖਿਆ ਆਇਆ ਪਕ:	੩	੭੮
ਸਾਰੰ:ਵਾਰ ੧	ਲਿਖਿਆ ਹੋਵੈ ਨਾਨਕਾ:	੧੭	੧੨੪੨
ਰਾਮ: ੧	ਲਿਖਿਆ ਕਿਰਤੁ ਧੁਰੇ:	੧੮	੯੩੨
ਮਲਾ:ਵਾਰ ੧	ਲਿਖਿਆ ਪਲੈ ਪਾਇ ਸੋ:	੧੮	੧੨੮੭
ਆਸਾ ੧	ਲਿਖਿਆ ਪਲੈ ਪਾਇ ਗ:	੨	੪੨੦
ਰਾਮ: ੧	ਲਿਖਿਆ ਫੇਰਿ ਨ ਸਕੀ:	੧੬	੯੩੭
ਸਿਰੀ:ਵਾਰ੩	ਲਿਖਿਆ ਮੇਟਿ ਨ ਸਕੀਐ ਜੋ:	੮	੮੯
ਗਉੜੀ ਕਬੀ:	ਲਿਖਿ ਅਰੁ ਮੇਟੈ ਤਾਹਿ:	੮	੩੪੦
ਸਿਰੀ: ੫	ਲਿਖਿਆ ਲੇਖੁ ਤਿਨਿ ਪੁ:	੧੫	੪੨
ਮਾਝ ੧	ਲਿਖਿਆ ਲੇਖੁ ਨ ਮੇਟੈ:	੧੪	੧੦੯
ਵਡ: ੧	ਲਿਖਿਅੜਾ ਸਾਹਾ ਨਾ ਟ:	੫	੫੮੨

ਵਡ: ੧	ਲਿਖਿਆੜਾ ਲੇਖੁ ਨ ਮੇ:	੮	੫੮੨
ਸਿਰੀ:ਵਾਰ੩	ਲਿਖਣ ਵਾਲਾ ਜਲਿ ਬ:	੧੩	੮੪
ਗਉ: ੧	ਲਿਖਤੁ ਮਿਟੈ ਨਹੀ ਸ:	੮	੨੨੧
ਮਾਝ ੩	ਲਿਖਦਿਆ ਲਿਖਦਿਆ:	੬	੧੨੩
ਮਾਰੂ ੧	ਲਿਖੁ ਦਾਤਿ ਜੋਤਿ ਵਡਿ:	੧੧	੯੮੯
ਸਿਰੀ: ੧	ਲਿਖੁ ਨਾਮੁ ਸਾਲਾਹ ਲਿ:	੬	੧੬
ਆਸਾਵਾਰ ੧	ਲਿਖਿ ਨਾਵੈ ਧਰਮੁ ਬ:	੧੭	੪੬੩
ਵਡ: ੧	ਲਿਖੇ ਬਾਝਹੁ ਸੁਰਤਿ:	੧	੫੬੬
ਰਾਮ: ੧	ਲਿਖੁ ਰਾਮ ਨਾਮ ਗੁਰ:	੨	੯੩੦
ਗਉ: ੫	ਲਿਖੁ ਲੇਖਣਿ ਕਾਗਦਿ:	੫	੧੮੫
ਆਸਾਵਾਰ ੧	ਲਿਖਿ ਲਿਖਿ ਪੜਿਆ ਤੇ:	੧੪	੪੬੭
ਮਾਲੀ: ੪	ਲਿਲਾਟ ਲਿਖੇ ਪਾਇਆ:	੧੩	੯-੪
ਰਾਮ: ੩	ਲਿਵ ਛੁੜਕੀ ਲਗੀ ਤ੍ਰਿ:	੨	੯੨੧
ਸਿਰੀ: ਵਾਰ੩	ਲਿਵ ਧਾਤੁ ਦੁਇ ਰਾਹ:	੧੧	੮੭
ਬਿਲਾ: ੧	ਲਿਵ ਲਾਇ ਹਰਿ ਸਿਉ:	੫	੮੪੩
ਬਸੰ: ੧	ਲਿਵ ਲਾਗੀ ਨਾਮਿ ਤਜਿ:	੧੮	੧੧੬੯
ਗਉੜੀ ੫:	ਲਿਵ ਲਾਵਹੁ ਤਿਸੁ ਗ:	੩	੨੭੦
	(ਲੀ)		
ਸੂਹੀ ੧	ਲੀਆ ਤ ਦੀਆ ਮਾਨੁ ਜਿ:	੧੬	੭੬੫
ਭੈਰਉ ੫	ਲੀਪਿਐ ਥਾਉ ਨ ਸੁਚ:	੧੩	੧੧੫੧
ਰਾਮ: ੫	ਲੀਲਾ ਕਿਛੁ ਲਖੀ ਨ ਜਾ:	੪	੮੯੭
	(ਲੁ)		
ਆਸਾ ਕਬੀ:	ਲੁੰਜਿਤ ਮੁੰਜਿਤ ਮੋਨਿ:	੧੬	੪੭੬
	(ਲੂ)		
ਆਸਾ ੫	ਲੂਕਿ ਕਮ ਨੋ ਸੋਈ ਤੁਮ:	੧੧	੪੦੩
ਸਿਰੀ: ੫	ਲੂਕਿ ਕਮਾਵੈ ਕਿਸਤੇ:	੭	੪੮
ਜੈਤ: ੫	ਲੂਕ ਕਰਤ ਬਿਕਾਰ:	੧੦	੭੦੪
ਗੋਂਡ ੫	ਲੂਟਿ ਲੇਹਿ ਸਾਕਤੁ ਪ:	੧੧	੮੬੫
ਗਉੜੀ ੧	ਲੂਟੀ ਲੰਕਾ ਸੀਸ ਸਮੇ:	੧੬	੨੨੪
ਗਉੜੀ ੫	ਲੂਣ ਹਰਾਮੀ ਗੁਨਹ:	੨	੨੬੧
ਮਾਰੂ ੧	ਲੂਣ ਹਰਾਮੀ ਨਾਨਕੁ:	੪	੯੯੧
ਮਾਰੂ ੫	ਲੂਣੁ ਖਾਇ ਕਰਹਿ ਹਰਾ:	੧	੧੦੦੧
	(ਲੇ)		
ਸੂਹੀ ਕਬੀ:	ਲੇਉ ਨਬੇਰਿ ਆਜੁ ਕੀ:	੧੫	੭੯੨
ਪ੍ਰਭਾਤੀਕਬੀ:	ਲੇਹੁ ਆਰਤੀ ਹੋ ਪੁਰ:	੧੦	੧੩੫੦
ਕਾਨ: ੫	ਲੇ ਕੰਠਿ ਲਾਏ ਸੁਖੁ ਦਿ:	੧੪	੧੩੧੨
ਆਸਾ ੧	ਲੇਖ ਅਸੰਖ ਅਲੇਖੁ:	੧੩	੪੧੨
ਆਸਾ ੧	ਲੇਖ ਅਸੰਖ ਲਿਖਿ ਲਿ:	੧੨	੪੧੨
ਸਿਰੀ: ੧	ਲੇਖਾ ਇਕੋ ਆਵਹੁ ਜਾ:	੧	੨੫
ਸਿਰੀ: ੧	ਲੇਖੈ ਸਾਹ ਲਵਾਈਅਹਿ:	੪	੧੫
ਜਪੁ	ਲੇਖਾ ਹੋਇ ਤ ਲਿਖੀਐ:	੩	੫
ਮਾਰੂ ਵਾਰ੫	ਲੇਖਾ ਕੋਇ ਨ ਪੁਛਈ:	੧੦	੧੦੯੬
ਗਉ: ੫	ਲੇਖਾ ਕਤਹਿ ਨ ਛੁਟੀਐ:	੧	੨੬੧
ਗਉੜੀ ੫	ਲੇਖੈ ਗਣਤ ਨ ਛੂਟੀਐ:	੩	੨੫੨
ਧਨਾ: ੪	ਲੇਖਾ ਚਿਤ੍ਰ ਗੁਪਤਿ ਜੋ:	੧੦	੬੬੮

ਟੋਡੀ ੫	ਲੇਖਾ ਛੋਡਿ ਅਲੇਖੈ:	੧੬	੭੧੩
ਆਸਾ ੧	ਲੇਖੈ ਤੇਰੈ ਸਾਸਿ ਗਿਰਾ:	੯	੩੫੪
ਆਸਾ ੩	ਲੇਖਾ ਦੇਣਾ ਤੇਰੈ ਸਿਰਿ:	੧੪	੪੩੪
ਬਿਹਾ: ੫	ਲੇਖਾ ਧਰਮ ਭਇਆ:	੧੧	੫੪੬
ਸਿਰੀ: ੪	ਲੇਖਾ ਧਰਮਰਾਇ ਕੀ:	੧੦	੭੮
ਰਾਮਕਲੀ ੧	ਲੇਖੁ ਨ ਮਿਟਈ ਹੇ ਸਖੀ:	੧੪	੯੩੭
ਧਨਾ: ੧	ਲੇਖੁ ਨ ਮਿਟਈ ਪੁਰ:	੬	੬੮੯
ਸਾਰੰਗਵਾਰ੪	ਲੇਖਾ ਪੜੀਐ ਹਰਿ ਨਾਮੁ:	੬	੧੨੪੮
ਮਾਝ ੩	ਲੇਖਾ ਪੜੀਐ ਜੋ ਲੇਖੈ:	੫	੧੨੦
ਆਸਾ ੩	ਲੇਖਾ ਪੜਿ ਨ ਪਹੁਚੀ:	੧੬	੪੨੭
ਸਿਰੀ ੧	ਲੇਖੈ ਬੋਲਣੁ ਬੋਲਣਾ:	੩	੧੫
ਸਾਰੰਗਵਾਰ੧	ਲੇਖੈ ਬੋਲਣੁ ਲੇਖੈ ਚ:	੪	੧੨੩੮
ਮਾਝ ੩	ਲੇਖਾ ਮਾਗੈ ਤਾ ਕਿਨਿ ਦੀ:	੨	੧੧੧
ਸੂਹੀ ੧	ਲਖਾ ਮੰਗੈ ਦੇਵਣਾ ਪੁ:	੯	੭੫੧
ਸਲੋਕ ਫਰੀਦ	ਲੇਖਾ ਰਬੁ ਮਗੇਸੀਆ ਤੂ:	੧੬	੧੩੭੯
ਰਾਮ: ਵਾਰ੧	ਲੇਖਾ ਰਬੁ ਮੰਗੇਸੀਆ ਬੈ:	੧੨	੯੫੩
ਜਪੁ	ਲੇਖਾ ਲਿਖਿਆ ਕੇਤਾ:	੧੫	੩
ਸਾਰੰਗਵਾਰ	ਲੇਖਾ ਲਿਖੀਐ ਮਨ:	੧੩	੧੨੩੭
ਮਾਰੂ ੧	ਲੇਖਾ ਲੀਜੈ ਤਿਲ ਜਿਉ:	੭	੧੦੨੮
ਸਿਰੀ: ੧	ਲੇਖੈ ਵਾਟ ਚਲਾਈਆ:	੩	੧੫
ਨਟ: ੪	ਲੇ ਗੁਰ ਪਗ ਰੇਨ ਰ:	੮	੯੭੭
ਆਸਾ ੧	ਲੇਟਣਿ ਲੇਟਿ ਜਾਣੈ ਤ:	੧੨	੩੫੦
ਭੈਰਉ ਨਾਮ:	ਲੇ ਨਾਮੈ ਹਰਿ ਆਗੈ ਧ	੧੮	੧੧੬੩
ਆਸਾ ੫	ਲੇ ਪਖਾ ਪ੍ਰਿਆ ਝਲਉ:	੯	੩੯੪
ਮਾਝ ੫	ਲੇਪ ਨਹੀ ਜਗਜੀਵ:	੧੨	੧੦੮
ਭੈਰਉ ੫	ਲੇਪੁ ਨ ਲਾਗੋ ਤਿਲ ਕਾ:	੧੫	੧੧੩੭
ਮਾਰੂ ੧	ਲੇਫੁ ਨਿਹਾਲੀ ਪਟਕੀ:	੧	੧੦੧੫
ਭੈਰਉ ਨਾਮ:	ਲੇ ਬਾਦਿਸਾਹ ਕੇ ਆਗੇ:	੭	੧੧੬੬
ਬਸੰਤ ੫	ਲੇ ਮਸਤਕਿ ਲਾਵਉ:	੩	੧੧੯੨
ਆਸਾ ਕਬੀ:	ਲੇ ਰਾਖਿਓ ਰਾਮ ਜਨੀ:	੧	੪੮੪
ਗਉ: ਕਬੀ:	ਲੇਲੇ ਕਉ ਚੂੰਘੈ:	੬	੩੨੬
ਸਾਰੰਗਵਾਰ੫	ਲੇਵਹੁ ਕੰਠਿ ਲਗਾਇ:	੮	੧੨੫੧
ਸਿਰੀ: ੧	ਲੇਵੈ ਦੇਵੈ ਢਿਲ ਨ ਪਾ:	੧	੨੫
	(ਲੈ)		
ਜੈਤ: ੫	ਲੈ ਅੰਕਿ ਲਾਏ ਹਰਿ ਮਿ:	੩	੭੦੫
ਗਉੜੀ ੧	ਲੈਕੈ ਤਕੜੀ ਤੋਲਣਿ:	੧੩	੧੫੬
ਭੈਰਉ ਨਾਮ:	ਲੈ ਕਮਲੀ ਚਲਿਓ ਪ:	੧੦	੧੧੬੪
ਗੋਂਡ ਨਾਮ:	ਲੈ ਕਰਿ ਠੇਗਾ ਟਗਰੀ:	੧	੮੭੫
ਮਾਰੂ ੧	ਲੈ ਕੇ ਵਢੀ ਦੇਨਿ ਉਗਾ	੧੦	੧੦੩੨
ਆਸਾ ੫	ਲੈਤ ਦੇਪ ਉਨ ਮੂਕ:	੧੪	੩੭੨
ਗਉੜੀ ੪	ਲੈ ਤੁਰੇ ਸਉਦਾਗਰੀ:	੯	੧੬੬
ਸਿਰੀ: ੫	ਲੈਦਾ ਬਦ ਦੁਆਇ ਤੂ:	੧੦	੪੨
ਤਿਲੰਗ ੧	ਲੈਨਿ ਜੋ ਤੇਰਾ ਨਾਉ ਤਿ	੨	੭੨੨
ਸਾਰੰਗ ੫	ਲੈਨੋ ਨਾਮੁ ਅੰਮ੍ਰਿਤ ਰ:	੧੧	੧੨੦੩
ਭੈਰਉ ੩	ਲੈ ਪਾਟੀ ਪਾਧੇ ਕੇ ਆ:	੪	੧੧੫੪

ਆਸਾ ਵਾਰ੧	ਵਡੀ ਵਡਿਆਈ ਜਾ ਸ:	੯	੪੬੩
ਆਸਾ ਵਾਰ੧	ਵਡੀ ਵਡਿਆਈ ਜ ਣੈ:	੧੦	੪੬੩
ਆਸਾ ਵਾਰ੧	ਵਡੀ ਵਡਿਆਈ ਜਾ ਨਿ:	੧੦	੪੬੩
ਆਸਾ ਵਾਰ੧	ਵਡੀ ਵਡਿਆਈ ਜਾ ਪੁ:	੧੧	੪੬੩
ਆਸਾ ਵਾਰ੧	ਵਡੀ ਵਡਿਆਈ ਜਾ ਵ:	੯	੪੬੩
ਸੋਰਠਿ ੧	ਵਡੀ ਵੰਡਿਆਈ ਨਾਨ:	੮	੬੨੦
ਆਸਾ ਵਾਰ੧	ਵਡੀ ਵਡਿਆਈ ਬੁਝੈ:	੧੦	੪੬੩
ਗੂਜਰੀ ਵਾਰ੩	ਵਡੀ ਵਡਿਆਈ ਵਡੇ:	੧੮	੫੧੦
ਗੂਜਰੀ ਵਾਰ੪	ਵਡੀ ਵਡਿਆਈ ਵਡੇ:	੧੦	੩੦੩
ਮਾਰੂ ੧	ਵਡੀ ਵਡਿਆਈ ਵੇ ਪ:	੪	੧੦੨੫
ਮਾਰੂ ੧	ਵਡਾ ਵਡਾ ਆਖੈ ਸਭ:	੩	੧੦੩੫
ਆਸਾ ੪	ਵਡਾ ਵਡਾ ਹਰਿ ਭਾਗ:	੧	੩੬੭
ਗਉੜੀ ੫	ਵਡੇ ਵਡੇ ਜੋ ਦੀਸਹਿ:	੧੨	੧੮੮
ਗਉ: ੫	ਵਡੇ ਵਡੇ ਜੋ ਦੁਨੀਆ:	੧੧	੨੩੮
ਧਨਾ: ੫	ਵਡੇ ਵਡੇ ਰਾਜਨ ਅ:	੩	੬੭੨
ਮਾਰੂ ਵਾਰ ੧	ਵਡਾ ਵੇਪਰਵਾਹੁ ਸ:	੨	੧੦੯੧
ਸਲੋਕ ੩	ਵਡੜੇ ਝਾਲਿ ਝੁਲੰਭ:	੧੩	੧੪੨੦
ਆਸਾ ਵਾਰ੧	ਵਢੀਅਹਿ ਹਥ ਦਲਾ:	੭	੪੭੨
ਰਾਮ:ਵਾਰ ੧	ਵਢੀ ਲੈਕੇ ਹਕੁ ਗਵਾ:	੧੩	੯੫੧
ਆਸਾ ੧	ਵਣਜੁ ਕਰਹੁ ਮੁਖ:	੧੩	੪੧੮
ਸਿਰੀ: ੧	ਵਣਜੁ ਕਰਹੁ ਵਣਿ:	੧੬	੨੨
ਸੋਰਠ ੧	ਵਣਜਾਰਿਆ ਸਿਉ ਵਣ:	੧੩	੫੯੫
ਸਿਰੀ: ੧	ਵਣਜਾਰਿਆ ਸਿਉ ਵਣ:	੧੬	੫੬
ਆਸਾ ੪	ਵਣਜਾਰੈ ਇਕ ਭਾਤੀ:	੧੪	੪੪੨
ਗਉ:ਵਾਰ ੪	ਵਣਜਾਰੇ ਸਿਖ ਆਵ:	੫	੩੧੩
ਆਸਾ ੫	ਵਣਜਾਰੇ ਸੰਤ ਨਾਨ:	੧੬	੩੯੯
ਸੋਰ: ੪	ਵਣਜਾਰਾ ਜਗੁ ਆਪ:	੧੧	੬੦੪
ਰਾਮ ੧	ਵਣਜੁ ਵਾਪਾਰੁ ਵਣ:	੧੭	੯੩੧
ਮਾਝ ੫	ਵਣੁ ਤਿਣੁ ਪ੍ਰਭੁ ਸੰਗਿ:	੧੨	੧੩੪
ਬਿਹਾ: ੪	ਵਣੁ ਤ੍ਰਿਣੁ ਸਭੁ ਆਕਾ:	੯	੫੪੦
ਰਾਮ: ੧	ਵਣੁ ਤ੍ਰਿਣੁ ਢੂਢਤ ਫਿ:	੧੪	੯੩੬
ਗਉੜੀ ੫	ਵਣਿ ਤ੍ਰਿਣਿ ਤ੍ਰਿਭਵਣਿ ਸੁ:	੫	੨੧੭
ਤੁਖਾਰੀ ੪	ਵਣਿ ਤ੍ਰਿਣਿ ਤ੍ਰਿਭਵਣਿ ਸ:	੧੫	੧੧੧੫
ਬਿਲਾ: ੫	ਵਣਿ ਤਿਣਿ ਤ੍ਰਿਭਵਣ ਹ:	੨	੮੦੭
ਮਾਝ ੫	ਵਣੁ ਤ੍ਰਿਣ ਤ੍ਰਿਭਵਣੁ ਕੀ:	੧੦	੧੦੩
ਸਲੋਕ ੩	ਵਣੁ ਤ੍ਰਿਣ ਤ੍ਰਿਭਵਣੁ ਤੁ:	੧੬	੧੪੨੦
ਮਾਰੂ ੫	ਵਣੁ ਤ੍ਰਿਣ ਤ੍ਰਿਭਵਣੁ ਪਾ;	੧੬	੧੦੦੩
ਗਉ: ੫	ਵਣਿ ਤ੍ਰਿਣ ਤ੍ਰਿਭਵਣਿ ਪ੍ਰ:	੧੫	੧੯੮
ਰਾਮ: ੫	ਵਣ ਤਿਣੁ ਤ੍ਰਿਭਵਣੁ ਭ:	੯	੯੨੯
ਬਸੰਤ ਵਾਰ੫	ਵਣੁ ਤ੍ਰਿਣੁ ਤ੍ਰਿਭਵਣੁ ਮ:	੬	੧੧੯੩
ਗਉ: ਵਾਰ੫	ਵਤ ਲਗੀ ਸਚੇ ਨਾਮ:	੧੨	੩੨੧
ਗਉੜੀਵਾਰ੫	ਵਥੁ ਸੁਹਾਵੀ ਸਾਥਿ ਨਾ	੧	੩੧੯
ਆਸਾਵਾਰ ੧	ਵਦੀ ਸੁਵਜਗਿ ਨਾਨ:	੫	੪੬੯
ਬਿਹਾ: ੫	ਵਧੁ ਸੁਖ ਰੈਨੜੀਏ:	੬	੫੪੪
ਸਲੋਕ ਫਰੀਦ	ਵਧਿ ਥੀਵਹਿ ਦਰੀਆ:	੬	੧੩੮੪

ਆਸਾ ੫	ਵਧੀ ਵੇਲਿ ਬਹੁ ਪੀੜ੍ਹੀ:	੫	੩੯੬
ਸੂਹੀ ੧	ਵਰ ਘਰੁ ਦਰੁ ਦਰ:	੧੧	੭੬੩
ਮਾਝ ੫	ਵਰਤੈ ਸਭ ਕਿਛ ਤ:	੧੫	੯੮
ਮਾਰੂ ਵਾਰ ੫	ਵਰਤ ਕਰਹਿ ਚੰਦ੍ਰਾ:	੧	੧੦੯੯
ਆਸਾ ੫	ਵਰਤਣਿ ਜਾਕੈ ਕੇਵ:	੧੪	੩੯੨
ਆਸਾ ੫	ਵਰਤਣਿ ਜਾਕੈ ਨਾਨ:	੧੫	੩੮੦
ਮਲਾ:ਵਾਰ ੧	ਵਰਤਣਿ ਵਰਤਿਆ	੧	੧੨੮੭
ਸਹਸ: ੫	ਵਰਤੰਤਿ ਸੂਖ ਅਨ:	੫	੧੩੫੬
ਰਾਮ: ੧	ਵਰਤੁ ਤਪਨੁ ਕਰਿ:	੪	੯੦੫
ਸਲੋਕ ੪	ਵਰਤ ਨੇਮੁ ਸੁਚ ਸੰ:	੩	੧੪੨੩
ਆਸਾ ੫	ਵਰਤ ਨੇਮ ਸੰਜਮ:	੪	੪੦੮
ਆਸਾ ੫	ਵਰਤ ਨੇਮ ਕਰਿ ਥਾ:	੧੫	੩੯੪
ਬਸੰਤ ੧	ਵਰਤ ਨੇਮ ਕਰੇ ਦਿ:	੩	੧੧੬੯
ਗਉੜੀ ੫	ਵਰਤ ਨੇਮ ਕਰੈ ਬਹੁ:	੧੧	੨੬੫
ਬਿਲਾ: ੩	ਵਰਤ ਨੇਮ ਨਿਤਾ ਪਰਤ:	੧੫	੮੪੧
ਆਸਾ ੫	ਵਰਤ ਨੇਮ ਮਜਨ:	੨	੩੯੩
ਭੈਰ: ੫	ਵਰਤ ਨ ਰਹਉ ਨ ਮ:	੧੦	੧੧੩੬
ਗਉੜੀ ੫	ਵਰਨ ਚਿਹਨ ਸਗ:	੧	੨੬੦
ਵਡ: ੫	ਵਰਨੁ ਚਿਹਨੁ ਨ ਜਾ:	੭	੫੭੮
ਰਾਮ:ਵਾਰ ੫	ਵਰਨਾ ਚਿਹਨਾ ਬਾਹਰਾ ਓ·	੧੧	੯੬੫
ਸਿਰੀ: ੫	ਵਰਨਾ ਚਿਹਨਾ ਬਾਹਰਾ ਕੀ:	੧੬	੪੪
ਮਲਾ:ਵਾਰ ੧	ਵਰਨਾ ਚਿਹਨਾ ਬਾਹਹਾ ਲੇ:	੩	੧੨੮੯
ਮਾਰੂ ੫	ਵਰਨੁ ਜਾਤਿ ਚਿਹਨੁ:	੧੩	੧੦੭੫
ਰਾਮ: ੧	ਵਰਨ ਭੇਖੁ ਅਸਨੂਪ ਸੁ:	੧	੯੪੬
ਰਾਮ: ੧	ਵਰਨ ਭੇਖ ਅਸਰੂਪੁ ਨ:	੧੫	੯੪੫
ਮਾਰੂ ੧	ਵਰਨ ਭੇਖ ਨਹੀ ਬ੍ਰਹ:	੧	੧੦੩੬
ਮਾਝ ੩	ਵਰਨ ਰੂਪ ਵਰਤਹਿ:	੯	੧੨੦
ਦੇਵ: ੫	ਵਰ ਨਾਰੀ ਮਿਲਿ ਮੰਗ:	੧੭	੫੩੨
ਸਿਰੀ: ੧	ਵਰਨਾ ਵਰਨ ਨ ਭਾਵ:	੧੬	੫੩
ਆਸਾ ੩	ਵਰ ਪਾਇਆ ਸੋਹਾਗ:	੧੬	੪੨੮
ਸੂਹੀ ੪	ਵਰੁ ਪਾਇਆ ਪੁਰਖੁ:	੧੨	੭੭੩
ਗਉ: ੫	ਵਰੁ ਪਾਇਆ ਪ੍ਰਭ ਅੰ:	੧੭	੨੪੯
ਸੂਹੀ ੧	ਵਰੁ ਪਾਇਅੜਾ ਬਾਲ:	੫	੭੬੫
ਮਾਰੂ ੩	ਵਰੇ ਮਾਹ ਵਾਰ ਥਿਤੀ	੨	੧੦੬੬
ਪ੍ਰਭਾਤੀ ੫	ਵਰਮੀ ਮਾਰੀ ਸਾਪੁ ਨ ਮੂ:	੪	੧੩੪੮
ਆਸਾ ੫	ਵਰਮੀ ਮਾਰੀ ਸਾਪੁ ਨਾ ਮਰਈ:	੫	੩੮੧
ਵਡ:ਵਾਰ ੪	ਵਰਮੀ ਮਾਰੀ ਸਾਪੁ ਨਾ ਮਰੈ:	੬	੫੫੮
ਰਾਮ:ਵਾ: ਰਾ:	ਵਰ੍ਹਿਐ ਦਰਗਹਿ ਗੁ:	੧੬	੯੬੭
ਜੈਤ: ੫	ਵ ੁ ਲੋੜੀਦ ਆਇਆ	੩	੭੦੪
ਤਿਲੰਗ ੫	ਵਲੀ ਨਿਆਮਤ ਬਿਰਾ:	੧੬	੭੨੩
ਆਸਾ ੫	ਵਲ ਵੰਚ ਕਰਿ ਉਦਰੁ:	੭	੪੬੧
ਸਾਰੰਗਵਾਰ੪	ਵਲ ਵੰਚ ਕਰਿ ਉਪਾ:	੭	੧੨੪੮
ਗਉੜੀਕਬੀਰ	ਵਵਾ ਬਾਰ ਬਾਰ ਬਿਸ:	੯	੩੪੨
ਆਸਾ ੩	ਵਵੈ ਵਾਸਦੇਉ ਪਰ:	੭	੪੩੪
ਆਸਾ ੩	ਵਵੈ ਵਾਰੀ ਆਈਆ ਮੁ:	੮	੪੩੫

ਜਪੁ	ਵਾਰਿਆ ਨ ਜਾਵਾ ਏ:	੧੭	੩
ਜਪੁ	ਵਾਰਿਆ ਨ ਜਾਵਾ ਏ:	੨	੪
ਜਪੁ	ਵਾਰਿਆ ਨ ਜਾਵਾ ਏ:	੫	੪
ਜਪੁ	ਵਾਰਿਆ ਨ ਜਾਵਾ ਏ:	੧੦	੪
ਰਾਮ: ੧	ਵਾਰੀ ਆਪੁ ਆਪਣੀ ਕੋ:	੬	੯੩੬
ਸਲੋਕ ਫਰੀਦ	ਵਾਰੀ ਆਪੋ ਆਪਣੀ ਚ:	੭	੧੩੮੦
ਤੁਖਾਰੀ ੧	ਵਾਰੀ ਆਵੈ ਕਵਣ ਜਗਾ:	੨	੧੧੧੦
ਵਡ: ੧	ਵਾਰੀ ਖਸਮੁ ਕਢਾਏ:	੫	੫੬੬
ਵਡ: ੧	ਵਾਰੀ ਖਸਮੁ ਕਢਾਏ:	੭	੫੬੬
ਆਸਾ ੫	ਵਾਰੀ ਤਿਨ ਵਾਰੀ ਜਾਵਾ:	੧੧	੪੫੩
ਧਨਾ: ਸ੍ਰੀਸੈਣ	ਵਾਰਨੇ ਜਾਉ ਕਮਲਾ:	੯	੬੯੫
ਕੇਦਾਰਾ ੫	ਵਾਰੀ ਫੇਰੀ ਸਦਾ ਘੁ:	੨	੧੧੨੦
ਗਉ: ੫	ਵਾਰੀ ਮੇਰੇ ਗੋਵਿੰਦਾ ਵਾ:	੫	੧੭੪
ਕਾਨੜਾ ੫	ਵਾਰਿ ਵਾਰਉ ਅਨਿਕ:	੧੩	੧੩੦੬
ਸੂਹੀ ੪	ਵਾਰਿ ਵਾਰਿ ਜਾਈ ਗੁਰ:	੧੫	੭੫੭
ਮਾਝ ੫	ਵਾਰਿ ਵਾਰਿ ਜਾਈ ਤਿਸੁ:	੯	੧੦੨
ਮਾਝ ੫	ਵਾਰਿ ਵਾਰਿ ਜਾਈ ਲਖ:	੧੫	੯੯
ਸਲੋਕ ਫਰੀਦ	ਵਾਲਹੁ ਨਿਕੀ ਪੁਰਸ:	੧੭	੧੩੭੭
ਸੋਰਠ ੫	ਵਾਲੁ ਨ ਵਿੰਗਾ ਹੋਆ:	੪	੬੨੩
ਵਡ: ੧	ਵਾਲੇਵੇ ਕਾਰਣਿ ਬਾਬਾ ਰੋ:	੧੦	੫੭੯
ਗਉੜੀ ਕਬੀ:	ਵਾਵਾ ਵਾਹੀ ਜਾਨੀਐ ਵਾ:	੧੦	੩੪੨
	(ਵਿ)		
ਰਾਮ: ਵਾਰ੫	ਵਿਆਪਿਆ ਦੁਰਮਤਿ ਕੁ:	੧੪	੯੬੦
ਆਸਾ ੧	ਵਿਸੁਏ ਚਸਿਆ ਘੜੀ:	੧੮	੧੨
ਆਸਾ ੧	ਵਿਸੁਏ ਚਸਿਆ ਘੜੀ:	੧੭	੩੫੭
ਮਾਝ ਵਾਰ ੧	ਵਿਸਟਾ ਅੰਦਰਿ ਵਾਸੁ:	੮	੧੪੪
ਵਡ: ਵਾਰ ੩	ਵਿਸਟਾ ਅੰਦਰ ਵਾਸ ਹੈ:	੧੭	੫੯੧
ਆਸਾ ੫	ਵਿਸਟੂ ਸੁਭਾਈ ਪਾਇ:	੪	੩੭੨
ਸਿਰੀ: ੩	ਵਿਸਟਾ ਕੇ ਕੀੜੇ ਪਵ:	੯	੨੮
ਆਸਾ ੩	ਵਿਸਟਾ ਕਾ ਕੀੜਾ ਵਿ:	੪	੩੬੪
ਗਉ: ਵਾਰ੪	ਵਿਸਟੂ ਗੁਰੂ ਮੈ ਪਾਇ:	੧੬	੩੧੩
ਗਉੜੀ ਕਬੀ:	ਵਿਸਨ ਮਿਲੇ ਸਭਹੀ:	੧੦	੩੪੨
ਆਸਾ ਵਾਰ੧	ਵਿਸਮਾਦੁ ਉਜੜ ਵਿ:	੩	੪੬੪
ਆਸਾ ਵਾਰ੧	ਵਿਸਮਾਦੁ ਅਗਨੀ ਖੇ:	੧	੪੬੪
ਆਸਾ ਵਾਰ੧	ਵਿਸਮਾਦੁ ਸੰਜੋਗ ਵਿ:	੨	੪੬੪
ਆਸਾ ਵਾਰ੧	ਵਿਸਮਾਦੁ ਸਾਦਿ ਲਗ:	੧	੪੬੪
ਆਸਾ ਵਾਰ੧	ਵਿਸਮਾਦੁ ਸਿਫਤਿ ਵਿ:	੨	੪੬੪
ਆਸਾ ਵਾਰ੧	ਵਿਸਮਾਦੁ ਜੀਅ ਵਿਸ:	੧੮	੪੬੩
ਆਸਾ ਵਾਰ੧	ਵਿਸਮਾਦੁ ਦੇਖੈ ਹਾਜ:	੩	੪੬੪
ਆਸਾ ਵਾਰ੧	ਵਿਸਮਾਦੁ ਧਰਤੀ ਵਿ:	੧	੪੬੪
ਆਸਾ ਵਾਰ੧	ਵਿਸਮਾਦੁ ਨਾਗੇ ਫਿਰ:	੧੮	੪੬੩
ਆਸਾ ਵਾਰ੧	ਵਿਸਮਾਦੁ ਨਾਦ ਵਿਸ:	੧੭	੪੬੩
ਆਸਾ ਵਾਰ੧	ਵਿਸਮਾਦੁ ਨੇੜੈ ਵਿਸ:	੩	੪੬੪
ਆਸਾ ਵਾਰ੧	ਵਿਸਮਾਦੁ ਪਉਣੁ ਵਿ:	੧੮	੪੬੩
ਆਸਾ ਵਾਰ੧	ਵਿਸਮਾਦੁ ਬੁਖ ਵਿਸ:	੨	੪੬੪

ਆਸਾ ਵਾਰ੧	ਵਿਸਮਾਦੁ ਰੂਪ ਵਿਸ:	੧੮	੪੬੩
ਆਸਾ ੫	ਵਿਸਰਿਆ ਜਿਨਾ ਨਾਮੁ ਤਿਨਾ:	੧੧	੩੯੭
ਆਸਾ ਫਰੀਦ	ਵਿਸਰਿਆ ਜਿਨ ਨਾਮੁ ਤੇ ਭੁ:	੯	੪੮੮
ਸੂਹੀ ੫	ਵਿਸਰਹਿ ਨਾਹੀ ਜਿਤ:	੮	੭੪੭
ਗਉ: ੫	ਵਿਸਰੀ ਤਿਸੈ ਪਰਾਈ:	੮	੧੮੯
ਗਉੜੀਵਾਰ੫	ਵਿਸਾਰੇਦੇ ਮਰਿ ਗਏ.	੧੪	੩੧੯
ਮਾਝ ੫	ਵਿਸਰ ਨਾਹੀ ਏਵਡ ਦਾ:	੨	੧੦੦
ਸੂਹੀ ੫	ਵਿਸਰੁ ਨਾਹੀ ਦਾਤਾਰੁ:	੩	੭੬੨
ਸੂਹੀ ੫	ਵਿਸਰੁ ਨਾਹੀ ਪੂਰਣ:	੩	੭੪੨
ਵਡ: ੫	ਵਿਸਰੁ ਨਾਹੀ ਪ੍ਰਭ ਦੀ:	੧੪	੫੬੩
ਗਉੜੀ ੫	ਵਿਸਰੁ ਨਾਹੀ ਪ੍ਰਭ ਪ੍ਰਾ:	੧੧	੨੧੭
ਸੋਰ ਵਾਰ ੩	ਵਿਖ ਵਿਚ ਅੰਮ੍ਰਿਤ:	੯	੬੪੬
ਰਾਮ: ਵਾਰ੨	ਵਿਚਿ ਉਪਾਏ ਸਾਇਰਾ:	੧੧	੯੫੫
ਬਿਲਾ: ੪	ਵਿਚਿ ਆਸਾ ਹੋਇ ਨਿ:	੪	੮੦੧
ਗਉ: ਵਾਰ੪	ਵਿਚਿ ਆਪੇ ਜੰਤ ਉਪਾ:	੧੨	੩੦੨
ਕਾਨ: ਵਾਰ੪	ਵਿਚਿ ਮੰਗਤਿ ਹਰਿ ਪ੍ਰਭ:	੫	੧੩੧੪
ਗਉੜੀ ੪	ਵਿਚਿ ਸੰਗਤਿ ਨਾਮੁ ਸਦਾ:	੩	੧੭੩
ਗਉ: ਵਾਰ ੪	ਵਿਚਿ ਸਚੇ ਕੂੜੁ ਨ ਗ:	੧੮	੩੧੪
ਮਲਾਰ ੧	ਵਿਚਿ ਸਨਾਤੀ ਸੇਵਕੁ:	੧੨	੧੨੫੬
ਮਾਰੂ ੪	ਵਿਚਿ ਹਉਮੈ ਸੇਵਾ ਥਾ:	੧੭	੧੦੭੦
ਮਾਝ ਵਾਰ ੧	ਵਿਚਿ ਹਉਮੈ ਕਰਿ ਦੁ:	੧੧	੧੪੫
ਸਿਰੀ: ੪	ਵਿਚਿ ਹਉਮੈ ਕਰਮ ਕਮਾਵਦੇ:	੧	੮੨
ਸਲੋਕ ੩	ਵਿਚਿ ਹਉਮੈ ਕਰਮ:	੭	੧੪੧੮
ਸੋਰਠ ਵਾਰ੪	ਵਿਚਿ ਹਉਮੈ ਲੇਖਾ ਮੰ:	੧੫	੬੪੩
ਆਸਾ ੩	ਵਿਚਹੁ ਆਪੁ ਗਇਆ:	੧੧	੪੨੯
ਗਉ: ੩	ਵਿਚਹੁ ਆਪਿ ਗਵਾਏ ਹਰਿ:	੧੭	੨੪੩
ਸਿਰੀ:ਵਾਰ੩	ਵਿਚਹੁ ਆਪੁ ਗਵਾਇ ਕੈ:	੧	੮੮
ਵਡ: ੩	ਵਿਚਹੁ ਆਪੁ ਗਵਾਏ ਫਿ:	੧੬	੫੮੨
ਮਾਝ ੩	ਵਿਚਹੁ ਆਪੁ ਮੁਆ ਤਿ:	੬	੧੨੧
ਬਸੰਤ ੩	ਵਿਚਹੁ ਹਉਮੈ ਦੁਖੁ:	੯	੧੧੭੭
ਮਾਰੂ ੫	ਵਿਚਹੁ ਗਰਭੈ ਨਿਕ:	੧੬	੧੦੦੭
ਪ੍ਰਭਾਤੀ ੧	ਵਿਚਹੁ ਚੂਕੈ ਤਿਸਨਾ:	੧੩	੧੩੪੩
ਬਿਲਾ: ੩	ਵਿਚਹੁ ਦੂਜਾ ਠਾਕਿ:	੮	੮੪੨
ਪ੍ਰਭਾਤੀ ੩	ਵਿਚਹੁ ਭਰਮੁ ਗਇ	੧੨	੧੩੩੩
ਸੂਹੀ ੩	ਵਿਚਹੁ ਮੋਹ ਚੁਕਾਇਆ:	੧੬	੭੭੧
ਮਾਰੂ ਵਾਰ ੩	ਵਿਚਹੁ ਮਲੁ ਕਟੇ ਆਪ:	੭	੧੦੮੭
ਭੈਰਉ ੪	ਵਿਚਿ ਕਾਇਆ ਨਗਰ:	੧੩	੧੧੩੪
ਸੋਰਠ ੫	ਵਿਚਿ ਕਰਤਾ ਪੁਰਖ:	੪	੬੨੩
ਗੂਜਰੀ ੪	ਵਿਚੇ ਗ੍ਰਿਸਤ ਉਦਾ:	੧੬	੪੯੪
ਸਾਰੰ: ਵਾਰ੪	ਵਿਚੇ ਗਿਰਹ ਉਦਾਸ:	੬	੧੨੪੯
ਮਾਰੂ ੪	ਵਿਚੇ ਗ੍ਰਿਹ ਸਦਾ ਰਹੈ:	੧੭	੧੦੭੦
ਗੂਜਰੀਵਾਰ੩	ਵਿਚੇ ਗ੍ਰਹ ਗੁਰਬਚ:	੫	੫੧੩
ਬਿਹਾ: ੫	ਵਿਚਿ ਘੁਮਨ ਘਿਰੀਆ:	੫	੫੩੭
ਨਟ: ੪	ਵਿਚਿ ਦੇਹੀ ਦੋਖ ਅਸਾ:	੧੨	੯੭੫
ਸਿਰੀ: ੧	ਵਿਚਿ ਦੁਨੀਆ ਸੇਵ ਕ:	੧	੨੬

ਗਉੜੀਵਾਰ੫	ਵੇਮੁਖ ਹੋਇ ਰਾਮਤੇ ਜਿ:	੧੪	੩੧੯
ਮਾਝ ੫	ਵੇਮੁਖ ਹੋਏ ਰਾਮ ਤੇ ਲ:	੫	੧੩੫
ਰਾਮ: ੧	ਵੇ ਮਾਰਗਿ ਮੂਸੈ ਮੰਤ੍ਰਿ:	੩	੯੪੧
ਆਸਾ ੧	ਵੇਲਾ ਸਚੁ ਪਰਵਾਣੁ:	੪	੪੨੨
ਜਪੁ	ਵੇਲ ਨ ਪਾਈਆ ਪੰਡ:	੧੬	੪
ਰਾਮ: ਵਾ: ੧	ਵੇਲਿ ਪਿੰਞਾਇਆ ਕ:	੧੬	੯੫੫
ਗਉ: ੧	ਵੇਲਿ ਪਰਾਈ ਜੋਹਹਿ:	੨	੧੫੫
ਮਾਝ ੫	ਵੇਲਿ ਵਖਤ ਸਭਿ ਸੁ:	੧੨	੧੧੫
	(ਵੈ)		
ਮਾਝ ੫	ਵੈਸਾਖ ਸੁਹਾਵਾ ਤਾ ਲ:	੧	੧੩੪
ਮਾਝ ੫	ਵੈਸਾਖਿ ਧੀਰਨਿ ਕਿਉ:	੧੬	੧੩੩
ਤੁਖਾਰੀ ੧	ਵੈਸਾਖੁ ਭਲਾ ਸਾਖਾ ਵੇ:	੪	੧੧੦੮
ਕੇਦਾ: ਕਬੀ:	ਵੈ ਸੁਤ ਵੈ ਬਿਤ ਵੈ ਪੁਰ:	੧੧	੧੧੨੪
ਫੁਨਹੇ ੫	ਵੈਦਾ ਸੰਦਾ ਸੰਗੁ ਇਕ:	੧੪	੧੩੬੩
ਮਲਾ: ੧	ਵੈਦ ਨ ਭੋਲੇ ਦਾਰੂ ਲਾ:	੧੫	੧੨੫੬
ਮਲਾਰ ੧	ਵੈਦ ਭੋਲੇ ਦਾਰੂ ਲਾ:	੧੩	੧੨੫੬
ਮਲਾਰ ੧	ਵੈਦ ਨ ਭੋਲੈ ਦਾਰੂ ਲਾ:	੧੪	੧੨੫੬
ਮਾਰੂ ੫	ਵੈਦੋ ਨ ਵਾਈ ਭੈਣੋ ਨ:	੧	੧੦੦੮
ਮਲਾ: ਵਾਰ੧	ਵੈਦੁ ਬੁਲਾਇਆ ਵੈਦ:	੧੪	੧੨੭੯
ਮਲਾ:ਵਾਰ ੨	ਵੈਦਾ ਵੈਦੁ ਸੁਵੈਦੁ ਤੂ:	੧੫	੧੨੭੯
ਗਉੜੀਵਾਰ੪	ਵੈਰੁ ਕਰਹਿ ਨਿਰਵੈ:	੧੭	੩੦੬
ਗਉ:ਵਾਰ ੫	ਵੈਰੁ ਕਰਨਿ ਨਿਰਵੈਰ:	੨	੩੧੭
ਮਾਰੂ ਵਾਰ ੫	ਵੈਰ ਕਰੇ ਨਿਰਵੈਰੁ:	੧੪	੧੦੯੯
ਗਉੜੀ ੫	ਵੈਰੁ ਵਿਰੋਧ ਮਿਟੇ ,ਤ:	੧੮	੨੫੯
	(ਵੰ)		
ਮਾਰੂ ੧	ਵੰਝੀ ਹਾਥਿ ਨ ਖੇਵਟੁ:	੧੨	੧੦੦੯
ਆਸਾ ੫	ਵੰਞੁ ਮੇਰੇ ਆਲਸਾ ਹ:	੧੧	੪੬੦
ਗੂਜਰੀਵਾਰ੫	ਵੰਞੈ ਰੋਗਾ ਘਾਣਿ ਪ:	੩	੫੨੦
ਮਾਰੂ ੧	ਵੰਨੀ ਸਾਚੇ ਲਾਲ ਕੀ ਕਿ:	੧੩	੧੦੧੨
ਮਲਾ:ਵਾਰ ੧	ਵੰਨੁ ਗਿਆ ਰੂਪੁ ਵਿ:	੪	੧੨੮੭
	(ੜ)		
ਗਉੜੀ ੫	ੜੜਕ ਮੂਏ ਜਿਉ ਤ੍ਰਿ:	੧	੨੬੦
	(ੜਾ)		
ਗਉ: ੫	ੜਾੜਿ ਕਰਤ ਸਾਕਤ:	੪	੨੬੦
ਗਉ: ੫	ੜਾੜਾ ਗੁਰਮੁਖਿ ੜਾੜ:	੪	੨੬੦
ਰਾਮ: ੧	ੜਾੜੈ ਗਰੁੜੁ ਤੁਮ ਸੁ:	੧੭	੯੩੬
ਰਾਮ: ੧	ੜਾੜੈ ਰੂੜਾ ਹਰਿ ਜੀਉ:	੧੬	੯੩੬
ਆਸਾ ੧	ੜਾੜੈ ਰਾੜਿ ਕਰਹਿ ਕਿ:	੮	੪੩੪
ਗਉੜੀ ੫	ੜਾੜਾ ੜਾੜ ਮਿਟੈ ਸੰਗਿ:	੨	੨੬੦
	(ਤ੍ਰ)		
ਗਉੜੀ ੫	ਤ੍ਰਉਦਸੀ ਤੀਨਿ ਤਾਪ:	੧੧	੨੯੯
	(ਤ੍ਰਾ)		
ਗਉੜੀ ੫	ਤ੍ਰਾਸੁ ਮਿਟੈ ਜਮੁ ਪੰਥ:	੧	੨੫੭
ਸਹਸ: ੫	ਤ੍ਰਾਹਿ ਤ੍ਰਾਹਿ ਸਰਣਿ ਸ:	੧੧	੧੩੫੮
ਮਾਰੂ ੪	ਤ੍ਰਾਹਿ ਤ੍ਰਾਹਿ ਸਰਣਾਗ:	੧੩	੯੯੭

ਕਾਨ: ੪	ਤ੍ਰਾਹਿ ਤ੍ਰਾਹਿ ਸਰਨਿ ਜ:	੪	੧੩੧੧
ਕਲਿ: ੫	ਤ੍ਰਾਹਿ ਤ੍ਰਾਹਿ ਸਰਨਿ ਪ੍ਰ:	੧੮	੧੩੨੫
ਮਲਾ: ੫	ਤ੍ਰਾਹਿ ਤ੍ਰਾਹਿ ਕਰਿ ਸਰ:	੧	੧੨੭੦
	(ਤ੍ਰਿ)		
ਭੈਰਉ ਕਬੀਰ	ਤ੍ਰਿਅ ਅਸਥਾਨ ਤੀਨ:	੧੦	੧੧੬੨
ਸਿਰੀ: ੧	ਤ੍ਰਿਸਨਾ ਅਹਿਨਿਸ ਅ:	੧੨	੨੦
ਗਉੜੀ ੧	ਤ੍ਰਿਸਨਾ ਅਗਨਿ ਸਬੁ:	੧੪	੨੨੨
ਮਾਰੂ ੩	ਤ੍ਰਿਸਨਾ ਅਗਨਿ ਜਲੈ:	੮	੧੦੪੪
ਧਨਾ: ੫	ਤ੍ਰਿਸਨਾ ਅਗਨਿ ਪ੍ਰਭਿ:	੩	੬੮੪
ਜੈਤ: ੪	ਤ੍ਰਿਸਨਾ ਅਗਨਿ ਬੁਝੀ:	੫੧	੬੯੭
ਕੇਦਾਰਾਕਬੀ:	ਤ੍ਰਿਸਨਾ ਅਰੁ ਮਾਇਆ:	੭	੧੧੨੩
ਬਸੰਤ ੧	ਤ੍ਰਿਸਨਾ ਸਕਲ ਬਿਨਾ:	੧੬	੧੧੮੬
ਮਲਾਰਵਾਰ੧	ਤ੍ਰਿਸਨਾ ਹੋਈ ਬਹੁਤੁ:	੧੩	੧੨੮੫
ਸਿਰੀ: ਵਾਰ੩	ਤ੍ਰਿਸਨਾ ਕਦੇ ਨ ਚੁਕ:	੧੭	੮੯
ਸੋਰਠਵਾਰ ੩	ਤ੍ਰਿਸਨਾ ਕਦੇ ਨ ਬੁਝ:	੨	੬੪੯
ਰਾਮ: ਕਬੀਰ	ਤ੍ਰਿਸਨਾ ਕਾਮੁ ਕ੍ਰੋਧੁ ਮ:	੧੮	੯੬੮
ਗਉੜੀ ਕਬੀ:	ਤ੍ਰਿਸਨਾ ਗੁਣ ਭਰੀ ਘਟਿ:	੧੩	੩੩੩
ਸਾਰੰਗ ੫	ਤ੍ਰਿਸਨਾ ਚਲਤ ਬਹੁ:	੧	੧੨੨੫
ਮਾਰੂ ਵਾਰ ੩	ਤ੍ਰਿਸਨਾ ਛੋਡੈ ਭੈ ਵਸੈ:	੧੬	੧੦੮੯
ਮਲਾਰ ੩	ਤ੍ਰਿਸਨਾ ਜਲਿਆ ਭੂਖ:	੧੧	੧੨੬੨
ਮਾਝ ੩	ਤ੍ਰਿਸਨਾ ਜਾਲੇ ਸੁਧ ਨ:	੬	੧੨੦
ਬਿਲਾ: ੪	ਤ੍ਰਿਸਨਾ ਜਲਤ ਕਿਰ:	੧੪	੮੦੦
ਬਸੰ: ੩	ਤ੍ਰਿਸਨਾ ਜਲਤ ਜਲੇ:	੧੬	੧੧੭੨
ਸਾਰੰਗ ੪	ਤ੍ਰਿਸਨਾ ਜਲਤ ਨ ਕ:	੧੮	੧੧੯੮
ਮਾਝ ੩	ਤ੍ਰਿਸਨਾ ਤਜਿ ਸਹਿਜ:	੫	੧੧੧
ਮਾਰੂ ਵਾਰ ੧	ਤ੍ਰਿਸਨਾ ਥਕੀ ਨਾਨਕਾ:	੮	੧੦੯੧
ਵਡ: ਵਾਰ ੩	ਤ੍ਰਿਸਨਾ ਦਾਨੀ ਜਲਿ ਮੁ:	੪	੫੮੮
ਮਾਰੂ ੫	ਤ੍ਰਿਸਨ ਨ ਬੂਝੈ ਕਰ.	੧੮	੧੦੦੪
ਕਾਨੜਾ ੫	ਤ੍ਰਿਸਨ ਨ ਬੂਝੀ ਬਹੁ:	੧੬	੧੨੯੮
ਮਾਰੂ ਕਬੀਰ	ਤ੍ਰਿਸਨਾ ਪਾਸੁ ਨ ਛੋਡ:	੧੫	੧੧੦੪
ਸਿਰੀ: ੪	ਤ੍ਰਿਸਨਾ ਪੰਖੀ ਫਾਸਿਆ:	੭	੫੦
ਰਾਮ: ੪	ਤ੍ਰਿਸਨਾ ਬੂਝੀ ਅੰਤਰੁ:	੯	੧੦੭੪
ਧਨਾ: ੫	ਤ੍ਰਿਸਨਾਂ ਬੂਝੈ ਹਰਿ ਕੈ:	੧੮	੬੮੨
ਬਸੰਤ ੫	ਤ੍ਰਿਸਨਾ ਬੂਝੀ ਗੁਰ ਪ੍ਰ:	੧੫	੧੧੮੧
ਸਾਰੰਗ ੫	ਤ੍ਰਿਸਨਾ ਬੁਝੀ ਪੂਰਨ:	੧੪	੧੨੨੩
ਆਸਾ ੫	ਤ੍ਰਿਸਨ ਬੁਝੀ ਮਨੁ ਨਿ:	੬	੩੮੭
ਗਉੜੀ ੫	ਤ੍ਰਿਸਨਾ ਬੁਝੈ ਮਨੁ ਤ੍ਰਿ:	੧੩	੧੭੯
ਬਿਲਾ: ੫	ਤ੍ਰਿਸਨਾ ਬੁਝੀ ਮਮਤਾ:	੧੫	੮੧੪
ਗਉੜੀ ੫	ਤ੍ਰਿਸਨਾ ਬਿਰਲੇ ਹੀ ਕੀ:	੧੦	੨੧੩
ਰਾਮ: ੫	ਤ੍ਰਿਸਨਾ ਭੂਖ ਸਭ ਨਾ:	੮	੮੯੭
ਰਾਮ: ਵਾਰ ੫	ਤ੍ਰਿਸਨਾ ਭੁਖ ਵਿਕਾਰ:	੮	੯੬੩
ਗੂਜਰੀਵਾਰ੩	ਤ੍ਰਿਸਨਾ ਭੁਖ ਵਿਚਹੁ:	੧੫	੫੧੧
ਸਿਰੀ: ੧	ਤ੍ਰਿਸਨਾ ਮਾਇਆ ਮੋਹ:	੮	੬੧
ਸਾਰੰਗ ਵਾਰ੩	ਤ੍ਰਿਸਨਾ ਮੂਲ ਨ ਹੋਵ:	੨	੧੨੫੦
ਗੂਜਰੀ ੩	ਤ੍ਰਿਸਨਾ ਮੂਲਿ ਨ ਚੂਕ:	੪	੪੯੧

ਗਉ: ੧	ਤ੍ਰਿਸਨਾ ਰਾਚਿ ਤਤੁ ਨ:	੧੭	੨੨੫
ਸੋਰਠ ੫	ਤ੍ਰਿਸਨਾ ਰਾਚਿ ਨ ਪਰ:	੯	੬੩੪
ਸਿਰੀ: ੫	ਤ੍ਰਿਸਨਾ ਲਾਗੀ ਰਚਿ ਰ:	੧੧	੪੭
ਗਉ:ਕਬੀਰ	ਤ੍ਰਿਸਨਾ ਤ੍ਰਿਖਾ ਭੂਖ ਭ੍ਰ:	੧੪	੩੩੫
ਬਿਲਾ: ੧	ਤ੍ਰਿਹੁ ਗਣ ਉਪਜੈ ਰਿ:	੬	੮੩੨
ਮਾਰੂ ੧	ਤ੍ਰਿਹੁ ਗੁਣ ਅੰਤਰਿ ਖ:	੧੫	੧੦੨੯
ਮਾਰੂ ੫	ਤ੍ਰਿਹਾ ਗੁਣਾ ਤੇ ਰਹੈ ਨਿ:	੧੧	੧੦੭੫
ਸਿਰੀ: ੧	ਤ੍ਰਿਹੁ ਗੁਣ ਬੰਧੀ ਦੇਹੁ:	੪	੨੧
ਆਸਾ ੫	ਤ੍ਰਿਹੁ ਗੁਣ ਮਹਿ ਵਰ:	੬	੩੮੯
ਸਿਰੀ: ੩	ਤ੍ਰਿਹ ਗੁਣਾ ਵਿਚਿ ਸਹ:	੧੨	੭੮
ਗੂਜ: ੫	ਤ੍ਰਿਹੁ ਦਸ ਮਾਲ ਤਖੈ:	੬	੫੦੩
ਬਿਲਾ:ਕਬੀਰ	ਤ੍ਰਿਕੁਟੀ ਸੰਧਿ ਮੈ ਪੇਖਿ:	੧੬	੮੫੭
ਕੇਦਾਰਾਕਬੀ:	ਤ੍ਰਿਕਟੀ ਛੂਟੈ ਦਸਵਾ:	੧੮	੧੧੨੩
ਗਉੜੀ ੧	ਤ੍ਰਿਕੁਟੀ ਛੂਟਿ ਬਿਮਲ:	੧੮	੨੨੦
ਮਾਲੀ: ੪	ਤ੍ਰਿਕੁਟੀ ਫੋਰਿ ਭ੍ਰਮੁ:	੫	੯੮੬
ਮਾਝ ੫	ਤ੍ਰਿਖਾ ਨ ਉਤਰੈ ਸਾਤਿ:	੧੩	੯੬
ਭੈਰਉ ਨਾਮ	ਤ੍ਰਿਖਾਵੰਤ ਜਲ ਸੇਤੀ:	੧੩	੧੧੬੪
ਮਾਝ ੫	ਤ੍ਰਿਖਾਵੰਤ ਜਲੁ ਪੀਵ:	੧੪	੧੦੦
ਆਸਾ ਰਵਿ:	ਤ੍ਰਿਗਦ ਜੋਨਿ ਅਚੇਤ:	੬	੪੮੬
ਗਉੜੀ ੫	ਤ੍ਰਿਣ ਸਮਾਨ ਕਛੁ ਸੰ:	੯	੨੭੮
ਟੋਡੀ ੫	ਤ੍ਰਿਣ ਕੀ ਅਗਨਿ ਮੇਘ:	੫	੭੧੭
ਬਿਲਾ: ੫	ਤ੍ਰਿਣ ਕੋ ਮੰਦਰੁ ਸਾਜਿ:	੧੭	੮੨੧
ਸਹਸ: ੫	ਤ੍ਰਿਣੰਤ ਮੇਰੰ ਸਹਕੰ:	੧	੧੩੬੦
ਸਾਰੰ:ਵਾਰ ੧	ਤ੍ਰਿਣੁ ਨ ਪਾਇਓ ਬਪੁ:	੧੬	੧੨੪੧
ਤੁਖਾਰੀ ੪	ਤ੍ਰਿਤੀਆ ਆਏ ਸੁਰਸ:	੧੬	੧੧੧੬
ਤੁਖਾਰੀ ੪	ਤ੍ਰਿਤੀਆ ਆਏ ਸੁਰਜ:	੨	੧੧੧੭
ਗਉੜੀਕਬੀ:	ਤ੍ਰਿਤੀਆ ਤੀਨੇ ਸਮਕਰਿ:	੧੦	੩੪੩
ਆਸਾ ੪	ਤ੍ਰਿਤੀਆ ਤੇਰਾ ਸੁੰਦਰ:	੧	੩੭੪
ਬਿਲਾ: ੪	ਤ੍ਰਿਤੀਆ ਬ੍ਰਹਮਾ ਬਿਸ:	੫	੮੩੯
ਰਾਮਕਲੀ ੫	ਤ੍ਰਿਤੀਆ ਬਿਵਸਥਾ ਸਿੰ:	੧	੮੯੦
ਗਉ: ੫	ਤ੍ਰਿਤੀਆ ਤ੍ਰੈਗੁਣ ਬਿਖੈ:	੪	੨੯੭
ਰਾਮ: ੫	ਤ੍ਰਿਤੀਆ ਮਹਿ ਕਿਛੁ ਭ:	੬	੮੮੬
ਆਸਾ ੫	ਤ੍ਰਿਤੀਏ ਮਤਾ ਕਿਛੁ ਕ:	੧੪	੩੭੧
ਆਸਾ ੫	ਤ੍ਰਿਪਤਿ ਅਘਾਇ ਸੇਈ:	੧੩	੩੮੦
ਮਾਰੂ ੫	ਤ੍ਰਿਪਤਿ ਅਘਾਏ ਸੰਤਾ:	੨	੧੦੦੬
ਬਿਲਾ: ੫	ਤ੍ਰਿਪਤਿ ਅਘਾਏ ਪੇਖਿ:	੧	੮੨੧
ਮਾਝ ੫	ਤ੍ਰਿਪਤਿ ਅਘਾਇ ਰਹਿ:	੧੭	੯੭
ਮਾਝ ੫	ਤ੍ਰਿਪਤਿ ਅਘਾਇ ਰਹੇ ਜ:	੧੫	੧੦੫
ਗਉੜੀ ੫	ਤ੍ਰਿਪਤਿ ਅਘਾਇ ਰਹੇ ਰਿ:	੭	੨੧੫
ਬਸੰਤ ੫	ਤ੍ਰਿਪਤਿ ਅਘਾਨੇ ਹਰਿ:	੬	੧੧੮੦
ਆਸਾ ੫	ਤ੍ਰਿਪਤਿ ਅਘਾਵੈ ਹਰਿ:	੧੩	੩੭੬
ਆਸਾ ੫	ਤ੍ਰਿਪਤਿ ਅਘਾਵਨੁ ਸਾ:	੩	੩੭੭
ਗਉ: ੫	ਤ੍ਰਿਪਤਿ ਅਘਾਵਨੁ ਹ:	੭	੧੮੧
ਸਿਰੀ: ੫	ਤ੍ਰਿਪਤਿ ਸੰਤੋਖੁ ਸੇਵਾ:	੫	੧੦੭੮
ਬਿਲਾ: ੪	ਤ੍ਰਿਪਤਿ ਸੰਤੋਖ ਮਨਿ:	੧੩	੮੩੫
ਪ੍ਰਭਾਤੀ ੧	ਤ੍ਰਿਪਤਿ ਤਰੰਗ ਤਤੁ:	੧੩	੧੩੩੧
ਰਾਮ: ੫	ਤ੍ਰਿਪਤਿ ਨ ਆਵੈ ਬਿਖਿ:	੪	੮੯੮
ਗਉੜੀ ੫	ਤ੍ਰਿਪਤਿ ਨ ਆਵੈ ਮਾਇ.	੧੮	੨੭੮
ਸਾਰੰਗ ੫	ਤ੍ਰਿਪਤਿ ਨ ਹੋਵਤ ਕੂ:	੧੭	੧੨੨੩
ਧਨਾ: ੫	ਤ੍ਰਿਪਤਿ ਭਈ ਸਚੁ ਭੋ:	੪	੬੮੪
ਬਿਲਾ: ੧	ਤ੍ਰਿਪਤਿ ਮੁਕਤਿ ਮਨਿ:	੩	੮੩੨
ਸਿਰੀ: ੧	ਤ੍ਰਿਬਿਧਿ ਕਰਮ ਕਮਾ:	੧੪	੧੮
ਮਾਝ ੩	ਤ੍ਰਿਬਿਧਿ ਬੰਧਨ ਤੂਟ:	੧੦	੧੨੭
ਮਾਝ ੩	ਤ੍ਰਿਬਿਧਿ ਮਾਇਆ ਕਾਰ:	੧੦	੧੨੭
ਭੈਰ: ੫	ਤ੍ਰਿਬਿਧਿ ਮਾਇਆ ਰਹੀ:	੪	੧੧੪੫
ਮਾਰੂ ੩	ਤ੍ਰਿਬਿਧਿ ਮਨਸਾ ਮਨ:	੫	੧੦੬੬
ਮਾਝ ੫	ਤ੍ਰਿਬਿਧਿ ਮਨਸਾ ਤ੍ਰਿਬਿ:	੩	੧੧੭
ਭੈਰਉ ੫	ਤ੍ਰਿਬਿਧਿ ਰੋਗ ਮਹਿ ਬ:	੧	੧੧੪੧
ਰਾਮਕਲੀ ੧	ਤ੍ਰਿਬਿਧਿ ਲੋਗਾ ਤ੍ਰਿਬਿ:	੧੪	੯੦੩
ਮਾਰੂ ੧	ਤ੍ਰਿਭਵਣਿ ਸਾਚੁ ਕਲਾ:	੨	੧੦੩੫
ਮਾਰੂ ੧	ਤ੍ਰਿਭਵਣਿ ਸਾਜਿ ਮੇਖੁ:	੧੫	੧੦੩੭
ਆਸਾ ੫	ਤ੍ਰਿਭਵਣ ਸੂਝੈ ਆਪੁ:	੧੧	੪੧੨
ਸਿਰੀ: ੧	ਤ੍ਰਿਭਵਣਿ ਸੋ ਪ੍ਰਭ ਜਾਣੀ:	੧	੫੭
ਮਾਰੂ ੧	ਤ੍ਰਿਭਵਣਿ ਸੇਵਕ ਵਡ:	੧੪	੧੦੨੮
ਸੂਹੀ ੧	ਤ੍ਰਿਭਵਣ ਕੰਤੁ ਰਵੈ:	੧੪	੭੧੩
ਸਿਰੀ: ੧	ਤ੍ਰਿਭਵਣੁ ਖੋਜਿ ਢੰਢੋ:	੧੫	੨੦
ਮਾਰੂ ੧	ਤ੍ਰਿਭਵਣ ਜੋਤਿ ਧਰੀ:	੧੨	੧੦੩੪
ਧਨਾ: ੧	ਤ੍ਰਿਭਵਣ ਜੋਤਿ ਰਹੇ:	੧੭	੬੮੫
ਰਾਮ: ੧	ਤ੍ਰਿਭਵਣ ਠਾਕੁਰੁ ਪ੍ਰੀ:	੧੦	੯੩੩
ਮਾਰੂਵਾਰ ੩	ਤ੍ਰਿਭਵਣ ਢੂਢੀ ਸਜ:	੪	੧੦੮੮
ਆਸਾ ੧	ਤ੍ਰਿਭਵਣੋ ਤੁਝਹਿ ਕੀ:	੪	੪੩੭
ਗਉੜੀ ੧	ਤ੍ਰਿਭਵਣ ਤਾਰਣ ਹਾ:	੧੭	੧੫੫
ਆਸਾ ੧	ਤ੍ਰਿਭਵਣ ਦੇਵਾ ਸਗ:	੧	੪੧੪
ਮਾਰੂ ੫	ਤ੍ਰਿਭਵਣ ਧਾਵੈ ਤਾ ਕਿ:	੨	੧੦੭੮
ਗਉ: ੧	ਤ੍ਰਿਭਵਣੁ ਬੇਧਿਆ ਆ:	੯	੧੫੩
ਆਸਾ ੧	ਤ੍ਰਿਭਵਣ ਮਹਿ ਜੋਤਿ:	੧੦	੩੫੨
ਬਸੰ: ੫	ਤ੍ਰਿਲੋਚਨ ਗੁਰ ਮਿਲਿ:	੮	੧੧੯੨
	(ਤ੍ਰੇ)		
ਰਾਮ: ੧	ਤ੍ਰੇਤੈ ਇਕ ਕਲਿ ਕੀਨੀ:	੩	੮੮੦
ਸਵਯੇ ੧	ਤ੍ਰੇਤੈ ਤੈ ਮਾਣਿਓ ਰਾਮੁ:	੭	੧੩੯੦
ਮਾਰੂ ੧	ਤ੍ਰੇਤੈ ਧਰਮ ਕਲਾ ਇ:	੧੬	੧੦੨੩
ਆਸਾਵਾਰ ੧	ਤ੍ਰੇਤੈ ਰਥੁ ਜਤੈ ਕਾ ਜੋ:	੨	੪੭੦
	(ਤ੍ਰੈ)		
ਰਾਮ: ੧	ਤ੍ਰੈ ਸਤ ਅੰਗੁਲ ਵਾਈ ਅ:	੧੫	੯੪੪
ਰਾਮ: ੧	ਤ੍ਰੈ ਸਤ ਅੰਗੁਲ ਵਾਈ ਕ:	੯	੯੪੪
ਰਾਮ: ੩	ਤ੍ਰੈ ਗੁਣ ਅਚੇਤੁ ਨਾਮੁ:	੧੫	੯੦੯
ਸਾਰੰਗਵਾਰ੪	ਤ੍ਰੈ ਗੁਣ ਆਪਿ ਸਿਰਜਿਅਨੁ:	੧੭	੧੨੩੭
ਸੋਰਠਵਾਰ ੪	ਤ੍ਰੈ ਗੁਣ ਆਪਿ ਸਿਰਜਿਆ ਮਾ:	੧੫	੬੪੩
ਗੂਜਰੀ:ਵਾਰ੫	ਤ੍ਰੈ ਗੁਣ ਇਨਕੈ ਵਸਿ:	੬	੫੨੨
ਸੋਰਠ ੩	ਤ੍ਰੈ ਗੁਣ ਸਭਿ ਤੇਰੇ ਤੂੰ:	੮	੬੦੪

ਹੇ ਜਗਤ ਅਧਾਰ ਅਕਾਲ ਪੁਰਖ ਪਰਮ ਪਿਤਾ ਜੀਓ !

ਆਪਦੀ ਪਵਿਤਰ ਪ੍ਰੇਰਨਾ ਕਰ ਕੇ ਅਗਸਤ ੧੯੦੭ ਵਿਚ ਜੋ ਤਤਕਰਾ ਸ਼ੈਹਰ ਢਾਕੇ (ਬੰਗਾਲੇ) ਅੰਦਰ ਅਰੰਭ ਕਰ ਕੇ ੧੯੦੯ ਲਾਮਡੀਂਗ (ਆਸਾਮ) । ੧੯੧੦ ਸ੍ਰੀ ਹਜੂਰ ਅਬਚਲ ਨਗਰ ਸਾਹਿਬ (ਦਖਨ) । ੧੯੧੧ ਪੰਡਰ ਪੁਰ (ਮਹਾਰਾਸ਼ਟਰ) । ੧੯੧੨ ਕਾਸ਼ੀ ਪੁਰ (ਉਤ੍ਰਾ ਖੰਡ) । ੧੯੧੩ ਸ੍ਰੀ ਅੰਮ੍ਰਿਤਸਰ ਜੀ (ਪੰਜਾਬ) । ੧੯੧੪ ਸ੍ਰੀ ਨਗਰ (ਕਸ਼ਮੀਰ) । ੧੯੧੫ ਪਿਸ਼ਾਵਰ (ਸਰਹੱਦ) । ੧੯੧੬-੧੭ ਕਲਕਤਾ (ਬੰਗਾਲ), ਸਦੀਆ (ਆਸਾਮ) । ੧੯੧੮ ਲਾਲ ਪੁਰਾ (ਕਾਬਲ) । ੧੯੧੯ ਤੋਂ ੧੯੨੦ ਡੇਹਰਾ ਸਾਹਿਬ (ਲਾਹੌਰ) ਆਦ ਦੇਸ਼ ਦੇਸ਼ਾਂਤਰਾਂ ਵਿਚ ਰਟਨ ਕਰਦਿਆਂ ਸ੍ਰੀਮਾਨ ਭਾਈ ਬਿਸਾਖਾ ਸਿੰਘ ਜੀ ਲੇਟ ਗਰੰਥੀ ਪਲਟਨ ਨੰ: ੧੪ ਸਿਖ । ਭਾਈ ਗੰਡਾ ਸਿੰਘ ਜੀ ਸਕਤਰ ਸ੍ਰੀਗੁਰੂ ਸਿੰਘ ਸਭਾ ਲਾਮਡੀਂਗ । ਭਾਈ ਜਗਨਨਾਥ ਸਿੰਘ ਜੀ ਨਾਜਰ ਕਾਲੂ ਦੀ ਗਲੀ ਮਹਲਾ ਆਸੀਆ ਸ਼ੈਹਰ ਪਿਸ਼ਾਵਰ (ਏਹ ਤਿੰਨੇ ਸਜਣ ਇਸ ਤਤਕਰੇ ਦੀ ਤਿਆਰੀ ਵਿਚ ਅਤੀਅੰਤ ਉਤਸ਼ਾਹ ਤੇ ਸਹਾਇਤਾ ਦੇਣ ਵਾਲੇ ਸੀ ਜੋ ਪਰਕਾਸ਼ਤ ਹੋਣ ਤੋਂ ਪੈਹਲੇ ਸਚਖੰਡ ਵਾਸਾ ਕਰ ਗਏ ਹਨ) । ਸਿਰੀਮਾਨ ਅਕਾਲੀ ਹਜੂਰਾ ਸਿੰਘ ਜੀ ਨਿਹੰਗ ਸਿੰਘ ਜੀ ਹੈਡ ਗਰੰਥੀ ਹਜੂਰ ਸਾਹਿਬ ਜੀ ਸੈਹਤ ਹੋਰ ਬਿਅੰਤ ਮਾਈਆਂ ਭਾਈਆਂ ਦੀ ਸੁਹਿਰਦਤਾ ਅਤੇ ਪਰਯਤਨ ਦੁਆਰੇ ੧੩ ਸਾਲਾਂ ਵਿਚ ਤਿਆਰ ਕੀਤਾ ਹੈਸੀ । ਓਹੁ ਅਜ ੧੦ ਮਾਰਚ ੧੯੨੩ ਨੂੰ ਛਾਵਣੀ ਪਿਸ਼ਾਵਰ ਵਿਚ ਸੰਪੂਰਨ ਛਪ ਗਿਆ ਹੈ ॥

ਹੇ ਦਾਤਾਰ ਕਰਣਾਮਯ ਪਿਤਾ ਜੀ ! ਆਪਦੀ ਅਪਾਰ ਕਿਰਪਾਲਤਾ ਦਾ ਕਿਸ ਮੂੰਹ ਨਾਲ ਧੰਨਵਾਦ ਕਰਾਂ । ਹੇ ਪਰਾਣ ਨਾਥ ਗੋਬਿੰਦਹ !

ਸਲੋਕ ਮਹਲਾ ੫

ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ ॥ ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ ॥
ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰ ਸਜਣੁ ਮਿਲਿਆ ॥ ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ ॥

ਜਰੂਰੀ ਵੀਚਾਰ

ਐ ਪਾਠਕ ਸਜਨ ਜੀਓ !

(੧) ਅਗੇ ਲਿਖੀ ਅੰਕ ਬੰਦੀ ਦੇ (ੳ) ਵਾਲੇ ਖਾਨੇ ਵਿਚ ੧੨੫੭ ਅਤੇ (ੲ) ਵਾਲੇ ਖਾਨੇ ਵਿਚ ੧੩੨੩ ਪੰਨੇ ਵਾਲੀ ਬੀੜ ਦੇ ਅੰਕ ਦਿਤੇ ਹਨ ॥

(੨) ਤਤਕਰੇ ਅੰਦਰ ਵਰਤੇ, ੧੪੩੦ ਪੰਨੇ ਵਾਲੀ ਬੀੜ ਦੇ ਅੰਕ, ਜਿਸ (ਅ) ਵਾਲੇ ਖਾਨੇ ਵਿਚ ਲਿਖੇ ਹਨ। ਉਸ ਦੇ ਤਿੰਨ ਹਿਸੇ ਕਰ ਕੇ, ਪੈਹਲੇ ਹਿੱਸੇ ਵਿਚ, ਦੋਨੋਂ ਤਰ੍ਹਾਂ ਦੇ ਅੰਕ ੧੨੫੭ ਨਾਲ, ਅਤੇ ਤੀਜੇ ਹਿਸੇ ਵਿਚ ਦੋਨੋਂ ਤਰ੍ਹਾਂ ਦੇ ਅੰਕ, ੧੩੨੩ ਨਾਲ ਸੰਬੰਧ ਰਖਣ ਵਾਲੇ ਲਿਖ ਕੇ, ਦੂਜੇ ਹਿੱਸੇ ਵਿਚ ਪੰਨੇ ਦੇ ਅੰਕ ਲਿਖੇ ਹਨ। ਜਿਨ੍ਹਾਂ ਦਾ ਤਲੱਕ ੧੨੫੭ ਤੇ ੧੩੨੩ ਦੋਹਾਂ ਨਾਲ ਹੈ ॥

(੩) ਇਸ ਤੋਂ ਭਾਵ ਇਹ ਹੈ, ਕੇ ਜੋ ਤੁਕਾਂ ਤਤਕਰੇ ਵਿਚ ਪੈਹਲੇ ਪੰਨੇ ਦੀ ਪੈਹਲੀ ਸਤਰ ਤੋਂ, ਦੂਜੇ ਪੰਨੇ ਦੀ ੬ ਸਤਰ ਤਕ ਦਸੀਆਂ ਹਨ, ਓਹ ੧੩੨੩ ਵਾਲੀ ਬੀੜ ਦੇ ਸਿਰਫ ੧ ਪੰਨੇ ਤੇ ਹਨ, ਯਾ ਜੋ ਤੁਕਾਂ ਤਤਕਰੇ ਵਿਚ ਪੈਹਲੇ ਤੋਂ ਦੂਜੇ ਪੰਨੇ ਦੀ ੯ ਸਤਰ ਤਕ ਦਸੀਆਂ ਹੈਨ, ਓਹੁ ੧੨੫੭ ਦੇ ਪੈਹਲੇ ਹੀ ਪੰਨੇ ਪਰ ਹਨ, ਇਸੀ ਤਰ੍ਹਾਂ ਹੋਰ ਸਾਰੀਆਂ ਤੁਕਾਂ ਯਾ ਸਤਰਾਂ ਨੂੰ ਮੁਕਾਬਲੇ ਪਰ ਸਮਝ ਲੈਣਾ ॥

ਉਦਾਹਰਨ

"ਸੀਤਲ ਸਾਂਤਿ ਗੁਰਤੇ ਮਤ ਲਈ" ਏਹ ਤੁਕ ਤਤਕਰੇ ਵਿਚ ੧੮੩ ਪੰਨੇ ਦੀ ੫ ਸਤਰ ਵਿਚ ਦਸੀ ਹੈ, ਜੋ ੧੪੩੦ ਪੰਨੇ ਦੀ ਬੀੜ ਤੋਂ ਤਾਂ ਠੀਕ ਮਿਲੇਗੀ। ਪ੍ਰੰਤੂ ਜੇ ਕਦੀ ੧੨੫੭ ਦੇ ਦਰਸ਼ਨ ਕਰਨਾ ਚਾਹੋ ਤਦ ਅਗੇ ਲਿਖੀ ਅੰਕ ਬੰਦੀ ਦੇ (ਅ) ਵਾਲੇ ਖਾਨੇ ਦੇ ਦੂਜੇ ਹਿਸੇ ਵਿਚੋਂ ੧੮੩ ਅੰਕ ਵੇਖ ਕੇ ਫੇਰ ਇਸੀ ਖਾਨੇ ਦਾ ਪੈਹਲਾ ਹਿਸਾ ਵੇਖਦਿਆਂ (ੳ) ਦੇ ਖਾਨੇ ਵਲ ਨਿਗਾਹ ਕਰੋ, ਉਥੇ ਆਪ ਨੂੰ ਪਤਾ ਲਗੇਗਾ ਕੇ ੧੬੨ ਅੰਕ ਹੈ, ਹੁਣ ਤੁਸੀਂ ੧੨੫੭ ਦਾ ੧੬੨ ਪੰਨਾ ਕਢ ਕੇ ਵੇਖੋ, ਤਦ ਆਪਨੂੰ-"ਸੀਤਲ ਸਾਂਤਿ ਗੁਰਤੇ ਮਤ ਲਈ" ਏਹ ਤੁਕ ਇਸੀ ਪੰਨੇ ਵਿਚੋਂ ਲਭ ਜਾਏਗੀ। ਕਿਉਂਕਿ ਜੋ ਤੁਕਾਂ ਤਤਕਰੇ ਵਿਚ ੧੮੨ ਦੀ ੮ ਸਤਰ ਤੋਂ ੧੮੩ ਦੀ ੧੦ ਸਤਰ ਤਕ ਦਸੀਆਂ ਹਨ, ਉਹੀ ਤੁਕਾਂ ੧੨੫੭ ਦੇ ਸਿਰਫ ੧੬੨ ਪੰਨੇ ਵਿਚ ਹਨ।

ਜੇ ਕਦੀ ਆਪ ੧੩੨੩ ਪੰਨੇ ਵਾਲੀ ਬੀੜ ਵਿਚੋਂ ਇਸ ਤੁਕ ਨੂੰ ਵੇਖਣਾ ਚਾਹੋ ਤਦ ਉਪਰ ਲਿਖੇ ਕ੍ਰਮ ਅਨੁਸਾਰ ੧੮੩ ਅੰਕ ਕਢ ਕੇ, (ਅ) ਦੇ ਖਾਨੇ ਦੇ ਤੀਜੇ ਹਿਸੇ ਨੂੰ ਵੇਖ ਕੇ (ੲ) ਦਾ ਖਾਨਾ ਵੇਖੋ, ਤਦ ਉਥੇ ੧੭੦ ਅੰਕ ਮਿਲੇਗਾ, ਇਸ ੧੭੦ ਅੰਕ ਨੂੰ ਜਦ ੧੩੨੩ ਪੰਨੇ ਵਾਲੀ ਬੀੜ ਵਿਚੋਂ ਵੇਖੋਗੇ, ਤਦ "ਸੀਤਲ ਸਾਂਤਿ ਗੁਰਤੇ ਮਤ ਲਈ" ਇਹ ਤੁਕ ਇਸੀ ਪੰਨੇ ਵਿਚੋਂ ਮਿਲ ਜਾਵੇਗੀ, ਕਿਉਂਕੇ ਜੋ ਤੁਕਾਂ ਤਤਕਰੇ ਵਿਚ ੧੮੨ ਪੰਨੇ ਦੀ ੯ ਸਤਰ ਤੋਂ ੧੮੩ ਦੀ ੯ ਸਤਰ ਤਕ ਦਸੀਆਂ ਹਨ ਓਹੁ ਸਾਰੀਆਂ ੧੩੨੩ ਵਾਲੀ ਬੀੜ ਦੇ ਸਿਰਫ ੧੭੦ ਪੰਨੇ ਪਰ ਹੀ ਹਨ ॥

ਇਸੀ ਤਰਹ ਹਰ ਇਕ ਤੁਕ ਨੂੰ, ਆਪ ਸੁਖੈਨ ਤੇ ਸੀਘਰ ਹੀ, ਅਗੇ ਲਿਖੀ ਅੰਕ ਬੰਦੀ ਵਿਚੋਂ ਲਭ ਸਕਦੇ ਹੋ ਪ੍ਰੰਤੂ ਜਿਥੇ ਪੂਰੇ ਤੌਰ ਪਰ ਦੇਖਣ ਤੋਂ, ਕੋਈ ਭੁਲ ਪ੍ਰਤੀਤ ਹੋਵੇ, ਉਸ ਦੀ ਚੇਤਾਵਨੀ ਜੇ ਕਰਾਓ ਤਦ ਅਤੀਅੰਤ ਧੰਨਯਵਾਦੀ ਹੋਵਾਂਗਾ ॥

ਕਿਉਂਕਿ {ਭੁਲਣ ਵੀਚਿ ਕੀਆ ਸਭੁ ਕੋਈ
{ ਕਰਤਾ ਆਪਿ ਨ ਭੁਲੈ ॥ } ਏਹ ਅਟੱਲ ਨਿਯਮ ਹੈ

ਪ੍ਰਾਰਥਕ—

ਅਕਾਲੀ ਕੌਰ ਸਿੰਘ ਨਿਹੰਗ

(ੳ)		(ਅ)		(ੲ)	(ੳ)		(ਅ)		(ੲ)
		੧			੩੯	੧	੪੪	੭	੪੦
੧	੯	੨	੬	੧	੪੦		੪੫	੮	੧
੨	੧੩	੩	੮	੨	੪੦	੪	੪੬	੯	੪੨
੩	੧੫	੪	੯	੩	੪੧	੬	੪੭	੧੦	੪੩
੪	੧੮	੫	੧੧	੪	੪੨	੯	੪੮	੧੧	੪੪
		੬	੧੩	੫	੪੩	੧੧	੪੯	੧੨	੪੫
੫	੧	੭	੧੪	੬	੪੪	੧੪	੫੦	੧੩	੪੬
੬	੫	੮	੧੫	੭	੪੫	੧੫	੫੧	੧੪	੪੭
੭	੮	੯	੧੭	੮	੪੬	੧੭	੫੨	੧੪	੪੮
੮	੧੦	੧੦	੧੯	੯			੫੩	੧੪	੪੯
੯	੧੩	੧੧			੪੭	੧	੫੪	੧੭	੫੦
੧੦	੧੫	੧੨	੧	੧੦	੪੮	੨	੫੫	੧੮	੫੧
੧੧	੧੯	੧੩	੩	੧੧	੪੯	੫	੫੬	੧੯	੫੨
		੧੪	੪	੧੨	੫੦	੮	੫੭		
੧੨	੫	੧੫	੧੧	੧੩	੫੧	੯	੫੮	੧	੫੩
੧੩	੮	੧੬	੧੩	੧੪	੫੨	੧੨	੫੯	੩	੫੪
੧੪	੧੧	੧੭	੧੫	੧੫	੫੩	੧੪	੬੦	੪	੫੫
੧੫	੧੩	੧੮	੧੭	੧੬	੫੪	੧੬	੬੧	੪	੫੬
੧੬	੧੫	੧੯	੧੮	੧੭	੫੫	੧੮	੬੨	੫	੫੭
੧੭	੧੭	੨੦	੧੯	੧੮			੬੩	੬	੫੮
੧੮	੧੯	੨੧			੫੬	੧	੬੪	੬	੩੯
		੨੨	੨	੧੯	੫੭	੪	੬੫	੮	੬੦
੧੯	੨	੨੩	੩	੨੦	੫੮	੬	੬੬	੯	੬੧
੨੦	੩	੨੪	੫	੨੧	੫੯	੮	੬੭	੧੦	੬੨
੨੧	੬	੨੫	੬	੨੨	੬੦	੧੦	੬੮	੧੧	੬੩
੨੨	੮	੨੬	੮	੨੩	੬੧	੧੨	੬੯	੧੨	੬੪
੨੩	੧੦	੨੭	੧੦	੨੪	੬੨	੧੫	੭੦	੧੩	੬੫
੨੪	੧੨	੨੮	੧੧	੨੬	੬੩	੧੬	੭੧	੧੩	੬੬
੨੫	੧੪	੨੯	੧੨	੨੭			੭੨	੧੬	੬੭
੨੬	੧੪	੩੦	੧੩	੨੮	੬੪	੨	੭੩	੧੭	੬੮
੨੭	੧੮	੩੧	੧੪	੨੯	੬੫	੪	੭੪	੧੭	੬੯
		੩੨	੧੫	੩੦	੬੬	੭	੭੫		
੨੮	੧	੩੩	੧੬	੩੧	੬੭	੯	੭੬	੨	੭੦
੨੯	੩	੩੪	੧੮	੩੨	੬੮	੧੧	੭੭	੩	੭੧
੩੦	੫	੩੫	੧੯		੬੯	੧੫	੭੮	੫	੭੨
੩੧	੭	੩੬	੧	੩੩	੭੦	੧੮	੭੯	੭	੭੩
੩੨	੮	੩੭	੨	੩੪			੮੦	੯	੭੪
੩੩	੧੧	੩੮	੨	੩੫	੭੧	੨	੮੧	੧੦	੭੫
੩੩	੧੨	੩੯	੩	੩੬	੭੨	੫	੮੨	੧੨	੭੬
੩੫	੧੪	੪੦	੩	੩੭	੭੩	੬	੮੩	੧੩	੭੭
੩੬	੧੫	੪੧	੫	੩੮	੭੪	੯	੮੪	੧੫	੭੮
੩੭	੧੭	੪੨	੬	੩੯	੭੫	੧੧	੮੫	੧੬	੭੯
੩੮	੧੯	੪੩			੭੬	੧੪	੮੬	੧੭	੮੦

(ੳ)	(ਅ)			(ੲ)
੭੭	੧੭	੮੭	੧੮	੮੧
		੮੮	੧੯	੮੨
		੮੯		
੭੮	੧	੯੦	੨	੮੩
੭੯	੩	੯੧	੩	੮੪
੮੦	੫	੯੨	੫	੮੫
੮੧	੯	੯੩	੬	੮੬
੮੨	੧੦	੯੪	੯	੮੭
੮੩	੧੨	੯੫	੧੪	੮੮
੮੪	੧੭	੯੬	੧੭	੮੯
		੯੭	੧੮	੯੦
੮੫	੪	੯੮		
੮੬	੬	੯੯	੧	੯੧
੮੭	੮	੧੦੦	੧	੯੨
੮੮	੧੦	੧੦੧	੩	੯੩
੮੯	੧੨	੧੦੨	੪	੯੪
੯੦	੧੫	੧੦੩	੫	੯੫
੯੧	੧੭	੧੦੪	੬	੯੬
੯੨		੧੦੫	੭	੯੭
੯੩	੧	੧੦੬	੮	੯੮
੯੪	੩	੧੦੭	੮	੯੯
੯੫	੫	੧੦੮	੧੦	੧੦੦
੯੬	੭	੧੦੯	੧੨	੧੦੧
੯੭	੯	੧੧੦	੧੪	੧੦੨
੯੮	੧੨	੧੧੧	੧੪	੧੦੩
੯੯	੧੪	੧੧੨	੧੫	੧੦੪
੧੦੦	੧੭	੧੧੩	੧੬	੧੦੫
	੧੯	੧੧੪	੧੮	੧੦੬
੧੦੧		੧੧੫	੧੯	੧੦੭
੧੦੨	੩	੧੧੬		
੧੦੩	੫	੧੧੭	੧	੧੦੮
੧੦੪	੭	੧੧੮	੨	੧੦੯
੧੦੫	੧੦	੧੧੯	੩	੧੧੦
੧੦੬	੧੨	੧੨੦	੪	੧੧੧
੧੦੭	੧੫	੧੨੧	੫	੧੧੨
੧੦੮	੧੭	੧੨੨	੬	੧੧੩
	੧੩	੧੨੩	੭	੧੧੪
		੧੨੪	੭	੧੧੫
੧੦੯	੧	੧੨੫	੮	੧੧੬
੧੧੦	੪	੧੨੬	੧੦	੧੧੭
੧੧੧	੮	੧੨੭	੧੧	੧੧੮
੧੧੨	੯	੧੨੮	੧੨	੧੧੯
੧੧੩	੧੧	੧੨੯	੧੩	੧੨੦

(ੳ)	(ਅ)			(ੲ)
੧੧੪	੧੪	੧੩੧	੧੩	੧੨੧
੧੧੫	੧੬	੧੩੨	੧੪	੧੨੨
੧੧੬	੧੮	੧੩੩	੧੫	੧੨੩
		੧੩੪		
੧੧੭	੨	੧੩੫	੨	੧੨੪
੧੧੮	੭	੧੩੬	੩	੧੨੫
੧੧੯	੯	੧੩੭	੪	੧੨੬
੧੨੦	੧੨	੧੩੮	੭	੧੨੭
੧੨੧	੧੩	੧੩੯	੯	੧੨੮
੧੨੨	੧੬	੧੪੦	੧੦	੧੨੯
੧੨੩	੧੭	੧੪੧	੧੧	੧੩੦
		੧੪੨	੧੨	੧੩੧
੧੨੪	੧	੧੪੩	੧੨	੧੩੨
੧੨੫	੩	੧੪੪	੧੪	੧੩੩
੧੨੬	੫	੧੪੫	੧੪	੧੩੪
੧੨੭	੭	੧੪੬	੧੫	੧੩੫
੧੨੮	੯	੧੪੭	੧੬	੧੩੬
੧੨੯	੧੨	੧੪੮	੧੭	੧੩੭
੧੩੦	੧੪	੧੪੯	੧੭	੧੩੮
੧੩੧	੧੬	੧੫੦	੧੮	੧੩੯
੧੩੨	੧੮	੧੫੧	੧੯	੧੪੦
੧੩੩	੧੯	੧੫੨		
		੧੫੩	੮	੧੪੧
੧੩੪	੬	੧੫੪	੮	੧੪੨
੧੩੫	੮	੧੫੫	੯	੧੪੩
੧੩੬	੧੦	੧੫੬	੧੦	੧੪੪
੧੩੭	੧੩	੧੫੭	੧੧	੧੪੫
੧੩੮	੧੫	੧੫੮	੧੪	੧੪੬
੧੩੯	੧੮	੧੫੯	੧੭	੧੪੭
		੧੬੦	੧੮	੧੪੮
੧੪੦	੧	੧੬੧		
੧੪੧	੩	੧੬੨	੧	੧੪੯
੧੪੨	੫	੧੬੩	੨	੧੫੦
੧੪੩	੬	੧੬੪		੧੫੧
੧੪੪	੮	੧੬੫	੩	੧੫੨
੧੪੫	੧੦	੧੬੬	੫	੧੫੩
੧੪੬	੧੩	੧੬੭	੬	੧੫੪
੧੪੭	੧੪	੧੬੮	੭	੧੫੫
੧੪੮	੧੬	੧੬੯	੮	੧੫੬
੧੪੯	੧੮	੧੭੦	੯	੧੫੭
੧੫੦	੧	੧੭੧	੧੦	੧੫੮
੧੫੧	੩	੧੭੨	੧੧	੧੫੯
੧੫੨	੫	੧੭੩	੧੩	੧੬੦

(ੳ)	(ਅ)			(ੲ)	(ੳ)	(ਅ)			(ੲ)
੧੫੩	੮	੧੭੩	੧੫	੧੬੧	੧੯੨	੧੧	੨੧੬	੧੯	੨੦੧
੧੫੪	੧੦	੧੭੪	੧੬	੧੬੨	੧੯੩	੧੩	੨੧੭		
੧੫੫	੧੩	੧੭੫	੧-	੧੬੩	੧੯੪	੧੫	੨੧੮	੨	੨੦੨
੧੫੬	੧੬	੧੭੬			੧੯੫	੧੬	੨੧੯	੨	੨੦੩
੧੫੭	੧੮	੧੭੭	੧	੧੬੪	੧੯੬	੧੯	੨੨੦	੫	੨੦੪
		੧੭੮	੨	੧੬੫			੨੨੧	੬	੨੦੫
੧੫੮	੨	੧੭੯	੪	੧੬੬	੧੯੭	੩	੨੨੨	੮	੨੦੬
੧੫੯	੪	੧੮੦	੫	੧੬੭	੧੯੮	੫	੨੨੩	੧੦	੨੦੭
੧੬੦	੬	੧੮੧	੭	੧੬੮	੧੯੯	੮	੨੨੪	੧੨	੨੦੮
੧੬੧	੮	੧੮੨	੮	੧੬੯	੨੦੦	੧੦	੨੨੫	੧੩	੨੦੯
੧੬੨	੧੦	੧੮੩	੯	੧੭੦	੨੦੧	੧੨	੨੨੬	੧੫	੨੧੦
੧੬੩	੧੨	੧੮੪	੧੧	੧੭੧	੨੦੨	੧੪	੨੨੭	੧੬	੨੧੧
੧੬੪	੧੪	੧੮੫	੧੨	੧੭੨	੨੦੩	੧੬	੨੨੮	੧੬	੨੧੨
੧੬੫		੧੮੬	੧੪	੧੭੩	੨੦੪	੧੮	੨੨੯	੧੮	੨੧੩
੧੬੬	੧੯	੧੮੭	੧੫	੧੭੪			੨੩੦	੧੯	੨੧੪
		੧੮੮	੧੭	੧੭੫	੨੦੫	੨	੨੩੧		
੧੬੭	੧	੧੮੯	੧੮	੧੭੬	੨੦੬	੫	੨੩੨	੧	੨੧੫
੧੬੮	੩	੧੯੦	੧੯	੧੭੭	੨੦੭	੬	੨੩੩	੩	੨੧੬
੧੬੯	੪	੧੯੧	੧੯	੧੭੮	੨੦੮	੮	੨੩੪	੪	੨੧੭
੧੭੦	੬	੧੯੨			੨੦੯	੮	੨੩੫	੬	੨੧੮
੧੭੧	੮	੧੯੩	੨	੧੭੯	੨੧੦	੧੧	੨੩੬	੭	੨੧੯
੧੭੨	੧੦	੧੯੪	੩	੧੮੦	੨੧੧	੧੩	੨੩੭	੯	੨੨੦
੧੭੩	੧੨	੧੯੫	੪	੧੮੧	੨੧੨	੧੫	੨੩੮	੧੦	੨੨੧
੧੭੪	੧੩	੧੯੬	੬	੧੮੨	੨੧੩	੧੭	੨੩੯	੧੨	੨੨੨
੧੭੫	੧੫	੧੯੭	੮	੧੮੩	੨੧੪	੧੯	੨੪੦	੧੩	੨੨੩
੧੭੬	੧੭	੧੯੮	੯	੧੮੪			੨੪੧	੧੫	੨੨੪
੧੭੭	੧੯	੧੯੯	੯	੧੮੫	੨੧੫	੨	੨੪੨	੧੬	੨੨੫
		੨੦੦	੧੦	੧੮੬	੨੧੬	੪	੨੪੩	੧੮	੨੨੬
੧੭੮	੨	੨੦੧	੧੨	੧੮੭	੨੧੭	੬	੨੪੪	੧੯	੨੨੭
੧੭੯	੫	੨੦੨	੧੪	੧੮੮	੨੧੮	੯	੨੪੫		
੧੮੦	੪	੨੦੩	੧੭	੧੮੯	੨੧੯	੧੧	੨੪੬	੧	੨੨੮
੧੮੧	੭	੨੦੪			੨੨੦	੧੪	੨੪੭	੩	੨੨੯
੧੮੨	੧੦	੨੦੫	੧	੧੯੦	੨੨੧	੧੮	੨੪੮	੫	੨੩੦
੧੮੩	੧੧	੨੦੬	੨	੧੯੧	੨੨੨	੧੮	੨੪੯	੭	੨੩੧
੧੮੪	੧੨	੨੦੭	੪	੧੯੨			੨੫੦	੭	੨੩੨
੧੮੫	੧੫	੨੦੮	੫	੧੯੩	੨੨੩	੧	੨੫੧	੯	੨੩੩
੧੮੬	੧੮	੨੦੯	੬	੧੯੪	੨੨੪	੩	੨੫੨	੧੦	੨੩੪
੧੮੭	੧੯	੨੧੦	੧੦	੧੯੫	੨੨੫	੫	੨੫੩	੧੧	੨੩੫
		੨੧੧	੧੧	੧੯੬	੨੨੬	੬	੨੫੪	੧੨	੨੩੬
੧੮੮	੩	੨੧੨	੧੨	੧੯੭	੨੨੭	੮	੨੫੫	੧੩	੨੩੭
੧੮੯	੪	੨੧੩	੧੪	੧੯੮	੨੨੮	੧੦	੨੫੬	੧੫	੨੩੮
੧੯੦	੬	੨੧੪	੧੬	੧੯੯	੨੨੯	੧੨	੨੫੭	੧੬	੨੩੯
੧੯੧	੮	੨੧੫	੧੮	੨੦੦	੨੩੦	੧੪	੨੫੮	੧੮	੨੪੦

(ੳ)	(ਅ)			(ੲ)
੨੩੧	੧੬	੨੫੯	੧੯	੨੪੧
੨੩੨	੧੮	੨੬੦		
		੨੬੧	੧	੨੪੨
੨੩੩	੧	.੨੬੨	੨	੨੪੩
੨੩੪	੩	੨੬੩	੪	੨੪੪
੨੩੫	੫	੨੬੪	੫	੨੪੫
੨੩੬	੮	੨੬੫	੬	੨੪੬
੨੩੭	੧੦	੨੬੬	੮	੨੪੭
੨੩੮	੧੩	੨੬੭	੯	੨੪੮
੨੩੯	੧੬	੨[illegible]੮	੧੦	੨੪੯
੨੪੦	੧੮	੨੬੯	੧੨	੨੫੦
		੨੭੦	੧੩	੨੫੧
੨੪੧	੨	੨੭੧	੧੪	੨੫੨
੨੪੨	੪	੨੭੨	੧੬	੨੫੩
੨੪੩	੬	੨੭੩	੧੭	੨੫੪
੨੪੪	੯	੨੭੪	੧੮	੨੫੫
੨੪੫	੧੧	੨੭੫		
੨੪੬	੧੪	੨੭੬	੧	੨੫੬
੨੪੭	੧੬	੨੭੭	੩	੨੫੭
੨੪੮	੧੯	੨੭੮	੪	੨੫੮
		੨੭੯	੬	੨੫੯
੨੪੯	੩	੨੮੦	੭	੨੬੦
੨੫੦	੫	੨੮੧	੮	੨੬੧
੨੫੧	੮	੨੮੨	੧੦	੨੬੨
੨੫੨	੧੦	੨੮੩	੧੨	੨੬੩
੨੫੩	੧੩	੨੮੪	੧੪	੨੬੪
੨੫੪	੧੫	੨੮੫	੧੬	੨੬੫
੨੫੫	੧੮	੨੮੬	੧੮	੨੬੬
		੨੮੭	੧੯	੨੬੭
੨੫੬	੨	੨੮੮		
੨੫੭	੪	੨੮੯	੧	੨੬੮
੨੫੮	੬	੨੯੦	੨	੨੬੯
੨੫੯	੮	੨੯੧	੪	੨੭੦
੨੬੦	੧੧	੨੯੨	੬	੨੭੧
੨੬੧	੧੪	੨੯੩	੭	੨੭੨
੨੬੨	੧੭	੨੯੪	੯	੨੭੩
		੨੯੫	੧੧	੨੭੪
੨੬੩	੧	੨੯੬	੧੩	.੨੭੫
੨੬੪	੩	੨੯੭	੧੫	੨੭੬
੨੬੫	੫	੨੯੮	੧੬	੨੭੭
੨੬੬	੭	੨੯੯	੧੭	੨੭੮
੨੬੭	੯	੩੦੦	੧੮	੨੭੯
੨੬੮	੧੧	੩੦੧		

(ੳ)	(ਅ)			(ੲ)
੨੬੯	੧੩	੩੦੨	੧	੨੮੦
੨੭੦	੧੬	੩੦੩	੨	੨੮੧
੨੭੧	੧੮	੩੦੪	੪	੨੮੨
		੩੦੫	੪	੨੮੩
੨੭੨	੨	੩੦੬	੬	੨੮੪
੨੭੩	੪	੩੦੭	੭	੨੮੫
੨੭੪	੭	੩੦੮	੮	੨੮੬
੨੭੫	੯	੩੦੯	੧੦	੨੮੭
੨੭੬	੧੧	੩੧੦	੧੨	੨੮੮
੨੭੭	੧੪	੩੧੧	੧੩	੨੮੯
੨੭੮	੧੬	੩੧੨	੧੫	੨੯੦
੨੭੯	੧੯	੩੧੩	੧੬	੨੯੧
		੩੧੪	੧੭	੨੯੨
੨੮੦	੨	੩੧੫	੧੮	੨੯੩
੨੮੧	੫	੩੧੬		
੨੮੨	੭	੩੧੭	੧	੨੯੪
੨੮੩	੯	੩੧੮	੧	੨੯੫
੨੮੪	੧੧	੩੧੯	੨	੨੯੬
੨੮੫	੧੪	੩੨੦	੩	੨੯੭
੨੮੬	੧੬	੩੨੧	੫	੨੯੮
੨੮੭	੧੮	੩੨੨	੬	੨੯੯
		੩੨੩	੭	੩੦੦
੨੮੮	੧	੩੨੪	੯	੩੦੧
੨੮੯	੨	੩੨੫	੧੦	੩੦੨
੨੯੦	੪	੩੨੬	੦੨	੩੦੩
੨੯੧	੬	੩੨੭	੧੩	੩੦੪
੨੯੨	੮	੩੨੮	੧੪	੩੦੫
੨੯੩	੧੧	੩੨੯	੧੬	੩੦੬
੨੯੪	੧੩	੩੩੦	੧੮	੩੦੭
੨੯੫	੧੬	੩੩੧	੧੯	੩੦੮
		੩੩੨		
੨੯੬	੧	੩੩੩	੩	੩੦੯
੨੯੭	੨	੩੩੪	੪	੩੧੦
੨੯੮	੫	੩੩੫	੭	੩੧੧
੨੯੯	੭	੩੩੬	੮	੩੧੨
੩੦੦	੯	੩੩੭	੧੦	੩੧੩
੩੦੧	੧੧	੩੩੮	੧੧	੩੧੪
੩੦੨	੧੩	੩੩੯	੧੩	੩੧੫
੩੦੩	੧੫	੩੪੦	੧੪	੩੧੬
੩੦੪	੧੮	੩੪੧	੧੬	੩੧੭
		੩੪੨	੧੭	੩੧੮
੩੦੫	੨	੩੪੩	੧੯	੩੧੯
੩੦੬	੫	੩੪੪		

(ੳ)	(ਅ)			(ੲ)
੩੦੭	੬	੩੪੫	੨	੩੨੦
੩੦੮	੮	੩੪੬	੩	੩੨੧
੩੦੯	੮	੩੪੭	੫	੩੨੨
੩੧੦	੧੫	੩੪੮	੧੧	੩੨੩
੩੧੧	੧੬	੩੪੯	੧੨	੩੨੪
੩੧੨	੧੯	੩੫੦	੧੩	੩੨੫
		੩੫੧	੧੪	੩੨੬
੩੧੩	੩	੩੫੨	੧੬	੩੨੭
੩੧੪	੬	੩੫੩	੧੮	੩੨੮
੩੧੫	੮	੩੫੪		
੩੧੬	੧੧	੩੫੫	੧	੩੨੯
੩੧੭	੧੩	੩੫੬	੨	੩੩੦
੩੧੮	੧੬	੩੫੭	੪	੩੩੧
੩੧੯	੧੮	੩੫੮	੬	੩੩੨
		੩੫੯	੮	੩੩੩
੩੨੦	੩	੩੬੦	੧੦	੩੩੪
੩੨੧	੫	੩੬੧	੧੨	੩੩੫
੩੨੨	੭	੩੬੨	੧੩	੩੩੬
੩੨੩	੧੦	੩੬੩	੧੬	੩੩੭
੩੨੪	੧੨	੩੬੪	੧੭	੩੩੮
੩੨੫	੧੫	੩੬੫	੧੯	੩੩੯
੩੨੬	੧੮	੩੬੬		
		੩੬੭	੨	੩੪੦
੩੨੭	੨	੩੬੮	੩	੩੪੧
੩੨੮	੪	੩੬੯	੪	੩੪੨
੩੨੯	੭	੩੭੦	੮	੩੪੩
੩੩੦	੧੦	੩੭੧	੧੦	੩੪੪
੩੩੧	੧੧	੩੭੨	੧੧	੩੪੫
੩੩੨	੧੪	੩੭੩	੧੩	੩੪੬
੩੩੩	੧੫	੩੭੪	੧੪	੩੪੭
੩੩੪	੧੮	੩੭੫	੧੬	੩੪੮
		੩੭੬	੧੮	੩੪੯
੩੩੫	੧	੩੭੭	੧੯	੩੫੦
੩੩੬	੪	੩੭੮		
੩੩੭	੬	੩੭੯	੨	੩੫੧
੩੩੮	੯	੩੮੦	੪	੩੫੨
੩੩੯	੧੧	੩੮੧	੬	੩੫੩
੩੪੦	੧੩	੩੮੨	੭	੩੫੪
੩੪੧	੧੫	੩੮੩	੯	੩੫੫
੩੪੨	੧੮	੩੮੪	੧੨	੩੫੬
		੩੮੫	੧੩	੩੫੭
੩੪੩	੨	੩੮੬	੧੪	੩੫੮
੩੪੪	੪	੩੮੭	੧੬	੩੫੯

(ੳ)	(ਅ)			(ੲ)
੩੪੫	੭	੩੮੮	੧੮	੩੬੦
੩੪੬	੯	੩੮੯	੧੯	੩੬੧
੩੪੭	੧੧	੩੯੦		
੩੪੮	੧੪	੩੯੧	੨	੩੬੨
੩੪੯	੧੬	੩੯੨	੩	੩੬੩
੩੫੦	੧੯	੩੯੩	੪	੩੬੪
		੩੯੪	੬	੩੬੫
੩੫੧	੨	੩੯੫	੮	੩੬੬
੩੫੨	੩	੩੯੬	੧੦	੩੬੭
੩੫੩	੬	੩੯੭	੧੧	੩੬੮
੩੫੪	੮	੩੯੮	੧੨	੩੬੯
੩੫੫	੧੦	੩੯੯	੧੩	੩੭੦
੩੫੬	੧੨	੪੦੦	੧੫	੩੭੧
੩੫੭	੧੪	੪੦੧	੧੬	੩੭੨
੩੫੮	੧੬	੪੦੨	੧੬	੩੭੩
੩੫੯	੧੭	੪੦੩	੧੯	੩੭੪
੩੬੦	੧੯	੪੦੪	੧੯	੩੭੫
		੪੦੫		
੩੬੧	੨	੪੦੬	੧	੩੭੬
੩੬੨	੫	੪੦੭	੩	੩੭੭
੩੬੩	੭	੪੦੮	੪	੩੭੮
੩੬੪	੧੦	੪੦੯	੫	੩੭੯
੩੬੫	੧੨	੪੧੦	੧੦	੩੮੦
੩੬੬	੧੨	੪੧੧	੭	੩੮੧
੩੬੭	੧੬	੪੧੨	੧੦	੩੮੨
੩੬੮	੧੮	੪੧੩	੧੨	੩੮੩
		੪੧੪	੧੪	੩੮੪
੩੬੯	੨	੪੧੫	੧੬	੩੮੫
੩੭੦	੫	੪੧੬	੧੭	੩੮੬
੩੭੧	੮	੪੧੭	੧੯	੩੮੭
੩੭੨	੯	੪੧੮		
੩੭੩	੧੨	੪੧੯	੧	੩੮੮
੩੭੪	੧੬	੪੨੦	੩	੩੮੯
੩੭੫	੧੮	੪੨੧	੪	੩੯੦
		੪੨੨	੬	੩੯੧
੩੭੬	੧	੪੨੩	੭	੩੯੨
੩੭੭	੪	੪੨੪	੯	੩੯੩
੩੭੮	੫	੪੨੫	੧੦	੩੯੪
੩੭੯	੮	੪੨੬	੧੨	੩੯੫
੩੮੦	੧੦	੪੨੭	੧੪	੩੯੬
੩੮੧	੧੨	੪੨੮	੧੫	੩੯੭
੩੮੨	੧੫	੪੨੯	੧੭	੩੯੮
੩੮੩	੧੭	੪੩੦	੧੮	੩੯੯

(ੳ)	(ਅ)		(ੲ)	
੩੮੪	੧੯	੪੩੧		
		੪੩੨	੧	੪੦੦
੩੮੫	੨	੪੩੩	੨	੪੦੧
੩੮੬	੫	੪੩੪	੪	੪੦੨
੩੮੭	੮	੪੩੫	੬	੪੦੩
੩੮੮	੧੦	੪੩੬	੮	੪੦੪
੩੮੯	੧੩	੪੩੭	੯	੪੦੫
੩੯੦	੧੯	੪੩੮	੧੧	੪੦੬
੩੯੧	੧੭	੪੩੯	੧੨	੪੦੭
		੪੪੦	੧੪	੪੦੮
੩੯੨	੧	੪੪੧	੧੫	੪੦੯
੩੯੩	੪	੪੪੨	੧੮	੪੧੦
੩੯੪	੫	੪੪੩	੧੯	੪੧੧
੩੯੫	੧	੪੪੪		
੩੯੬	੧੨	੪੪੫	੨	੪੧੨
੩੯੭	੧੪	੪੪੬	੩	੪੧੩
੩੯੮	੧੭	੪੪੭	੫	੪੧੪
੩੯੯	੧੯	੪੪੮	੬	੪੧੫
		੪੪੯	੮	੪੧੬
੪੦੦	੨	੪੫੦	੯	੪੧੭
੪੦੧	੫	੪੫੧	੧੧	੪੧੮
੪੦੨	੮	੪੫੨	੧੨	੪੧੯
੪੦੩	੧੦	੪੫੩	੧੪	੪੨੦
੪੦੪	੧੨	੪੫੪	੧੫	੪੨੧
੪੦੫	੧੬	੪੫੫	੧੭	੪੨੨
੪੦੬	੧੯	੪੫੬	੧੯	੪੨੩
੪੦੭	੨	੪੫੭		
੪੦੮	੩	੪੫੮	੧	੪੨੪
		੪੫੯	੨	੪੨੫
੪੦੯	੫	੪੬੦	੩	੪੨੬
੪੧੦	੮	੪੬੧	੫	੪੨੭
੪੧੧	੧੧	੪੬੨	੬	੪੨੮
੪੧੨	੧੨	੪੬੩	੭	੪੨੯
੪੧੩	੧੪	੪੬੪	੮	੪੩੦
੪੧੪	੧੭	੪੬੫	੧੦	੪੩੧
੪੧੫	੧੯	੪੬੬	੧੧	੪੩੨
		੪੬੭	੧੨	੪੩੩
੪੧੬	੨	੪੬੮	੧੩	੪੩੪
੪੧੭	੫	੪੬੯	੧੬	੪੩੫
੪੧੮	੭	੪੭੦	੧੭	੪੩੬
੪੧੯	੧੦	੪੭੧	੧੯	੪੩੭
੪੨੦	੧੩	੪੭੨		
੪੨੧	੧੫	੪੭੩	੨	੪੩੮

(ੳ)	(ਅ)		(ੲ)	
੪੨੨	੧੮	੪੭੪	੩	੪੩੯
੪੨੩	੧੮	੪੭੫	੪	੪੪੦
		੪੭੬	੪	੪੪੧
੪੨੪	੨	੪੭੭	੫	੪੪੨
੪੨੫	੪	੪੭੮	੬	੪੪੩
੪੨੬	੫	੪੭੯	੯	੪੪੪
੪੨੭	੮	੪੮੦	੧੦	੪੪੫
੪੨੮	੧੧	੩੮੧	੧੧	੪੪੬
੪੨੯	੧੨	੪੮੨	੧੨	੪੪੭
੪੩੦	੧੫	੪੮੩	੧੪	੪੪੮
੪੩੧	੧੭	੪੮੪	੧੫	੪੪੯
੪੩੨	੧੮	੪੮੫	੧੬	੪੫੦
		੪੮੬	੧੮	੪੫੧
੪੩੩	੨	੪੮੭	੧੯	੪੫੨
੪੩੪	੪	੪੮੮	੧੯	੪੫੩
੪੩੫	੧੯	੪੮੯		
੪੩੬	੬	੪੯੦	੮	੪੫੪
੪੩੭	੮	੪੯੧	੮	੪੫੫
੪੩੮	੯	੪੯੨	੧੦	੪੫੬
੪੩੯	੧੨	੪੯੩	੧੨	੪੫੭
੪੪੦	੧੨	੪੯੪	੧੨	੪੫੮
੪੪੧	੧੬	੪੯੫	੧੫	੪੫੯
੪੪੨	੧੮	੪੯੬	੧੮	੪੬੦
੪੪੩	੧੯	੪੯੭	੧੮	੪੬੧
		੪੯੮		
੪੪੪	੨	੪੯੯	੧	੪੬੨
੪੪੫	੫	੫੦੦	੨	੪੬੩
੪੪੬	੭	੫੦੧	੪	੪੬੪
੪੪੭	੯	੫੦੨	੫	੪੬੫
੪੪੮	੧੨	੫੦੩	੭	੪੬੬
੪੪੯	੧੪	੫੦੪	੯	੪੬੭
੪੫੦	੧੭	੫੦੫	੧੦	੪੬੮
		੫੦੬	੧੨	੪੬੯
੪੫੧	੧	੫੦੭	੧੪	੪੭੦
੪੫੨	੪	੫੦੮	੧੬	੪੭੧
੪੫੩	੭	੫੦੯	੧੯	੪੭੨
੪੫੪	੧੦	੫੧੦		
੪੫੫	੧੨	੫੧੧	੨	੪੭੩
੪੫੬	੧੫	੫੧੨	੩	੪੭੪
੪੫੭	੧੮	੫੧੩	੫	੪੭੫
		੫੧੪	੬	੪੭੬
੪੫੮	੨	੫੧੫	੮	੪੭੭
੪੫੯	੪	੫੧੬	੧੦	੪੭੮

(ੳ)		(ਅ)		(ੲ)	(ੳ)		(ਅ)		(ੲ)
੪੬੦	੬	੫੧੭	੧੧	੪੭੯	੪੯੮	੧੭	੫੬੦		
੪੬੧	੮	੫੧੮	੧੨	੪੮੦			੫੬੧	੧	੫੧੮
੪੬੨	੧੧	੫੧੯	੧੪	੪੮੧	੪੯੯	੨	੫੬੨	੩	੫੧੯
੪੬੩	੧੩	੫੨੦	੧੬	੪੮੨	੫੦੦	੪	੫੬੩	੫	੫੨੦
੪੬੪	੧੫	੫੨੧	੧੭	੪੮੩	੫੦੧	੬	੫੬੪	੭	੫੨੧
੪੬੫	੧੮	੫੨੨	੧੮	੪੮੪	੫੦੨	੮	੫੬੫	੮	੫੨੨
		੫੨੩	੧੯	੪੮੫	੫੦੩	੧੧	੫੬੬	੮	੫੨੩
੪੬੬	੧	੫੨੪			੫੦੪	੧੪	੫੬੭	੧੨	੫੨੪
੪੬੭	੪	੫੨੫	੩	੪੮੬	੫੦੫	੧੬	੫੬੮	੧੩	੫੨੫
੪੬੮	੯	੫੨੬	੬	੪੮੭	੫੦੬	੧੯	੫੬੯	੧੪	੫੨੬
੪੬੯	੮	੫੨੭	੮	੪੮੮			੫੭੦	੧੭	੫੨੭
੪੭੦	੧੬	੫੨੮	੧੫	੪੮੯	੫੦੭	੨	੫੭੧	੧੮	੫੨੮
੪੭੧	੧੯	੫੨੯	੧੬	੪੯੦	੫੦੮	੫	੫੭੨	੧੮	੫੨੯
		੫੩੦	੧੭	੪੯੧	੫੦੯	੮	੫੭੩		
੪੭੨	੨	੫੩੧	੧੯	੩੯੨	੫੧੦	੧੧	੫੭੪	੩	੫੩੦
੪੭੩	੪	੫੩੨			੫੧੧	੧੬	੫੭੫	੪	੫੩੧
੪੭੪	੬	੫੩੩	੨	੪੯੩	੫੧੨	੧੬	੫੭੬	੭	੫੩੨
੪੭੫	੮	੫੩੪	੫	੪੯੪	੫੧੩	੧੯	੫੭੭	੭	੫੩੩
੪੭੬	੧੨	੫੩੫	੮	੪੯੫			੫੭੮	੯	੫੩੪
੪੭੭	੧੫	੫੩੬	੧੦	੪੯੬	੫੧੪	੪	੫੭੯	੧੨	੫੩੫
੪੭੮	੧੬	੫੩੭	੧੧	੪੯੭	੫੧੫	੬	੫੮੦	੧੩	੫੩੬
		੫੩੮	੧੯	੪੯੮	੫੧੬	੯	੫੮੧	੧੫	੫੩੭
੪੭੯	੩	੫੩੯			੫੧੭	੧੦	੫੮੨	੧੬	੫੩੮
੪੮੦	੬	੫੪੦	੧	੪੯੯	੫੧੮	੧੧	੫੮੩	੧੮	੫੩੯
੪੮੧	੯	੫੪੧	੩	੫੦੦	੫੧੯	੧੭	੫੮੪		
੪੮੨	੧੨	੫੪੨	੪	੫੦੧			੫੮੫	੧	੫੪੦
੪੮੩	੧੫	੫੪੩	੬	੫੦੨	੫੨੦	੨	੫੮੬	੩	੫੪੧
੪੮੪	੧੭	੫੪੪	੮	੫੦੩	੫੨੧	੪	੫੮੭	੪	੫੪੨
		੫੪੫	੧੦	੫੦੪	੫੨੨	੭	੫੮੮	੫	੫੪੩
੪੮੫	੧	੫੪੬	੧੨	੫੦੫	੫੨੩	੯	੫੮੯	੭	੫੪੪
੪੮੬	੪	੫੪੭	੧੩	੫੦੬	੫੨੪	੧੨	੫੯੦	੯	੫੪੫
੪੮੭	੬	੫੪੮	੧੪	੫੦੭	੫੨੫	੧੩	੫੯੧	੯	੫੪੬
੪੮੮	੯	੫੪੯	੧੬	੫੦੮	੫੨੬	੧੬	੫੯੨	੧੦	੫੪੭
੪੮੯	੧੨	੫੫੦	੧੮	੫੦੯	੫੨੭	੧੮	੫੯੩	੧੨	੫੪੮
੪੯੦	੧੪	੫੫੧			੫੨੮	੧੯	੫੯੪	੧੪	੫੪੯
੪੯੧	੧੭	੫੫੨	੧	੫੧੦			੫੯੫		
੪੯੨	੧੯	੫੫੩	੨	੫੧੧	੫੨੯	੫	੫੯੬	੧	੫੫੦
		੫੫੪	੪	੫੧੨	੫੩੦	੮	੫੯੭	੪	੫੫੧
੪੯੩	੨	੫੫੫	੬	੫੧੩	੫੩੧	੧੦	੫੯੮	੫	੫੫੨
੪੯੪	੬	੫੫੬	੭	੫੧੪	੫੩੨	੧੦	੫੯੯	੬	੫੫੩
੪੯੫	੫	੫੫੭	੧੦	੫੧੫	੫੩੩	੧੬	੬੦੦	੯	੫੫੪
੪੯੬	੧੩	੫੫੮	੧੮	੫੧੬	੫੩੪	੧੯	੬੦੧	੧੧	੫੫੫
੪੯੭	੧੬	੫੫੯	੧੯	੫੧੭			੬੦੨	੧੨	੫੫੬

(ੳ)	(ਅ)			(ੲ)
੫੩੫	੩	੬੦੩	੧੪	੫੫੭
੫੩੬	੫	੬੦੪	੧੭	੫੫੮
੫੩੭	੮	੬੦੫	੧੮	੫੫੯
੫੩੮	੧੧	੬੦੬	੧੯	੫੬੦
੫੩੯	੧੪	੬੦੭		
੫੪੦	੧੬	੬੦੮	੧	੫੬੧
੫੪੧	੧੮	੬੦੯	੩	੫੬੨
		੯੧੦	੫	੫੬੩
੫੪੨	੨	੬੧੧	੫	੫੬੪
੫੪੩	੪	੬੧੨	੭	੫੬੫
੫੪੪	੬	੬੧੩	੮	੫੬੬
੫੪੫	੯	੬੧੪	੧੦	੫੬੭
੫੪੬	੧੧	੬੧੫	੧੧	੫੬੮
੫੪੭	੧੩	੬੧੬	੧੨	੫੬੯
੫੪੮	੧੬	੬੧੭	੧੪	੫੭੦
੫੪੯	੧੯	੬੧੮	੧੫	੫੭੧
		੬੧੯	੧੬	੫੭੨
੫੫੦	੨	੬੨੦	੧੮	੫੭੩
੫੫੧	੫	੬੨੧	੧੯	੫੭੪
੫੫੨	੮	੬੨੨		
੫੫੩	੧੧	੬੨੩	੨	੫੭੫
੫੫੪	੧੩	੬੨੪	੪	੫੭੬
੫੫੫	੧੫	੬੨੫	੫	੫੭੭
੫੫੬	੧੭	੬੨੬	੭	੫੭੮
		੬੨੭	੮	੫੭੯
੫੫੭	੧	੬੨੮	੧੦	੫੮੦
੫੫੮	੨	੬੨੯	੧੧	੫੮੧
੫੫੯	੫	੬੩੦	੧੩	੫੮੨
੫੬੦	੭	੬੩੧	੧੪	੫੮੩
੫੬੧	੧੦	੬੩੨	੧੬	੫੮੪
੫੬੨	੧੨	੬੩੩	੧੭	੫੮੫
੫੬੩	੧੪	੬੩੪	੧੮	੫੮੬
੫੬੪	੧੭	੬੩੫	੧੯	੫੮੭
		੬੩੬		
੫੬੫	੧	੬੩੭	੧	੫੮੮
੫੬੬	੪	੬੩੮	੪	੫੮੯
੫੬੭	੬	੬੩੯	੫	੫੯੦
੫੬੮	੮	੬੪੦	੭	੫੯੧
੫੬੯	੧੧	੬੪੧	੯	੫੯੨
੫੭੦	੧੪	੬੪੨	੧੧	੫੯੩
੫੭੧	੧੭	੬੪੩	੧੨	੫੯੪
੫੭੨	੧੯	੬੪੪	੧੪	੫੯੫
		੪੫੬	੧੫	੫੯੬

(ੳ)	(ਅ)			(ੲ)
੫੭੩	੩	੬੪੬	੧੬	੫੯੭
੫੭੪	੫	੬੪੭	੧੮	੫੯੮
੫੭੫	੮	੬੪੮	੧੯	੫੯੯
੫੭੬	੧੦	੬੪੯		
੫੭੭	੧੨	੬੫੦	੨	੬੦੦
੫੭੮	੧੫	੬੫੧	੩	੬੦੧
੫੭੯	੧੭	੬੫੨	੪	੬੦੨
		੬੫੨	੫	੬੦੩
੫੮੦	੧	੬੫੩	੭	੬੦੪
੫੮੧	੩	੬੫੪	੮	੬੦੫
੫੮੨	੪	੬੫੫	੯	੬੦੬
੫੮੩	੬	੬੫੬	੧੨	੬੦੭
੫੮੪	੧੦	੬੫੭	੧੪	੬੦੮
੫੮੫	੧੩	੬੫੮	੧੬	੬੦੯
੫੮੬	੧੪	੬੫੯		
		੬੬੦	੫	੬੧੦
੫੮੭	੨	੬੬੧	੬	੬੧੧
੫੮੮	੩	੬੬੨	੯	੬੧੨
੫੮੯	੭	੬੬੩	੧੦	੬੧੩
੫੯੦	੯	੬੬੪	੧੧	੬੧੪
੫੯੧	੧੧	੬੬੫	੧੩	੬੧੫
੫੯੨	੧੩	੬੬੬	੧੪	੬੧੬
੫੯੩	੧੪	੬੬੭	੧੪	੬੧੭
੫੯੪	੧੬	੬੬੮	੧੬	੬੧੮
	੩	੬੬੯	੧੮	੬੧੯
੫੯੫	੧	੬੭੦	੩	
੫੯੬	੩	੬੭੧	੧	੬੨੦
੫੯੭	੬	੬੭੨	੨	੬੨੧
੫੯੮	੯	੬੭੩	੪	੬੨੨
੫੯੯	੯	੬੭੪	੫	੬੨੩
੬੦੦	੧੩	੬੭੬	੮	੬੨੪
੬੦੧	੧੫	੬੭੭	੯	੬੨੫
੬੦੨	੧੮	੬੭੮	੧੧	੬੨੬
		੬੭੯	੧੫	੬੨੭
੬੦੩	੩	੬੮੦	੧੬	੬੨੮
੬੦੪	੫	੬੮੧	੧੭	੬੨੯
੬੦੫	੮	੬੮੨	੧੮	੬੩੦
੬੦੬	੧੦	੬੮੩		
੬੦੭	੧੩	੬੮੪	੨	੬੩੧
੬੦੮	੧੬	੬੮੫	੫	੬੩੨
੬੦੯	੧੯	੬੮੬	੭	੬੩੩
		੬੮੭	੮	੬੩੪
੬੧	੪	੬੮੮	੧੧	੬੩੫

(ੳ)	(ਅ)			(ੲ)
੬੧੧	੮	੬੮੯	੧੩	੬੩੬
੬੧੨	੧੧	੬੯੦	੧੫	੬੩੭
੬੧੩	੧੩	੬੯੧	੧੬	੬੩੮
੬੧੪	੧੫	੬੯੨	੧੭	੭੩੯
੬੧੫	੧੮	੬੯੩	੧੯	੬੪੦
੬੧੬	੧੯	੬੯੪		
੬੧੭	੧੯	੬੯੫	੪	੬੪੧
		੬੯੬	੬	੬੪੨
੬੧੮	੭	੬੯੭	੧੨	੬੪੩
੬੧੯	੮	੬੯੮	੧੪	੬੪੪
੬੨੦	੧੨	੬੯੯	੧੬	੬੪੫
੬੨੧	੧੪	੭੦੦	੧੮	੬੪੬
੬੨੨	੧੭	੭੦੧	੧੯	੬੪੭
੬੨੩	੧੯	੭੦੨		
		੭੦੩	੨	੬੪੮
੬੨੪	੧	੭੦੪	੩	੬੪੯
੬੨੫	੩	੭੦੫	੩	੬੫੦
੬੨੬	੫	੭੦੬	੬	੬੫੧
੬੨੭	੮	੭੦੭	੭	੬੫੨
੬੨੮	੧੦	੭੦੮	੭	੬੫੩
੬੨੯	੧੩	੭੦੯	੯	੬੫੪
੬੩੦	੧੬	੭੧੦	੧੦	੬੫੫
		੭੧੧	੧੨	੬੫੬
੬੩੧	੧	੭੧੨	੧੯	੬੫੭
੩੩੨	੪	੭੧੩		
੬੩੩	੫	੭੧੪	੧	੬੫੮
੬੩੪	੭	੭੧੫	੧	੬੫੯
੬੩੫	੮	੭੧੬	੩	੬੬੦
੬੩੬	੧੧	੭੧੭	੪	੬੬੧
੧੩੭	੧੨	੭੧੮	੬	੬੬੨
		੭੧੯	੮	੬੬੩
੬੩੮	੨	੭੨੦	੧੯	੬੬੪
੬੩੯	੧੯	੭੨੧		
੬੪੦	੨	੭੨੨	੩	੬੬੫
੬੪੧	੩	੭੨੩	੫	੬੬੬
੬੪੨	੪	੭੨੪	੬	੬੬੭
੬੪੩	੭	੭੨੫	੭	੬੬੮
੬੪੪	੯	੭੨੬	੮	੬੬੯
੩੪੫	੧੦	੭੨੭	੯	੬੭੦
੬੪੬	੧੦	੭੨੮	੮	੬੭੧
੬੪੭	੧੮	੭੨੯	੧੫	੬੭੨
		੭੩੦	੧੮	੬੭੩
੬੪੮	੨	੭੩੧	੧੯	੬੭੪

(ੳ)	(ਅ)			(ੲ)
੬੪੯	੫	੭੩੨		
੬੫੦	੭	੭੩੩	੨	੬੭੫
੬੫੧	੧੦	੭੩੪	੨	੬੭੬
੬੫੨	੧੨	੭੩੫	੪	੬੭੭
੬੫੩	੧੫	੭੩੬	੬	੬੭੮
੬੫੪	੧੭	੭੩੭	੭	੬੭੯
੬੫੫	੧੯	੭੩੮	੭	੬੮੦
		੭੩੯	੯	੬੮੧
੬੫੬	੩	੭੪੦	੧੦	੬੮੨
੬੫੭	੫	੭੪੧	੧੨	੬੮੩
੬੫੮	੮	੭੪੨	੧੩	੬੮੪
੬੫੯	੧੦	੭੪੩	੧੪	੬੮੫
੬੬੦	੧੨	੭੪੪	੧੫	੬੮੬
੬੬੧	੧੪	੭੪੫	੧੫	੬੮੭
੬੬੨	੧੭	੭੪੬	੧੭	੬੮੮
੬੬੩	੧੯	੭੪੭	੧੬	੯੮੯
		੭੪੮	੧੮	੬੯੦
੬੬੪	੨	੭੪੯	੧੯	੬੯੧
੬੬੫	੫	੭੫੦	੧੯	੬੯੨
੬੬੬	੧੦	੭੫੧		
੬੬੭	੧੨	੭੫੨	੨	੬੯੩
੬੬੮	੧੫	੭੫੩	੨	੬੯੪
੬੬੯	੧੯	੭੫੪	੪	੬੯੫
		੭੫੫	੫	੬੯੬
੬੭੦	੩	੭੫੬	੬	੬੯੭
੬੭੧	੫	੭੫੭	੭	੬੯੮
੬੭੨	੮	੭੫੮	੬	੬੯੯
੬੭੩	੯	੭੫੯	੮	੭੦੦
੬੭੪	੧੪	੭੬੦	੮	੭੦੧
੬੭੫	੧੭	੭੬੧	੯	੭੦੨
੬੭੬	੧੯	੭੬੨	੧੦	੭੦੩
		੭੬੩	੧੦	੭੦੪
੬੭੭	੨	੭੬੪	੧੧	੭੦੫
੬੭੮	੪	੭੬੫	੧੦	੭੦੬
੬੭੯	੭	੭੬੬	੧੧	੭੦੭
੬੮੦	੭	੭੬੭	੧੨	੭੦੮
੬੮੧	੧੨	੭੬੮	੧੪	੭੦੯
੬੮੨	੧੫	੭੬੯	੧੫	੭੧੦
੬੮੩	੧੭	੭੭੦	੧੭	੭੧੧
		੭੭੧	੧੮	੭੧੨
੬੮੪	੧	੭੭੨	੧੯	੭੧੩
੬੮੫	੩	੭੭੩		
੬੮੬	੬	੭੭੪	• ੧	੭੧੪

(ੳ)	(ਅ)			(ੲ)	(ੳ)	(ਅ)			(ੲ)
੬੮੭	੮	੭੭੫	੩	੭੧੫	੭੨੫	੧੮	੮੧੮	੧੦	੭੫੬
੬੮੮	੨	੭੭੬	੨	੭੧੬			੮੧੯	੧੧	੭੫੭
੬੮੯	੧੪	੭੭੭	੪	੭੧੭	੭੨੬	੧	੮੨੦	੧੧	੭੫੮
੬੯੦	੧੮	੭੭੮	੫	੭੧੮	੭੨੭	੩	੮੨੧	੧੧	੭੫੯
		੭੭੯	੫	੭੧੯	੭੨੮	੬	੮੩੨	੧੧	੭੬੦
੬੯੧	੨	੭੮੦	੮	੭੨੦	੭੨੯	੮	੮੨੩	੧੨	੭੬੧
੬੯੨	੪	੭੮੧	੯	੭੨੧	੭੩੦	੧੧	੮੨੪	੧੩	੭੬੨
੬੯੩	੭	੭੮੨	੧੦	੭੨੨	੭੩੧	੧੩	੮੨੫	੧੪	੭੬੩
੬੯੪	੧੦	੭੮੩	੧੧	੭੨੩	੭੩੨	੧੬	੮੨੬	੧੪	੭੬੪
੬੯੫	੧੨	੭੮੪	੧੧	੭੨੪	੭੩੩	੧੮	੮੨੭	੧੬	੭੬੫
੬੯੬	੧੫	੭੮੫	੧੨	੭੨੫			੮੨੮	੧੮	੭੬੬
੬੯੭	੧੯	੭੮੬	੧੫	੭੨੬	੭੩੪	੨	੮੨੯	੧੮	੭੬੭
		੭੮੭	੧੬	੭੨੭	੭੩੫	੪	੮੩੦	੧੭	੭੬੮
੬੯੮	੩	੭੮੮	੧੮	੭੨੮	੭੩੬	੬	੮੩੧		
੬੯੯	੬	੭੮੯	੧੯	੭੨੯	੭੩੭	੧੧	੮੩੨	੧	੭੬੯
੭੦੦	੯	੭੯੦			੭੩੮	੧੩	੮੩੩	੧	੭੭੦
੭੦੧	੧੦	੭੯੧	੨	੭੩੦	੭੩੯	੧੬	੮੩੪	੧	੭੭੧
੭੦੨	੧੪	੭੯੨	੩	੭੩੧	੭੪੦	੧੯	੮੩੫	੨	੭੭੨
੭੦੩	੧੬	੭੯੩	੪	੭੩੨			੮੩੬	੩	੭੭੩
੭੦੪	੧੯	੭੯੪	੪	੭੩੩	੭੪੧	੩	੮੩੭	੫	੭੭੪
		੭੯੫	੫	੭੩੪	੭੪੨	੭	੮੩੮	੬	੭੭੫
੭੦੫	੬	੭੯੬	੧੨	੭੩੫	੭੪੩	੯	੮੩੯	੬	੭੭੬
੭੦੬	੮	੭੯੭	੧੨	੭੩੬	੭੪੪	੧੨	੮੪੦	੭	੭੭੭
੭੦੭	੧੧	੭੯੮	੧੩	੭੩੭	੭੪੫	੧੫	੮੪੧	੮	੭੭੮
੭੦੮	੧੩	੭੯੯	੧੪	੭੩੮	੭੪੬	੧੯	੮੪੨	੯	੭੭੯
੭੦੯	੧੫	੮੦੦	੧੫	੭੩੯			੮੪੩	੧੦	੭੮੦
੭੧੦	੧੮	੮੦੧	੧੬	੭੪੦	੭੪੭	੩	੮੪੪	੯	੭੮੧
		੮੦੨	੧੫	੭੪੧	੭੪੮	੭	੮੪੫	੧੧	੭੮੨
੭੧੧	੨	੮੦੩	੧੬	੭੪੨	੭੪੯	੮	੮੪੬	੧੨	੭੮੩
੭੧੨	੫	੮੦੪	੧੭	੭੪੩	੭੫੦	੧੧	੮੪੭	੧੩	੭੮੪
੭੧੩	੮	੮੦੫	੧੮	੭੪੪	੭੫੧	੧੨	੮੪੮	੧੩	੭੮੫
੭੧੪	੧੦	੮੦੬	੧੩	੭ ੫	੭੫੨	੧੬	੮੪੯	੧੪	੭੮੬
੭੧੫	੧੩	੮੦੭	੧੮	੭੪੬	੭੫੩	੧੯	੮੫੦	੧੪	੭੮੭
੭੧੬	੧੫	੮੦੮					੮੫੧	੧੬	੭੮੮
੭੧੭	੧੮	੮੦੯	੧	੭੪੭	੭੫੪	੩	੮੫੨	੧੭	੭੮੯
		੮੧੦	੨	੭੪੮	੭੫੫	੫	੮੫੩	੧੮	੭੯੦
੭੧੮	੧	੮੧੧	੩	੭੪੯	੭੫੬	੮	੮੫੪	੧੯	੭੯੧
੭੧੯	੩	੮੧੨	੪	੭੫੦	੭੫੭	੧੧	੮੫੫		
੭੨੦	੬	੮੧੩	੫	੭੫੧	੭੫੮	੧੪	੮੫੬	੨	੭੯੨
੭੨੧	੮	੮੧੪	੬	੭੫੨	੭੫੯	੧੬	੮੫੭	੩	੭੯੩
੭੨੨	੧੧	੮੧੫	੮	੭੫੩	੭੬੦	੧੮	੮੫੮	੪	੭੯੪
੭੨੩	੧੪	੮੧੬	੮	੭੫੪			੮੫੯	੫	੭੯੫
੭੨੪	੧੫	੮੧੭	੯	੭੫੫	੭੬੧	੧੦	੮੬੫	੧੬	੭੯੬

(ੳ)	(ਅ)			(ੲ)
੭੬੨	੧੩	੮੬੧	੧੭	੭੯੭
੭੬੩	੧੬	੮੬੨	੧੯	੭੯੮
		੮੬੩		
੭੬੪	੨	੮੬੪	੨	੭੯੯
੭੬੫	੫	੮੬੫	੩	੮੦੦
੭੬੬	੭	੮੬੬	੫	੮੦੧
੭੬੭	੧੦	੮੬੭	੬	੮੦੨
੭੬੮	੧੩	੮੬੮	੭	੮੦੩
੭੬੯	੧੬	੮੬੯	੮	੮੦੪
		੮੭੦	੧੦	੮੦੫
੭੭੦	੨	੮੭੧	੧੦	੮੦੬
੭੭੧	੫	੮੭੨	੧੨	੮੦੭
੭੭੨	੭	੮੭੩	੧੨	੮੦੮
੭੭੩	੧੦	੮੭੪	੧੩	੮੦੯
੭੭੪	੧੩	੮੭੫	੧੩	੮੧੦
		੮੭੬		
੭੭੫	੨	੮੭੭	੨	੮੧੧
੭੭੬	੪	੮੭੮	੪	੮੧੨
੭੭੭	੭	੮੭੯	੫	੮੧੩
੭੭੮	੬	੮੮੦	੬	੮੧੪
੭੭੯	੧੩	੮੮੧	੭	੮੧੫
੭੮੦	੧੭	੮੮੨	੮	੮੧੬
		੮੮੩	੧੦	੮੧੭
੭੮੧	੨	੮੮੪	੧੧	੮੧੮
੭੮੨	੫	੮੮੫	੧੨	੮੧੯
੭੮੩	੮	੮੮੬	੧੨	੮੨੦
੭੮੪	੧੦	੮੮੭	੧੩	੮੨੧
੭੮੫	੧੩	੮੮੮	੧੫	੮੨੨
੭੮੬	੧੬	੮੮੯	੧੬	੮੨੩
੭੮੭	੧੮	੮੯੦	੧੭	੮੨੪
		੮੯੧	੧੯	੮੨੫
੭੮੮	੧	੮੯੨		
੭੮੯	੩	੮੯੩	੧	੮੨੬
੭੯੦	੭	੮੯੪	੨	੮੨੭
੭੯੧	੧੦	੮੯੫	੫	੮੨੮
੭੯੨	੧੨	੮੯੬	੪	੮੨੯
੭੯੩	੧੫	੮੯੭	੬	੮੩੦
੭੯੪	੧੭	੮੯੮	੭	੮੩੧
		੮੯੯	੯	੮੩੨
੭੯੫	੧	੯੦੦	੧੦	੮੩੩
੭੯੬	੪	੯੦੧	੯	੮੩੪
੭੯੭	੭	੯੦੨	੯	੮੩੫
੭੯੮	੧੦	੯੦੩	੧੧	੮੩੬

(ੳ)	(ਅ)			(ੲ)
੭੯੯	੧੩	੯੦੪	੧੨	੮੩੭
੮੦੦	੧੬	੯੦੫	੧੩	੮੩੮
੮੦੧	੧੮	੯੦੬	੧੪	੮੩੯
		੯੦੭	੧੭	੮੪੦
੮੦੨	੨	੯੦੮	੧੭	੮੪੧
੮੦੩	੪	੯੦੯	੧੮	੮੪੨
੮੦੪	੭	੯੧੦	੧੯	੮੪੩
੮੦੫	੧੦	੯੧੧		
੮੦੬	੧੩	੯੧੨	੧	੮੪੪
੮੦੭	੧੫	੯੧੩	੧	੮੪੫
੮੦੮	੧੮	੯੧੪	੩	੮੪੬
		੯੧੫	੪	੮੪੭
੮੦੯	੨	੯੧੬	੫	੮੪੮
੮੧੦	੪	੯੧੭	੫	੮੪੯
੮੧੧	੭	੯੧੮	੬	੮੫੦
੮੧੨	੧੨	੯੧੯	੭	੮੫੧
੮੧੩	੧੩	੯੨੦	੮	੮੫੨
੮੧੪	੧੬	੯੨੧	੯	੮੫੩
੮੧੫	੧੭	੯੨੨	੧੧	੮੫੪
		੯੨੩	੧੨	੮੫੫
੮੧੬	੩	੯੨੪	੧੨	੮੫੬
੮੧੭	੫	੯੨੫	੧੪	੮੫੭
੮੧੮	੮	੯੨੬	੧੫	੮੫੮
੮੧੯	੧੧	੯੨੭	੧੬	੮੫੯
੮੨੦	੧੫	੯੨੮	੧੮	੮੬੦
੮੨੧	੧੯	੯੨੯		
		੯੩੦	੧	੮੬੧
੮੨੨	੩	੯੩੧	੨	੮੬੨
੮੨੩	੬	੯੩੨	੪	੮੬੩
੮੨੪	੯	੯੩੩	੫	੮੬੪
੮੨੫	੧੨	੯੩੪	੬	੮੬੫
੮੨੬	੧੫	੯੩੫	੭	੮੬੬
੮੨੭	੧੮	੯੩੬	੯	੮੬੭
		੯੩੭	੧੧	੮੬੮
੮੨੮	੨	੯੩੮	੧੧	੮੬੯
੮੨੯	੫	੯੩੯	੧੨	੮੭੦
੮੩੦	੭	੯੪੦	੧੩	੮੭੧
੮੩੧	੧੦	੯੪੧	੧੫	੮੭੨
੮੩੨	੧੪	੯੪੨	੧੬	੮੭੩
੮੩੩	੧੬	੯੪੩	੧੭	੮੭੪
੮੩੪	੧੯	੯੪੪	੧੮	੮੭੫
		੯੪੫	੧੯	੮੭੬
੮੩੫	੨	੯੪੬		

(ੳ)	(ਅ)			(ੲ)
੮੩੬	੬	੯੪੭	੨	੮੭੭
੮੩੭	੯	੯੪੮	੩	੮੭੮
੭੩੮	੧੧	੯੪੯	੪	੮੭੯
੮੩੯	੧੪	੯੫੦	੬	੮੮੦
੮੪੦	੧੭	੯੫੧	੭	੮੮੧
		੯੫੨	੯	੮੮੨
੮੪੧	੧	੯੫੩	੧੧	੮੮੩
੮੪੨	੩	੯੫੪	੧੨	੭੮੪
੮੪੩	੬	੯੫੫	੧੩	੮੮੫
੮੪੪	੮	੯੫੬	੧੫	੮੮੬
੮੪੫	੧੨	੯੫੭	੧੫	੮੮੭
੯੪੬	੧੫	੯੫੮	੧੭	੮੮੮
੮੪੭	੧੮	੯੫੯	੧੮	੮੮੯
		੯੬੦	੧੯	੮੯੦
੮੪੮	੨	੯੬੧		
੮੪੯	੫	੯੬੨	੧	੮੯੧
੮੫੦	੮	੯੬੩	੩	੮੯੨
੮੫੧	੧੧	੯੬੪	੩	੮੯੩
੮੫੨	੧੩	੯੬੫	੪	੮੯੪
੮੫੩	੧੫	੯੬੬	੬	੮੯੫
੭੫੪	੧੯	੯੬੭	੬	੮੯੬
•		੯੬੮	੮	੮੯੭
੮੫੫	੨	੯੬੯	੮	੮੯੮
੮੫੬	੫	੯੭੦	੯	੮੯੯
੮੫੭	੮	੯੭੧	੧੧	੯੦੦
੮੫੮	੧੦	੯੭੨	੧੦	੯੦੧
੮੫੯	੧੪	੯੭੩	੧੨	੯੦੨
੮੬੦	੧੬	੯੭੪	੧੨	੬੦੩
		੯੭੫	੧੪	੯੦੪
੮੬੧	੪	੯੭੬		
੮੬੨	੬	੯੭੭	੨	੯੦੫
੮੬੩	੧੦	੯੭੮	੩	੯੦੬
੮੬੪	੧੩	੯੭੯	੫	੯੦੭
੮੬੫	੧੭	੯੮੦	੫	੯੦੮
		੯੮੧	੮	੯੦੯
੮੬੬	੨	੯੮੨	੯	੯੧੦
੮੬੭	੪	੯੮੩	੧੦	੯੧੧
੮੬੮	੬	੯੮੪	੧੨	੯੧੨
੨੬੯	੧੨	੯੮੫	੧੬	੯੧੩
੮੭੦	੧੪	੯੮੬	੧੬	੯੧੪
੮੭੧	੧੬	੯੮੭	੧੬	੯੧੫
੮੭੨	੧੯	੯੮੮	੧੬	੯੧੬
		੯੮੯		

(ੳ)	(ਅ)			(ੲ)
੮੭੩	੨	੯੯੦	੨	੯੧੭
੮੭੪	੫	੯੯੧	੩	੯੧੮
੮੭੫	੮	੯੯੨	੫	੪੧੯
੮੭੬	੧੦	੯੯੩	੭	੯੨੦
੮੭੭	੫੩	੯੯੪	੭	੯੨੧
੮੭੮	੧੫	੯੯੫	੭	੯੨੨
੮੭੯	੧੮	੯੯੬	੮	੯੨੩
		੯੯੭	੯	੯੨੪
੮੮੦	੩	੯੯੮	੯	੯੨੫
੮੮੧	੫	੯੯੯	੧੧	੮੨੬
੮੮੨	੮	੧੦੦੦	੧੨	੯੨੭
੮੮੩	੧੦	੧੦੦੧	੧੩	੯੨੮
੮੮੪	੧੩	੧੦੦੨	੧੪	੯੨੯
੮੮੫	੧੫	੧੦੦੩	੧੫	੯੩੦
੮੮੬	੧੮	੧੦੦੪	੧੭	੯੩੧
		੧੦੦੫	੧੮	੯੩੨
੮੮੭	੨	੧੦੦੬	੧੮	੯੩੩
੮੮੮	੫	੧੦੦੭	੧੯	੯੩੪
੮੮੯	੬	੧੦੦੮		
੮੯੦	੧੧	੧੦੦੯	੨	੯੩੫
੮੯੧	੧੩	੧੦੧੦	੩	੯੩੬
੩੯੨	੧੬	੧੦੧੧	੪	੯੩੭
੮੯੩	੧੯	੧੦੧੨	੫	੯੩੮
		੧੦੧੩	੭	੯੩੯
੮੯੪	੩	੧੦੧੪	੮	੯੪੦
੮੯੫	੬	੧੦੧੫	੧੫	੯੪੧
੮੯੬	੧੦	੧੦੧੬	੧੧	੯੪੨
੮੯੭	੫੨	੧੦੧੭	੧੩	੯੪੩
੮੯੮	੧੫	੧੦੧੮	੧੨	੯੪੪
੮੯੯	੧੮	੧੦੧੯	੧੩	੯੪੫
		੧੦੨੦	੧੪	੯੪੬
੯੦੦	੩	੧੦੨੧	੧੫	੯੪੭
੯੦੧	੬	੧੦੨੨	੧੭	੯੪੮
੯੦੨	੯	੧੦੨੩	੧੮	੯੪੯
੯੦੩	੧੨	੧੦੨੪	੧੯	੯੫੦
੯੦੪	੧੫	੧੦੨੫		
੯੦੫	੧੭	੧੦੨੬	੨	੯੫੧
		੧੦੨੭	੩	੯੫੨
੯੦੬	੧	੧੦੨੮	੫	੯੫੩
੯੦੭	੪	੧੦੨੯	੬	੯੫੪
੯੦੮	੭	੧੦੩੦	੮	੯੫੫
੯੦੯	੯	੧੦੩੧	੧੦	੮੫੬
੯੧੦	੧੨	੧੦੩੨	੧੧	੯੫੭

•

(ੳ)	(ਅ)			(ੲ)
੯੧੧	੧੫	੧੦੩੩	੧੨	੯੫੮
੯੧੨	੧੮	੧੦੩੪	੧੪	੯੫੯
		੧੦੩੫	੧੫	੯੬੦
੯੧੩	੧	੧੦੩੬	੧੭	੯੬੧
੯੧੪	੪	੧੦੩੭	੧੮	੯੬੨
੯੧੫	੭	੧੦੩੮		
੯੧੬	੧੦	੧੦੩੯	੧	੯੬੩
੯੧੭	੧੩	੧੦੪੦	੨	੯੬੪
੯੧੮	੧੬	੧੦੪੧	੪	੯੬੫
੯੧੯	੧੯	੧੦੪੨	੫	੯੬੬
		੧੦੪੩	੭	੯੬੭
੯੨੦	੩	੧੦੪੪	੭	੯੬੮
੯੨੧	੫	੧੦੪੫	੮	੯੬੯
੯੨੨	੮	੧੦੪੬	੧੦	੯੭੦
੯੨੩	੧੧	੧੦੪੭	੧੧	੯੭੧
੯੨੪	੧੪	੧੦੪੮	੧੩	੯੭੨
੯੨੫	੧੭	੧੦੪੯	੧੪	੯੭੩
		੧੦੫੦	੧੫	੯੭੪
੯੨੬	੧	੧੦੫੧	੧੭	੯੭੫
੯੨੭	੪	੧੦੫੨	੧੯	੯੭੬
੯੨੮	੭	੧੦੫੩		
੯੨੯	੯	੧੦੫੪	੧	੯੭੭
੯੩੦	੧੨	੧੦੫੫	੩	੯੭੮
੯੩੧	੧੫	੧੦੫੬	੪	੯੭੯
੯੩੨	੧੮	੧੦੫੭	੬	੯੮੦
		੧੦੫੮	੭	੯੮੧
੯੩੩	੨	੧੦ ੯	੯	੯੮੨
੯੩੪	੫	੧੦੬੦	੧੧	੯੮੩
੯੩੫	੯	੧੦੬੧	੧੨	੯੮੪
੯੩੬	੧੧	੧੦੬੨	੧੪	੯੮੫
੯੩੭	੧੫	੧੦੬੩	੧੫	੯੮੬
੯੩੮	੧੭	੧੦੬੪	੧੬	੯੮੭
	੧	੧੦੬੫	੧੮	੯੮੮
੯੩੯	੪	੧੦੬੬	੧੯	੯੮੯
੯੪੦	੬	੧੦੬੭		
੯੪੧	੯	੧੦੬੮	੨	੯੯੦
੯੪੨	੧੧	੧੦੬੯	੧	੯੯੧
੯੪੩	੧੪	੧੦੭੦	੩	੯੯੨
੯੪੪	੧੮	੧੦੭੧	੪	੯੯੩
੯੪੫		੧੦੭੨	੫	੯੯੪
	੨	੧੦੭੩	੬	੯੯੫
੯੪੬	੫	੧੦:੪	੭	੯੯੬
੯੪੭	੯	੧੦੭੫	੮	੯੯੭

(ੳ)	(ਅ)			(ੲ)
੯੪੮	੯	੧੦੭੬	੯	੯੯੮
੯੪੯	੧੧	੧੦੭੭	੧੦	੯੯੯
੯੫੦	੧੪	੧੦੭੮	੧੧	੧੦੦੦
੯੫੧	੧੭	੧੦੭੯	੧੨	੧੦੦੧
		੧੦੮੦	੧੪	੧੦੦੨
੯੫੨	੧	੧੦੮੧	੧੪	੧੦੦੩
੯੫੩	੫	੧੦੮੨	੧੭	੧੦੦੪
੯੫੪	੮	੧੦੮੩	੧੮	੧੦੦੫
੯੫੫	੧੧	੧੦੮੪	੧੯	੧੦੦੬
੯੫੬	੧੪	੧੦੮੫		
੯੫੭	੧੬	੧੦੮੬	੧	੧੦੦੭
੯੫੮	੧੯	੧੦੮੭	੨	੧੦੦੮
		੧੦੮੮	੩	੧੦੦੯
੯੫੯	੨	੧੦੮੯	੫	੧੦੧੦
੯੬੦	੫	੧੦੯੦	੬	੧੦੧੧
੯੬੧	੭	੧੦੯੧	੭	੧੦੧੨
੯੬੨	੧੦	੧੦੯੨	੮	੧੦੧੩
੯੬੩	੮	੧੦੯੩	੯	੧੦੧੪
੯੬੪	੧੫	੧੦੯੪	੧੧	੧੦੧੫
੯੬੫	੧੮	੧੦੯੫	੧੨	੧੦੧੬
		੧੦੯੬	੧੩	੧੦੧੭
੯੬੬	੧	੧੦੯੭	੧੫	੧੦੧੮
੯੬੭	੩	੧੦੯੮	੧੬	੧੦੧੯
੯੬੮	੬	੧੦੯੯	੧੬	੧੦੨੦
੯੬੯	੯	੧੧੦੦	੧੮	੧੦੨੧
੯੭੦	੧੧	੧੧੦੧	੧੯	੧੦੨੨
੯੭੧	੧੪	੧੧੦੨		
੯੭੨	੧੬	੧੧੦੩	੧	੧੦੨੩
੯੭੩	੧੮	੧੧੦੪	੨	੧੦੨੪
		੧੧੦੫	੧	੧੦੨੫
੯੭੪	੨	੧੧੦੬	੨	੧੦੨੬
੯੭੫	੧੯	੧੧੦੭	੩	੧੦੨੭
੯੭੬	੭	੧੧੦੮	੧੦	੧੦੨੮
੯੭੭	੧੧	੧੧੦੯	੮	੧੦੨੯
੯੭੮	੧੪	੧੧੧੦	੧੨	੧੦੩੦
੯੭੯	੧੭	੧੧੧੧	੧੩	੧੦੩੧
੯੮੦	੧੯	੧੧੧੨	੧੫	੧੦੩੨
		੧੧੧੩	੧੭	੧੦੩੩
੯੮੧	੪	੧੧੧੪	੧੮	੧੦੩੪
੯੮੨	੬	੧੧੧੫		
੯੮੩	੧੦	੧੧੧੬	੧	੧੦੩੫
੯੮੪	੧੨	੧੧੧੭	੩	੧੦੩੬
		੧੧੧੮	੩	੧੦੩੭

(ੳ)	(ਅ)			(ੲ)
੯੮੫	੧	੧੧੧੯	੧੦	੧੦੩੮
੯੮੬	੪	੧੧੨੦	੧੦	੧੦੩੯
੯੮੭	੮	੧੧੨੧	੧੨	੧੦੪੦
੯੮੮	੧੧	੧੧੨੨	੧੩	੧੦੪੧
੯੮੯	੧੪	੧੧੨੩	੧੩	੧੦੪੨
੯੯੦	੧੬	੧੧੨੪	੧੪	੧੦੪੩
		੧੧੨੫		
੯੯੧	੩	੧੧੨੬	੧	੧੦੪੪
੯੯੨	੫	੧੧੨੭	੩	੧੦੪੫
੯੯੩	੯	੧੧੨੮	੪	੧੦੪੬
੯੯੪	੧੧	੧੧੨੯	੬	੧੦੪੭
੯੯੫	੧੨	੧੧੩੦	੬	੧੦੪੮
੯੯੬	੧੬	੧੧੩੧	੭	੧੦੪੯
੯੯੭	੧੯	੧੧੩੨	੯	੧੦੫੦
੯੯੮	੧੯	੧੧੩੩	੧੧	੧੦੫੧
		੧੧੩੪	੧੦	੧੦੫੨
੯੯੯	੩	੧੧੩੫	੧੦	੧੦੫੩
੧੦੦੦	੫	੧੧੩੬	੧੧	੧੦੫੪
੧੦੦੧	੭	੧੧੩੭	੧੩	੧੯੫੫
੧੦੦੨	੧੦	੧੧੩੮	੧੪	੧੦੫੬
੧੦੦੩	੧੨	੧੧੩੯	੧੪	੧੦੫੭
੧੦੦੪	੧੫	੧੧੪੦	੧੬	੧੦੫੮
੧੦੦੫	੧੭	੧੧੪੧	੧੭	੧੦੫੯
		੧੧੪੨	੧੮	੧੦੬੦
੧੦੦੬	੧	੧੧੪੩	੧੯	੧੦੬੧
੧੦੦੭	੪	੧੧੪੪		
੧੦੦੮	੬	੧੧੪੫	੨	੧੦੬੨
੧੦੦੯	੮	੧੧੪੬	੩	੧੦੬੩
੧੦੧੦	੧੧	੧੧੪੭	੪	੧੦੬੪
੧੦੧੧	੧੪	੧੧੪੮	੬	੧੦੬੫
੧੦੧੨	੧੭	੧੧੪੯	੮	੧੦੬੬
		੧੧੫੦	੯	੧੦੬੭
੧੦੧੩	੧	੧੧੫੧	੧੧	੧੦੬੮
੧੦੧੪	੪	੧੧੫੨	੧੨	੧੦੬੯
੧੦੧੫	੫	੧੧੫੩	੧੩	੧੦੭੦
੧੦੧੬	੯	੧੧੫੪	੧੬	੧੦੭੧
੧੦੧੭	੧੨	੧੧੫੫	੧੬	੧੫੭੨
੧੦੧੮	੧੫	੧੧੫੬	੧	੧੦੭੩
੧੦੧੯	੧੭	੧੧੫੭		
		੧੧੫੮	੨	੧੦੭੪
੧੦੨੦	੧	੧੧੫੯	੪	੧੦੭੫
੧੦੨੧	੩	੧੧੬੦	੫	੧੦੭੬
੧੦੨੨	੬	੧੧੬੧	੬	੧੦੭੭

(ੳ)	(ਅ)			(ੲ)
੧੦੨੩	੯	੧੧੬੨	੮	੧੦੭੮
੧੦੨੪	੧੨	੧੧੬੩	੯	੧੦੭੯
੧੦੨੫	੧੪	੧੧੬੪	੧੦	੧੦੮੦
੧੦੨੬	੧੭	੧੧੬੫	੧੨	੧੦੮੧
		੧੧੬੬	੧੪	੧੦੮੨
੧੦੨੭	੧	੧੧੬੭	੧੬	੧੦੮੩
੧੦੨੮	੧੯	੧੧੬੮		
੧੦੨੯	੭	੧੧੬੯	੩	੧੦੮੪
੧੦੩੦	੯	੧੧੭੦	੪	੧੦੮੫
੧੦੩੧	੧੨	੧੧੭੧	੮	੧੦੮੬
੧੦੩੨	੧੩	੧੧੭੨	੯	੧੦੮੭
੧੦੩੩	੧੫	੧੧੭੩	੧੧	੧੦੮੮
੧੦੩੪	੧੯	੧੧੭੪	੧੩	੧੦੮੯
		੧੧੭੫	੧੪	੧੦੯੦
੧੦੩੫	੨	੧੧੭੬	੧੬	੧੦੯੧
੧੦੩੬	੪	੧੧੭੭	੧੮	੧੦੯੨
੧੦੩੭	੬	੧੧੭੮	੧੯	੧੦੯੩
੧੦੩੮	੯	੧੧੭੯		
੧੦੩੯	੧੨	੧੧੮੦	੩	੧੦੯੪
੧੦੪੦	੧੫	੧੧੮੧	੫	੧੦੯੫
੧੦੪੧	੧੮	੧੧੮੨	੬	੧੦੯੬
		੧੧੮੩	੮	੧੦੯੭
੧੦੪੨	੧	੧੧੮੪	੧੦	੧੦੯੮
੧੦੪੩	੩	੧੧੮੫	੧੨	੧੦੯੯
੧੦੪੪	੬	੧੧੮੬	੧੨	੧੧੦੦
੧੦੪੫	੭	੧੧੮੭	੧੫	੧੧੦੧
੧੦੪੬	੧੦	੧੧੮੮	੧੬	੧੧੦੨
੧੦੪੭	੧੩	੧੧੮੯	੧੮	੧੧੦੩
੧੦੪੮	੧੪	੧੧੯੦		
੧੦੪੯	੧੭	੧੧੯੧	੧	੧੧੦੪
		੧੧੯੨	੩	੧੧੦੫
੧੦੫੦	੨	੧੧੯੩	੪	੧੧੦੬
੧੦੫੧	੪	੧੧੯੪	੬	੧੧੦੭
੧੦੫੨	੬	੧੧੯੫	੭	੧੧੦੮
੧੦੫੩	੭	੧੧੯੬	੭	੧੧੦੯
੧੦੫੪	੭	੧੧੯੭	੧੧	੧੧੦੦
੧੦੫੫	੧੪	੧੧੯੮	੧੬	੧੧੧੧
੧੦੫੬	੧੭	੧੧੯੯	੧੮	੧੧੧੨
੧੦੫੭	੧੯	੧੨੦੦		
		੧੨੦੧	੧	੧੧੧੩
੧੦੫੮	੩	੧੨੦੨	੨	੧੧੧੪
੧੦੫੯	੫	੧੨੦੩	੩	੧੧੧੫
੧੦੬੦	੭	੧੨੦੪	੪	੧੧੧੬

(ੳ)	(ਅ)		(ੲ)	
੧੦੬੧	੧੦	੧੨੦੫	੫	੧੧੧੭
੧੦੬੨	੧੨	੧੨੦੬	੬	੧੧੧੮
੧੦੬੩	੧੫	੧੨੦੭	੮	੧੧੧੯
੧੦੬੪	੧੮	੧੨੦੮	੯	੧੧੨੦
		੧੨੦੯	੧੨	੧੧੨੧
੧੦੬੫	੩	੧੨੧੦	੧੪	੧੧੨੨
੧੦੬੬	੬	੧੨੧੧	੧੫	੧੧੨੩
੧੦੬੭	੯	੧੨੧੨	੧੭	੧੧੨੪
੧੦੬੮	੧੦	੧੨੧੩	੧੮	੧੧੨੫
੧੦੬੯	੧੪	੧੨੧੪		
੧੦੭੦	੧੬	੧੨੧੫	੧	੧੧੨੬
੧੦੭੧	੧੮	੧੨੧੬	੨	੧੧੨੭
		੧੨੧੭	੪	੧੧੨੮
੧੦੭੨	੨	੧੨੧੮	੫	੧੧੨੯
੧੦੭੩	੪	੧੨੧੯	੬	੧੧੩੦
੧੦੭੪	੭	੧੨੨੦	੭	੧੧੩੧
੧੦੭੫	੧੦	੧੨੨੧	੯	੧੧੩੨
੧੦੭੬	੧੧	੧੨੨੨	੧੧	੧੧੩੩
੧੦੭੭	੧੫	੧੨੨੩	੧੨	੧੧੩੪
੧੦੭੮	੧੭	੧੨੨੪	੧੩	੧੧੩੫
੧੦੭੯	੧੯	੧੨੨੫	੧੪	੧੧੩੬
		੧੨੨੬	੧੫	੧੧੩੭
੧੦੮੦	੨	੧੨੨੭	੧੬	੧੧੩੮
੧੦੮੧	੫	੧੩੨੮	੧੭	੧੧੩੯
੧੦੮੨	੬	੧੨੨੯	੧੮	੧੧੪੦
੧੦੮੩	੯	੧੨੩੦	੧੯	੧੧੪੧
੧੫੮੪	੯	੧੨੩੧		
੧੦੮੫	੧੩	੧੨੩੨	੨	੧੧੪੨
੧੦੮੬	੧੫	੧੨੩੩	੪	੧੧੪੩
੧੦੮੭	੧੭	੧੨੩੪	੫	੧੧੪੪
		੧੨੩੫	੭	੧੧੪੫
੧੦੮੮	੧	੧੨੩੬	੧੦	੧੧੪੬
੧੦੮੯	੩	੧੨੩੭	੧੧	੧੧੪੭
੧੦੯੦	੫	੧੨੩੮	੧੨	੧੧੪੮
੧੦੯੧	੮	੧੨੩੯	੧੪	੧੧੪੯
੧੦੯੨	੧੧	੧੨੪੦	੧੫	੧੧੫੦
੧੦੯੩	੧੪	੧੨੪੧	੧੬	੧੧੫੧
੧੦੯੪	੧੬	੧੨੪੨	੧੮	੧੧੫੨
੧੦੯੫	੧੮	੧੨੪੩	੧੯	੧੧੫੩
		੧੨੪੪		
੧੦੯੬	੨	੧੨੪੫	੧	੧੧੫੪
੧੦੯੭	੪	੧੨੪੬	੨	੧੧੫੫
੧੦੯੮	੬	੧੨੪੭	੪	੧੧੫੬

(ੳ)	(ਅ)		(ੲ)	
੧੦੯੯	੮	੧੨੪੮	੫	੧੧੫੭
੧੧੦੦	੧੧	੧੨੪੯	੭	੧੧੫੮
੧੧੦੧	੧੪	੧੨੫੦	੮	੧੧੫੯
੧੧੦੨	੧੬	੧੨੫੧	੧੦	੧੧੬੦
੧੧੦੩	੧੯	੧੨੫੨	੧੩	੧੧੬੧
੧੧੦੪	੧੯	੧੨੫੩	੧੭	੧੧੬੨
		੧੨੫੪		
੧੧੦੫	੭	੧੨੫੫	੫	੧੧੬੩
੧੧੦੬	੯	੧੨੫੬	੫	੧੧੬੪
੧੧੦੭	੧੧	੧੨੫੭	੭	੧੧੬੫
੧੧੦੮	੧੪	੧੩੫੮	੯	੧੧੬੬
੧੧੦੯	੧੬	੧੨੫੯	੧੧	੧੧੬੭
੧੧੧੦	੧੯	੧੨੬੦	੧੨	੧੧੬੮
		੧੨੬੧	੧੪	੧੧੬੯
੧੧੧੧	੩	੧੨੬੨	੧੫	੧੧੭੦
੧੧੧੨	੫	੧੨੬੩	੧੮	੧੧੭੧
੧੧੧੩	੯	੧੨੬੪		
੧੧੧੪	੧੧	੧੨੬੫	੧	੧੧੭੨
੧੧੧੫	੧੫	੧੨੬੬	੨	੧੧੭੩
		੧੨੬੭	੫	੧੧੭੪
੧੧੧੬	੧	੧੨੬੮	੮	੧੧੭੫
੧੧੧੭	੩	੧੨੬੯	੯	੧੧੭੬
੧੧੧੮	੫	੧੨੭੦	੧੧	੧੧੭੭
੧੧੧੯	੧੦	੧੨੭੧	੧੩	੧੧੭੮
੧੧੨੦	੧੩	੧੨੭੨	੧੬	੧੧੭੯
੧੧੨੧	੧੬	੧੨੭੩	੧੯	੧੧੮੦
੧੧੨੨	੧੮	੧੨੭੪		
		੧੨੭੫	੩	੧੧੮੧
੧੧੨੩	੩	੧੨੭੬	੩	੧੧੮੨
੧੧੨੪	੭	੧੨੭੭	੬	੧੧੮੩
੧੧੨੫	੯	੧੨੭੮	੭	੧੧੬੪
੧੧੨੬	੧੨	੧੨੭੯	੯	੧੧੮੫
੧੧੨੭	੧੪	੧੨੮੦	੧੦	੧੧੮੬
੧੧੨੮	੧੭	੧੨੮੧	੧੧	੧੧੮੭
		੧੨੮੨	੧੩	੧੧੮੮
੧੧੨੯	੧	੧੨੮੩	੧੫	੧੧੮੯
੧੧੩੦	੪	੧੨੮੪	੧੬	੧੧੯੦
੧੧੩੧	੬	੧੨੮੫	੧੭	੧੧੯੧
੧੧੩੨	੮	੧੨੮੬	੧੮	੧੧੯੨
੧੧੩੩	੧੧	੧੨੮੭	੧੯	੧੧੯੩
੧੧੩੪	੧੪	੧੨੮੮		
੧੧੩੫	੧੭	੧੨੮੯	੨	੧੧੯੪
		੧੨੯੦	੩	੧੧੯੫

(ੳ)	(ਅ)			(ੲ)
੧੧੩੬	੧	੧੨੯੧	੫	੧੧੯੬
੧੧੩੭	੫	੧੨੯੨	੭	੧੧੯੭
੧੧੩੮	੭	੧੨੯੩	੯	੧੧੯੮
੧੧੩੯	੮.	੧੨੯੪		
੧੧੪੦	੧੮	੧੨੯੫	੨	੧੧੯੯
		੧੨੯੬	੩	੧੨੦੦
੧੧੪੧	੨	੧੨੯੭	੫	੧੨੦੧
੧੧੪੨	੪	੧੨੯੮	੪	੧੧੦੨
੧੧੪੩	੬	੧੨੯੯	੭	੧੨੦੩
੧੧੪੪	੮	੧੩੦੦	੮	੧੨੦੪
੧੧੪੫	੧੧	੧੩੦੧	੧੧	੧੨੦੫
੧੧੪੬	੧੪	੧੩੦੨	੧੪	੧੨੦੬
੧੧੪੭	੧੬	੧੩੦੩	੧੫	੧੨੦੭
		੧੩੦੪	੧੮	੧੨੦੮
੧੧੪੮	੧	੧੩੦੫	੧੯	੧੨੦੯
੧੧੪੯	੩	੧੩੦੬		
੧੧੫੦	੭	੧੩੦੭	੩	੧੨੧੦
੧੧੫੧	੧੧	੧੩੦੮	੬	੧੨੧੧
੧੧੫੨	੧੫	੧੩੦੯	੧੦	੧੨੧੨
੧੧੫੩	੧੮	੧੩੧੦	੧੨	੧੨੧੩
		੧੩੧੧	੧੪	੧੨੧੪
੧੧੫੪	੧	੧੩੧੨	੧੫	੧੨੧੫
੧੧੫੫	੭	੧੩੧੩	੧੮	੧੨੧੬
੧੧੫੬	੯	੧੩੧੪	੧੯	੧੨੧੭
੧੧੫੭	੧੨	੧੩੧੫		
੧੧੫੮	੧੫	੧੩੧੬	੨	੧੨੧੮
੧੧੫੯	੧੭	੧੩੧੭	੨	੧੨੧੯
੧੧੬੦	੧੯	੧੩੧੮	੪	੧੨੨੦
੧੧੬੧		੧੨੧੯	੫	੧੨੨੧
	੪	੧੩੨੦	੧੦	੧੨੨੨
੧੧੬੨	੭	੧੩੨੧	੧੩	੧੨੨੩
੧੧੬੩	੧੦	੧੩੨੨	੧੪	੧੨੨੪
੧੧੬੪	੧੨	੧੩੨੩	੧੬	੧੨੨੫
੧੧੬੫	੧੫	੧੩੨੪	੧੭	੧੨੨੬
੧੧੬੬	੧੮	੧੩੨੫	੧੮	੧੨੨੭
੧੧੬੭	੧੯	੧੩੨੬	੧੮	੧੨੨੮
		੧੩੨੭		
੧੧੬੮	੭	੧੩੨੮	੧੧	੧੨੨੯
੧੧੬੯	੧੦	੧੩੨੯	੧੩	੧੨੩੦
੧੧੭੦	੧੩	੧੩੩੦	੧੪	੧੨੩੧
੧੧੭੧	੧੬	੧੩੩੧	੧੬	੧੨੩੨
੧੧੭੨	੧੯	੧੩੩੨	੧੬	੧੨੩੩
		੧੩੩੩	੧੯	੧੨੩੪

(ੳ)	(ਅ)			(ੲ)
੧੧੭੩	੩			
੧੧੭੪	੫	੧੨੩੫	੨	੧੨੩੫
੧੧੭੫	੭	੧੨੩੬	੩	੧੨੩੬
੧੧੭੬	੯	੧੧੩੭	੫	੧੨੩੭
੧੧੭੭	੧੩	੧੨੩੮	੭	੧੨੩੮
੧੧੭੮	੧੬	੧੨੩੯	੮	੧੨੩੯
੧੧੭੯	੧੯	੧੨੪੦	੯	੧੨੪੦
		੧੨੪੧	੧੦	੧੨੪੧
੧੧੮੦	੪	੧੨੪੨	੧੪	੧੨੪੨
੧੧੮੧	੬	੧੨੪੩	੧੬	੧੨੪੩
੧੧੮੨	੯	੧੨੪੪	੧੭	੧੨੪੪
੧੧੮੩	੧੨	੧੩੪੫	੧੮	੧੨੪੫
੧੧੮੪	੧੪			
੧੧੮੫	੧੬	੧੨੪੬	੨	੧੨੪੬
੧੧੮੬	੧੯	੧੨੪੭	੪	੧੨੪੭
		੧੨੪੮	੩	੧੨੪੮
੧੧੮੭	੪	੧੨੪੯	੭	੧੨੪੯
੧੧੮੮	੬	੧੨੫੦	੮	੧੨੫੦
੧੧੮੯	੬	੧੨੫੧	੧੧	੧੨੫੧
੧੧੯੦	੯	੧੨੫੨	੧੪	੧੨੫੨
੧੧੯੧	੧੧	੧੨੫੩	੧੭	੧੨੫੩
੧੧੯੨	੧੪	੧੨੫੪	੧੮	੧੨੫੪
੧੧੯੩	੧੭			
		੧੨੫੫	੧	੧੨੫੫
੧੧੯੪	੧	੧੨੫੬	੨	੧੨੫੬
੧੧੯੫	੪	੧੧੫੭	੩	੧੨੫੭
੧੧੯੬	੫	੧੨੫੮	੪	੧੨੫੮
੧੧੯੭	੮	੧੨੫੯	੬	੧੨੫੯
੧੧੯੮	੧੧	੧੨੬੦	੮	੧੨੬੦
੧੧੯੯	੧੩	੧੨੬੧	੯	੧੨੬੧
੧੨੦੦	੧੪	੧੨੬੨	੯	੧੨੬੧
੧੨੦੧	੧੭	੧੨੬੩	੧੧	੧੨੬੩
		੧੨੬੪	੧੨	੧੨੬੪
੧੨੦੨	੧	੧੨੬੫	੧੪	੧੨੬੫
੧੨੦੩	੪	੧੨੬੬	੧੫	੧੨੬੬
੧੨੦੪	੭	੧੨੬੭	੧੭	੧੨੬੭
੧੨੦੫	੯	੧੨੬੮	੧੮	੧੨੬੮
੧੨੦੬	੧੨		੧੯	੧੨੬੯
੧੨੦੭	੧੪	੧੨੬੯		
੧੨੦੮	੧੭	੧੨੭੦	੧	੧੨੭੦
੧੨੦੯	੧੯	੧੨੭੧	੪	੧੨੭੧
		੧੨੭੨	੫	੧੨੭੨
੧੨੧੦	੩	੧੨੭੩	੭	੧੨੭੩